

ਅਹੋ ਖਲਸਾ ਪੰਥ ਪਿਆਰੇ । ਦਸਮ ਗੁਰੂ ਰੇਖਕ ਹੈ ਬਾਰੇ ॥
ਦੇਵੀ ਦੇਵ ਉਧਾਸਨ ਦਿਆਗੇ । ਕਲਗੀਧਰ ਕੀ ਸਰਨੀ ਲਾਗੇ ॥

ਸ੍ਰੀਮਾਨ ਪੰਥ ਹਿਤੈਸ਼ੀ
ਗੁਰਪੁਰ ਨਿਵਾਸੀ

ਭਾਈ ਦਿੱਤ ਸਿੰਘ ਜੀ ਰਾਜਾਨੀ ਰਚਿਤ

ਦੁਰਗਾ ਪ੍ਰਬੰਧ

ਜਿਸਨੂੰ
ਕਵੀ ਜੀ ਦੇ ਸਪੂਰ੍ਝ
ਡਾਕਟਰ ਬਲਦੇਵ ਸਿੰਘ ਨੇ
ਛਪਵਾਇਆ

ਕਾਪੀ ੧੦੦੦]

ਡਾਂਬਲਦੇਵਸਿੰਘਦੀਆਗਜਾਬਿਨਾਕੋਈਨਛਾਪੇ

ਮੋਖ ੧)

੧ ਓ ਸ੍ਰੀ ਵਾਹਿਗੁਰੂ ਸੀ ਕੀ ਛਤਹ ॥

ਦੁਰਗਾ ਪ੍ਰਬੰਧ

ਦੋਹਿਰਾ

ਕਲਗੀਧਰ ਦਸਮੇਂ ਗੁਰੂ ਕੀਜੈ ਮੋਹਿ ਸਹਾਯ ॥

ਰਚੋ ਗ੍ਰੰਥ ਦੁਰਗਾ ਦਮਨ ਸਗਲ ਪੰਥ ਸੁਖ ਪਾਯ ॥੧॥

ਮਵੈਯਾ

ਦਸਮੇਂ ਗੁਰੂ ਗੋਬਿੰਦਸਿੰਘ ਬਲੀ ਜਿਨ ਭਾਰਤ ਮੈਂ ਜਨ ਆਰਤ
ਤਾਰੇ । ਧਰ ਬਾਨ ਕਮਾਨ ਭਲੇ ਕਰਮੈਂ ਧਰਮੈਂ ਦੁਰਜਾਨ ਕੇ ਮੂਲ
ਉਖਾਰੇ ॥ ਪੁਨ ਤੇਗ ਗਿਰਾ ਗਹਿ ਗਜਾਨ ਭਰੀ ਸਭ ਭੇਖ ਪੰਖਡਨ
ਝੰਡ ਬਿਦਾਰੇ । ਅਸ ਦੀਨ ਦਿਆਲੁ ਗੁਰੂ ਪਰ ਕੇਤਕ ਲਾਵਤ
ਹੈਂ ਜਨ ਦੋਖ ਕਰਾਰੇ ॥ ੨ ॥ ਬਹੁ ਗ੍ਰੰਥਨ ਕੇ ਕਰਤਾ ਮਨ ਭਾਵਤ
ਲੈ ਬਤੀਆਂ ਤਿਨ ਭੀਤਰ ਰਾਖੀ । ਗੁਰੂ ਕੇ ਮਤ ਸੇ ਵਿਪਰੀਤ
ਮਹਾਂ ਜਿਨ ਹੈਂ ਉਪਮਾਂ ਕਰਕੇ ਵਡ ਭਾਖੀ ॥ ਵਹੁ*ਉਪ ਬਿਆਜ ਸੁ
ਨਿੰਦ ਭਈ ਵਿਦੂਨ ਨ ਸੱਤ ਕਹੈਂ ਅਸ ਸਾਖੀ । ਗੁਰੂ ਕੇ ਯਸ ਦ੍ਰਿਧ
ਵਿਖੇ ਤਿਨ ਨੇ ਜਨ ਡਾਲ ਦਈ ਛੜਕੇ ਯਹਿ ਮਾਖੀ ॥ ੩ ॥

ਦਵੈਯਾ

ਦੇਖੋ ! ਇਨ ਅਗਜਾਨੀ ਲੋਚਾਂ ਕੈਸਾ ਧੋਖਾ ਖਾਯਾ । ਅਕਲੁ
ਪੁਰਖ ਦੇ ਪਿਆਰੇ ਗੁਰੂ ਨੂੰ ੴ ਦੁਰਗਾ ਪੂਜ ਬਨਾਯਾ ॥ ਕਰਾਮਾਤ
ਹਨ ਸਾਬਤ ਕਰਦੇ ਇਸ ਕਲਜੁਗ ਦੇ ਮਾਂਹੀਂ । ਸੁਨ ਏਨ ਮੂਰਖ
ਉਪਮਾਂ ਦੇ ਬਹਾਨੇ ਨਿੰਦਾ ॥ ੪ ਦੁਰਗਾ ਸੁਜਕ

ਰਾਜੀ ਹੁੰਦੇ ਗੁਰ ਮਤ ਦੇਖਨ ਨਾਹੀਂ ॥ ੪ ॥ ਨਾਲ ਗੁਰੂ ਦੇ ਹੀ
 ਇਨ ਲੋਗਾਂ ਨਹੀਂ ਅਨਰਥ ਕਮਾਯਾ । ਵੇਖੋ ਈਸੂਰ ਨੂੰ ਭੀ
 ਫੜਕੇ ਕੱਛੂ ਮੱਛ ਬਨਾਯਾ ॥ ਇਸ ਤੇ ਭੀ ਫਿਰ ਵਧਕੇ ਉਸ
 ਨੂੰ ਸੂਰ ਬਨਾਕੇ ਦਸ੍ਤਾ । ਪੱਥਰ ਜੂਨ ਪਾਇ ਫਿਰ ਆਖਨ
 ਘਰ ਤੁਲਸੀ ਲੈ ਵਸ੍ਤਾ ॥ ੫ ॥ ਏਹੋ ਜੇਹੀ ਬੁੱਧੀ ਵਾਲੇ ਜੋ
 ਮੁਰਖ ਅਗਜਾਨੀ । ਕਜਾ ਸੀ ਦੁਰ ਉਨ੍ਹਾਂ ਤੇ ਪਿਆਰੇ, ਲਿਖਦੇ
 ਈਹੁ ਕਹਾਨੀ ॥ ਪਰ ਦਸਮੇਂ ਗੁਰੂ ਧਰਮ ਹੁਸਾਂ ਦੇ ਜੀਵਨ ਚੰਦ
 ਮਝਾਰਾ । ਲਾਇਆ ਦਾਗ ਇਹੋ ਇੰਕ ਭਾਰਾ ਚਹੀਏ ਜਿਸੇ
 ਉਤਾਰਾ ॥ ੬ ॥ ਤਾਂਤੇ ਮੈਂ ਹੁਣ ਸਾਰਾ ਕਿੱਸਾ ਐਥੇ ਪਰਗਟ ਕਰਸਾਂ।
 ਮੁਰਖ ਲੋਕਾਂ ਦੀ ਬਦਨਾਮੀ ਕੌਲੋਂ ਮੂਲ ਨ ਡਰਸਾਂ ॥ ਗੁੱਦੜ
 ਵਿੱਚੋਂ ਲਾਲ ਨਿਕਾਲਨ ਬਾਤ ਬੁਰੀ ਨਹਿ ਕੋਈ । ਸੱਚ ਆਖ-
 ਵਿਆਂ ਮੁਲ ਨ ਡਰੀਏ ਹੋਵੇ ਹੋਣੀ ਜੋਈ ॥ ੭ ॥ ਬਹੁਤੇ ਸੱਚੇ
 ਪੁਰਖਾਂ ਨੂੰ ਫੜ ਲੋਗਾਂ ਮਾਰ ਮੁਕਾਯਾ । ਕਿਤਨੇ ਬੈਲਾਂ ਮਗਰ
 ਹੁਆਏ ਸੂਲੀ ਕਿਸੇ ਚੜ੍ਹਾਯਾ ॥ ਕਈਆਂ ਨੂੰ ਚਾ ਗੋਤੇ ਇੱਤੇ
 ਨਦੀਆਂ ਦੇ ਵਿੱਚ ਫੜਕੇ । ਬਹੁਤੇ ਗੱਡੇ ਧਰਤੀ ਦੇ ਵਿੱਚ ਜੀਵੰ-
 ਦੜੇ ਸਨ ਖੜਕੇ ॥ ੮ ॥ ਫਿਰ ਕਜਾ ਦੋਸ਼ ਭਲਾ ਜੇ ਮੈਨੂੰ ਕਹਿਨ
 ਬੁਰਾ ਉਹ ਭਾਈ । ਜਿਨ ਈਸੂਰ, ਗੁਰੂ, ਭਗਤਾਂ ਨੂੰ ਭੀ ਲਾਈ ਹੈ
 ਬੁਰਿਆਈ ॥ ਤਾਂਤੇ ਜੋ ਕੁਛ ਗੁਰਦੀ ਬਾਬਤ ਪਰਗਟ ਮਨ ਵਿਚ
 ਹੋਇਆ । ਲੋਕ ਲਾਜ ਦੇ ਪਿੱਛੇ ਮੈਂ ਨਾ ਚਾਹਾਂ ਉਸੇ ਲਕੋਇਆ॥੯
 ਦੋਹਿਰਾ

ਮੈਤੇਂ ਮੁਲ ਨ ਸੋ ਛਰੇ ਕਹਿ ਗਏ ਸਾਚ ਪੁਕਾਰ ।
 ਕਦਰ ਉਨ੍ਹਾਂ ਦੀ ਸਾਣਦਾ ਮਰਿਆਂ ਤੇ ਸੰਸਾਰ ॥ ੧੦ ॥

ਦਸਮ ਗੁਰੂ ਜਗ ਆਇ ਕਰ ਜੋ ਕੀਨੇ ਉਪਕਾਰ ।
 ਸੋ ਭਾਰਤ ਹੈ ਸਾਨਦਾ ਛੁਬਦਾ ਲਿਆ ਉਬਾਰ ॥ ੧੧ ॥
 ਤਾਂਤੇ ਦੁਰਗਾ ਪ੍ਰਸਨਾਂ ਪੰਥ ਸਾਜਨੇ ਕਾਜ ।
 ਇਸਦਾ ਸਾਰਾ ਖੇਲੁਕੇ ਦਿਖਲਾਉਂ ਮੈਂ ਪਾਜ ॥ ੧੨ ॥
 ਆਇ ਗ੍ਰੰਥ ਅਰ ਦਸਮ ਗੁਰੂ ਸ੍ਰੀਮੁਖ ਵਾਕਨ ਦ੍ਰਾਰ । ।
 ਖੰਡਨ ਕਰਾਂ ਬਨਾਇਕੇ ਉਕਤਿ ਯੁਕਤਿ ਅਨੁਸਾਰ ॥੧੩॥

ਦੁਰਗਾ ਭਰਤ

ਦੈਹਿਰਾ

ਇਹ ਕਜਾ ਤੁਮ ਲਿਖਨੇ ਲਗੇ, ਸੁਨੋ ਖਾਲਸਾ ਮੀਤ ।
 ਕਲਗੀ ਧਰ ਤੋ ਭਜੀ ਥੀ ਦੁਰਗਾ ਸਾਬ ਪਰੀਤ ॥ ੧੪ ॥
 ਫਿਰ ਤੁਮ ਤਾਂਕੇ ਦਮਨ ਕੇ ਕਰਤ ਯਤਨ ਕਿਸ ਹੇਤ ।
 ਸਿਸਕੇ ਪ੍ਰਸਨ ਕਰ ਭਲੇ ਗੁਰੂ ਜੀ ਭੀ ਵਰ ਲੇਤ ॥ ੧੫ ॥
 ਤੁਮਰੇ ਹੀ ਕਹਿਨੇ ਨਹੀਂ ਸਿੱਧ ਹੇਤ ਯਹ ਬਾਤ ।
 ਜਬ ਬਹੁ ਕਵੀਅਨ ਨੇ ਲਿਖਾ ਗੁਰੂ ਪ੍ਰਸੀ ਜਗ ਮਾਤ੍ਰ ॥੧੬॥

ਸਵੈਯਾ

ਤੁਮਰੀ ਇਨ ਬਾਤਨ ਕੋ ਸੁਨਕੇ ਮਨ ਮੌਹ ਅਚੰਭ ਭਯੋ, ਸੁਨ ਭਾਈ ।
 ਯਹ ਝੁਠਕਹੈ, ਕਲਗੀਧਰ ਨੇ ਨਹਿੰਪੁਸ ਕਰੀ ਭਵ ਮੈਂ ਜਗ ਮਾਈ ॥
 ਕਲੁਕਾਲਵਿਖੇ ਵਡ ਕੈਤਕ ਕੋ ਤੁਮ ਭਾਖਤ ਹੋ ਅਗ ਕੀ ਚਤੁਰਾਈ ।
 ਅਸ ਬੁੱਧਿ ਕੇ ਮਾਲਿਕ ਤੂ ਅਪਨੇਸਿਰਲੇ ਵਹਿਗੇ ਬਹੁਭਾਂਤ ਬੁਰਾਈ
 ॥੧੭॥

ਚੈਪਈ

ਜੇ ਤੈਂ ਬਚਨ ਉਚਾਰੇ, ਭਾਈ । ਨਹਿ ਦਸਮੇਂ ਗੁਰੂ ਚੰਡਿ ਮਨਾਈ ॥
 ਨਹੀਂ ਸਮਝ ਮਹਿ ਆਵਤ ਮੇਰੀ । ਕਹਾਂ ਗਈ ਥੁੱਧੀ ਹੈ ਤੇਰੀ ॥
 ਸਾਰਾ ਜਗਤ ਏਸਕੇ ਜਾਨੈ । ਅਰ ਮੁਖ ਤੇ ਸਭ ਪ੍ਰਗਟ ਬਖਾਨੈ ॥
 ਗੁਰੂ ਨੇ ਦੁਰਗਾ ਪੂਜ ਕਰਾਈ । ਕਲਾ ਹਵਨ ਜਿਸਤੇ ਪ੍ਰਗਟਾਈ ॥
 ਤੇਗ ਵਈ ਜਿਨ ਅਪਨੇ ਕਰ ਕੀ । ਦੇਖ ਰੂਪ ਜਿਸ ਧਰਤੀ ਧਰਕੀ ॥
 ਪੰਥ ਉਪਾਵਨ ਆਗਜਾ ਪਾਈ । ਦੀਨਾ ਵਰ ਜਿਸ ਤੇ ਫਿਰ ਮਾਈ ॥
 ਅਰ ਫੁਨ ਗੁਰੂ ਬਿਲਾਸ ਜੋ ਸਾਰੇ । ਉਚੇ ਥੋਲਤ ਏਹ ਪ੍ਰਕਾਰੇ ॥
 ਪ੍ਰਗਟਕਰੀਗੁਰੁਆਦਿਭਵਾਨੀ । ਜੇ ਕਲਜੁਗ ਮਹਿਕਠਨ ਕਹਾਨੀ ॥
 ਤਿਸ ਪੂਜਨ ਕਾ ਜੋਇ ਪ੍ਰਕਾਰ । ਤਿਨ ਕਵੀਅਨ ਨੇ ਕਹਾ ਉਚਾਰ ॥
 ਸੋ ਮਿਥਜਾ ਤੁਮ ਕੈਸੇ ਗਾਵੈ । ਇਸਕਾ ਸਭ ਬੱਗੇਗਾ ਸਮਝਾਵੈ ॥
 ਫਿਰ ਦੁਰਗਾ ਕਾ ਸਕਲ ਸਰੂਪ । ਲਿਖਿਆ ਸਭਨਾਅਦੰਭਕ ਉਪ ।
 ਸੋ ਜੇਸੀ ਪ੍ਰਗਟੀ ਤਿਸ ਕਾਲ । ਚੜ੍ਹੀ ਸਿੰਘ ਪਰ ਹੋ ਬਿਕਰਾਲ ॥
 ਤੇਸੀ ਤਿਨ ਕਵੀਅਨ ਨੇ ਗਾਈ । ਗੁਰੂ ਬਿਲਾਸ ਮਹਿਦੇਖੇ ਜਾਈ ॥
 ਸੋ ਮਿਥਜਾ ਕੈਸੇ ਹੋ ਜਾਵੈ । ਜਾਂਕੋ ਸਕਲ ਢੰਡੋਰਾ ਗਾਵੈ ॥ ੧੮ ॥

ਦੇਹਿਰਾ—ਤਾਂਤੇ ਇਸਕੇ ਦਮਨ ਹਿਤ ਕਰੋ ਨ ਉੱਦਮ ਰੰਚ ।
 ਜਿਸਕੇ ਕਰਨੇ ਪਰ ਲਖੋਂ ਲੋਗ ਤੁਝੇ ਪਰਪੰਚਿ ॥ ੧੯ ॥

ਤੱਤ ਖਾਲਸਾ

ਦੇਹਿਰਾ

ਅਹੋ ਮੀਤ ! ਮਨ ਵੈ ਸੁਨੋ ਇਸਦਾ ਉੱਤ੍ਰ ਜੋਇ ।
 ਅਗਜਾਨੀ ਜਨ ਪ੍ਰੇਮ ਮਹਿ ਕਹਾਂ ਅਸੰਭਵ ਹੋਇ ॥ ੨੦ ॥

ਪੁਨ ਕਵੀਅਨ ਕੇ ਬਚਨ ਨਹਿ ਹੋਤ ਸਰਬਦਾ ਸੱਤ ।
 ਪਰ ਹਮ ਦੇਖਨ ਜੋਗ ਹੈ ਜੋ ਗੁਰੂਅਨ ਕੇ ਮੱਤ ॥ ੨੧ ॥
 ਨਹਿ ਸੰਸੈ ਜੋ ਤੁਮ ਕਹੀ ਅਹੇ ਸੱਤ ਸਭ ਬਾਤ ।
 ਅਥ ਉੱਤਰ ਯਾਕੇ ਸੁਨੋ ਕਰ ਨਿਜ ਮਨ ਏਕਾਂਤ ॥ ੨੨ ॥

ਵਾਰਤਕ— ਬਾਹਰਮੁਖੀ ਵਿਰਤੀ ਨਾਲ ਵਿਚਾਰਨ ਤੇ
 ਇਸ ਭਰਮ ਵਿੱਚ ਪੁਰਖ ਝੜੂਰ ਪੈ ਜਾਂਦਾ ਹੈ ਕਿ ਕਿਆ ਅੱਸ
 ਤਕ ਜੋ ਸਾਰੇ ਲੋਗ ਇਸ ਬਾਤ ਨੂੰ ਮੰਨਦੇ ਆਏ ਹਨ ਕਿ ਗੁਰੂ
 ਜੀ ਨੇ ਦੇਵੀ ਨੂੰ ਪੁਜਿਆ ਸਾ ਸੋ ਕਿਆ ਭੁੱਲੇ ਹੋਏ ਹਨ ?

ਦੂਸਰੇ ਜੋ ਸਭ ਮਿਥਾਂ ਦੀ ਤਾਰੀਖਾਂ ਅਤੇ ਗੁਰੂ ਬਿਲਾਸ ਇਸ
 ਬਾਤ ਨੂੰ ਵੱਡੇ ਸ਼ੋਰ ਨਾਲ ਇੱਕ ਕਰਾਮਾਤ ਦੇ ਢੰਗ ਪਰ ਲਿਖਦੇ
 ਹਨ ਸੋ ਕਿਆ ਕਦੇ ਸਾਰੇ ਝੁਠੇ ਹੋ ਸਕਦੇ ਹਨ ?

ਇਸਦਾ ਉੱਤਰ ਕੇਵਲ ਇਤਨਾ ਹੀ ਹੈ ਕਿ ਗੁਰਬਿਲਾਸਾਂ ਦੇ
 ਬਨਾਉਣ ਵਾਲੇ ਕਵੀਆਂ ਨੇ ਅਪਨੇ ਅਗਜਾਨ ਨਾਲ ਮਿਲੇ
 ਹੋਏ ਧੋਮ ਦੇ ਅਧੀਨ ਹੋਕੇ ਗੁਰੂ ਮਹਾਰਾਜ ਦੇ ਚਰਿਤਾਂ ਦੀ ਮੂਰਤੀ
 ਅਪਨੇ ਹੋ ਖਜਾਲ ਦੇ ਅਨੁਸਾਰ ਉਤਾਰੀ ਹੈ, ਕਿੰਤੁ ਉਹ ਗੁਰੂ ਜੀ
 ਦੇ ਮਤ ਅਨੁਸਾਰ ਨਹੀਂ ਹੈ, ਕਿਉਂਕਿ ਸੰਸਾਰ ਵਿੱਚ ਹਰ ਇਕ
 ਪੁਰਖ ਦਾ ਇਹ ਪ੍ਰਕ੍ਰਿਤਕ ਸੁਭਾਵ ਹੈ ਕਿ ਜਦ ਉਹ ਕਿਸੇ ਵਸਤੂ
 ਦਾ ਵਰਨਨ ਕਰਦਾ ਹੈ ਤਦ ਅਪਨੇ ਮਨ ਦੇ ਭਾਵ ਅਨੁਸਾਰ ਹੋ
 ਰਚਨਾਂ ਕਰਦਾ ਹੈ, ਜਿਸ ਪਰ ਬੁੱਧਿਮਾਨਾਂ ਨੂੰ ਵਿਚਾਰਨਾ ਚਾਹੀਦਾ
 ਹੈ ਕਿ ਉਹ ਮੂਰਤੀ ਉਸਦੇ ਉਪਾਸਨ ਦੀ ਨਹੀਂ ਹੁੰਦੀ ਕਿੰਤੁ ਕੇਵਲ
 ਉਪਾਸਕ ਦੇ ਅਪਨੇ ਸੰਕਲਪ ਦੀ ਹੁੰਦੀ ਹੈ ॥

ਇਸ ਪਰ ਇੱਕ ਮੋਟਾ ਜੇਹਾ ਦਿਸ਼ਟਾਂਤ ਇਹ ਹੈ ਕਿ ਜਦ ਅਸੀਂ ਪੰਜ ਯਾ ਸੱਤ ਆਦਮੀਆਂ ਨੂੰ ਬੁਲਾਕੇ ਇਹ ਆਖਿਏ ਕਿ ਤੁਸੀਂ ਇੱਕ ੨ ਮੂਰਤੀ ਭੂਤਨੇ ਅਰ ਇੱਕ ੨ ਦੇਵਤੇ ਦੀ ਬਨਾਕੇ ਲਿਆਵੋ, ਤਾਂ ਉਹ ਸਾਰੇ ਆਦਮੀਅਪਨੇ ੨ ਵਿਲ ਵਿੱਚ ਅਪਨੇ ਸੰਕਲਪ ਦੀ ਹੀ ਮੂਰਤੀਆਂ ਰਚਕੇ ਕਾਗਤ ਪਰ ਉਤਾਰ ਲਿਆ— ਉਨ੍ਹਾਂ, ਪਰੰਤੂ ਉਨ੍ਹਾਂ ਦੀ ਹਰ ਇੱਕ ਮੂਰਤੀ ਇਕ ਟੁੜੀ ਨਾਲੋਂ ਵਿਲੱਖਨ ਹੋਵੇਗੀ। ਇਸ ਦਾ ਕਾਰਨ ਇਹੋ ਹੈ ਜੋ ਉਨ੍ਹਾਂ ਪੁਰਖਾਂ ਨੇ ਉਹ ਮੂਰਤੀਆਂ ਉਨ੍ਹਾਂ ਭੂਤਾਂ ਆਰ ਦੇਵਤਿਆਂ ਦੀਆਂ ਨਹੀਂ ਬਨਾਈਆਂ ਕਿੰਤੂ ਅਪਨੇ ੨ ਸੰਕਲਪ ਦੀਆਂ ਹੀ ਰਚੀਆਂ ਹਨ। ਇਸੇ ਵਾਸਤੇ ਇੱਕ ਵੱਡੇ ਵਿਦ੍ਵਾਨ ਅੰਗ੍ਰੇਜ਼ ਨੇ ਭੀ ਲਿਖਿਆ ਹੈ ਕਿ ਹਰ ਇਕ ਆਦਮੀ ਨੇ ਪਰਮੇਸ਼ੁਰ ਦੀ ਮੂਰਤੀ ਨੂੰ ਭੀ ਅਪਨੇ ਸੰਕਲਪ ਦੇ ਅਨੁਸਾਰ ਹੀ ਮੰਨਿਆ ਹੋਇਆ ਹੈ, ਜਿਸ ਪਰ ਉਹ ਲਿਖਦਾ ਹੈ “ਕਿ ਕਲਪਨਾ ਕਰ ਲੋਵੇ ਕਿ ਸੇ ਇੱਕ ਭੈਂਸ ਨੂੰ ਭੀ ਪਰਮੇਸ਼ੁਰ ਦੀ ਮੂਰਤੀ ਕਲਪਨ ਦਾ ਖਿਆਲ ਆਜਾਵੇ ਤਦ ਉਹ ਭੀ ਏਸ ਤਰਾਂ ਕਲਪ ਲੋਵੇ, ਕਿ ਈਸ਼ੁਰ ਇੱਕ ਭਾਰੀ ਬੁਰੇ ਰੰਗਦਾ ਝੋਟਾ ਹੈ ਅਰ ਉਹ ਇੱਕ ਵੱਡੇ ਲੰਬੇ ਚੌੜੇ ਹਰੇ ਭਰੇ ਘਾਸ ਦੇ ਖੇਤ ਵਿੱਚ ਚੁਗਦਾ ਹੈ ਫਿਰ ਜਦ ਰੱਜ ਜਾਂਦਾ ਹੈ ਤਦ ਇੱਕ ਸੋਹਣੇ ਪਾਣੀ ਦੇ ਭਰੇ ਹੋਏ ਤਾਲਾਬ ਵਿੱਚ ਜਾਕੇ ਤਾਰੀਆਂ ਲੈਂਦਾ ਹੈ, ਓਥੋਂ ਨਿਕਲਕੇ ਇੱਕ ਸੰਘਨੇ ਸਾਏ ਵਾਲੇ ਰੁੱਖ ਹੇਠ ਜਾਕੇ ਲੋਟ ਜਾਂਦਾ ਹੈ” ਇਸ ਕਥਨ ਤੋਂ ਇਹੋ ਸਿੱਧ ਹੀਦਾ ਹੈ ਕਿ ਹਰ ਇੱਕ ਪੁਰਖ ਅਪਨੇ ਕਲਪੇ ਹੋਏ ਇਸ਼ਟ ਦੀ ਉਸਦੀ ਅਸਲੀ ਸੁਰਤ ਦੇਖੋ ਬਿਨਾਂ ਹੀ ਅਪਨੀ ਮਨ ਘੜੜ ਮੂਰਤੀ ਬਨਾ

ਲੈਂਦਾ ਹੈ। ਏਸੇ ਤਰ੍ਹਾਂ ਸਾਡੇ ਕਵੀ ਭਾਈਆਂ ਨੇ ਭੀ ਗੁਰੂਮਤਿ ਦੇਖੇ
ਬਿਨਾਂ ਗੁਰੂ ਜੀ ਦੇ ਚਰਿਤਾਂ ਨੂੰ ਅਪਨੇ ਜ਼ਿਆਲ ਦੇ ਮੁੜਾਬਕ
ਬਨਾਕੇ ਲੋਗਾਂ ਵਿੱਚ ਪਰਗਟ ਕਰ ਦਿੱਤਾ ਹੈ ॥

ਦੌਹਿਰਾ

ਇਸੀ ਭਾਂਤ ਬਿਨ ਲਖੇ ਹੀ ਅਰਥ ਅਨਰਥ ਬਤਾਤ ।

ਕੀਟਭ ਤੇ ਕੀੜੇ ਕਰੇ ਪੜ੍ਹ ਦੇਖੋ ਵੱਖਜਾਤ ॥ ੨੩ ॥

ਗੁਰੂ ਨਾਨਕ ਜੀ ਚਰਿਤ ਮੇ ਦੇਖੋ ਭਲੇ ਵਿਚਾਰ ।

ਕਿਆ ਕਵੀਅਨ ਨੇ ਕਰਦੀਆ ਨਿਜ ਭਾਵਨ ਅਨੁਸਾਰ ॥ ੨੪ ॥

ਇਸਦਾ ਭਾਵ ਭੀ ਏਹੋ ਹੈ ਕਿ ਕਈ ਜਗਾ ਪਰ ਅਸਲੀ ਤੱਤ
ਦੇ ਗਿਆਨ ਨ ਹੋਣ ਤੇ ਭੀ ਕਵੀ ਲੋਗ ਅਗੋਂ ਅਨਰਥ ਕਰ
ਜਾਂਦੇ ਹਨ ਜੈਸਾ ਕਿ ਗੁਰੂ ਨਾਨਕ ਦੇਵ ਜੀ ਦੇ ਕੀਟਭ ਦੇਸ ਵਿੱਚ,
ਜੋ ਦੱਖਨ ਵਿੱਚ ਹੈ, ਜਾਨ ਦੀ ਸਾਖੀ ਨੂੰ ਜਨਮ ਸਾਖੀ ਬਨਾ-
ਉਣ ਵਾਲੇ ਕਵੀ ਨੇ ਕੀੜਿਆਂ ਦੇ ਦੇਸ ਵਿੱਚ ਜਾਕੇ ਗੁਰੂ ਜੀ
ਦਾ ਉਨ੍ਹਾਂ ਦੇ ਰਾਜੇ ਨੂੰ ਮਿਲਨਾ ਕਥਨ ਕੀਤਾ ਹੈ । ਅਰ ਕਈ
ਜਗਾ ਜਨਮ ਸਾਖੀ ਦੀ ਕਥਾ ਵਿਚ ਲੋਗ ਇਸ ਬਾਤ ਨੂੰ
ਸੱਚੀ ਕਰਨ ਲਈ “ਕੀੜੇ ਬਾਪ ਦੇਇ ਪਾਤਸਾਹੀ” ਸਬਦ ਦਾ
ਪ੍ਰਮਾਣ ਦਿੰਦੇ ਹਨ, ਪਰੰਤੂ ਅਸਲ ਵਿੱਚ ਗੁਰੂ ਜੀ ਨੇ ਉਸ
ਕੀਟਭ ਦੇਸ ਦੇ ਰਾਜੇ ਨੂੰ ਉਪਦੇਸ਼ ਕੀਤਾ ਸੀ । ਇਸ ਦੇ ਅਰਥ
ਨੂੰ ਨਾ ਸਮਝ ਕੇ ਕੀੜੇ ਬਨਾ ਵਿੱਤੇ, ਇਸਤੇ ਸਿੱਧ ਹੁੰਦਾ ਹੈ
ਕਿ ਅਸਲੀ ਭਾਵ ਦੇ ਨਾ ਜਾਨਨ ਤੇ ਭੀ ਪੁਰਖ ਕੁਝ ਦਾ ਕੁਝ
ਲਿਖ ਸਕਦਾ ਹੈ, ਅਰ ਉਸੇ ਨੂੰ ਅੱਗੇ ਲੋਗ ਮੰਨਦੇ ਰਲੇ
ਜਾਂਦੇ ਹਨ । ਜੈਸਾ ਕਿ ਇੱਕ ਮਹਾਤਮਾਂ ਦਾ ਕਥਨ ਹੈ ਕਿ “ਜਗਾ

ਕੀ ਭੇਡਾ ਚਾਲ ਚਲੈਤੇ ਕੇ ਪਾਛੇ ਚਲੇ । ਧਰਮਾਰਥ ਨਹਿ
 ਸਮੁਲ ਦੇਖੋ ਜਗਕੀ ਮੁਰਖਤਾ” । ਇਸਦਾ ਭਾਵ ਇਹੋ ਕਿ ਸੰਸਾਰ
 ਦੇ ਅਗਿਆਨੀ ਜੀਵਾਂ ਦਾ ਸੁਭਾਵ ਭੇਡਾਂ ਦੇ ਗੱਲੇ ਜੇਹਾ ਹੁੰਦਾ ਹੈ
 ਜਿਸ ਤਰਾਂ ਉਹ ਬਿਨਾਂ ਬਿਚਾਰੇ ਇੱਕ ਦੁਜੀ ਦੇ ਮਗਰ ਚਲੀਆਂ
 ਜਾਂਦੀਆਂ ਹਨ ਏਸੇ ਤਰਾਂ ਇਹ ਭੀ ਅਪਨੇ ਵਿਚਾਰ ਨੂੰ ਤਿਆਗ
 ਕੇ ‘ਗੱਡੀ ਰਾਹ ਗਡੀਰੇ ਰਾਹ’ ਵਾਲੀ ਗੱਲ ਜਾਨਕੇ ਲਗੇ ਜਾਂਦੇ
 ਹਨ, ਇਸੇ ਲਈ ਸਾਡੇ ਭਾਈਆਂ ਨੇ ਭੀ ਦਸਮੇਂ ਪਾਤਸ਼ਾਹ ਜੀ ਦੇ
 ਸਿਧਾਂਤ ਤੋਂ ਉਲਟ ਇਸ ਦੁਰਗਾ ਪੁਸ਼ਨ ਵਾਲੀ ਕਹਾਣੀਨੂੰ ਕਵੀ-
 ਆਂ ਦੇ ਲਿਖਣੇ ਅਤੇ ਅੱਗਿਆਨੀ ਲੋਗਾਂ ਦੇ ਕਬਨ ਪਰ ਵਿਸ਼੍ਵਾਸ
 ਕਰਕੇ ਪੱਕਾ ਨਿਸਚਾ ਕਰ ਲੀਤਾ ਹੈ, ਜਿਸਤੇ ਇਸ ਅੰਧਕਾਰ ਦੋਂ
 ਕੁਛਕੇ ਗੁਰਮਤ ਦੇ ਪ੍ਰਕਾਸ਼ ਵਿੱਚ ਅਪਨੇ ਭਾਈਆਂ ਨੂੰ ਲਿਆਉਣਾ
 ਅਮੀਂ ਅਪਨਾ ਧਰਮ ਜਾਨਕੇ ਏਥੇ ਕਬਨ ਕਰਦੇ ਹਨ ॥

ਦੋਹਿਰਾ

ਤਾਂਤੇ ਗੁਰੂ ਪਰ ਜੋ ਧਰਾ ਜਿਨ ਪੁਰਖਨ ਯਹਿ ਦੋਸਾ ।
 ਨਹੀਂ ਅਸੰਭਵ ਹੈ ਕੁਛੁ ਜਾਂ ਪਰ ਕਰੀਏ ਰੋਸਾ ॥੨੫॥
 ਕੁਛਕ ਕ ਵੀ ਜੋ ਲਿਖ ਗਏ ਐਸਾ ਜਗਤ ਮਸ਼ਾਰ ।
 ਬਿਨ ਬੂੜੇ ਵਿਸ਼ਾਸ ਕਰ ਮਾਨਤ ਸਿੱਖ ਹਸ਼ਾਰ ॥ ੨੬ ॥
 ਪਰ ਨਰ ਕਰਤ ਵਿਚਾਰ ਜੋ ਸੋ ਜਾਨੇ ਯਹਿ ਭੇਵ ।
 ਕਹਾਂ ਗੁਰੂ ਦੁਰਗਾ ਭਜੇ ਨੇ ਦੇਵਨ ਕੇ ਦੇਵ ॥ ੨੭ ॥
 ਲੋਗ ਕਰਤ ਕੁਛ ਔਰ ਕੀ ਔਰੇ ਬਾਤ ਬਨਾਇ ।
 ਇਸ ਮੈਂ ਕੁੰਡ ਸੰਸਾ ਨਹੀਂ ਜਾਨਹੁ ਤੁਮ ਸਤ ਭਾਇ ॥੨੮॥

ਦੁਰਗਾ ਭਗਤ

ਚੌਪਈ

ਭਾਵੇਂ ਸੱਤ ਬਾਤਿ ਤੁਮ ਗਾਈ । ਪਰ ਮੇਰੇ ਮਨ ਮਹਿੰ ਨਹਿ ਆਈ ॥
ਜਾਂਤੇ ਸੰਕਾ ਫਿਰ ਉਪਜਾਵੈ । ਦੁਰਗਾ ਪੁਜਨ ਸੱਤ ਬਤਾਵੈ ॥
ਮੂਲ ਬਿਨਾਂ ਕਲਪਨ ਨਹਿੰ ਹੋਵੈ । ਜਾਂਤੇ ਮੂਲ ਕਛੂ ਜਨ ਜੋਵੈ ॥
ਜਾਂਤੇ ਪ੍ਰਬੁਧ ਸੱਤ ਮਨ ਧਰਤੇ । ਤਾਂ ਪਾਛੇ ਕਲਪਨ ਕੁਛ ਕਰਤੇ ॥
ਤਾਂਤੇ ਮੂਲ ਪ੍ਰਬੁਧ ਜਨ ਚਹੈਂ । ਤਾਂ ਪਰ ਬਹੁਰ ਅਨਕ ਬਿਧ ਕਹੈਂ ॥
ਦਸਮ ਗੁਰੂਜੀ ਦੁਰਗਾ ਮਾਨੀ । ਕਿਹ ਬਿਧ ਮਿਥਯਾ ਏਹੁ ਕਹਾਨੀ ॥
ਇਸਕੇ ਮੂਲ ਆਜ ਤਕ ਦੀਖੈਂ । ਕਈ ਸਿੱਖ ਤਹਿੰ ਜਾ ਗੁਣ ਸੀਖੈਂ ॥
ਨੈਨਾਂ ਦੇਵੀ ਮਾਤ ਭਵਾਨੀ । ਪੁਜਤ ਜਗਤ ਕਰਤ ਸਨਮਾਨੀ ॥
ਤਾਂਤੇ ਇਸਕਾ ਉੱਤਰ ਦੀਜੈ । ਨਾਂ ਬਾਤਨ ਘਰ ਪੂਰਾ ਕੀਜੈ ॥੨੮॥

ਦੋਹਿਰਾ

ਹਵਨ ਕੈਡ ਕੀ ਜਗਾ ਹੈ ਤਹਾਂ ਬਨੀ ਅਥ ਤੀਕ ।
ਜੋ ਸਾਖੀ ਇਹ ਦੇਤ ਹੈ ਦੁਰਗਾ ਪੁਜੀ ਠੀਕ ॥੨੯॥

ਤੱਤ ਖਾਲਸਾ

ਦੋਹਿਰਾ

ਐਂਝ ਮੂਲ ਇਸਕਾ ਨਹੀਂ ਕੇਵਲ ਹੈ ਅੱਗਜਾਨ ॥
ਮੂਰਖ ਮੂਰਤ ਪੁਜਕਾਂ ਕੀਨਾਂ ਏਹੁ ਤੁਛਾਨ ॥ ੩੦ ॥
ਜਿਸਤੇ ਇਸ ਅਨਰਥ ਦਾ ਘਰ ਬਣ ਗਿਆ ਪਹਾੜ ।
ਵਰ ਮੰਗਨ ਜਾ ਪੱਥਰੋਂ ਪੁਜਾ ਅੱਗੇ ਚਾੜ ॥ ੩੧ ॥

ਚੌਪਈ

ਊੱਤ੍ਰੀ ਲੋਗ ਪਹਾੜੀ ਜੇਤੇ । ਵਿੱਦਯਾ ਹੀਨ ਮੁੜ੍ਹ ਹਨ ਤੇਤੇ ॥
ਜਿਨ ਪਾਹਨ ਪਰਮੇਸ਼ਰ ਠਾਨਾ । ਪੁਨ ਦੇਵੀ ਕਰ ਉਤ ਮਹਿ ਮਾਨਾ ॥
ਜਾਨਤ ਐਂਤ ਸਾਰ ਕੁਛ ਨਾਹੀਂ । ਪਾਹਨ ਕੋ ਮੁਖ ਦੇਵ ਬਤਾਹੀਂ ॥
ਜਿਸ ਪਰ ਅਹੇ ਗੁਵਾਹੀ ਏਕ । ਮੋਹ ਸਾਬ ਜਬ ਲਗਾ ਬਿਬੇਕ ॥
‘ਪ੍ਰਬੋਧਰੰਦ੍ਰ’ ਮਹਿਏਹਦਿਖਾਯਾ । ਉੱਤਰ ਮਹਿ ਕਲਿਯੁਗ ਵਰਤਾਯਾ ॥
ਊੱਤਰ ਕੇ ਸਭ ਲੋਗ ਪਹਾਰੀ । ਤਿਨ ਕੀ ਹੈ ਹਮਨੇ ਮਤਿ ਮਾਰੀ ॥
ਪਾਹਨ ਪੂਜਕ ਸਗਲ ਬਨਾਏ । ਭੂਲ ਪਰਾਤਮ ਤਾ ਪਗ ਪਾਏ ॥
ਜੈਸੀ ਕਲਿਯੁਗ ਬਾਤ ਸੁਨਾਵੈ । ਸੋ ਹਮ ਨੀਚੇ ਭੋਹ ਦਿਖਾਵੈ ॥
ਲਾਗੋ ਕਹਿਨ ਮੋਹ ਕੇ ਆਗੋ । ਕਰੇ ਕਾਮ ਮੈਂ ਹੇ ਵਡਭਾਗੇ ॥੩੧॥

ਯਥਾ ‘ਪ੍ਰਬੋਧਰੰਦ੍ਰ’:- (ਊੱਤਰ ਕੇ ਸਭ ਲੋਗ ਕਰੇ ਮੈਂ ਸਿਲਾ
ਪਰਾਯਣ । ਸਮਝੋਂ ਈਸ ਨ ਤਤ ਬਕੇ ਮੁਖ ਸੈਲ ਨਰਾਯਣ) ॥
ਦੋਹਿਰਾ

ਤਾਂਤੇ ਨਿਸਚਾ ਆਪਨਾ ਗੁਰੂ ਜੀ ਮਾਹਿ ਅਰੋਪ ।
ਕਬਨ ਕਰਾ ਅੱਗਜਾਣੀਆਂ ਗੁਰੁਮਤ ਕਰਕੇ ਲੋਪ ॥੩੨॥

ਚੌਪਈ

ਸ੍ਰੀ ਸਤਿਗੁਰੁ ਜੋ ਜਗ ਮਹਿ ਆਏ । ਦੋ ਕਾਰਜ ਹਿਤ ਦੇਵ ਪਠਾਏ ॥
ਪ੍ਰਬੁਦਾ ਪਖੀਡ ਜਗਤ ਕੇ ਜੇਤੇ । ਦੂਰ ਕਰੋ ਜਾਕਰ ਸਭ ਤੇਤੇ ॥
ਮੌਤ ਧਰਮ ਪਰਿਚਾਰ ਕਰਾਵੈ । ਕੁਕਰਮ ਕਰਨ ਤੇ ਲੋਗ ਹਟਾਵੈ ॥
ਬਿਨ ਕਰਤਾਰ ਐਂਤ ਨਹਿ ਪੂਜੈਂ । ਪਾਹਨ ਕੋ ਪਾਹਨ ਕਰ ਬੁਝੈਂ ॥
ਸੀ ਆਗਿਆ ਪਹਿਲੀ ਗੁਰ ਤਾਈਂ । ਜੋ ਦੀਨੀ ਸਭ ਜਗ ਕੇ ਸਾਂਈਂ ॥
ਪੁਨ ਦੂਜੀ ਧਰ ਜੁਲਮ ਉਠਾਨਾ । ਜੋ ਕੀਨੋ ਸੀ ਤਬ ਸੁਲਤਾਨਾ ॥

ਦੁਰ ਕਰਨ ਹਿਤ ਆਇਸ ਕਰੀ । ਜਾਂਤੇ ਤੇਗ ਹਾਥ ਗੁਰ ਧਰੀ ॥
 ਜਾਂ ਤੇ ਪ੍ਰਬਹ ਪ੍ਰਤੱਗਾਜਾ ਜੋਈ । ਪੁਰਨ ਕਰੀ ਗੁਰੂ ਜੀ ਮੌਈ ॥
 ਨੈਨਾ ਦੇਵੀ ਨਾਮ ਸਦਾਵੈ । ਜਾ ਕੋ ਲੋਗ ਚੰਡਕਾ ਗਾਵੈ ॥
 ਪਰਮੇਸ਼ੁਰ ਤਜ ਪ੍ਰਸਤ ਤਾਂਕੋ । ਮਾਂਗਤ ਢਰੇ ਸੇਵਨ ਕਰ ਜਾਂਕੋ ॥
 ਤਾਂ ਕੋ ਗੁਰੂ ਖੰਡਨ ਤਬ ਕਰਤੇ । ਨਹਿ ਪਾਹਨ ਵਰ ਦਾਇਕ ਰਰਤੇ ॥
 ਕਰਤ ਅਕਾਲ ਪੁਰਖ ਕੋ ਮੰਡਨ । ਦੇਵੀ ਦੇਵ ਕਰਤ ਸਭ ਖੰਡਨ ॥
 ਜਾਂਤੇ ਬ੍ਰਹਮਨ ਲੋਗ ਪੁਜਾਈ । ਸੁਨਤ ਬਚਨ ਨਹਿ ਸਕਤ ਸਹਾਰੀ ॥
 ਗੁਰੂਛਿਗ ਦੁਰਗਾ ਸਕਤ ਬਤਾਵੈਂ । ਕਈ ਪ੍ਰਕਾਰ ਪਖੰਡ ਚਲਾਵੈਂ ॥
 ਤਿਨ ਕੇ ਮਦ ਤੇਜ਼ਨ ਕੇ ਕਾਜਾ । ਕੀਨੋ ਚਰਿਤ ਗਰੀਬ ਨਿਵਾਜਾ ॥
 ਥੋਲ੍ਹ ਪਾਜ ਤਿਨਕਾ ਸਭ ਦੀਆ । ਪੁਨ ਨਿਸ ਭਰਮਖਾਲਸਾ ਕੀਆ ॥
 ਯਹ ਹੈ ਮੂਲ ਬਾਤ ਸੁਨ, ਭਾਈ । ਜੋ ਲੋਗਾਨ ਕੁਛ ਉਲਟ ਬਨਾਈ ॥
 ਕਰੇ ਵਿਚਾਰ ਪੁਰਖ ਮਤਿ ਮਾਨ । ਤਿਸ ਕੇ ਸਗਰੀ ਹੋਵਤ ਭਾਨ ॥
 ਤਾਂ ਤੇ ਸੰਕਾ ਮੂਲ ਨ ਕੀਜੋ । ਗੁਰੂ ਬਾਨੀ ਮਹਿ ਮਨ ਕੇ ਦੀਜੋ ॥
 ਅਰ ਜੋ ਸਿੱਖ ਸਾਚ ਯਹ ਜਾਨੈਂ । ਸੋ ਗੁਰੂ ਮਤ ਨਹਿ ਮੂਲ ਪਛਾਨੈਂ ॥
 ਅੰਨਜਮਤਿਨ ਕੇ ਹੈਂ ਸੋ ਦਾਸਾ । ਨਹਿ ਗੁਰਮਤੋਂ ਤਹਿ ਕੇ ਪਾਸਾ ॥
 ਬਾਤ ਯਥਾਰਥ ਅਹੈ ਹਮਾਰੀ । ਸਾਰੀ ਸੰਕਾ ਨਾਹਿ ਤੁਮਾਰੀ ॥੩੩॥

ਦੁਰਗਾ ਭਰਾਤ

ਦੋਹਿਰਾ

ਅੰਨਜਮਤੀ ਕੀ ਬਾਤ ਕੋ ਤਜ ਦੇਵੈ ਤੁਮ ਮੀਤ । ਪਰ ਸਿੱਖਨ ਕੇ
 ਬਚਨ ਪਰ ਚਹੀਯੇ ਸਤਯ ਪ੍ਰਤੀਤ ॥ ੩੪ ॥ ਏਕ ਝੂਠ ਦੁਇ ਝੂਠ
 ਕਹਿ ਕਿਆ ਸਾਰੇ ਕਵਿ ਰਾਜ । ਕਹੈਂ ਝੂਠ ਦੁਰਗਾ ਭਜਨ ਤੁਮ

ਮਾਦੇ ਕਿਹ ਕਾਜੁ॥ ੩੫ ॥ ਸੁੱਖਾ ਸਿੰਘ ਸੁਜਾਨ ਕਵਿ ਲਿਖਿ
ਗੁਰੂ ਬਿਲਾਸ । ਤਿਸ ਨੇ ਤੋਰੇ ਕਬਨ ਕੀ ਤੋੜੀ ਸਗਲੀ ਆਸ॥ ੩੬॥
ਚੈਪਈ

ਭਹੁਤ ਪੁਰਾਣਾ ਹੈ ਉਹ ਗ੍ਰੰਥ । ਮੰਨੈ ਜਿਸ ਨੂੰ ਸਾਰਾ ਪੰਥ ॥
ਗੁਰੂ ਕੇ ਚਰਿਤ ਸਕਲ ਤਿਸ ਮਾਹੀਂ । ਕਹੇ ਕਵੀ ਨੇ ਮਿਥਿਆਨਾਹੀਂ॥
ਐ ਸਭ ਕਥਾ ਖੋਲ੍ਹ ਕਰ ਗਾਵੇਂ । ਤੁਮਰੇ ਮਨ ਕੀ ਸੰਕ ਮਿਟਾਵੇਂ ॥
ਦੁਰਗਾ ਪੁਜਨ ਕੀ ਜੋ ਕਥਾ । ਸੁਨੋ ਤਹਾਂ ਲਿਖ ਦੀਨੀ ਯਥਾ ॥
ਤਿਸਕੋ ਪੜ੍ਹੁਕਰ ਕਰੋ ਵਿਚਾਰਾ । ਮਿਥਿਆ ਹੋਵੇ ਬਰਨ ਤਿਹਾਰਾ ॥
ਐ ਮੈਂ ਕਹੋਂ ਸੁਨੋ ਮਨ ਲਾਈ । ਫਿਰ ਭਾਖੇ ਜੋ ਮਨ ਮਹਿੰ ਆਈ ॥
ਕਰ ਸੰਖੇਪ ਸੁਨਾਵੋਂ ਸਾਰਾ । ਜੋ ਦੁਰਗਾ ਕੇ ਹੇਤ ਉਚਾਰਾ । ੩੭ ॥

ਭਾਈ ਸੁੱਖਾ ਸਿੰਘ ਦੇ ਗੁਰੂ ਬਿਲਾਸ ਦੇ ਸੰਖੇਪ ਦਾ ਸਿੱਧਾਂਤ

“ਸਵੈਯਾ ॥ ਦਿਨ ਏਕ ਕ੍ਰਿਪਾ ਨਿਧ ਆਛ ਭਲੇ ਇਹ ਭਾਂਤ
ਕਿਥੋਂ ਸੁ ਸ਼ਿਕਾਰ ਬਿਹਾਰਾ । ਖਾਲਸਾ ਪੰਥ ਪੁਰਾਸ ਕਰੋਂ ਜਿਹ ਕਾਜ
ਧਠਿਓ ਮੁਹਿ ਦੀਨ ਦਿਆਰਾ ॥ ਆਦਿ ਸੁਵੇਵਿ ਪ੍ਰਤੱਖ ਕਰੋਂ ਬਰ
ਖੂਰ ਲਹੋਂ ਤਿਹ ਤੇ ਨਿਜ ਭਾਰਾ । ਹੋਇ ਬਿਜੈ ਅੰਰਿ ਪੁੰਜ ਸਥੈ
ਜਗ ਜੀਤ ਬਜੈ ਰਣਜੀਤ ਨਗਾਰਾ ॥ ੧ ॥

ਟੋਟਕ ਛੰਦ

ਇਹ ਭਾਂਤ ਵਿਚਾਰ ਦਿਆਰ ਤਬੈ । ਕਰ ਜੱਗ ਅਰੰਭਨ
ਲੀਨ ਅਬੈ ॥ ਪ੍ਰਥਮੇਂ ਦਿਜ ਦੇਮਨ ਦੇਸ ਬੁਲੈ । ਸਭ ਆਵਤ ਭੇ

ਸੁਭ ਤੈਨ ਥਲੈ ॥ ੫ ॥ ਇਕ ਕੌਤਕ ਦੇਖਨ ਕਾਜ ਕਿਯੈ । ਕਰੁਨ
 ਨਿਧ ਕਾਰਜ ਕੀਨ ਸਿਧੈ ॥ ਮਥਰਾ ਪੁਨ ਕਾਂਸਿ ਪਰਾਗ ਭਨੋ ॥
 ਦਿਜ ਅੰਧਪੁਰੀ ਸੁ ਬੁਲਾਇ ਲਿਨੋ ॥ ਦਿਜ ਹੋਰ ਤਹਾਂ
 ਲਖ ਆਵ ਘਨੇ । ਕਰ ਪਾਂਤਹਿ ਪਾਂਤ ਥਠਾਇ ਦਿਨੇ ॥ ਮੁਖ
 ਭਾਖ ਕਹਿਓ ਇਨ ਭਾਂਤਨ ਸੋਂ । ਸੁਨ ਲੇਹੁ ਸਭੈ ਦਿਜ ਬਾਤਨ
 ਸੋਂ ॥ ੧੧ ॥ ਭੁਜੰਗ ਪ੍ਰਯਾਤ ਛੰਦ ॥ ਦਹੀ ਖੀਰ ਪੂਰੀ ਜਿਤੇ
 ਬਿੱਪ ਚੈਹੈਂ । ਕਜ਼ਾਹੀ ਪੁਲਾਵੀ ਜਿਤੇ ਯੋ ਜਿਵੈ ਹੈਂ ॥ ਤਿਨੈ ਜਾਨ
 ਵੈਹੈ ਟਕਾ ਏਕ ਢੱਡਾ ॥ ਕਹੋ ਜਾਇ ਸਾਰੇ ਲਵੈ ਜੈਸ ਇੱਛਾ ॥
 ੧੨ ॥ ਤੋਟਕ ਛੰਦ ॥ ਨਿਜ ਮਾਸ ਸ਼ਰਾਬ ਜੁ ਖਾਵਹਿੰਗੇ ।
 ਸਰਫੀ ਵਹੁ ਪਾਂਚ ਸੁ ਪਾਵਹਿੰਗੇ ॥ ਇਹ ਭਾਂਤ ਢੰਡੋਰ ਫਿਰਾਇ ਦਯੋ ।
 ਸੁਨ ਬਿਪਨ ਮੱਧ ਸੁ ਕਾਨ ਕਯੋ ॥ ੧੩ ॥ ਬਿਬਥਾਰ ਹੁਤੇ
 ਬਡ ਘੇਰ ਬਨੇ । ਦਿਜ ਦੌਰ ਚਲੇ ਯਹ ਬਾਤ ਸੁਨੋ ॥ ਜਹਿੰ
 ਮਾਸ ਸ਼ਰਾਬ ਕੇ ਬਾਰ ਬਨੇ । ਤਹਿੰ ਆਵਤ ਵੈਰਤ ਬਿਪ ਘਨੇ ॥
 ੧੪ ॥ ਕਈ ਆਨ ਤਹਾਂ ਜੁ ਹਜ਼ਾਰ ਸੁਰੇ । ਨਹਿ ਵਾਰਹਿ ਪਾਠ
 ਸੁ ਜਾਤ ਰਰੇ ॥ ਕਛੁ ਥੋਰ ਰਹੇ ਜਬ ਬਾਕ ਪਿਛੇ । ਪ੍ਰਭੂ ਮਾਨਸ
 ਭੋਜ ਕੇ ਫੇਰ ਪੁਛੇ ॥ ੧੫ ॥ ਪਾਧਰੀ ਛੰਦ ॥ ਪੁਨ ਕਹੀ ਐਸ
 ਕਰੁਨਾ ਨਿਧਾਨ । ਫਿਰ ਪੁਛੋ ਜਾਇ ਇਠ ਕੇ ਸੁਜਾਨ ॥
 ਪ੍ਰਸਾਦਿ ਮਹਾਂ ਜੋ ਛਕੈ ਕੋਇ । ਸੋ ਮੁਹਰ ਪਾਂਚ ਲੇਵੈ
 ਸੁ ਸੋਇ ॥ ੧੬ ॥ ਅਵਰ ਅੰਨ ਜੋ ਕਰ ਸਰੀਰ । ਦੋ ਟਕੋ
 ਢੱਡਨਾਂ ਲੇਗੁ ਬੀਰ ॥ ਇਮ ਹੁਕਮ ਮਾਨ ਪੁਛੇ ਸੁਜਾਇ । ਰਹਿ
 ਸਹਸ ਪਾਂਚ ਬਾਕੀ ਬਨਾਇ ॥ ੧੭ ॥ ਫਿਰ ਕਹੀ ਐਸ ਤਿਨ ਆ
 ਹਜ਼ੂਰ । ਸੋ ਥੰਜ ਬਾਕਿ ਰਹਿਗੇ ਜ਼ਰੂਰ ॥ ਬਹੁ ਬਾਰ ਥੇਰ ਪੁਛੇ

ਸੁਧਾਇ। ਸਭ ਤੁਥੇ ਲੋਭ ਕੇ ਮੱਧ ਜਾਇ ॥ ੧੮ ॥ ਜਥੁੰ ਰਹੋ
 ਚੰਦਰਾਂ ਘਾਟ ਏਕ । ਦੀਨੇ ਬਠਾਇ ਆਛੇ ਸੁਨੈਕ ॥ ਯੋਂ ਭਏ
 ਗਰਕ ਲੋਭਾਦਿ ਮੱਧ । ਇਕ ਨਾਮ ਮਾਤ੍ਰ ਰਹਿਗੇ ਜੁ ਸੁੱਧ ॥ ੧੯ ॥
 ਜੋ ਅੇਰ ਹੁਤੇ ਕੇਤਕ ਹਜ਼ਾਰ । ਤਿਨ ਟਕਾ ਦੱਫਨਾ ਭੋਜ ਨਾਰ ॥
 ਤੇ ਖਵਾਇ ਭੋਜਨ ਦੀਨੇ ਉਠਾਇ । ਨਹਿ ਆਦਰ ਕੀਨ ਆਛੇ
 ਬਨਾਇ ॥ ੨੦ ॥ ਮੁਖਾਰਬਿੰਦ ਸ੍ਰੀ ਯੋਂ ਉਚਾਰ । ਯਹ ਹੈਨ ਬਿੱਪ
 ਲੁਚੇ ਗਵਾਰ । ਇਨ ਕਰਨ ਹੁਤੀ ਆਛੀ ਸਜਾਇ । ਪਰ ਦੁਕ
 ਦੇਹ ਇਨਕੇ ਉਠਾਇ ॥ ੨੧ ॥ ਜਿਨ ਅਚੋਂ ਖੀਰ ਭੋਜਨ ਕਜਾਹੁ ।
 ਤਿਨ ਮੁਹਰ ਮੁਹਰ ਪਾਂਚੇ ਦਿਗਾਹੁ ॥ ਬਹੁ ਭਾਂਤ ਮਾਨ ਤਿਨਕੇ ਸੁ
 ਕੀਨ । ਇਹ ਸਹੀ ਬਿੱਪ ਕਹਹੈ ਸੁਦੀਨ ॥ ੨੨ ॥ ਵਹੁ ਨਹੀਂ ਬਿੱਪ
 ਹੈਂ ਲੁਚ ਮੁੜ । ਇਹ ਮਹਾਂ ਸੁੱਧ ਹੈ ਮੱਤ ਗੁੜ ॥ ਇਹ ਕਲੀ
 ਕਾਲਕੇ ਮੱਧ ਘੋਰ । ਬਹੁ ਚਲਾ ਢਿੰਡ ਛਲ ਬਲ ਨ ਸ਼ੋਰ ॥ ੨੩ ॥
 ਸਾਧੁ ਸੁ ਸੁੱਧ ਜਗ ਰਿਹਾ ਲੋਪ । ਬਹੁ ਧਾਰ ਦੰਭ ਅਨਸਾਧ ਧੋਪ ॥
 ਨਿਜ ਕਹਨ ਆਪ ਹਮ ਸੋ ਨ ਕੋਇ ॥ ਹਮ ਕਰੇ ਆਪ ਸੋ
 ਸਹੀ ਹੋਇ ॥ ੨੪ ॥ ਸ੍ਰੀ ਕ੍ਰਿਸ਼ਨ ਰਾਮ ਜੋਧਾ ਅਨੇਕ । ਸਭ ਕਰੇ
 ਝਾਣ ਹਮਰੇ ਸੁ ਏਕ ॥ ਇਮ ਮਨੈ ਆਪਕੇ ਅਧਕ ਜਾਨ । ਨਹਿ
 ਸਥਦ ਨਾਮ ਕੋ ਕਹੁ ਗਜਾਨ ॥ ੨੫ ॥”

ਦੇਖਿਆ

ਇਸ ਪਰਸੰਗ ਮੈਂ ਕਰਾ ਗੁਰੂ ਜੀ ਜੈਸ ।

ਦੁਰਖਾ ਪ੍ਰਸ਼ਨ ਕਾਰਨੇ ਬਿੱਪ ਸੁਲਾਏ ਕੈਸ !!੩੮॥

ਦੈਪਈ

ਸੁਣੀ ਮੀਤ ਤੈਂ ਕਥਾ ਪੁਰਾਨੀ । ਜੋ ਹੈ ਸੁੱਖਾਸਿੰਘ ਬਖਾਨੀ !

ਦੁਰਗ ਮਾਤ ਪੁਜਨੇ ਕਾਜਾ । ਕੈਸਾ ਯਤਨ ਕੀਨ ਮਹਾਰਾਜਾ !!
 ਕਈਹੜਾਰ ਬਿੱਪਸਦਵਾਇਆ । ਫਿਰਤਿਨਕੋਆਛੇ ਅਜਸਮਾਇਆ॥
 ਜੋ ਪੁਜਨ ਦੁਰਗਾ ਨਾ ਕਰਤੇ । ਤੌ ਇਤਨਾਂ ਧਨਕਿਓ ਪਰਹਰਤੇ।
 ਖੀਰ ਮਾਸ ਧਰ ਕਿਓ ਅਜਸਮਾਤੇ । ਜੇ ਕਰ ਸੱਤ ਨ ਇਸਮਹਿ ਪਾਤੇ?
 ਜੋ ਇਸ ਕਵੀ ਗਵਾਹੀ ਦਈ । ਫੇਰ ਤੋਹ ਸੰਕਾ ਕਾਜਾ ਰਹੀ ? ੩੮॥

ਤੱਤ ਖਾਲਸਾ

ਵੈਹਿਰਾ

ਇਸ ਮਹਿ ਜੋ ਕੁਛ ਹੋ ਰਹੀ ਟਪਕ ਰਹੀ ਹੈ ਬਾਤ ।
 ਸੋ ਤੁਮਨੇ ਸਮਝੀ ਨਹੀਂ ਦੇ ਕਰ ਮਨ ਕੇ ਭ੍ਰਾਤ ॥ ੪੦ ॥

ਚੌਪਈ

ਅਹੋ ਦੁਰਗਾ ਪੁਜਕ ਅਗਜਾਨੀ । ਜੋ ਸੁੱਖਾ ਮ੍ਰਿਗਰਾਜ ਬਖਾਨੀ ॥
 ਇਸ ਮੋ ਤੇ ਕੁਛ ਅੈਰ ਪਿਆਰੇ । ਸਿੱਧ ਹੋਤ ਹੋ ਦੇਖ ਵਿਚਾਰੇ ॥
 ਭਾਵੇਂ ਸੁੱਖਾ ਸਿੰਘ ਵਿਚਾਰਾ । ਸੀ ਦੁਰਗਾ ਜੀ ਕਾ ਅਤਿ ਪਿਆਰਾ॥
 ਪੁਰ ਤਿਨ ਪ੍ਰਥਮ ਕਾਲ ਹੀ ਕਹਿਓ । ਕੌਤਕ ਕਾਜ ਗੁਰੂ ਯਹਕਯੋ॥
 ਕੌਤਕ ਪਾਟ ਕੋ ਅਰਥ ਤਮਾਸਾ । ਲੀਲ੍ਹਾ ਹੋਤ ਨ ਮਨ ਕਛੁ ਆਸਾ॥
 ਭਾਂਤੇ ਸਿੱਧ ਬਾਤ ਇਹ ਹੋਈ । ਨਹਿ ਸਤਿਗੁਰੂ ਕੋ ਇੱਛਾ ਕੋਈ ॥
 ਥੋ ਕੇਵਲ ਬਿੱਪਨ ਦੁਰਕਾਨਾ । ਜੋ ਚਾਹਤ ਥੇ ਟਕਾ ਕਮਾਨ ॥
 ਅਰ ਗੁਰੂ ਜੀ ਕਾ ਦੇਖ ਪ੍ਰਤਾਪੁ । ਸਹਿ ਨਹਿ ਸਕੇ ਦੰਡ ਕੇ ਬਾਪੁ ॥
 ਜਿਨ੍ਹੇ ਮਨਕੇ ਮਾਹਿ ਵਿਚਾਰਾ । ਚਲੇ ਦਾਓ ਕਿਹ ਭਾਂਤੁ ਹਮਾਰਾ ॥
 ਜਾਂਤੇ ਗੁਰੂ ਸੇ ਟਕੇ ਉਡਾਕੇ । ਖੀਸੇ ਭਰੇ ਪਖੀਡ ਚੋਲਾਕੇ ॥
 ਸੋ ਜਥ ਪੁਰਨ ਕਰਨੇ ਚਾਹੁੰ । ਰਚ ਦੀਨਾ ਤਥ ਏਹੁ ਉਮਾਹਾ ॥

ਨਹੀਂ ਬਾਤ ਕਛੁ ਜਗ ਮਹਿ ਛਾਣੀ । ਜਾਨਤਹੈਂ ਜਿਸਕੋ ਸਭ ਪ੍ਰਾਨੀ ।
 ਦੰਭ ਪਖੜ ਮੂਲ ਜਗ ਮਾਹੀਂ । ਬਿੱਪਨ ਸਮ ਦੁਸਰ ਕੇ ਨਾਹੀਂ ।
 ਜਿਸਤੇ ਇਹ ਭੁਸੁਰ ਕਹਿਲਾਵੈਂ । ਲੋਗਾਨ ਤੇ ਨਿਜ ਪੈਰ ਪੁਜਾਵੈਂ ।
 ਕਹਤ ਵੇਦ ਨੇ ਪ੍ਰਗਟ ਸੁਨਾਯਾ । ਬੁਹਮਨ ਮੁਖ ਈਸੂਰ ਕਾ ਗਾਯਾ ॥
 ਮਨੁ ਪਰਾਸਰ ਆਦਿਕ ਮੁਨੀ । ਸਿਮ੍ਰਿਤ ਰਚਨੇ ਹਾਰ ਸੁ ਗੁਣੀ ।
 ਤਿਨ ਭੀ ਹਮਰੀ ਕਰੀ ਵਡਾਈ । ਤੀਨ ਵਰਨ ਕੀ ਦੇ ਗੁਰਿਆਈ ।
 ਜਿਤਕ ਜਗਤ ਕੇ ਜੀਵ ਵਿਚਾਰੇ । ਸੇਵਕ ਸਮ ਹਮ ਪਾਦ ਪਖਾਰੇ ॥
 ਰਾਮ ਕ੍ਰਿਸ਼ਨ ਆਦਿਕ ਅਵਤਾਰੇ । ਸਭ ਹੀ ਨੇ ਹਮਰੇ ਪਗ ਝਾਰੇ ॥
 ਹਮ ਹਾਕਮ ਜਗ ਪਰਜਾ ਜੇਤੀ । ਹਮ ਕ੍ਰਿਸਾਨ, ਲੋਗ ਹਮ ਬੇਤੀ ॥
 ਸਾਰੇ ਹਮਰੇ ਹੇਤ ਕਮਾਤੇ । ਗ੍ਰਹਿ ਚਮਹਾਇ ਤਿਨ੍ਹੋਂ ਹਮ ਖਾਤੇ ॥
 ਦਿਸਾਸੂਲ ਅਰ ਛੂਤ ਪਿਸਾਚਾ । ਲਗਨ ਸਗਨ ਮਹਿ ਸਭਕੇ ਰਾਚਾ ॥
 ਸਾਫ਼ਸਤੀ ਜਿਸਪਰ ਹਮ ਪਾਵੈਂ । ਮੁਖ ਮਾਂਗਾ ਧਨ ਤਿਸਤੇ ਲਜਾਵੈਂ ॥
 ਫਿਰ ਫਈਆ ਜਿਸ ਉਪਰ ਚਾੜ੍ਹੈਂ । ਜਵਾਂ ਮੂਲ ਤੇ ਤਾਹਿੰ ਉਖਾੜੈਂ ॥
 ਦੇਵੀ ਦੇਵ ਪਖਾਨ ਪੁਜਾਏ । ਜਿਸਤੇ ਸਭ ਜਨ ਦਾਸ ਬਨਾਏ ॥
 ਐਸਾ ਧਰ ਮਨ ਮਾਹਿੰ ਘੰਡਾ । ਚਹਾ ਕਰਨ ਗੁਰੂ ਸਾਬ ਪਖੜਾ ॥
 ਯਹੀ ਬਾਤ ਸਤਗੁਰੂ ਜੂਤਾਈਂ । ਕਹਤ ਸਮਝ ਪਿਖ ਚਾਈਂ ਚਾਈਂ ॥
 ਹਮ ਹੈਂ ਰਿੱਧਿ ਸਿੱਧਿ ਕੇ ਦਾਤੇ । ਸਭ ਹੀ ਸੇ ਹਮ ਪੈਰ ਪੁਜਾਤੇ ॥
 ਛੱਡੀ ਲੋਗ ਹਮਾਰੇ ਦਾਸਾ । ਤਿਨਕੀ ਹਮ ਪੂਰਤ ਹੈਂ ਆਸਾ ॥
 ਕਰੈਂ ਦੇਵਤਾ ਹਮ ਪੁੱਡਾ । ਜਿਸਤੇ ਹੋਇ ਤਿਨ੍ਹੋਂ ਕੀ ਰੱਢਾ ॥
 ਜੇ ਹਮ ਹੁਕਮ ਦੇਹੁਮਹਾਰਾਜਾ । ਕਰੈਂ ਚੰਡ ਪੁਸਨ ਕੋ ਕਾਸਾ ॥੪੯॥

ਵੈਹਿਰਾ

ਲਖ ਕਰ ਤਿਨਕੇ ਰਿਦੇ ਕੀ ਗੁਰੂ ਰਾਗੀਬ ਨਿਵਾਜਾ

ਚਾਹਾ ਸਕਲ ਉਘਾਰਨਾ ਤਿਨਕਾ ਤਬਹੀ ਪਾਸ ॥ ੪੨ ॥
 ਪੁਨ ਮਨ ਮਹਿੰਇਹ ਦੇਖਿਆ ਇਨਕੇ ਜਗਤ ਅਧੀਨ ।
 ਮਾਰ ਬੁੱਧ ਸਭ ਕੀ ਦਈ ਕੀਨੇ ਜੈਸ ਕਮੀਨ ॥ ੪੩ ॥
 ਚੌਪਈ

ਤਬ ਸਤਿਗੁਰੁ ਜੂ ਰਚਾ ਅਖਾਜ਼ਾ । ਚਹਤ ਦੰਭ ਕੋ ਮੂਲ ਉਖਾਜ਼ਾ ॥
 ਯਹ ਪਰਤੱਗਯਾ ਮਨ ਮਹਿੰ ਕੀਨੀ । ਜੋ ਪਾਛੇ ਪਰਗਟਕਰ ਦੀਨੀ ॥
 ਇਨਕੀ ਬੰਦ ਫਾਂਸਿ ਤੇ ਸਾਰੇ । ਕਰੋਂ ਪਕਰ ਕਰ ਸਰਬ ਸੁਖਾਰੇ ॥
 ਜਿਸ ਪਰ ਤਿਨਮਦ ਹਰਨੇਹੇਤਾ । ਲਖਾ ਉਪਾਇ ਦਸਮਗੁਰੁ ਏਤਾ ॥
 ਤਚੋਂ ਜੱਗ ਜਿਸਮਹਿਸਭਾਵੈਂ । ਅਪਨੋਛਲਬਲਸਗਲਦਿਖਾਵੈਂ ॥
 ਜਾਸ ਬਹਾਨੇ ਸਭੀ ਬੁਲਾਏ । ਸੁਨ ਸੁਨ ਪੇਟਾ ਅਰਥੁ ਆਏ ॥
 ਧਾਮਾਂ ਸੁਨ ਯਹ ਐਸੇ ੦ਧਾਵਤ । ਜੈਸੇ ਕਾਗ ਸਰਾਧੀਂ ਆਵਤ ॥
 ਕਾਂਸੀ ਵਾਸੀ ਖੀਰਾਂ ਖਾਣੇ । ਆਏ ਬਲਕੇ ਖੂਬ ਮਿਆਲੇ ॥
 ਫੇਰ ਅਯੁਧਯਾ ਦੇ ਜੋ ਵਾਸੀ । ਆਏ ਜਾਣ ਬਾਤ ਇਕ ਹਾਸੀ ॥
 ਫਿਰ ਮਥਰਾ ਦੇ ਚੋਬੇ ਭਾਰੇ । ਅੰਨ ਸਵਾ ਮਣ ਜਾਨ ਨਿਘਾਰੇ ॥
 ਵਡੇ ਵਡੇ ਜਿਨ ਤਿਲਕ ਲਗਾਏ । ਜੰਡ੍ਹ ਕੰਨੀਂ ਚਾਇ ਚਜ੍ਹਾਏ ॥
 ਚਾਰੇ ਓਰ ਸ਼ਹਿਰ ਕੋ ਘੇਰਾ । ਬੈਠ ਗਏ ਲਾਕਰ ਸਭ ਛੇਰਾ ॥
 ਕਈ ਹਜ਼ਾਰ ਧਰਤ ਪਰ ਲੇਟ । ਪਏ ਹਲੂਣਨ ਅਪਨਾ ਪੇਟ ॥
 ਮਨ ਮਹਿ ਕਹਨ ਹੱਥ ਗੁਰੁ ਆਏ । ਦੇਨ ਦੱਖਨਾ ਖੀਰ ਖਵਾਏ ॥
 ਪਰ ਸਤਗੁਰੁ ਜੋ ਮਨ ਕੀ ਜਾਨੇ । ਕਰੋਂ ਐਸੇ ਲੋਗਨ ਕੋ ਮਾਨੇ ॥
 ਜਿਨਕੋਅਪਨਾ ਪੇਟਪਿਆਰਾ ਖਾਕਰਕਰਤਨ ਪਰਉਪਕਾਰਾ ॥ ੪੪ ॥

੦ਅਪੁਪਾ: ਯੜ੍ਹ ਪਚੜ੍ਹੇ, ਪਚੜ੍ਹੇ ਚਾ ਸ਼ਰਕਰੇ,
 ਝਲਕੁਲੀ ਝਥਦ ਮਾਡ੍ਰੇਣ ਕਿੰ ਦੂਰੇ ਯੋਜਨ ਸ਼੍ਰੂੰਜੇ।

ਵੇਹਿਰਾ

ਤਬ ਕਲਰੀਧਰ ਦੇਖਿਆ ਮੰਗਤ ਵਾਧਾ ਜਾਇ ।
ਜਿਸਤੇ ਲੋਭੀ ਜਨਨ ਕੇ ਦੇਨੀ ਚਹੀ ਸਜ਼ਾਇ ॥ ੪੫ ॥

ਲੇਨ ਪਰੀਖਜਾ ਚਹੀ ਜਬ ਕੀਨਾ ਚਰਿਤ ਅਨੁਪ ।
ਜਿਸਤੇ ਪਾਂਮਰ ਗਿਰ ਗਏ ਤੁਰਤ ਲੋਭ ਕੇ ਕੁਪ ॥ ੪੬ ॥

ਚੌਪਈ

ਮਾਸ ਖੀਰ ਦੀ ਚਟਕ ਦਿਖਾਈ । ਅਰ ਸਭ ਕੋ ਯਹ ਭਾਖ ਸੁਨਾਈ ॥
ਜਾਇ ਬਿੱਪ ਜੋ ਮਾਂਸਹਿ ਖਾਵੇ । ਮੁਹਰ ਦੱਖਨਾ ਹਮ ਸੇ ਪਾਵੇ ॥
ਅਰ ਜੋ ਛਕੇ ਖੀਰ ਯਾ ਪੂਰੀ । ਟਕਾ ਦੱਖਨਾ ਕੀ ਮਨਜ਼ੂਰੀ ॥
ਜਿਸ ਪਰ ਲੋਭੀ ਮਨ ਨ ਠਰਾਏ । ਪੈਸੇ ਉੱਪਰ ਧਰਮ ਗੁਵਾਏ ॥
ਲਗੇ ਮਾਸ ਕੋ ਜਾਕਰ ਖਾਨੇ । ਮੁਹਰ ਦੱਖਨਾ ਪਰ ਲਪਟਾਨੇ ॥
ਬਾਕੀ ਰਿਹਾ ਪਾਂਚ ਸੈ ਜੋਈ । ਤਿਸ ਤੇ ਭੀ ਫਿਰ ਸ਼ਾਤ ਨ ਹੋਈ ॥
ਆਖਰ ਜਾਇ ਮਾਸ ਤਿਨ ਖਾਧਾ । ਕਿਨੇ ਪੁੱਛਿਆ ਮੂਲ ਨ ਪਾਧਾ ॥
ਬਾਕੀ ਚੌਦਾਂ ਰਹਿਗੇ ਸਾਰੇ । ਜਿਨ੍ਹਾਂ ਖੀਰ ਪਰ ਸੀ ਮਨ ਵਾਰੇ ॥
ਜਿਸ ਪਰ ਚੌਦਾਂ ਕਰੇ ਕਿਨਾਰੇ । ਬਾਕੀ ਕੋ ਦੁਰ ਬੈਨ ਉਚਾਰੇ ॥
ਦੇਕਰ ਧੱਕੇ ਦੇਹੁ ਨਿਕਾਰ । ਹਨ ਲੁਚੇ ਇਹ ਮੂੜ ਗਾਵਾਰ ॥
ਅਰ ਸੰਗਤ ਕੋ ਯਹ ਸਮਝਾਯੋ । ਭੁਲ ਨ ਇਨ ਕੇ ਨੈੜੇ ਜਾਯੋ ॥
ਯਹ ਪਾਂਮਰ ਹੈਂ ਜਗਤ ਲੁਟੇਰੇ । ਉਪਰ ਤੇ ਸ੍ਰੀਦਰ ਤੁਮ ਹੋਰੇ ॥
ਤਾਂਤੇ ਇਨਕਾ ਸੰਗ ਤਜਈਓ । ਅਪਨੇ ਧਨ ਕੋ ਨਾਹਿ ਲੁਟਈਓ ॥
ਧੂਣ ਝੂਣ ਦੱਸ ਪਿਆਰੇ ਮੇਰੇ । ਕਿੱਥੇ ਤੁਰਗਾ ਪੁਜਕ ਤੇਰੇ ॥
ਜਾਪਨਾ ਸਾ ਮੂੜ ਲੈਕੇ ਗਾਏ । ਮੁੜਕੇ ਫੇਰ ਨ ਗੁਰੂ ਛਿਗ ਅਏ ॥
ਢੰਗੀ ਭੰਗੀ ਭੜਾਕੇ ਨੌਸੇ । ਮੁੜਕੇ ਫੇਰ ਨ ਮੰਤਰ ਦੇਸੇ ॥

(੧੯)

ਏ ਫਰਬਾਤੇ ਇਹ ਹਮ ਪਾਇਆ । ਬਿੱਪਨ ਕਾ ਅਭਿਮਾਨ ਗੁਵਾਇਆ ॥
 ਜੋ ਵੇਦੀ ਕੌ ਪੁਜਨ ਚਹਤੇ । ਤੈ ਦੁਰਬਰਨ ਨ ਤਿਨ ਕੋ ਕਹਤੇ ॥
 ਕਹੁ ਦ੍ਰਿਸ਼ਾਂਤ ਗੁਰੁ ਦਿਖਲਾਯਾ । ਬਿੱਪਨ ਤੇ ਨਿਜ ਪੰਥ ਬਚਾਯਾ ॥੪॥
 ਦੋਹਿਰਾ—ਹੁਣ ਤੂੰ ਦੱਸ ਪਿਆਰਿਆ । ਕਿੱਥੇ ਦੁਰਗਾ ਪੁਜ ॥
 ਪੁਰਦਮਾਸੀ ਹੋ ਗਈ ਇਹ ਤਾਂ ਤੇਰੀ ਦੂਜ ॥ ੪੮ ॥
 ਹੁਣ ਕੁਛ ਅੱਗੇ ਵੱਸ ਲੈ ਰੱਖੀਂ ਨਾਂਹਿ ਲੁਕਾਇ ।
 ਝੜਲਾ ਉਮੇ ਦੇ ਸੁਣਨ ਤੇ ਕੁਛ ਪੱਲੇ ਪੈ ਜਾਇ ॥ ੪੯ ॥

ਦੁਰਗਾ ਭਗਤ

ਦੋਹਿਰਾ

ਸਾਰੀ ਗੱਲ ਨ ਤੈਂ ਸੁਣੀ ਅੱਗੋਂ ਵਲਿਆ ਚਾਇ ।
 ਚੈਦਾਂ ਜੋ ਬਾਕੀ ਰਹੇ ਸੋ ਕਿਸ ਮਰਜ਼ ਦਵਾਇ ॥ ੫੦ ॥

ਚੌਪਈ

ਲਈ ਪਰੀਖਜਾ ਸੀ ਇਸ ਕਾਰਨ । ਚੁਨੇ ਬਿੱਪ ਜੋ ਕਾਜ ਸਵਾਰਨ ॥
 ਸੋ ਸਾਰੇ ਸਮ ਦੁਧ ਬਲੋਏ । ਚੈਦਾਂ ਮੱਖਨ ਨਿਕਲ ਖਲੋਏ ॥
 ਜਿਨ ਕਾ ਆਦਰ ਗੁਰੁ ਜੀ ਕੀਨਾ । ਦਾਨ ਪੰਜ ਮੁਹਰਾਂ ਦਾ ਦੀਨਾ ॥
 ਆਦਰ ਸਾਥ ਪਾਸ ਤਿਨ ਰਾਖਾ । ਕੌਮਲ ਬਰਨ ਪ੍ਰੇਮ ਸੇ ਆਖਾ ॥
 ਜਿਸ ਕਾਰਨ ਸਾ ਕੀਤਾ ੧੦ ਮੱਖ । ਕਰਨੀ ਹੈ ਦੁਰਗਾ ਪਰਤੱਖ ॥
 ਪਹਿਲੇ ਉਹ ਸੁਨ ਲੈ ਜੂੰ ਬਾਤ । ਉਲਟੇਰਸਤੇਨ੍ਹੀ ਕਿਓਂ ਜਾਤਾ ॥੫੧॥

ਦੋਹਿਰਾ

ਫੇਰ ਕਥਾ ਉਸ ਰੀਬ ਵਿਚ ਦੱਸੀ ਹੈ ਇਸ ਭਾਤ ।

੦੫੪-੪੩੬, ਪੰਜਾਬ

ਸੁਨ ਕਰ ਜਿਸ ਨੂੰ ਹੋਵੇਂਸੀ ਤੇਰਾ ਹਿਰਦਾਂ ਸ਼ਾਂਤਿ ॥ ਪ੍ਰੇ ॥

ਯਥਾ “ਦੇਵੀ ਸੁ ਪੁਜਕੀ ਕਬਾ ਨੀਕ । ਸਭ ਕਹੋ ਕਬਾ ਹਮ
ਕੋ ਸੁ ਠੀਕ ॥ ਜਿਸ ਹੋਇ ਜੈਨ ਕਾਲੀ ਪ੍ਰਤੱਛ । ਸਭ ਕਹੋ ਕਬਾ
ਤਾਂ ਕੀ ਸੁਵੱਛ ॥ ੨੭ ॥ ਪੁਜਾ ਪ੍ਰਯੋਗ ਬਲਿਦਾਨ ਮੰਤ੍ਰ । ਲਿਖਨੇ
ਧੜਾਨ ਬੇਦਾਨ ਮੰਤ੍ਰ ॥ ਇਹ ਕਹੋ ਬੋਲ ਹਮ ਕੋ ਸੁ ਭੈਦ । ਜਿਸ
ਮਰਬ ਸ਼ਾਸਤ੍ਰ ਉਚਰੰਤ ਬੇਦ ॥ ੨੮ ॥ ਇਸ ਸੁਨਤ ਬੈਨ ਬੋਲਯੋ
ਸੁ ਬਿੱਪ । ਮੈਂ ਕਹੋ ਬੈਨ ਕਰੁਣਾ ਅਧਿੱਪ ॥ ਇਹ ਜਿਤਕ ਬਿੱਪ
ਇਹ ਦੇਸ ਆਹਿ । ਨਹੀਂ ਹੋਤ ਕਾਜ ਇਨ ਤੇ ਨਿਬਾਹਿ ॥ ੨੯ ॥
ਜਿਸ ਆਪ ਨਾਥ ਦੇਵਾਨ ਦੇਵ । ਤਿਸ ਵਹੈ ਬਿੱਪ ਆਛੋ ਅਭੋਵ ॥
ਹੈ ਦਤਾ ਨੰਦ ਤਾਂ ਕੋ ਸੁ ਨਾਮ । ਉੱਜੈਨ ਮੱਧ ਤਾਕੋ ਸੁਧਾਮ ॥
੩੦ ॥ ਇਹ ਜਿਤਕ ਬਿੱਪ ਤਾਰੇ ਸੁ ਜਾਨ । ਵਹੁ ਉਡਗ ਨਾਥ
ਲੀਜੇ ਪਛਾਨ ॥ ਚਕਵੀਸ ਕੰਜ ਇਨ ਕੋ ਨਿਹਾਰ । ਵਹੁ ਦਿਵਸ
ਨਾਥ ਆਛੋ ਦਿਆਰ ॥ ੩੧ ॥ ਕਾਲੀ ਸੁ ਦੇਵਿ ਤਾਂ ਕੋ ਪ੍ਰਤੱਛ ।
ਜਾਨੰਤ ਆਰ ਦੇਵਾਨ ਸਿੱਛ ॥ ਜੋ ਇਤੇ ਦੇਵ ਵਹੁ ਆਇ ਜਾਇ ।
ਤੋ ਕਾਜ ਪੂਰ ਹੋਵੇ ਬਨਾਇ” ॥

ਦਵੈਯਾ

ਦੇਖੋ, ਅੱਗੇ ਫੇਰ ਗੁਰੂ ਜੀ ਉਹ ਚੈਦਾਂ ਬੁਲਵਾਏ ।
ਕਰੇ ਸਨਮਾਨ ਜਿਨ੍ਹਾਂ ਦਾ ਭਾਰੀ ਅਪਨੇ ਪਾਸ ਬਠਾਏ ॥ ਸਮਾ-
ਚਾਰ ਸਭ ਪੁੱਛ ਤਿਨ੍ਹਾਂ ਦਾ ਫਿਰ ਇਹ ਬੇਚਨ ਅਲਾਇਆ ॥
ਦੁਰਗਾ ਦੇ ਪੁਜਨ ਦਾ ਰਸਤਾ ਹੈ ਤੁਮ ਕੋ ਕੁਛ ਅਮਿਆ ?
ਪ੍ਰੇ ॥ ਕਜਾ ਹੈ ਬਲੀ ਕੌਨ ਹਨ ਮੰਤਰ ਅੰਤ ਕਿਆ ਵਸੰਤੁ ਹੋਵੇ ॥
ਕਿਸ ਮਰਯਾਦਾ ਨਾਲ ਕੀਤਿਆਂ ਵੈਖੀ ਪੰਗਟੁ ਹੋਵੇ ॥

ਜਿਸਤੇ ਸਿੱਧ ਕਾਜ ਇਹ ਹੋਵੇ ਕਹੋ ਸਕਲ ਸਮਝਾਈ । ਮੈਂ
ਤੁਮਰੇ ਤੇ ਸੁਨਨਾਂ ਚਾਹੋਂ ਅਰ ਚਾਹੋਂ ਪ੍ਰਗਟਾਈ ॥ ੫੪ ॥ ਜਿਸ
ਪਰ ਸਭਨੇ ਗੁਰੂ ਜੀ ਅੱਗੇ ਹਾਥ ਜੋੜ ਇਮ ਗਾਇਆ । ਮਹਾਰਾਜ਼
ਜੀ ਜੋ ਇਹ ਸੇਵਾ ਕਰਨੇ ਨੂੰ ਫਰਮਾਇਆ । ਸੋ ਸਾਥੋਂ ਤਾਂ ਹੁੰਦੀ
ਨਾਹੀਂ ਅਰ ਇਸ ਦੇਸ ਮਝਾਰੀ । ਕੋਈ ਨਹੀਂ ਹੈ ਜੋਗ ਏਸ ਦੇ
ਦਿਸ਼ਾਵੀ ਤਲੇ ਹਮਾਰੀ ॥ ੫੫ ॥ ਪਰ ਇਕ ਦੱਤਾ ਨੰਦ ਉਸੈਨੀ
ਹੈ ਪੰਡਿਤ ਵਡ ਪੂਰਾ । ਸਾਫਦ ਉਸ ਦੇ ਹੱਥੋਂ ਕਾਰਜਰਹਮੀ ਨਾਂਹਿ
ਅਧੂਰਾ । ਜੇ ਕਾਰਜ ਦੀ ਸਿੱਧੀ ਚਾਹੋਂ ਤਾਂ ਉਸ ਗੁਰੂਜੀ ਲਿਆਵੇਂ ।
ਜੋ ਉਹ ਕਹੇ ਵਹੀ ਮਰਯਾਦਾ ਅਪਨੇ ਹਾਥ ਕਰਾਵੇਂ ॥ ੫੬ ॥

ਦੋਹਿਰਾ

ਸ੍ਰੀ ਗੁਰੂ ਜੀ ਇਹ ਪੁੱਛਿਆ ਤਿਨ ਤੇ ਸਾਰਾ ਹਾਲ ।
ਦੁਰਗਾ ਪੁਜਨ ਵਾਸਤੇ, ਕਰਕੇ ਦੇਖ ਖਿਆਲ ॥ ੫੭ ॥

ਚੌਪਈ

ਜੇਕਰ ਕੁਛ ਇੱਛਾ ਨਹਿ ਹੋਤੀ । ਤੋਂ ਵਹੁ ਜਗਤ ਤਿਲਕ ਰਵਿ
ਜੋਤੀ ॥ ਕਿਉਂ ਤਿਨ ਬਿੱਪਨ ਕੋ ਅਟਕਾਤੇ । ਅਰ ਸਭ ਕਬਾ
ਪੂਛ ਸੁਖ ਪਾਤੇ ॥ ਯਾਂ ਤੇ ਥੀ ਪੂਜਨ ਕੀ ਆਸਾ । ਤਾਂਤੇ ਕੀਨਹੁ
ਐਸ ਬਿਲਾਸਾ ॥ ਇਹ ਤੋ ਸੱਤ ਬਾਤ ਹੈ, ਭਾਈ । ਤੁਮ ਝੂਠੀ
ਕਿਆ ਰਾਰ ਮਚਾਈ ॥ ੫੮ ॥

ਤੱਤ ਖਾਲਸਾ'

ਦੋਹਿਰਾ

ਕਿਆ ਰੇਤੇ ~ ਤੇਲ ਝੂੰ ਚਹੈਂ ਨਿਕਾਲਨ, ਥੀਰ ।

ਇਸ ਤੇ ਭੀ ਕੁਛ ਸਿੱਧ ਨਹਿੰ ਦੇਖੋ ਇ੍ਰਿਅਟਿ ਲੀਭੀਂਰੇ ॥ ਪੰਦ੍ਰ ਤ
ਚੈਪਈ

ਦੁਰਗਾ ਪੁਜਨ ਵਾਲਾ ਜ਼ਿਆਲ । ਇਸ ਦੇ ਵਿੱਚ ਨ ਰੰਚਕ
ਭਾਲ ॥ ਇਹ ਤਾਂ ਮੱਲ ਨਜਾਜ ਸੁਖ ਦਾਯ । ਟਿੱਤ ਏਥੇ ਗੁਝੁ
ਦਿਖਾਯ ॥ ਜਿਸਦਾ ਤਾਤਪਰਯ ਇਹ ਅਹੇ । ਨੀਤੀ ਵੇਤਾ ਜਗ
ਮਹਿ ਕਹੇ ॥ ਵੋਇ ਮੱਲ ਸੋਂ ਕਰਨ ਲਗਾਈ । ਚਹੀਏ ਨਹਿੰ ਲਖ
ਕੇ ਦੁਖਦਾਈ ॥ ਤਾਂਤੇ ਪਹਿਲੇ ਇੱਕ ਪਛਾਰੇ । ਤੰ ਪਛੇ ਦੁਸ਼ਤ
ਕੋ ਮਾਰੋ ॥ ਯਹੀ ਕਾਮ ਸਤਿਗੁਰੁ ਜੀ ਕੀਨਾ । ਪਹਿਲੇ ਮੁਰਖ
ਜਨ ਕੋ ਲੀਨਾ ॥ ਕਰ ਅਪਮਾਨ ਦਵਾਏ ਧੋਕੇ । ਕਰੀ ਬਿੱਧ
ਨਹਿੰ ਅਹੇਂ ਉਚੱਕੇ ॥ ਜਬ ਦੁਹ ਗਏ ਭੰਗ ਝੜਵਾਕੇ । ਚੌਦੰ
ਪਕੜੇ ਮਗਾਰੋਂ ਆਕੇ ॥ ਫਿਰ ਤਿਨਕੇ ਭੀ ਪਰਖਨ ਹੇਤਾ । ਉੱਦਮ
ਕਰਾ ਨਾਬ ਜੂ ਏਤਾ । ਜਿਸਤੇ ਦੇਖਨ ਉਨ ਕੋ ਚਾਹਾ । ਕਿਆ
ਇਨ ਮਹਿ ਕੁਛ ਅਹੇ ਉਮਾਹਾ ॥ ਹਨਕੁਛ ਵਿੱਦਿਆਵਾਨ ਸਿਆ-
ਲੈ । ਯਾ ਹਨ ਨਿਰੇ ਖੀਰ ਹੀ ਖਾਣੇ ॥ ਇਨ ਕੇ ਜੋ ਸਨ ਪਹਿਲੇ
ਭਾਈ । ਖਾ ਕਰ ਮਾਸ ਉਡਾਰੀ ਲਾਈ ॥ ਨੌਮੇ ਜਿਊਂ ਹਰਫ਼-
ਵਲ ਵੱਛੇ । ਲੈਕੇ ਟਕੇ ਅਸਾਂ ਥੋਂ ਅੱਛੇ ॥ ਹੁਣ ਇਹ ਖੀਰ ਖਾਣ
ਹੀ ਜਾਨਣ । ਯਾ ਕੁਛ ਗ੍ਰੰਥਨ ਅਰਥ ਪਛਾਨਣ ॥ ਜਿਸਤੇ ਤਿਨ
ਕੋ ਪਾਸ ਬੁਲਾਕੇ । ਪ੍ਰੋਫਿਆ ਨੀਕਾ ਪ੍ਰੋਮ ਦਿਖਾਕੇ ॥ ਸੁਨੋ ਬਿੱਧ,
ਹਮਰੀ ਇਹ ਬਾਨੀ । ਸਭ ਹੀ ਦੇ ਕਰਕੇ ਨਿਜ ਕਾਨੀ ॥ ਕੁਛ
ਵਿੱਦਿਆ ਆਵਤ ਹੈ ਤੋਹੀ । ਪ੍ਰਗਟ ਕਹੈ ਸਭ ਸਨਮੁਖ ਮੌਹੀ ॥
ਕਿਆ ਤੁਮ ਹੋ ਬ੍ਰਹਮਨ ਜਗ ਅਮੇ । ਪਰਗਟ ਕਰਤ ਦੇਵਤਾ
ਜੈਸੇ ॥ ਹੈ ਤੁਮਰੇ ਅੰਦਰ ਕੁਛ ਸਕਤੀ । ਲਥੋ ਰਿਦੇ ਦੀਸੂਰ

ਕੀ ਭਗਤੀ । ਵੇਦ ਮੰਤਰ ਅਰ ਹੋਵਨ ਕਰਾਵਨ । ਜਾਨਤ ਹੈ
ਦੁਰਗਾ ਪ੍ਰਗਟਾਵਨ ॥ ਸੋ ਸਭ ਬੋਲ ਬਾਤ ਸਮਝਾਵੇ । ਕਿਆ
ਤੁਮ ਲ੍ਹਟ ਜਗਤ ਕੋ ਖਾਵੋ ? ੬੦ ॥

ਦੋਹਿਰਾ

ਸੁਨਤ ਗੁਰੂ ਕੇ ਬਰਨ ਕੋ ਗਈ ਚੌਂਕਜ਼ੀ ਛੁਲ ।
ਉਤਰ ਗਰਬ ਮਨ ਕਾ ਗਯੋ ਹੋ ਬੈਠੇ ਸਮ ਛੁਲ ॥ ੬੧ ॥

ਚੌਪਈ

ਬੋਲੇ ਸੱਤ ਪ੍ਰਭੂ ਕੇ ਆਗੇ । ਹਮ ਕੋ ਵਿੱਦਿਆ ਸੇ ਕਿਆ ਲਾਗੇ !॥
ਸ਼ਾਸਤ੍ਰ ਵੇਦ ਨਹੀਂ ਹਮ ਜਾਨੈ । ਦੇਵੀ ਪ੍ਰਜਨ ਨਾਂਹਿ ਪਛਾਨੈ ॥
ਹਮ ਤੈ ਪੂਰੀ ਛਕੈ ਕਜ਼ਾਹੀ । ਦੋ ਦਿਨ ਕੇ ਬੈਠੇ ਹੈਂ ਰਾਹੀ ॥ ਹਮ
ਹੀ ਕਿਆ ਪ੍ਰਭੂ ਜੂ ਜਗ ਨਾਥਾ । ਐਹ ਬਿੱਧ ਜੋ ਹਮਰੇ ਸਾਥਾ ॥
ਜਿਤਨੇ ਦੇਸ ਪੰਜਾਬ ਮੜਾਰੇ । ਸੋ ਭੀ ਹਮਰੇ ਸਮ ਹੈਂ ਸਾਰੇ ॥
ਨਹੀਂ ਖਬਰ ਜਿਨਕੇ ਹੈ ਕੇਈ । ਜਾਂਤੇ ਇੱਛਾ ਪੂਰਨ ਹੋਈ ॥ ਨਾਮ
ਮਾਤ੍ਰ ਬਿੱਧ ਟੁਕੜ ਗਦਈਆ । ਖਾਵਤ ਖੀਰ ਸੁਨਾ ਕਰ ਢਈਆ॥
ਫਿਰ ਮਨ ਮਹਿ ਭਿਨ ਐਸ ਬਿਚਾਰੀ । ਹੋ ਬਦਨਾਮ ਗਈ ਕੁਲ
ਸਾਰੀ ॥ ਜੇ ਗੁਰ ਜੀ ਐਸੇ ਲਖ ਗਏ । ਸਰਬ ਬਿੱਧ ਇਨਸੇ ਹੀ
ਭਏ ॥ ਤੈ ਫਿਰ ਹਮਰਾ ਨਾਮ ਨ ਲੈਹੈਂ । ਰੋਗ ਸਮਾਨ ਜਾਨ ਤਜ
ਦੈਹੈਂ ॥ ਤਾਂਤੇ ਐਸਾ ਫੰਧ ਚਲਾਓ । ਦੂਰ ਦੇਸ ਕਾ ਨਾਮ ਬਤਾਓ ॥
ਹਮਰੀ ਭੀ ਰਹਿ ਜਾਇ ਵਡਾਈ । ਪਰੈ ਬਿੱਸ ਦੂਸਰ ਪਰ ਜਾਈ ॥
ਜਿਸ ਪਰ ਦੱਤਾ ਨੰਦ ਬਤਾਕੇ । ਗਏ ਧਾਮ ਕੋ ਜਾਨ ਬਚਾਕੇ ॥
ਅਰ ਤਿਸਕੀ ਬਹੁ ਕਰੀ ਵਡਾਈ । ਤਾਰਨੋਂ ਮੈਂ ਸਮ ਚੰਦ ਬਤਾਈ
॥ ੬੨ ॥

ਦੋਹਿਰਾ ਇਸ ਮਹਿ ਭੀ ਤਿਨ ਖੇਲਿਆ ਪੁਰਾ ਅਪਨਾ ਦਾਉ ।

ਸਰਪ ਮਰੈ ਲਾਠੀ ਬਚੈ ਐਸਾ ਫੰਧ ਚਲਾਉ ॥ ੬੩ ॥

ਚੌਪਈ

ਦੋਰੰਗੀ ਜਿਨ ਚਾਲ ਦਿਖਾਈ । ਜਿਸ ਮਹਿ ਅਪਨੀ
ਲਖੀ ਭਲਾਈ ॥ ਸੌਮੈ ਭੁਮਕੈ ਪ੍ਰਗਟ ਬਤਾਵਾਂ । ਤਿਨਕਾ ਹਾਲ
ਖੋਲ੍ਹ ਸਮਝਾਵਾਂ । ਜੇ ਉਜੈਨ ਤੇ ਲਿਆ ਬੁਲਾਇ । ਕੀਤਾ ਕੰਮ
ਓਸਨੇ ਆਇ । ਤਾਂ ਸਾਨੂੰ ਭੀ ਹੋਸੀ ਚੰਗਾ । ਮਾਂਗਹਿਗੇ ਧਨ ਜੋ
ਮੁਖ ਮੰਗਾ ॥ ਅਰ ਜੇ ਚਰਗਈ ਉਸਦੀ ਦਾਰੂ । ਸਾਨੂੰ ਕਜ਼ਾ
ਵਿਰ ਓਹੈ ਹਾਰੂ ॥ ਭੰਗ ਝੜਾਕੇ ਘਰ ਨੂੰ ਜਾਉ । ਸਾਡੇ ਪਰ ਕੁਛ
ਦੈਸ ਨ ਆਉ ॥ ਦੋਨੀ ਪਾਸੀਂ ਹਮ ਹੈਂ ਸੱਚੇ । ਕਿਸੀ ਤਰ੍ਹਾਂ ਨਹਿੰ
ਹੋਸਾਂ ਕੱਚੇ ॥ ਪਰ ਗੁਰੂ ਜਾਣੀ ਜਾਣ, ਪਿਆਰੇ ॥ ਕਜ਼ਾ
ਤਿਨਕੋ ਬਿੱਪ ਛਲਹਿ ਵਿਚਾਰੇ ? ॥ ੬੪ ॥

ਦਵੈਯਾ

ਜਿਸਤੇ ਗੁਰੂ ਜੀ ਸਮਝ ਗਏ ਸਭ ਇਹ ਚਾਲਾ ਤਿਨ ਕੇਰਾ ।
ਰਹੇ ਖਮੋਸ਼ ਨ ਉੱਤਰ ਦਿੱਤਾ ਗੱਲ ਨ ਕਰੀ ਵਧੇਰਾ ॥ ਫਿਰ ਸਭਨਾਂ
ਨੂੰ ਵਿਦਾ ਕਰਾਇਆ ਆਪ ਅਨੰਦ ਬਿਰਾਜੇ । ਉਸੇਤਰਾਂ ਮੁੜ ਕਰਨੇ
ਲੱਗੇ ਖੇਲ ਜਗਤ ਕੇ ਰਾਜੇ ॥ ੬੫ ॥ ਨਾ ਦੁਰਗਾ ਨਾ ਪੁਜਨ
ਉਸਦਾ ਨਾ ਪੰਡਤ ਨਾ ਪਾਧਾ । ਮੁੜਕੇ ਗੁਰੂ ਬੁਲਾਇਆ ਕੋਈ
ਜਿਸਨੇ ਧਾਮਾਂ ਖਾਧਾ ॥ ਜਾਨ ਗਪੈਤ੍ਰੁ ਸਾਥ ਧਾਮ ਤੇ ਸਾਰੇ ਵਿਦਾ
ਕਰਾਏ । ਜੋ ਗੱਲਾਂ ਦੇ ਹੋਇ ਮਸਾਲੇ ਪੇਟ ਪਲਾਨੇ ਆਏ ॥ ੬੬ ॥
ਸਭ ਸੰਗਤ ਨੂੰ ਕਰਨ ਲਗੇ ਗੁਰੂ ਉਸੇ ਭਾਂਤ ਉਪਦੇਸ਼ਾ । ਅਕਾਲ
ਪੁਰਖ ਤੇ ਲਿਆਏ ਸੇ ਜੋ ਪਰਉਪਕਾਰ ਸੰਦੇਸਾ ॥ ਸਨੇ ਸਨੇ

ਫਿਰ ਢਾਗ ਮਝੀਨੇ ਮੇਲਾ ਹੋਲੇ ਕੇਰਾ । ਆਇ ਗਿਆ ਤਿਸ ਕੜੀ
ਤਿਆਰੀ ਭਇਆ ਅਨੰਦ ਘਨੇਰਾ ॥ ੬੨ ॥ ਦੂਰ ਦੂਰ ਤੇ ਸੰਗਤ
ਆਈ ਦਰਸਨ ਗੁਰ ਕਾ ਕੀਆ ॥ ਧਰ ਕਰ ਭੇਟ ਚਰਨ ਤਰ
ਗੁਰੂ ਕੇ ਮਨ ਬਾਂਛਤ ਫਲ ਲੀਆ ॥ ਭਜਾ ਅਨੰਦ ਅਨੰਦ ਪੁਰੀ
ਮਹਿ ਤਿਨਹੁ ਦਿਵਸ ਅਸਭਾਰਾ । ਪਾਛੇ ਵਿਦਾ ਦਈ ਸਭ ਸੰਗਤ
ਖੇਲ *ਮਹੱਲਾ ਪੜਾਰਾ ॥ ੬੩ ॥

ਦੇਹਿਰਾ

ਨਾ ਦੇਵੀ ਨਾ ਦੇਵਤਾ ਨਾ ਬ੍ਰਹਮਨ ਨਾ ਯੱਗ ।
ਦੇਖ ਗੁਰੂ ਦੇ ਤੇਜ਼ ਕੋ ਸਭ ਹੈ ਗਏ ਅਲੱਗ ॥ ੬੪ ॥

ਭਾਵ—ਇਸ ਸਾਰੇ ਪ੍ਰਸੰਗ ਤੇ ਇਹ ਸਿੱਧ ਹੁੰਦਾ ਹੈ ਕਿ

ਗੁਰੂ ਜੀ ਮਹਾਰਾਜ ਨੂੰ ਜੋ ਕੁਛ ਕਰਨਾ ਪਿਆ ਸੌ ਬ੍ਰਹਮਨਾਂ
ਦੇ ਪੰਥਡ ਜਾਲ ਦੇ ਤੋੜਨੇ ਪਿੱਛੇ ਕਰਨਾ ਪਿਆ, ਅਰ ਗੁਰੂ
ਜੀ ਨੇ ਇਹ ਅੱਛੀ ਤਰਾਂ ਵਿਚਾਰ ਲੀਤਾ ਸੀ ਕਿ ਦੁਰਜਨ ਤੇਖ
ਨਜਾਲ ਦ੍ਰਾਰਾ ਇਨ੍ਹਾਂ ਨੂੰ ਝੂਠੇ ਕਰਕੇ ਤਜਾਗਨਾ ਚਾਹੀਦਾ ਹੈ
ਜਿਸ ਪਰ ਇਨ੍ਹਾਂ ਦਾ ਕੋਈ ਉਜ਼ਰ ਬਾਕੀ ਨਾ ਰਹਿ ਜਾਏ ॥

ਏਸੇ ਵਾਸਤੇ ਪਹਿਲੇ ਜੰਗ ਅਰੰਭ ਕੇ ਲੋਭ ਵਿਚ ਉਨ੍ਹਾਂ ਦੀ
ਪ੍ਰੀਛਾ ਕੀਤੀ ਜਿਸ ਪਰ ਸਭ ਸੰਗਤਨੂੰ ਦਿਖਾ ਦਿੱਤਾ ਕਿ ਇਹ ਲੋਗ
ਇਸ ਪ੍ਰਕਾਰ ਦੇ ਲਾਲਚੀ ਹੂੰਦੇ ਹਨ ਅਰ ਫਿਰ ਉਨ੍ਹਾਂ ਨੂੰ ਧੋਕੇ
ਦੇਕੇ ਘੜੋਂ ਬਾਹਰ ਕਰ ਦਿੱਤਾ । ਦੂਸਰੇ ਜੋ ਚੌਦਾਂ ਰਹੇ ਸਨ
ਉਨ੍ਹਾਂ ਦੀ ਵਿੱਦਯਾ ਵਿੱਚ ਪ੍ਰੀਛਾ ਕੀਤੀ ਕਿ ਕਿੱਥੋਂ ਤਕ ਜਾਨਦੇ

*ਬਨੌਟੀ ਸੰਗ

ਹਨ ਪਰੰਤੂ ਭਾਵੇਂ ਉਹ ਖੀਰ ਖਾਣੇ ਵਿੱਚ ਤਾਂ ਪ੍ਰਯਾਨ ਸਨ ਪਰ
ਵਿੱਦਗ ਤੇ ਬਿਲ ਕੁਲ ਖਾਲੀ ਸੇ ਜਿਸ ਪਰ ਉਨ੍ਹਾਂ ਨੂੰ ਭੀ ਚੁਪ
ਨੁਪਾਤ ਵਿਦਾ ਕਰ ਦਿੱਤਾ ਅਰ ਇਹ ਭੀ ਕਹਾ ਲੀਤਾ ਕੀ ਪੰਜਾਬ
ਵਿੱਚ ਕੋਈ ਭੀ ਬ੍ਰਾਹਮਨ ਨਹੀਂ ਹੈ ਜੋ ਪੂਰਨ ਵਿਦਾਨ ਹੋਵੇ ॥

ਤੀਸਰਾ ਜਦ ਉਨ੍ਹਾਂ ਬ੍ਰਾਹਮਨਾਂ ਨੌ ਉਜੈਨ ਵਾਲੇ ਦੱਤਾ ਨੰਦ
ਦਾ ਨਾਮ ਲੀਤਾ ਅਰ ਉਸ ਦੀ ਵਡਿਆਈ ਕੀਤੀ ਤਦ ਗੁਰੂ ਜੀ
ਨੂੰ ਜੇ ਦੇਵੀ ਪ੍ਰਗਟ ਕਰਨ ਦਾ ਪ੍ਰੇਮ ਹੁੰਦਾ ਤਾਂ ਜਰੂਰ ਉਸ ਪਾਸ
ਸਿੱਖ ਮੇਵਕ ਭੇਜਕੇ ਓਸੇ ਵੇਲੇ ਮੰਗਵਾਉਂਦੇ ਕਿੰਤੂ ਗੁਰੂ ਜੀ ਨੇ
ਇਸ ਬਾਤ ਦਾ ਕੁਝ ਉੱਤਰ ਭੀ ਨਾ ਦਿੱਤਾ ਸਗੋਂ ਚੁੱਪ ਕਰ ਰਹੇ
ਅਰ ਮੇਲੇ ਦੇ ਕਾਰਜ ਵਿੱਚ ਪ੍ਰਵਿਰਤ ਹੋ ਗਏ । ਇਸ ਤੇ ਸਾਫ਼
ਸਿੱਧ ਹੁੰਦਾ ਹੈ ਕਿ ਗੁਰੂ ਜੀ ਮਹਾਰਾਜ ਅਕਾਲ ਪੁਰਖ ਤੇ ਛੁੱਟ
ਕਿਸੇ ਦੇਵੀ ਦੇਵਤੇ ਦੇ ਉਪਾਸਕ ਨਹੀਂ ਸਨ ॥

ਦੁਰਗਾ ਭਗਤ

ਦੋਹਿਰਾ

ਐਵੇਂ ਧੱਕਾ ਨਾ ਕਰੋ ਅੱਗੇ ਪੜ੍ਹੁ ਕਰ ਦੇਖ ।

ਦੁਰਗਾ ਪ੍ਰਸਨ ਦੱਸਦਾ ਸੁਖਾਸਿੰਘ ਦਾ ਲੇਖ ॥ ੨੧ ॥

ਚੌਪਈ

ਸੁਨ ਲੀਜੈ ਸਭ ਅਗਲੀ ਕਥਾ । ਗੁਰੁ ਬਿਲਾਸ ਭਾਖਤ ਹੈ
ਯਥਾ ॥ ਦੰਤਾ ਨੰਦ ਬਰਾਹਮਨ ਆਇਆ । ਜਿਸਨੇ ਸਾਰਾ ਕਾਜ
ਕਰਾਇਆ ॥ ਤੁਮਰੀ ਸ਼ੀਕਾ ਰਹੇ ਨ, ਭਾਈ । ਜਥ ਪੜ੍ਹੁ ਹੈਂ ਆਗੇ
ਕਛੁ ਜਾਈ ॥ ਸੋਈ ਮੈਂ ਹੁਨ ਕਥਾ ਸੁਨਾਵਾਂ । ਜਿਸ ਮਹਿ ਗੁਰੁ

ਕਾ ਚਰਿਤ ਦਿਖਾਵਾਂ ॥ ਦੇਕਰ ਮਨ ਸਰਵਨ ਕਰ ਲੈਜੋ । ਫਿਰ
ਦੁਰਗਾ ਕਾ ਸਿਮਰਨ ਕੀਜੋ ॥ ੨੨ ॥ ਯਥਾ:-

“ ਇਹ ਭਾਂਤ ਚਿੱਤ ਪ੍ਰਭੂਬਿਚਾਰਾ ॥ ਤਿਹ ਬਿੱਪ ਚਿੱਤਰਾਹਾ
ਹਕਾਰਾ ॥ ਇਹ ਚਿੱਤ ਰੈਨ ਦਿਨ ਕਰਤ ਜਾਨ । ਵਹੁ ਬਾਨ ਇਤੈ
ਪਹੁੰਚਿਓ ਜੁਆਨ ॥ ੬੩ ॥ ਤਥ ਆ ਹਜੂਰ ਕਿਨ ਸਿੱਖ ਸੁ
ਜਾਨ । ਇਹ ਆਨ ਬੈਨ ਪ੍ਰਭੂ ਸੋ ਬਖਾਨ ॥ ਪ੍ਰਭੂ ਵਹੈ ਬਿੱਪਵਾਸੀ
ਉਜੈਨ । ਨਿਜ ਬਾਗ ਮੱਧ ਹੇਰਯੋ ਸੁ ਨੈਨ ॥ ੬੪ ॥ ਦਰਸਨ
ਕਾਜ ਜੁਆਲਾ ਨਿਧਾਨ । ਵਹੁ ਚਲਿਓ ਜਾਤ ਆਨੰਦ ਠਾਨ ॥
ਕਛੁ ਲੋਗ ਸਾਬ ਹੈਂ ਵੱਛਲੋਸ । ਬਹੁਭਾਂਤ ਜਾਣ ਮ੍ਰਿਦਰ ਬਲੋਸ ।
ਇਹ ਸੁਨਤ ਬੈਨ ਪ੍ਰਭੂ ਭੈ ਪ੍ਰਸੰਨ । ਕਹਿਓ ਖੜਗ ਕੇਤ ਸੋ ਸਦਾ
ਯੈਨ ॥ ਨਿਜ ਕਰਤ ਕਾਸ ਦਾਸਨ ਆਪ ॥ ਇਹ ਕ੍ਰਿਪਾ ਸਿੱਪ
ਕੋ ਲੱਖ ਪ੍ਰਤਾਪ ॥ ੬੫ ॥

ਮਵੈਯਾ

ਯੋਂ ਬਤੀਆਂ ਸੁਨਕੈ ਨਿਜ ਦਾਸਨ ਪਾਸ ਹਜੂਰ ਉਨੈ ਸੁ
ਬਿਚਾਰੀ । ਤੌ ਨਿਜ ਰੱਛਕ ਰੈਨ ਦਿਨਾ ਅਸਕੇਤੁ ਕ੍ਰਿਪਾਨਿਧ ਹੈ
ਬਲਕਾਰੀ ॥ ਕਾਜ ਕਰੈ ਤੁਮਰੇ ਸਭ ਪੁਰਨ ਚੁਰਨ ਕੈ ਸੁ ਅਰਾਨ
ਬਿਦਾਰੀ । ਭਾਗ ਸੁ ਤੁੱਲ ਨਹੀਂ ਤੁਮਰੇ ਜਗ ਅੰਰ ਸੁਨੋ ਬਤੀਆ
ਅਸਿਆਰੀ ॥ ੬੬ ॥ ਇਹ ਭਾਂਤ ਸੁ ਆਪ ਬਿਰਾਰਤਹੈ ਉਤਬਿੱਪ
ਉਨੈ ਇਹ ਭਾਂਤ ਕਈ । ਲੱਖਕੇ ਸੁ ਪ੍ਰਤਾਪ ਦਯਾਨਿਧ ਕੋ ਤਿਨ
ਚਿੱਤ ਵਿਖੈ ਬਤੀਆਂ ਸੁ ਠਈ ॥ ਕਿਹ ਭਾਂਤ ਹਜੂਰ ਦਿਦਾਰ ਕਰੋਂ
ਬਹੁ ਭੀਰ ਕਿਧੋਂ ਦਰਬਾਰ ਹਈ ॥ ਬਿਨ ਬੋਲ ਸੁ ਜੋਗ ਪਿਆਨ
ਨਹੀਂ ਇਹ ਯੋਂ ਬਤੀਆਂ ਚਿਤ ਧਾਰ ਲਈ ॥ ੬੭ ॥

ਰਸਾਵਲ ਛੰਦ

ਅਹੈ ਜੋ ਦੁਤਾਰੀ । ਕ੍ਰਿਪਾ ਸੰਧੁ ਭਾਰੀ ॥ ਚਿਦਾਨੰਦ ਬਾਂਸੀ ॥
 ਅਥੈ ਅਖਿਨਾਸੀ ॥ ੨੮ ॥ ਪਰੰਚੰਤ ਬਾਤਾ । ਕਿਧੋਂ ਹੈ ਗਿਆਤਾ ॥
 ਇਹੈ ਮੌਰ ਬਾਣੀ । ਦਿਦਾਰੀ ਜੁ ਆਨੀ ॥ ੨੦ ॥ ਗੁਰੂ ਜੋ ਸੁ ਪੂਰਾ ।
 ਨਵੀ ਸਾਤ ਸੂਰਾ ॥ ਇਉਂ ਬਾਨ ਐਹੈ । ਨ ਮੋਕਉ ਬੁਲੈਹੈ ॥ ੨੧ ॥
 ਤਿਸੈ ਚਿਤ ਬਾਤਾ । ਪ੍ਰਭੂ ਕੀਨ ਗਯਾਤਾ ॥ ਸਭੈ ਛੇਦ ਜਾਨੀ । ਮੁਖੀ
 ਯੋਂ ਬਖਾਨੀ ॥ ੨੨ ॥ ਕਹਾ ਬੋਲ ਸਵਾਰੀ । ਕਰੈਂ ਤਾਂ ਦਿਦਾਰੀ ॥
 ਸਿਖੀ ਯੋਂ ਸੁਨਾਈ । ਇਹਾਂ ਲੋਂ ਬੁਲਾਈ ॥ ੨੩ ॥ ਪ੍ਰਭੂ ਯੋਂ ਸੁਨਾਵੈ ।
 ਹਮੈ ਆਪ ਜਾਵੈ ॥ ਗੁਣੀ ਜਾਨ ਲੀਜੈ । ਤਿਸੈ ਮਾਨ ਦੀਜੈ ॥ ੨੪ ॥
 ਕਲੁ ਜਯੋਂ ਗਯਾਨੀ । ਕਰੋ ਨਾ ਭਿਮਾਨੀ । ਬਿਜੈ ਫੀਮ ਖਾਈ ।
 ਸੁਚੇਤਾ ਕਰਾਈ ॥ ੨੫ ॥ ਰਾਏ ਤੌਨ ਬਾਨੀ । ਜਿਤੈ ਬੋ
 ਦਿਜਾਨੀ ॥ ਘਨੇ ਬੀਰ ਸੰਗਾ । ਤਬੈ ਸੁੱਧ ਅੰਗਾ ॥ ੨੬ ॥ ਭਯੇ
 ਮੇਲ ਆਹੀ ॥ ਤਿਸੈ ਬਾਗ ਮਾਹੀ ॥ ਅਸੀਰਿਜੁ ਬਾਦੀ । ਦਈ
 ਬਿੱਪ ਆਦੀ ॥ ਭਲੀ ਸੋ ਬਿਚਾਰੀ । ਅਭੂਤੰ ਅਪਾਰੀ ॥

ਦੋਹਿਰਾ

ਐ ਪੰਡਿਤ ਜੇਤਕ ਗੁਨੀ ਕ੍ਰਿਪਾ ਸੰਧੁ ਕੇ ਭੀਰ ।

ਤਿਨ ਉਪਮਾਂ ਦਿਜ ਤਵਨ ਕੀ ਕਰੀ ਅਧਿਕ ਮਤਿ ਧੀਰ ॥੨੮॥

ਚੌਪਈ

ਇਹ ਤੁਮਰੀ ਲਾਇਕ ਪ੍ਰਭੂ ਗੁਨੀ । ਦਿੱਬਗਿਆਨ ਬਿੱਪਨ
 ਕੋ ਧਨੀ ॥ ਇਹ ਸਮ ਔਰ ਗੁਨੀ ਮਤਿ ਸਾਰਾ । ਹੈ ਨਹਿ ਦੌਦਹਿ
 ਭਵਨ ਮਝਾਰਾ ॥ ੨੯ ॥ ਯਾ ਕਹਿ ਪ੍ਰਗਟ ਕਾਲਕਾ ਮਾਈ ।
 ਬੇਦ ਪੁਰਾਨ ਪੰਨ ਅਧਿਕਾਈ ॥ ਯੋਂ ਤਾਂ ਕੀ ਸੋਭਾ ਤਬ ਘਨੀ ।

ਪਾਸ ਹਜੂਰ ਦਿਜਨ ਤਥ ਭਨੀ ॥ ੮੦ ॥ ਤਾਂ ਸੋ ਕੁਛ ਪ੍ਰਭ ਬਾਤ
ਸੁ ਪੂਛੀ । ਤਿਨ ਨਿਜ ਬਰਨ ਸੁਨਾਈ ਸੂਛੀ ॥ ਅੱ ਪੂਜਾ ਕੀ
ਮਕਲ ਬਿਧਾਨੀ ॥ ਤਵਨੈ ਬਿੱਧ ਸੁ ਉਚਰ ਬਖਾਨੀ ॥ ੮੧ ॥
ਫਿਰ ਤਿਨ ਐਸੇ ਕਹੀ ਬਨਾਇ । ਕਠਨ ਬਾਤ ਕਲਜੁਗ ਮਧਿ
ਗਾਇ ॥ ਹਮ ਹੈਂ ਕਲੀ ਕਾਲ ਕੇ ਲੋਗਾ । ਮੰਤ੍ਰ ਯੰਤ੍ਰ ਨਹਿ ਸਹੈ
ਪ੍ਰਯੋਗਾ ॥ ੮੨ ॥'

ਦੋਹਿਰਾ

ਦੇਖਜਾ ਇਸ ਪ੍ਰਸੰਗ ਤੇ ਕਿਆ ਸਾਬਤ ਹੋ ਜਾਇ ।
ਦੁਰਗਾ ਪਰਗਟ ਕਰਨ ਕੋ ਗਏ ਬਿਪੁ ਜੂ ਆਇ ॥ ੨੩ ॥
ਫਿਰ ਗੁਰ ਜੀ ਤਿਸ ਵਿਗ ਗਏ ਆਪ ਪੂਛਨੇ ਕਾਜ ।
ਜੋ ਇੱਛਾ ਮਨ ਕੀ ਹੁਤੀ ਪ੍ਰਗਟ ਕਰੀ ਮਹਾਰਾਜ ॥ ੨੪ ॥
ਫਿਰ ਇਸ ਮਹਿ ਕਜਾ ਸੰਕ ਹੈ ਪੁਨ ਗੁਪਤਾ ਕਜਾ ਭੇਤ ।
ਜਦ ਇਸ ਕਾਰਜ ਕੀ ਭੁਲੇ ਗ੍ਰੰਥ ਗਵਾਹੀ ਦੇਤ ॥ ੨੫ ॥

ਤੱਤ ਖਾਲਸਾ

ਸਵੈਜਾ

ਇਸ ਮੈਂ ਨਹੀਂ ਹੋਵਤ ਸਿੱਧ ਕਛੂ ਤਿਸ ਬਿੱਪਰ ਕੋ ਤੁਮ
ਆਵਨ ਗਾਇਆ । ਜਬ ਤੱਤ ਬਿਚਾਰ ਕਰੋਂ ਮਨ ਮੈਂ ਤਥ
ਜਾਨਹੁ ਰੋ ਗੁਰ ਕਜਾ ਫਰਮਾਇਆ ॥ ਪੁਨ ਪੰਡਿਤ ਆਨ ਅਚਾ-
ਨਕ ਹੀ ਇਸ ਮੈਂ ਕੁਛ ਬਿੱਪਨ ਕੀ ਲਖ ਮਾਇਆ । ਅਸ ਫੰਧ
ਚਲਾਇ ਫਸਾਇ ਜਨਾ ਠੱਗ ਬੋਤ ਬਨਾਇ ਜਿਨ੍ਹੇ ਜਗ
ਚਾਇਆ ॥ ੨੬ ॥

ਵੈਹਿਰਾ

ਪਹਿਲੇ ਸੋਚ, ਪਿਆਰਿਆ ! ਬਿਨਾਂ ਬੁਲਾਏ ਜੋਇ ।
ਆਯਾ ਬਿੱਪ ਉਜੈਨ ਤੇ ਯਹੀ ਭੇਟ ਕੁਛ ਹੋਇ ॥ ੨੨ ॥

ਚੌਪਈ

ਪਹਿਲੇ ਝੂਠ ਬਾਤ ਇਹ ਸਾਰੀ । ਜੋ ਸੁੱਖਾ ਮ੍ਰਿਗਿੰਦ ਉਚਾਰੀ ॥ ਗੁਰੂ
ਜੀ ਰਾਤ ਦਿਨੇਂ ਮਨ ਮਾਂਹੀ ॥ ਚਿੰਤਤ ਥੇ ਬੈਠੇ ਉਰ ਤਾਹੀ ॥ ਜਿਸ
ਪਰ ਆਪੇ ਹੀ ਉਹ ਆਇਆ । ਪ੍ਰੇਰ ਰਿਦਾ ਗੁਰਤਾਂਹਿਬੁਲਾਇਆ ॥
ਜਿਸਤੇ ਆਇਆ ਸੋ ਗੁਰੂ ਢੁਰੇ । ਉਤਰਾ ਆਕੇ ਬਾਗ ਮਝਾਰੇ ॥
ਨਹਿ ਸਬੂਤ ਕੁਛ ਇਸਕਾ, ਭਾਈ । ਨਿਰੀਕਲਪਨਾਂ ਕਵਿਕੀਪਾਈ ॥
ਛਿਰ ਆਗੇ ਤਿੰਨ ਯੋਂ ਬਤਲਾਇਆ । ਝੂਲਾ ਜੀ ਕੇ ਦਰਸਨ
ਆਇਆ ॥ ਹੁਣ ਮਨ ਮਹਿ ਤੁਮ ਕਰੋ ਵਿਚਾਰ । ਕਿਹੜੀ ਗੱਲ
ਸੋਤ ਹੈ, ਯਾਰ ॥ ਜੇ ਪੰਡਤ ਮੀ ਗੁਰੂ ਬੁਲਾਇਆ । ਤਾਂ ਸੂਲਾ
ਕਿਉਂ ਵੇਖਨ ਆਇਆ ॥ ਮਿੱਧਾ ਆਇ ਗੁਰੂ ਜੀ ਪਾਸ । ਕਿਉਂ ਨਾਂ
ਤਿਸ ਕੀਨੀ ਅਰਦਾਸ ॥ ਕੌਨ ਕਾਜ ਪ੍ਰਭੂ ਮੋਹ ਬੁਲਾਇਆ ॥
ਪ੍ਰੇਰ ਰਿਦਾ ਸੁਨੀਏ ਜਗ ਰਾਇਆ ॥ ਕਰਮਾਂ ਕਾਜ ਹੁਕਮ ਜੋ
ਹੋਵੇ । ਅਪਨੀ ਚਿੰਤ ਸਗਲ ਪ੍ਰਭੂ ਥੋਵੇ ॥ ਜੇ ਗੁਰੂ ਪ੍ਰੇਰ ਬੁਲਾਤੇ
ਭਾਈ । ਐਸੇ ਕਹਿਤਾ ਗੁਰੂ ਛਿਗ ਜਾਈ ॥ ਜਿਸ ਪਰ ਗੁਰੂ ਜੀ ਬਹੁਰ
ਅਲਾਚੇ । ਦੇਵੀ ਕਾ ਮਭ ਹਾਲ ਸੁਨਾਤੇ ॥ ਪੁਨ ਕਹਿਤੇ ਹਮ
ਤੋਹ ਪਰੇਰਾ । ਜਾਂਤੇ ਆਸ ਨੈਨ ਸੋਂ ਹੋਰਾ । ਜਾਤੇ ਘੈਸੀ ਬਾਤ ਨ
ਹੋਈ । ਤਾਂਤੇ ਗੁਰੂ ਨ ਪ੍ਰੇਰਿਆ ਸੋਈ ॥ ਅਰ ਜੇ ਨੈਣਾਂ ਦੇਵੀ
ਆਯਾ । ਤਾਂ ਗੁਰ ਜੀ ਨੇ ਕਹਾਂ ਬੁਲਾਯਾ ॥ ਮਿੱਖਿਆ ਭਈ
ਖਾਤ ਯਹਿ ਤੋਰੀ । ਗੁਰੂ ਸਿਮਰਤ ਤਾਂਕੋ ਨਿਸ ਭੋਰੀ ॥ ਉਹ ਸਾ

ਮੁਰਤ ਪੁਜਕ ਪੰਡਾ । ਪਾਹਨ ਦੇਵੀ ਲਖੇ ਪ੍ਰਚੰਡਾ ॥ ਅਪਨੇ ਹੋ
ਅਗਜਾਨ ਅਧੀਨ । ਚਾਲੇ ਆਯਾ ਦੇਵੀ ਚੀਨ ॥ ਜਬ ਆਨੰਦ
ਪੁਰੀ ਮਹਿ ਆਯਾ । ਰੈਨ ਪਰੀ ਛੇਰਾ ਚਾ ਲਾਯਾ ॥ ਇਸ
ਮਹਿ ਗੁਰੂ ਕੀ ਇੱਛ ਨ ਕੋਈ । ਯਹ ਇੱਛਾ ਬ੍ਰਹਮਨ ਕੀ
ਹੋਈ ॥ ਤਾਂਤੇ ਦੌਨਹੁ ਤਰਹਿ ਅਸੱਤ । ਦੁਰਗਾ ਪੁਜਨ ਧਰ ਮਨ
ਮੱਤ ॥ ਤੀਜੀ ਹੋਰ ਬਾਤ ਸੁਨ, ਭਾਈ । ਜੇ ਇੱਛਾ ਹ੍ਰੀਦੀ ਗੁਰ
ਰਾਈ ॥ ਤਾਂ ਕਿੜੇਂ ਇਤਨੀ ਦੇਰ ਲਗਾਤੇ । ਕਿਸੇ ਸਿੱਖ ਕੋ ਤੁਰਤ
ਪਠਾਤੇ ॥ ਅਰ ਤਿਸ ਕਰ ਪਰਵਾਨਾ ਦੇਤੇ । ਕਰ ਸਨਮਾਨ
ਬੁਲਾਇ ਸੁ ਲੇਤੇ । ਕਈ ਹੜਾਰ ਸਿੱਖ ਥਾ ਪਾਸ । ਆਗਜਾ
ਮਾਨਨ ਕੋ ਭਲ ਦਾਸ ॥ ਦੇ ਅਸਵਾਰੀ ਤੁਰਤ ਪਠਾਤੇ । ਬਿਨਾਂ
ਕਿਲੰਬ ਹੜੂਰ ਬੁਲਾਤੇ ॥ ਪਰ ਗੁਰੂ ਜੀ ਕੁਛ ਖਜਾਲ ਨ ਕੀਆ ।
ਜਾਨ ਪਾਖੰਭ ਵਿਸਾਰ ਸੁ ਦੀਆ ॥ ਤਾਂਤੇ ਕਿਸੇ ਪ੍ਰਕਾਰ, ਪਿਆਰੇ ।
ਸਿੱਧ ਨ ਹੋਵਤ ਵਾਕ ਤੁਮੁਹੇ ॥ ੨੮ ॥

ਦੋਹਿਰਾ

ਤਾਂਤੇ ਅੰਦਰ ਏਸ ਦੇ ਹੋਰ ਚਮਕਦਾ ਨੂਰ ।
ਕਾਲਾ ਕਾਲਾ ਦਾਲ ਵਿਚ ਦਿਸਦਾ ਕੁਝ ਝਰੂਰ ॥ ੨੯ ॥
ਜੋ ਮੈਂ ਦੱਸਾਂ ਤੁਧੁ ਨੂੰ ਜੋ ਸੀ ਇਸ ਵਿਚ ਭੇਤ ।
ਜਦ ਬਿਪਨ ਨੇ ਦੇਖਿਆਂ ਚਿੜੀਆਂ ਚੁਗ ਗਈਂ ਖੇਤ ॥ ੩੦ ॥
ਅਬ ਪਛਤਾਏ ਹੋਤ ਕਜਾ ਕਰੀਏ ਕੁੱਝ ਉਪਾਉ ।
ਦੱਤਾਨੰਦ ਉਜੈਨੀਏ ਦਾ ਜੇ ਲੱਗੇ ਦਾਉ ॥ ੩੧ ॥

ਦਵੈਯਾ

ਜਦ ਸਾਰੇ ਬਿਪਨ ਨੇ ਜਾਤਾ ਗੁਰੂ ਸਾਨ੍ਹੂ ਦੁਰਕਾਰੇ । ਅਪਨੇ

ਸਿੱਖਾਂ ਤਾਂਈਂ ਲੱਗੇ ਕਰਨ ਅਸਾਂ ਥੋੰ ਨਿਆਰੇ ॥ ਗੁਰੂ ਨਾਨਕ
 ਦੇ ਬੁਟੇ ਤਾਂਈਂ ਫਲ ਲਾਵਨ ਹੁਨ ਚਾਹੇ । ਲੱਗੇ ਉਡਨ ਅਸਾਂ
 ਥੋੰ ਪੰਖੀ ਜੋ ਸਨ ਚਿਰ ਦੇ ਫਾਹੇ ॥ ੯੩ ॥ ਫਿਰ ਪੰਡਿਤ ਜੋ ਕਈ
 ਹਜ਼ਾਰਾਂ ਹਾਰ ਗਏ ਗੁਰੂ ਆਗੇ । ਥੁੱਧੀ ਵਿੱਦਜਾ ਹੀਨ ਕਹਾਕੇ
 ਆਏ ਲੋਗ ਅਭਾਗੇ ॥ ਪਰ ਚੌਦਾਂ ਨੇ ਅਪਨੇ ਗਲ ਤੇ ਕੱਢ
 ਬਲਾਇ ਵਿਚਾਰੀ । ਵੱਤਾ ਨੰਦ ਉਜੈਨੀ ਦੇ ਜੋ ਗਲ ਪਾਈ ਸੀ
 ਸਾਰੀ ॥ ੯੩ ॥ ਤਾਂਤੇ ਉਸ ਨੂੰ ਜਾਕੇ ਭਾਈ ਕਿਸੇ ਤਰ੍ਹਾਂ ਹੁਨ
 ਲਿਆਓ । ਆਖੋ ਕਰਕੇ ਤੇ ਚਤੁਰਾਈ ਲੈ ਦੌਲਤ ਘਰ ਜਾਓ ॥
 ਜੇ ਗੁਰੂ ਆਇ ਗਏ ਵਿਚ ਛਲਦੇ ਤਾਂ ਥੋੰ ਬਾਰਾਂ ਹੋਸੀ । ਜਨਮ
 ਜਨਮ ਦਾ ਪਿਆ ਦਰਿਦਰ ਤੇਰਾ ਪਲ ਵਿਚ ਥੋਸੀ ॥ ੯੪ ॥ ਜਿਸ
 ਪਰ ਚਾਲਾ ਏਹੁ ਪਕਾਕੇ ਗੁਪਤ ਬੁਲਾ ਉਸ ਲਿਆਏ । ਆਖੀ
 ਤੁਰੀ ਬਾਬਤ ਹਮਨੇ ਹਨ ਗੁਰੂ ਜੀ ਸਮਝਾਏ ॥ ਬਾਗ ਵਿੱਚ
 ਜਾ ਢੇਰਾ ਲਾਵੋ ਪੁਰ ਆਨੰਦ ਮਝਾਏ । ਆਖੋ ਚੱਲੇ ਦਰਸ਼ਣ
 ਕਰਨੇ ਦੇਵੀ ਮਾਤ ਸੁਖਾਰੇ ॥ ੯੫ ॥ ਤੁਮਰੇ ਆਵਨ ਦੀ ਜਦ ਗੁਰੂਨੂੰ
 ਖਬਰ ਭੁਲੀ ਹੋ ਜਾਓ । ਤੁਰਤ ਬੁਲਾਉਨ ਪਾਸ ਤੁਧ ਨੂੰ ਯਾ ਛਿਗ
 ਤੁਮਰੇ ਆਉ ॥ ਮਾਰ ਗਾਪੈ ਲੰਬੇ ਚੌੜੇ ਵੱਸ ਦਈਂ ਮਨ ਭਾਏ ।
 ਲਿਆਵੀਂ ਧਨ ਜੋ ਸਦੀਆਂ ਤੀਕਰ ਬੈਠਾ ਟੱਬਰ ਖਾਏ ॥ ੯੬ ॥
 ਜਿਸ ਪਰ ਲੋਭ ਗਰਸਿਆ ਬ੍ਰਹਮਨ ਆਇ ਗਿਆ ਸੀ ਆਪੇ ।
 ਗੈਸਾ ਢੰਗ ਦਖਾਯਾ ਜਿਸ ਨੇ ਮਾਨੋਂ ਜਾਡੀ ਜਾਧੇ ॥ ਜਦ
 ਸਿੱਖਾਂ ਨੇ ਵਿੱਚ ਬਾਗ ਦੇ ਦੇਖਿਆ ਵੱਖਨ ਵਾਸੀ । ਵੱਤਾ ਨੰਦ ਨਾਮ
 ਨੂੰ ਸੁਨਕੇ ਕੋਈ ਮਨੋ ਉਦਾਸੀ ॥ ੯੭ ॥ ਫਿਰ ਉਸ ਬਾਬਤ ਅਰਜ
 ਕਰੀ ਤਿਨ ਗੁਰੂ ਜੀ ਅੱਗੇ ਜਾਕੇ । ਓਹੋ ਪੰਡਿਤ ਆਇਆ ਪ੍ਰਭ

ਜੀ ਜੋ ਬਿਪ ਗਏ ਸੁਨਾਕੇ । ਸੁਨਦੇ ਸਾਰ ਗੁਰੂ ਜੀ ਮੁਖ ਸੇ ਧੰਨ
 ਅਕਾਲ ਉਚਾਰਾ । ਆਖੀ ਆਪੇ ਆਇ ਗਿਆ ਜੋ ਅਹੋ ਸ਼ਕਾਰ
 ਹਮਾਰਾ ॥ ੯੯ ॥ ਓਧਰ ਪੰਡਤ ਜੀ ਨੇ ਦੇਖੇ ਗੁਰੂ ਜੀ ਅਧਕ
 ਪ੍ਰਤਾਪੀ । ਜਿਸ ਤੇ ਮਨ ਦੇ ਅੰਦਰ ਤਿਸ ਨੇ ਐਸੀ ਬਾਤ ਅਲਾਪੀ
 ॥ ਜੇ ਮੈਂ ਆਪ ਗਿਆ ਗੁਰੂ ਸਨਮੁਖ ਤਾਂ ਹੋਲਾ ਹੋ ਜਾਉਂ ।
 ਬਿਨਾਂ ਬੁਲਾਏ ਨੱਸੇ ਜਾਣਾਂ ਅਤਿ ਮੂਰਖ ਸਦਵਾਉਂ ॥ ੧੦੦ ॥
 ਏਧਰ ਗੁਰੂ ਜੀ ਚਿੱਤ ਵਿਚਾਰੀ ਜੇ ਕਰ ਅਸਾਂ ਬੁਲਾਯਾ ।
 ਆਇ ਪਖੰਡ ਓਸਨੇ ਅਪਨਾ ਏਥੇ ਚਾਇ ਚਲਾਯਾ ॥ ਫਿਰ
 ਬੁਲਾਇਕੇ ਮਾਨ ਭੰਗ ਹੈ ਕਰਨਾ ਨੀਤ ਵਿਰੁੱਧਾ । ਦੇ ਸਨਮਾਨ
 ਨ ਚਹੀਏ ਕਰਨਾ ਤਿਸ ਪਰ ਬਹੁਰ ਕਰੁੱਧਾ ॥ ੧੦੧ ॥ ਤਾਂਤੇ
 ਆਪ ਜਾਇ ਕਰ ਤਿਸ ਕੋ ਮਿਲਨਾ ਚਹੀਏ ਧਯਾਰੇ । ਜਿਸੇ ਤੇ
 ਤਿਸਕੇ ਗੁਣ ਅਰ ਐਗੁਣ ਪਰਗਟ ਹੋ ਸਨ ਸਾਰੇ ॥ ਜਾਨ ਚਿੱਤ
 ਮਹਿ ਐਸੀ ਬਾਤਾਂ ਨੀਤ ਵਿੱਗਜ ਗੁਰ ਦੇਵਾ । ਗਏ ਬਾਗ ਮਹਿ
 ਪਾਸ ਓਸ ਦੇ ਕੋਇ ਨ ਜਾਨੇ ਭੇਵਾ ॥ ੧੦੨ ॥ ਜਾ ਸਤਿਗੁਰੁ ਜੀ
 ਪਾਸ ਓਸ ਦੇ ਵੈਨ ਗਏ ਭਲ ਭਾਏ । ਦੁਰਗਾ ਦੇ ਪ੍ਰਤੱਖ ਕਰਨ
 ਹਿਤ ਜਦ ਕੁਛ ਬਚਨ ਅਲਾਏ ॥ ਸੁਨ ਅਕਾਲ ਦਾ ਧੰਨ-
 ਵਾਦ ਕਰ ਕਹੀ ਅਹੋ ਕਿਆ ਕਹੀਏ । ਬਿਨਾਂ ਬੁਲਾਏ ਭੇਜ ਦੀਆ
 ਇਹ ਮਗਰਮੱਛ ਜੋ ਚਹੀਏ ॥ ੧੦੩ ॥

ਦੋਹਿਰਾ

ਬਿਨ ਹੀ ਪੂੜੇ ਪ੍ਰਭੂ ਕੇ ਜੋ ਬ੍ਰਹਮਨ ਗੁਰੂ ਪਾਸ ।
 ਜਾਨ ਆਪਨਾ ਭ੍ਰਾਤ ਤਿਸ ਲਗੇ ਕਰਨ ਬਕਵਾਸ ॥ ੧੦੪ ॥

ਚੌਪਈ

ਵਾਹ ਵਾਹ ਕਿਆ ਕਰਹੀਏ ਦੇਵਾ । ਯਹ ਪੰਡਿਤ ਹੈ ਲਾਇਕ ਸੇਵਾ ॥
 ਤੀਨ ਲੋਕ ਮਹਿ ਹੋਰ ਨ ਐਸਾ । ਏਹ ਗੁਣੀ ਆਯਾ ਹੈ ਜੈਸਾ ॥
 ਇਹ ਤਾਂ ਵੱਡਾ ਪਠਤ ਹੈ ਭਾਰਾ । ਚਾਰ ਵੇਦ ਜਿਨ ਪਾਯਾ ਪਾਰਾ ॥
 ਇਹ ਦੇਵੀ ਨੂੰ ਕਰੂ ਪ੍ਰਤੱਖ । ਝਮਕਨ ਮੂਲ ਨ ਦੇਉ ਅੱਖ ॥
 ਐਸਾ ਉਚਾ ਉਸੇ ਚਜ਼ਾਯਾ । ਪੱਤੂ ਤੇ ਪਦਮੇਸ਼ ਬਨਾਯਾ ॥
 ਜਾਨ ਆਪਨਾ ਬਿੱਪਰ ਭਾਈ । ਲਗ ਕਰਨ ਐਸੀ ਵਡਿਆਈ ॥
 ਅੱਜ ਕੱਲ ਜਿਓਂ ਲੋਗ ਸੁਨਾਉਨ । ਪੀਰਾਂ ਚਾਇ ਮੁਰੀਦ ਉਡਾ-
 ਉਨ ॥ ਸੋਈ ਬਾਤ ਤਿਨੋਂ ਤਬ ਕਈ । ਧੰਨ ਧੰਨ ਸਭ ਪਾਸੇ
 ਭਈ ॥ ਪਰ ਗੁਰੂ ਜੂ ਕੁਛ ਖਿਆਲ ਨ ਕੀਨਾ । ਤਿਸ ਹੀ ਤੇ ਪੂਛਨ
 ਭਲ ਚੀਨਾ ॥ ਕਹੀ ਸੁਨੋਂ ਪੰਡਤ ਜੂ ਪਿਆਰੇ । ਹੈ ਮੰਤਰ ਮਹਿ ਤੁਮ
 ਆਧਿਕਾਰੇ ॥ ਤੁਮ ਪਰਤੱਖ ਦੇ ਵਤਾ ਕਰ ਹੋ । ਇਤਨੀ ਸ਼ਕਤ ਆਪ
 ਮਾਹਿ ਧਰ ਹੋ ॥ ਕਹੋ ਸਗਲ ਤੁਮ ਅਪਨੀ ਗਾਬਾ । ਸਿੱਧ ਕਾਜ
 ਹੋਵੈ ਜਿਸ ਸਾਬਾ ॥ ੯੪ ॥

ਦੋਹਿਰਾ

ਜਦ ਪੰਡਿਤ ਨੇ ਸਮਝਿਆ ਲਈ ਪਰੀਛਾ ਮੌਰ ।
 ਤਦ ਉੱਤਰ ਐਸਾ ਦੀਆ ਜਿਸੇ ਨ ਜਾਨੇ ਹੋਰ ॥ ੯੫ ॥

ਚੌਪਈ

ਕਹੀ ਗੁਰੂ ਜੀ ਕਲਿਜੁਗ ਮਾਂਹੀਂ । ਪਰਗਰ ਕਰਨ ਸੁਖਾਲਾ
 ਨਾਹੀਂ ॥ ਜੰਤ੍ਰ ਮੰਤ੍ਰ ਸਾਧਨ ਹੈ ਅੱਖਾ । ਹਮ ਕਲੁ ਜੀਵਨ ਕੌ
 ਨਹਿ ਮੌਖਾ ॥ ਅਰ ਨਹਿ ਯੋਗ ਸਾਧਿਆ ਜਾਵੇ । ਤਨ ਮੰਜਮ ਧਨ
 ਅਧਕ ਨ ਪਾਵੇ ॥ ਯਹ ਉੱਤਰ ਐਸਾ ਹੈ ਤਾਂਕਾ । ਹਿਕਮਤ ਨਾਲ

ਭਰਾ ਹੈ ਬਾਂਕਾ ॥ ਪੁਨ ਇਸਤੇ ਇਹ ਟੋਤ ਪ੍ਰਤੀਤ । ਦ੍ਰਿੜ ਵਿਸ੍ਥਾਸ
 ਨ ਤਿਸਕੇ ਚੀਤ ॥ ਜਿਸਤੇ ਅਸੀਂ ਗੱਲ ਸੁਨਾਈ । ਘੱਟੇ ਕੌਡੀ ਚਾਇ
 ਚਲਾਈ ॥ ਭਾਂਤੇ ਕਹੁ ਉਸ ਪੰਡਿਤ ਭਾਈ । ਕਿਆ ਦਿਖਲਾਈ ਸੀ
 ਚੜੁਰਾਈ ॥ ਯਹ ਤੋ ਬਾਤ ਕਹਤ ਸਭ ਕੋਈ । ਜਿਸ ਕਾਰਜ
 ਮਹਿ ਸੰਸਾ ਹੋਈ ॥ ਜੇ ਤਿਸ ਕੋ ਹੋਤਾ ਭਰਵਾਸਾ । ਪਰਗਟ ਕਰਸਾਂ
 ਨਾਹੀ ਹਾਸਾ ॥ ਤੋ ਸਤਗੁਰ ਕੇ ਕਹਤਾ ਅਸੇ । ਪਰਗਟ ਦੇਵੀ
 ਹੋਇ ਨ ਕੈਸੇ ॥ ਵੇਖੋ ਮੈਂ ਪਰਗਟ ਕਰ ਦੈਹੋਂ । ਭਲੀ ਭਾਂਤ ਯਸ
 ਗੁਰੁ ਤੇ ਲੈਹੋਂ । ਤਿਸ ਨੇ ਤੇ ਅਸ ਗਿਰਾ ਅਲਾਈ । ਉਲਟੀ
 ਛੀਂਮ ਖੂਹ ਮੈਂ ਪਾਈ ॥ ੯੬ ॥

ਦੋਹਿਰਾ

ਉਸ ਨੇ ਤੋ ਕੁਛ ਨਾ ਕਹੀ ਹੋਕੇ ਬਾਤ ਦਲੇਰ ।

ਪਰਗਟ ਕਰਸਾਂ ਚੰਡਕਾ ਹਾਥ ਮੁਢ ਪਰ ਫੇਰ ॥ ੯੭ ॥

ਚੌਪਈ

ਤਿਸ ਪੰਡਿਤ ਤੇ ਖਰੇ ਮਦਾਰੀ । ਕਹਤੇ ਉਚ ਪੁਕਾਰ ਪੁਕਾਰੀ ॥
 ਛਾਤੀ ਹਾਥ ਮਾਰ ਕਹ ਦੇਤੇ । ਸੁਨੋਂ ਲੰਗ ਦੇਖਤ ਹੋ ਜੇਤੇ ॥
 ਇਸ ਮਿੱਟੀ ਕੋ ਅਥੀ ਉਠਾਊਂ । ਜਿਸ ਪਰ ਮੰਤ੍ਰ ਅਸ ਚਲਾਊਂ ॥
 ਤੁਰਤ ਰੁਪਈਆ ਇਸੇ ਬਨਾਕੇ । ਪੈਸੇ ਲੇਵਹੁੰ ਤੁਮੇ ਦਿਖਾਕੇ ॥
 ਉਹ ਪ੍ਰਤੱਗਯਾ ਪ੍ਰਤੀ ਕਰਕੇ । ਤੁਰ ਪੈਂਦਾ ਹੈ ਖੀਸਾ ਭਰਕੇ ॥
 ਪਰ ਇਸ ਢੱਤਾ ਨੰਦ ਵਿਚਾਰੇ । ਕਹੇ ਬਰਨ ਕੁਛ ਬਹੁਤ ਲਿਹਾਰੇ ॥
 ਜਿਨ ਪਰ ਪੂਰਾ ਨਹਿ ਵਿਸ੍ਥਾਸ । ਅਰ ਨਹਿ ਸੁਨਨੇ ਹਾਰੇ ਆਸ ॥
 ਵਿੱਚ ਅੰਧੇਰੇ ਚਹੇ ਨਸ਼ਾਨਾ । ਲੱਗੇ ਯਾਨਹਿ ਲਗੇ ਮਹਾਨਾ ॥ ੯੮ ॥

(੩੯)

ਵੈਹਿਰਾ

ਜਾਂਤੇ ਸੀ ਇਹ ਮਿੱਤਰਾ ਧਨ ਲੁਟਨ ਦੀ ਖੇਡ ।
ਜਾਂਤੇ ਦੰਭ ਪਸਾਰਕੇ ਕਰਨੀ ਚਹੇ ਚਹੇਡ ॥ ੮੮ ॥

ਭਾਵ-ਇਸ ਸਾਰੇ ਕਬਨ ਤੇ ਇਹ ਪਾਇਆ ਜਾਂਦਾ ਹੈ ਕਿ ਉਸ ਦੱਤਾ ਨੰਦ ਪੰਡਿਤ ਨੂੰ ਉਜੈਨ ਤੇ ਉਨ੍ਹਾਂ ਬ੍ਰਾਹਮਣਾਂ ਨੇ ਬੁਲਾ-ਯਾ ਸਾ, ਅਰ ਉਸਨੂੰ ਇਹ ਜ਼ਰੂਰ ਸਮਝਾਯਾ ਹੋਵੇਗਾ ਕੇ ਵੇਵੀ ਦੇ ਦਰਸ਼ਨ ਨੂੰ ਜਾਣਾ ਆਖੀਂ ਜਿਸ ਪਰ ਤੇਰਾ ਨਾਉਂ ਸੁਣਕੇ ਅਰ ਵੇਵੀ ਦੇ ਜਾਨਦਾ ਕਾਰਨ ਸੁਣਕੇ ਗੁਰੂ ਨੂੰ ਭੁੱਲੀ ਗੱਲ ਫੌਰ ਚੇਤੇ ਜ਼ਰੂਰ ਆਜਾਊਗੀ ॥

ਦੂਸਰਾ-ਫਿਰ ਉਸਦੇ ਚਿੱਤ ਵਿੱਚ ਇਹ ਖਨਾਲ ਪੈਦਾ ਹੋ ਗਿਆ ਕਿ ਮੈਂ ਆਪ ਜਾਕੇ ਨਾ ਮਿਲਾਂ ਜਿਸਤੇ ਹੌਲਾ ਸਮਝਿਆ ਜਾਵਾਂਗਾ, ਅਰ ਗੁਰੂ ਜੀ ਜਦ ਉਸ ਪਾਸ ਆਏ ਤਦ ਦੂਸਰੇ ਬ੍ਰਹਮਣਾਂ ਨੇ ਜੋ ਗੁਰੂ ਜੀ ਦੇ ਘਰ ਦੇ ਹੀ ਸਨ ਅਰ ਪਾਸ ਰਹਿੰਦੇ ਸਨ ਉਸਦੀ ਆਪੇ ਹੀ ਵਡਿਆਈ ਕਰਨੀ ਅਰੰਭ ਦਿੱਤੀ ਇਸ ਵਿੱਚ ਪਾਇਆ ਜਾਂਦਾ ਹੈ ਕਿ ਗੁਰੂ ਜੀ ਦੇ ਪਾਸਲੇ ਬ੍ਰਹਮਣਾਂ ਨੇ ਜੋ ਬਿਨਾਂ ਮਿਲੇ ਅਰ ਦੇਖੇ ਆਪੇ ਹੀ ਗੁਰੂਜੀਅੱਗੇ ਉਸਦੀ ਉਪਮਾਂ ਕਰਨੀ ਆਰੰਭ ਦਿੱਤੀ ਇਸ ਵਿੱਚ ਕੁਛ ਭੇਦ ਸਾ ਜੋ ਸਿੱਧ ਕਰਦਾ ਹੈ ਕਿ ਇਹ ਸਭ ਆਪਸ ਵਿੱਚ ਮਿਲੇ ਹੋਏ ਸਨ, ਰਿਰ ਉਸ ਦੱਤਾ ਨੰਦ ਨੇ ਭੀ ਪੁੱਛਨੇ ਪਰ ਕੁਛ ਰਲੀ ਮਿਲੀ ਜੇਹੀ ਗੱਲ ਆਖੀ ਜਿਸ ਦਾ ਕੁਛ ਭੀ ਅਰਥ ਨਹੀਂ ਹੈ ਕਿਸੇ ਕਿ ਐਸਾ ਤਾਂ ਹਰ ਇੱਕ ਆਦਮੀ ਕਹ ਸਕਦਾ ਹੈ ਕਿ ਇਹ ਕੰਮ ਬਹੁਤ ਕਠਿਨ ਹੈ ਇਸ ਸਮਾਂ ਵਿੱਚ

ਹੋਣਾ ਬਹੁਤ ਹੀ ਅੱਖਾ ਹੈ, ਜਿਸ ਦੇ ਨਾ ਮਿੱਧ ਹੋਣੇ ਪਰ ਉਮਨੂੰ
ਅਪੈਨੇ ਸੌਰਾ ਰਖਨ ਲਈ ਇੱਕ ਦਾਉ, ਹੁੰਦਾ ਹੈ, ਕਿਉਂਕਿ ਨਾ
ਹੋਣੇ ਪਰ ਕਹ ਸਕਦਾ ਹੈ, ਕਿ ਮੈਂ ਤਾਂ ਇਹ ਪਹਿਲੇ ਹੀ ਆਖ
ਇੱਤਾ ਸੀ ਜੋ ਕਠਿਨ ਬਾਤ ਹੈ ॥

ਦੋਹਿਰਾ

ਫਿਰ ਇੱਕ ਸੋਚਨ ਜੋਗ ਹੈ ਹੋਰ ਪਿਆਰੇ ਬਾਤ ।

ਜੋ ਪੰਡਿਤ ਦਾ ਆਉਣਾ ਕਿਸੀ ਦਾਉ ਪਰ ਗਾਤ ॥ ੧੦੦॥

ਅੱਗੇ ਸਾਰੀ ਉਮਰ ਮਹਿ ਕਰੀ ਨ ਦੁਰਗਾ ਯਾਦ ॥

ਉਨ ਹੀ ਦਿਨ ਕਰੋਂ ਆਇਆ ਕਰਕੇ ਧਨ ਬਰਬਾਦ ॥ ੧੦੧ ॥

ਭਾਵ—ਇਸ ਜਗ੍ਹਾ ਇਹ ਬਾਤ ਭੀ ਵਿਚਾਰਨੇ ਜੋਗ ਹੈ ਕਿ
ਉਸ ਦੋਤਾਨੰਦਨੂੰ ਅੱਗੇ ਸਾਰੀ ਉਮਰਾ ਵਿੱਚ ਕਦੇਭੀ ਇਹ ਖਿਆਲ
ਨਹੀਂ ਆਇਆ ਸੀ ਕਿ ਮੈਂ ਨੈਣਾਂ ਦੇਵੀ ਦੇ ਜਾਕੇ ਦਰਸ਼ਨ ਕਰਾਂ,
ਫਿਰ ਹੁਣ ਉਨ੍ਹਾਂ ਦਿੱਨਾਂ ਵਿੱਚ ਹੀ ਜਦ ਗੁਰੂ ਜੀ ਨੇ ਬ੍ਰਾਮੂਲਾਂ ਨੂੰ
ਵੱਡਾ ਭਾਰੀ ਯੱਗ ਕੀਤਾ ਅਰ ਦੁਰਗਾਪਰਗਟ ਕਰਨ ਦਾ ਸਾਰੇ ਚਰਦਾਂ
ਫੈਲ ਗਿਆ ਤਦੋਂ ਅਸੇ ਮੌਕੇ ਪਰ ਉਸਦਾ ਆਉਣਾ ਅਰ ਆਨੰਦ
ਪੁਰਵਿੱਚ ਖਾਸ ਗੁਰੂਜੀ ਦੇ ਥਾਂਗ ਵਿੱਚ ਢੇਰਾ ਕਰਨਾ ਸਾਬਤ ਕਰ
ਦਾ ਹੈ ਕਿ ਇਹ ਸਾਰਾ ਮਸੌਦਾ ਪਹਲੇ ਹੀ ਗੁੰਦਿਆ ਹੋਯਾ ਸੀ ॥

ਦੋਹਿਰਾ

ਇਕ ਕਾਰਨ ਇਹ ਹੋਰ ਹੈ ਜਦ ਗੁਰੂ ਕਰਾ ਬਿਲਾਸ ।

ਓਸੇ ਕਾਰਜ ਉਰਝਿਆ ਤਜ ਦੁਰਗਾ ਦੀ ਆਸ ॥ ੧੦੧ ॥

ਭਾਵ—ਇਸ ਦਾ ਮਹੁਤ ਇਕ ਇਹ ਭੀ ਹੈ ਕਿ ਜੇ ਉਹ

ਦੱਤਾਨੰਦ ਦੁਰਗਾ ਦੇ ਦਰਸ਼ਨ ਲਈ ਹੀ ਆਯਾ ਸੀ ਤਦ ਉਸ
ਨੂੰ ਇਹ ਆਖਨਾ ਚਾਹੀਦਾ ਸਾ ਕਿ ਮਹਾਰਾਜਾ ਪਹਿਲੇ ਮੈਂ ਜਿਸ
ਕੰਮ ਲਈ ਆਯਾ ਹਾਂ ਮੈਂ ਪੂਰਾ ਕਰਲਵਾਂ ਅਰਥਾਤ ਦੇਵੀ
ਮਾਤਾ ਜੀ ਦੇ ਅਸਥਾਨ ਜਾਕੇ ਦਰਸ਼ਨ ਕਰਕੇ ਅਪਨੇ ਮਨ ਦੀ
ਸਰਧਾ ਪੂਰੀ ਕਰ ਆਵਾਂ ਫਿਰ ਓਥੋਂ ਮੁੜਕੇ ਹਜ਼ੂਰ ਦੇ ਚਰਨਾਂ
ਵਿੱਚ ਉਸ ਦੇ ਪ੍ਰਗਟ ਕਰਨ ਦੀ ਵਿਧੀ ਦੱਸਾਂ ਗਾ ਅਰ ਉਹ
ਕਾਰਜ ਆਰੰਭ ਕਰ ਦਿਆਂ ਗਾ ॥

ਪਰੰਤੂ ਉਸਨੇ ਤਾਂ ਦੇਵੀ ਦੇ ਦਰਸ਼ਨ ਕਰਨ ਅਰ ਇਤਨੀ
ਦੂਰ ਤੇ ਆਉਣ ਦੇ ਮਨੋਰਥ ਨੂੰ ਏਸ ਤਰ੍ਹਾਂ ਭੁਲਾ ਦਿੱਤਾ ਜਿਸ
ਤਰ੍ਹਾਂ ਕਦੇ ਹੋਯਾ ਹੀ ਨਹੀਂ ਸੀ ਜਿਸਤੇ ਓਸੇ ਵੇਲੇ ਸਾਰੀ
ਕਹਾਣੀ ਕਰਨੀ ਆਰੰਭ ਦਿੱਤੀ ਇਸ ਤੇ ਸਾਫ਼ ਪਾਯਾ ਜਾਂਦਾ
ਹੈ ਕਿ ਉਸ ਪੰਡਤ ਦਾ ਮਨੋਰਥ ਕੇਵਲ ਏਹੋ ਸੀ ਕਿ ਮੈਂ ਇਸ
ਤਾਂਲੇ ਤੰਦਨ ਵਿੱਚ ਗੁਰੂ ਜੀ ਨੂੰ ਪਾਕੇ ਮਨ ਭਾਉਂਦਾ ਰੁਪਯਾ ਉਛਾ
ਲੈ ਜਾਵਾਂ ॥

ਦੋਹਿਰਾ

ਲੋਭੀ ਕਾ ਪੈਸਾ ਗੁਰੂ ਕਹਤ ਸਿਆਨੇ ਲੋਗ ।
ਸੋ ਦੱਤਾਨੰਦ ਸੋਚਿਆ ਭਰਖੀਸਾ ਸੁਖ ਭੋਗ ॥ ੧੦੨ ॥
ਤਾਂਤੇ ਪਰਗਟ ਦੱਸ ਸੀ ਜੋ ਆਗੇ ਦਾ ਹਾਲ ।
ਜਿਸ ਤੇ ਧਨ ਦੀ ਆਸ ਪਰ ਹੋਯਾ ਬਿੱਪ ਨਿਹਾਲ ॥ ੧੦੩ ॥

ਦੁਰਗਾ ਭਗਤ

ਦੋਹਿਰਾ

ਯਹ ਤੁਮਰੇ ਮਨ ਕੀ ਅਹੇ ਕਲਪਨ ਸਗਰੀ ਮੀਤ ।
ਉਸ ਪੰਡਿਤਤੋਂ ਕਹੀ ਥੀ ਸਭ ਪ੍ਰਸ਼ਨ ਕੀ ਰੀਤ ॥ ੧੦੪ ॥

ਨਹਿ ਤਿਸ ਨੇ ਧਨ ਮਾਂਗਿਓ ਅਪਨੇ ਸ੍ਰਾਰਬ ਹੋਤ ।
 ਪਰਸ੍ਰਾਰਬ ਹਿਤ ਬਾ ਕਹਾ ਉਪਾਲੰਭ ਕਿਉਂ ਦੇਤ ॥ ੧੦੫
 ਜੋ ਪੜ੍ਹ ਜੂ ਸੋ ਤਿਸ ਕਹੀ ਸੁਨੋ ਸਗਲ ਮਨ ਲਾਇ ।
 ਜਾਂ ਕੈ ਸਰਵਨ ਕਰਨ ਤੇ ਤੇਰੀ ਸੰਕ ਮਟਾਇ ॥ ੧੦੬ ॥

‘ਤੁਸੰਗ ਪ੍ਰਯਾਤ ਛੰਦ’

ਸਰੀਰੀ ਜੂ ਸਾਧੀ ਅਨੇਕੰ ਬਖਾਨੋ । ਕਿਥੋ ਨੇਮ ਵਰਤੰਨਹੀਂ
 ਅੰਤ ਜਾਨੋ ॥ ਧਨੀ ਜਾਨ ਮਾਜਾ ਘਨੀ ਕਾਜ ਹੋਈ । ਕਰੇ ਜੋ
 ਸੁ ਛੰਡ੍ਰੀ ਮਹਾਂ ਸੁੱਧ ਕੋਈ ॥ ੬੩ ॥ ਤੁਮੈਂ ਰਾਜ ਏਮੰ ਨਹੀਂ
 ਪਾਤਸ਼ਾਹੀ । ਇਹੈ ਪੂਜ ਆਸੀ ਜੁ ਕਾਜੰ ਨਿ ਬਾਹੀ ॥ ਧਨੀ ਕਾਜ
 ਜਾਨੋ ਸਭੇ ਪੂਰ ਹੋਏ ॥ ਬਿਨਾਂ ਬਿੱਤ ਬਿੱਤੇ ਨਹੀਂ ਕਾਜ ਕੋਈ
 ॥ ੬੪ ॥ ਜਬੈ ਬਿੱਪ ਤੌਨੇ ਅਸੰਕੈਨ ਠਾਨੀ ॥ ਤਥੈ ਕਾਸਿ ਬਿੱਪੈ
 ਤਟੀਂ ਬਖਾਨੀ ॥ ਧਨੀ ਕੀ ਸੁਚਿਤਾ ਧਰੋ ਚੀਤ ਨਾਹੀਂ ॥ ਜਿਤੀ
 ਸੈਜ ਚਾਹੋ ਤਿਤੀ ਲੇਹੁ ਆਹੀ ॥ ੬੫ ॥

ਚੌਪਈ

ਇਨ ਕੀ ਦ੍ਰਿਸ਼ਟਿ ਸੁ ਪਾਰਸ ਜਾਨੋ । ਧਾ ਮੈਂ ਰਤੀ ਨ ਭੇਟ
 ਪਛਾਨੋ ॥ ਆਂਰੇ ਬਾਤ ਜੇਤਕ ਤੁਮ ਭਾਖੋ । ਇਨ ਤੇ ਸਹੀ ਸੱਤ
 ਕਰ ਲਾਖੇ ॥ ੬੬ ॥ ਤੁਮ ਇਨ ਕੇ ਮਾਨਸ ਜਿਨ ਜਾਨਹੁ । ਪਰ-
 ਸ੍ਰਾਰਬ ਧਰਤਨ ਅਨਮਾਨਹੁ ॥ ਸੰਭਨ ਕੀ ਰੱਛਾਹਿਤ ਸਹੀ । ਕੌਤਕ
 ਕਰਤ ਨਾਥ ਇਹ ਅਹੀ ॥ ਤੱਦਪਿ ਤਿਨ ਯੋਂ ਬਚਨ ਉਚਾਰੋ ।
 ਧਨ ਬਿਨ ਕਾਜ ਨ ਹੋਤ ਨਿਹਾਰੋ ॥ ਤਿਨ ਯੋਂ ਕਹੀ ਭੋਰ ਹਜਾਂ ਰਹੋ ।
 ਇਨ ਕੀ ਜਮਾਂ ਸਕਲ ਧਨ ਲਹੋ ॥ ੬੭ ॥ ਇਹ ਬਿਧ ਤਾਂ ਕੀ
 ਜਮਾਂ ਕਰਾਈ । ਦਾਨ ਸੁਮਾਨ ਦੀਨ ਵਡਿਆਈ ॥ ਪੁਨ ਸਤਗੁਰ

ਗ੍ਰਹਿਕਿਆਸਪਿਆਨਾ । ਤਾਲਮ੍ਰਦੰਗ ਬਜ਼ਤ ਬਿਧ ਨਾਨਾ॥੯੮॥
ਦੈਹਿਰਾ

ਦੇਖ ਪਿਆਰੇ ਖਾਲਸਾ ਕਰਕੇ ਖੂਬ ਖਿਆਲ ।

ਜੋ ਪੰਡਿਤ ਨੇ ਦੱਸਯਾ ਪੂਜਨ ਦੁਰਗਾ ਹਾਲ ॥ ੧੦੭ ॥

ਤਨ ਸੁੱਧੀ ਧਨ ਖਰਚਨਾ ਨੇਮ ਵਰਤ ਤੇ ਆਦਿ ।

ਸਕਲ ਸੁਨਾਏ ਥੋਲੁਕੇ ਧਰ ਮਨ ਮਹਿ ਅਹਿਲਾਵ ॥ ੧੦੮ ॥

ਇਸ ਮਹਿ ਪੰਡਿਤ ਕਾ ਨਹੀਂ ਕੁਛ ਛਲ ਬਲ ਤੁਮ ਦੇਖ ।

ਮਭ ਯੁਕਤੀ ਉਸਨੈ ਕਹੀ ਆਗੇ ਫਲਸੀ ਲੇਖ ॥ ੧੦੯ ॥

ਭਾਵ-ਇਸ ਕਥਨ ਤੇ ਪਾਯਾ ਜਾਂਦਾ ਹੈ ਜੋ ਪੰਡਿਤ ਦੱਤਾ-ਨੰਦ ਨੇ ਤਾਂ ਦੇਵੀ ਦੇ ਪੂਜਨ ਦੇ ਉਪਯੋਗੀ ਸਾਧਨ ਗੁਰੂ ਜੀ ਅੱਗੇ ਪਰਗਟ ਕਰ ਇੱਤੇ ਸਨ ਜੈਸਾ ਕੀ ਸਰੀਰ ਦੀ ਸੁੱਧੀ ਬਰਤ ਨੇਮ ਦਾ ਰੱਖਨਾ ਜ਼ਰੂਰੀ ਕਥਨ ਕੀਤਾ ਸਾ ਇਸ ਤੇ ਅੱਗੇ ਇਹ ਭੀ ਬੇਨਤੀ ਕੀਤੀ ਮੀ ਕਿ ਇਹ ਕੰਮ ਧਨ ਦਾ ਹੈ ਜਿਸਨੂੰ ਕੋਈ ਛੱਡ੍ਹੀ ਰਾਜਾ ਕਰ ਸਕਦਾ ਹੈ, ਪਰੰਤੂ ਆਪ ਦੇ ਪਾਸ ਕੋਈ ਸੰਸਾਰਕ ਰਾਜ ਨਹੀਂ ਹੈ ਅਰ ਨਾ ਇਤਨਾ ਧਨ ਜਮਾਂ ਹੈ ਜੋ ਇਸ ਕਾਰਜ ਦੇ ਵਾਸਤੇ ਪੂਰਨ ਕਰ ਸਕੇ ॥

ਫਿਰ ਇਨ੍ਹਾਂ ਬਾਤਾਂ ਦਾ ਉੱਤਰ ਗੁਰੂ ਜੀ ਦੇ ਪਾਸ ਰਹਿਨੇ ਵਾਲੇ ਬ੍ਰਾਹਮਣਾਂ ਨੇ ਦੇਕੇ ਉਸ ਨੂੰ ਨਿਰ ਸੰਦੇਹ ਕੀਤਾ ਅਰ ਆਖਿਆ ਕਿ ਧਨ ਦੀ ਇਨ੍ਹਾਂ ਪਾਸ ਕੋਈ ਕਮੀ ਨਹੀਂ ਹੈ, ਜਿਤਨ ਚਾਹੇ ਮਿਲ ਜਾਏਗਾ, ਅਤੇ ਧਨ ਦੇ ਦਿਖਾਉਨੋਂ ਲਈ ਉਸ ਨੂੰ ਓਥੇ ਫੱਖ ਲੀਤਾ, ਅਰ ਆਖਿਆ ਕਿ ਕੱਲ ਤੂੰ ਸਾਰਾ

ਖੜਾਨਾ ਖੁਦ ਦੇਖ ਲਈਂ ਜੇ ਭੇਰੀ ਇੱਛਾ ਅਨੁਸਾਰ ਹੋਯਾ ਤਾਂ
ਇਸ ਕਾਰਜ ਨੂੰ ਆਰੰਭ ਕਰੀਂ; ਇਸੇ ਪ੍ਰਕਾਰ ਗੁਰੂ ਜੀ ਦੀ ਭੀ
ਉਸ ਪਾਸ ਬਹੁਤ ਵਡਾਈ ਕੀਤੀ ॥
ਵੋਹਿਰਾ

ਫਿਰ ਕਹੁ ਪੰਡਿਤ ਨੇ ਕਰਮਾ ਇਸ ਵਿਚ ਕੌਨ ਲੁਕਾਇ ।
ਜਿਸ ਪਰ ਤੈਂ ਤਿਸ ਕੋ ਕਹਾ ਤੁੱਲ ਮਦਾਰੀ ਗਾਇ । ੧੧੦।

ਤੱਤ ਖਾਲਸਾ

ਚੌਪਈ

ਸੁਨੋ ਮਿਤ੍ਰ ਇਸ ਵਿੱਚ ਮੈਂ ਦੱਸਾਂ । ਕਹੇ ਆਪਨੇ ਥੋਂ ਨਹਿ
ਨੱਸਾਂ ॥ ਚਾਲ ਬਾਜ਼ ਪੰਡਿਤ ਥਾ ਭਾਰੀ । ਜਿਸ ਨੈ ਐਸੀ ਬਾਤ
ਉਚਾਰੀ ॥ ਜਿਸ ਦਾ ਉੱਤਰ ਹੋਰ ਨ ਕੋਇ । ਆਖਰ ਪੁਰਖ ਚੁੱਪ
ਹੀ ਹੋਇ ॥ ਤਿੰਨ ਵਡੀ ਭਾਰੀ ਕਠਨਾਈ । ਤਿੰਨ ਸਤਗੁਰ ਕੇ
ਆਗੇ ਪਾਈ ॥ ਜਿਨ ਕਾ ਹੋਨਾ ਕਠਿਨ ਪਿਆਰੇ । ਤੁਮ ਦੇਖੋ
ਮਨਮਾਂਹਿ ਵਿਰਾਰੇ ॥ ਪ੍ਰਬੂ ਮੈਂ ਕਲੂ ਕਾਲ ਬਤਲਾਯਾ । ਜਿਸ
ਮਹਿ ਮੰਤਰ ਫੁਰਹਿ ਨ ਗਾਯਾ ॥ ਦੂਸਰ ਸੁੱਧੀ ਤਨ ਕੀ ਗਾਈ ।
ਜੋ ਸੀ ਕਠਿਨ ਬਾਤ ਤਿੰਨ ਪਾਈ ॥ ਤੀਜੀ ਧਨ ਕੀ ਬਾਤ
ਉਚਾਰੀ । ਜੋ ਗੁਰੂ ਧੈ ਤਿੰਨ ਕਠਿਨ ਨਿਹਾਰੀ ॥ ਤਿਸ ਪਰ ਐਸੇ
ਮਾ ਤਿੰਨ ਗਾਯਾ । ਛੱਡੀ ਛੂਪ ਕਰੈ ਯਹ ਰਾਯਾ ॥ ਜਿਸਤੇ
ਆਪ ਨਹੀਂ ਹੋ ਰਾਜੇ । ਫਿਰ ਕਿੱਝੋਂ ਸਿੱਧ ਕਰੋਂ ਇਸ ਕਾਜੇ ।
ਇਨ ਤੀਨੋਂ ਮਹਿ ਜੇ ਇਕ ਬਾਤ । ਹੋਇ ਨ ਪੁਰਨ ਸੁਨ ਵੀ

ਭਾਤ ॥ ਤੈ ਪੰਡਿਤ ਪਰ ਦੋਸ਼ ਨ ਆਉ । ਉਲਟਾ ਦੋਸ਼ ਗੁਰੂ
ਨੂੰ ਲਾਉ ॥ ਦੇਖਗਾ, ਤੈਂ ਤਿਸ ਮਹਿ ਇਹ ਚਾਲਾ । ਨਾਲ
ਅਕਲ ਦੇ ਬਿੱਪ ਨਿਕਾਲਾ ॥ ੧੧੧ ॥

ਭਾਵ— ਪੰਡਿਤ ਦੱਡਾਨੰਦ ਨੇ ਜੋ ਕਲ੍ਹੁ ਕਾਲਦਾ ਹੋਣਾ, ਵਰਤ
ਨੇਮ ਦਾ ਧਾਰਨਾ, ਸਰੀਰ ਦੀ ਸੁੱਧੀ ਅਤੇ ਚੌਥਾ ਧਨ ਦਾ ਖਰਚ
ਦੱਸਗਾ ਸਾ ਸੋ ਇਹ ਚਾਰੇ ਰੁਕਾਵਟਾਂ ਵਡੀਆਂ ਭਾਰੀਆਂ ਸਨ, ਅਤੇ
ਇਨ੍ਹਾਂ ਦੇ ਆਖਨੇ ਵਿੱਚ ਭੀ ਇਕ ਉਸ ਦਾ ਗ੍ਰੂਪ ਮੰਤਰ ਸਾ ।
ਜਿਸ ਵਿੱਚੋਂ ਪਹਿਲੀ ਤਾਂ ਵੱਡੀ ਭਾਰੀ ਬਾਤ ਕਲਯੁਗ ਦੀ ਸੀ
ਕਿ ਉਂਕਿ ਸੋ ਲੀਹ ਪਰ ਇੱਕ ਸੁਹਾਰੇ ਦੀ ਤਰ੍ਹਾਂ ਗੁਰੂ ਜੀ ਦੇ ਸਾਰੇ
ਯਤਨ ਕਰਕੇ ਮਗਠੇ ਕੁੱਝ ਨਾਂ ਸਿੱਧ ਹੋਨ ਤੇ ਕਹਿ ਸਕਦਾ
ਸਾ ਕਿ ਮਹਾਰਾਜ ਮੇਰਾ ਅਤੇ ਆਪ ਦਾ ਇਸ ਵਿੱਚ ਕਿਆ
ਕਾਨੂੰਰ ਹੈ ਕਿੰਨ੍ਹੁ ਕਲ੍ਹੁ ਕਾਲ ਦਾ ਸਮਜ ਹੈ ਇਸ ਵਿੱਚ ਦੇਵਤਾ
ਪ੍ਰਤੱਖ ਹੋਨਾ ਬਹੁਤ ਕਠਨ ਹੈ । ਇਹ ਤਾਂ ਸਤਯੁੱਗ ਵਿੱਚ ਰਾਜਾਲੋਗ
ਆਵਾਹਨ ਕਰਦੇ ਹੋਏ ਸਨ ਸੋ ਅੱਜ ਕੱਲ ਉਹ ਸਮਾਂ ਹੀ ਨਹੀਂ
ਹੈ; ਇਸ ਦਾ ਉੱਤਰ ਗੁਰੂ ਜੀ ਪਾਸ ਕੋਈ ਭੀ ਨਹੀਂ ਸਾ । ਦੂਸਰੀ
ਕਠਨਾਈ ਸਰੀਰ ਦੀ ਸੁੱਧੀ ਦੱਸੀ ਸੀ ਸੋ ਇਹ ਭੀ ਉਸਨੇ ਇਸ
ਖੜਾਲ ਪਰ ਆਖੀ ਸੀ ਕਿ ਇਹ ਭੀ ਜੁਵਾ ਅਵਸਥਾ ਵਾਲੇ
ਰਜੇ ਗੁਣੀ ਪੁਰਖਾਂ ਪਾਸੋਂ ਹੋਣੀ ਕਠਨ ਹੈ, ਜਿਸ ਤੇ ਇਤਨੇ
ਅਰਸੇ ਵਿੱਚ ਗੁਰੂ ਜੀ ਪਾਸੋਂ ਕੁਝ ਨ ਕੁਝ ਮ੍ਰਿਯਾਦਾ ਭੰਗ ਹੋ
ਜਾਏਗੀ ਉਸ ਪਰ ਮੈਂ ਆਖ ਦਿਆਂਗਾ ਕਿ ਮਹਾਰਾਜ ਮੇਰਾ
ਇਸ ਵਿੱਚ ਕਿਆ ਦੋਸ਼ ਹੈ ਪ੍ਰੰਤੂ ਆਪ ਹੀ ਅਪਨੇ ਤਨ ਮਨ

ਦੀ ਸੁੱਧੀ ਤੇ ਇੰਦੀਆਂ ਦਾ ਸੰਯਮ ਨਾ ਕਰ ਸੱਕੇ ਜਿਸਤੇ ਕਾਰਜ
ਵਿੱਚ ਵਿਘਨ ਪੈ ਗਿਆ ॥

ਤੀਸਰਾ ਮੰਤ੍ਰ ਯੰਤ੍ਰ ਅਤੇ ਵਰਤਨੇਮ ਦੀ ਕਠਨਤਾਈ ਇਸ
ਵਾਸਤੇ ਦੱਸੀ ਕਿ ਜਦ ਇਨ੍ਹਾਂ ਨੂੰ ਕਿਸੇ ਮੰਤ੍ਰ ਦਾ ਇੱਕੋਜਾਪ
ਮਵਾ ੨ ਲੱਖ ਕਰਨਾਂਦੱਸ ਵਿੱਤਾ ਅਰ ਉੱਪਰੋਂ ਭਾਰੀ ੨ ਵਰਤਰਖਨੇ
ਦੱਸੇ ਤਦ ਅਜੇਹੇ ਦੁਖੀ ਹੋ ਜਾਨਗੇ ਕਿ ਆਪੇ ਹੀ ਕਹ ਦੇਨਗੇ ਕਿ
ਪਾਂਧਾਜੀ ਸਾਥੋਂ ਇਹ ਕੰਮ ਨਹੀਂ ਹੁੰਦਾ ਤੁਸੀਂ ਜਾਣੋ, ਜਿਸਦਾ ਉੱਤਰ
ਮੈਂ ਏਹੋ ਦਿਆਂਗਾ ਕਿ ਸ੍ਰੀ ਮਹਾਰਾਜ ਜੀ ਮੈਂ ਤਾਂ ਪਹਿਲੇ ਗੀ
ਇਸ ਮੁੰਧਾਦਾ ਦਾ ਰੱਖਨਾ ਕਠਨ ਕਿਹਾ ਸੀ ॥

ਚੌਬੀ ਧਨ ਦੀ ਕਮੀ ਇੱਕ ਅਜੇਹੀ ਵੱਡੀ ਭਾਤ ਹੈ
ਜੋ ਅਪਨੇ ਅਧੀਨ ਭੀ ਨਹੀਂ ਇਸ ਵਾਸਤੇ ਜਦ ਲੱਖਾਂ ਰੁਪੱਜੇ
ਦਾ ਖਰਚ ਦਸ ਦਿਆਂਗਾ ਤਦ ਇਹ ਕਿਸੇ ਦੇਸ ਦੇ ਰਾਜੇ ਮਹਾਂ
ਗਾਜੇ ਤਾਂ ਹੈ ਹੀ ਨਹੀਂ ਜੋ ਇਤਨਾ ਧਨ ਰਖਦੇ ਹੋਨ ਇਸ
ਵਾਸਤੇ ਆਪੇ ਕਹ ਦੇਨਗੇ ਕਿ ਮਿਸ਼ਨ ਜੀ ਹਾਲ ਤਾਂ ਸਾਡੇ ਪਾਸ
ਰੁਪੱਯਾ ਨਹੀਂ ਹੈ ਜਦ ਹੋਵੇਗਾ ਤਦ ਦੇਖਜਾ ਜਾਇਗਾ ਜਿਸ ਤੇ ਮੈਂ
ਸੱਚਾ ਹੋ ਜਾਵਾਂਗਾ ਅਤੇ ਗੁਰੂ ਜੀ ਪਰ ਸਾਰਾ ਭਾਰ ਪੈ ਜਾਏਗਾ ॥

ਦੋਹਿਰਾ

ਦੇਖੀ ਭਾਈ ਬਾਤ ਤੈਂ ਉਸ ਪੰਡਤ ਦੀ ਏਹ ।

ਚਤੁਰਾਈ ਜਲ ਨਾਲ ਜਿਨ ਖੂਬ ਦਬਾਈ ਖੇਹ ॥ ੧੧੨ ॥

ਦਵੈਯਾ

ਜਿਸ ਪਰ ਸਤਗੁਰ ਜੀ ਸੁਨ ਤਿਸ ਤੇ ਮੁਲ ਨ ਉੱਤਰ ਦੀਆਂ ॥
ਮਮੜ ਲਿਆ ਇਹ ਚਹੇ ਗਪੈੜ੍ਹ ਹਮਰੇ ਮੌਂ ਛਲ ਕੀਮ੍ਹ ॥

ਹੋਰ ਫੇਰ ਕਰ ਧਨ ਦਾ ਲੁੱਟਨ ਸਾਥੋਂ ਹੈ ਇਹ ਚਾਹੇ। ਕਈ ਤਰ੍ਹਾਂ
 ਵੇਂ ਕਰ ਮਨਸੂਬੇ ਵਾਂਗ ਅਹੌਜੀ ਫਾਹੇ ॥ ੧੧੩ ॥ ਅਰ ਇੱਕੋ ਸਾਡਾ
 ਇਹ ਮਨਸੂਬਾ ਬਿੱਪਨ ਨੇ ਮਿਲ ਗੁਦਾ। ਆਪਸ ਅੰਦ੍ਰ ਠੱਗਾਂ ਦਾ
 ਜਿਸੁਂ ਭੇਤ ਇੱਕਠਾ ਹੁੰਦਾ ॥ ਧਨ ਦਾ ਹੋਨਾ ਉਸਤੇ ਸੁਨਕੇ ਆਪੇ
 ਉੱਤਰ ਦੀਨਾ। ਗੁਰ ਦੇ ਪਾਸ ਕਹੀ ਹੈ ਪੰਡਤ ਧਨ ਦੀ ਕੋਇ ਕਮੀ
 ਨਾ ॥ ੧੧੪ ॥ ਇਨ ਕੀ ਦ੍ਰਿਸ਼ਟੀ ਪਾਰਸ ਜੈਸੀ ਇਸ ਮੇਂ ਸੰਕ ਨ
 ਕੀਜੇ। ਤਾਂਤੇ ਜਿਤਨਾ ਤੂੰ ਧਨ ਚਾਹੇਂ ਸੋ ਗਿਨ ਕੇ ਲੈ ਲੀਜੇ ॥
 ਪਰਉਪਕਾਰੀ ਹਨ ਇਹ ਭਾਰੇ ਦੇਨ ਖੜਾਨੇ ਖੋਲੇ। ਤੋਰੇ ਵਰਤਨ
 ਹੋਤ ਦੇਨਗੇ ਅਨਮੱਤੇ ਅਨ ਤੌਲੇ ॥ ੧੧੫ ॥ ਮੈਸੀ ਐਸੀ
 ਕਾਤਾਂ ਕਰਕੇ ਆਪੇ ਪੱਕ ਪਕਾਇਆ। ਏਧਰ ਗੁਰ ਜੀ ਦਾਇ
 ਰਿਝਾਏ ਓਧਰ ਉਹ ਸਮਝਾਇਆ ॥ ਆਪੇ ਆਖੀ ਅੱਜ ਰਹੋ
 ਤੁਮ ਮੂਲ ਨ ਅੱਗੇ ਜਾਣਾ। ਵਿਨ ਚੜ੍ਹਦੇ ਹੀ ਧਨ ਦਾ ਗੱਢਾ
 ਗਿਣ ਗਿਣ ਕੇ ਤੈਂਲਾਣਾ ॥ ੧੧੬ ॥ ਆਪੇ ਹੋਇ ਗਵਾਹ ਰਾਏ
 ਇਹ ਖੂਹੇ ਦੇਸਨ ਢੱਡੂ ॥ ਆਖਨ ਵੇਰੇ ਜੇਹਾ ਪੰਡਤ ਕਦ ਦੁਰਗਾ
 ਨੂੰ ਛੱਡੂ ॥ ਖਰਚ ਰੁਪਈਆਹਮਰੇ ਭਈਆ ਚਾਲਾ ਏਹ ਚਲਾਂਦੇ।
 ਇੱਕ ਵਾਰ ਇਸ ਫਲੇ ਤੂਤ ਨੂੰ ਹਿੰਮਤ ਨਾਲ ਹਲਾਂਦੇ ॥ ੧੧੭ ॥

ਤੁਲਾ-- ਕਦ ਪੰਡਤ ਨੇ ਇਹ ਵੱਡੀਆਂ ਭਾਰੀ ਦਿੱਕਤਾਂ ਗੁਰੂ ਜੀ
 ਅੱਗੇ ਪ੍ਰਗਟ ਕੀਤੀਆਂ ਸਨ ਤਦ ਇਹ ਜ਼ਰੂਰੀ ਸਾਕਿ ਇਨ੍ਹਾਂ ਦਾ
 ਉੱਤਰ ਗੁਰੂ ਜੀ ਦੇਂਦੇ, ਅਰ ਅਪਨੇ ਮੁਖਾਰਬਿੰਦ ਤੇ ਉਸ ਦੀ
 ਤਸੱਲੀ ਕਰਦੇ, ਪੰਤੂ ਉਨ੍ਹਾਂ ਨੇ ਤਾਂ ਕੁਝ ਭੀ ਨਾ ਆਖਿਆ: ਸਗੋਂ
 ਸੁਨਕੇ ਖਮੋਸ਼ ਰਹੇ ਜਿਸਤੇ (ਅਲਖਾਮੋਸੀ, ਨੀਮ ਰੜਾ) ਦੀ ਤਰ੍ਹਾਂ

ਮਿਥਿ ਹੁੰਦਾ ਹੈ ਕਿ ਗੁਰੂ ਜੀ ਦਾ ਇਤਨਾ ਕੋਈ ਸੰਕਲਪ ਨਹੀਂ
ਮਾ ਕਿ ਇਹ ਰਸਤੇ ਜਾਂਦੀ ਬਲਾ ਗਲ ਪਾ ਲਈ ਪ੍ਰੰਤੂ ਉਸ
ਪੰਡਤ ਦਾ ਭਾਈ ਚਾਰਾ ਹੀ ਜੋ ਉਸ ਵੇਲੇ ਪਾਸ ਬੈਠਾ ਸਾ
ਸੁਨਦੇ ਸਾਰ ਆਪੇ ਹੀ ਝਟ ਬੋਲ ਉਠਿਆ ਕਿ ਭਾਈ ਜੀ ਧਨ
ਦੀ ਕੋਈ ਕਮੀ ਨਹੀਂ ਹੈ, ਅਰ ਉਨ੍ਹਾਂ ਦੀ ਦ੍ਰਿਸ਼ਟੀ ਹੀ ਪਾਰਸ ਹੈ
ਅਤੇ ਇਹ ਪਰਉਪਕਾਰੀ ਹਨ ॥

ਕਿਉਂਕਿ ਇਨ੍ਹਾਂ ਬ੍ਰਹਮਨਾਂ ਵਿੱਚ ਇੱਕ ਵੱਡਾ ਭਾਗੀ ਗੁਰੂ
ਇਹ ਹੈ ਕਿ ਜਦਕਿਸੇਤੇਧਨ ਠੱਗਨਾ ਚਾਹੁੰਦੇ ਹਨ ਤਦ ਉਸਨੂੰ ਰਾਜਾ
ਕਰਣ ਅਤੇ ਇੰਦ੍ਰ ਆਦਿਕ ਦਾ ਅਵਤਾਰ ਆਖਕੇ ਅਜੇਹਾ ਜਾਣੂ
ਪਾਉਂਦੇ ਹਨ ਜੋ ਪੁਰਖ ਸੁਭਾਵਕ ਹੀ ਇਨ੍ਹਾਂ ਦੇ ਵਾਕ ਜਾਲ
ਵਿੱਚ ਫਮ ਜਾਂਦਾ ਹੈ ਅਰ ਇਹ ਅਪਨੇ ਮਤਲਬ ਨੂੰ ਐਉਂ ਕੱਢ
ਲੈਂਦੇ ਹਨ ਜਿਸ ਤਰ੍ਹਾਂ ਮੱਖਨ ਵਿੱਚੋਂ ਵਾਲ ਕੱਢ ਦੇਈਦਾ ਹੈ ॥

ਦੂਜਾ ਉਨ੍ਹਾਂ ਨੇ ਇਹ ਭੀ ਵਿਚਾਰਿਆ ਕਿ ਚੱਤਾ ਨੰਦ ਗੁਰੂ
ਜੀ ਦੇ ਚੁਪ ਰਹਨੇ ਤੇ ਕਿਤੇ ਨਰਾਸ ਹੋਕੇ ਉਦਾਸ ਨਾ ਹੋ ਜਾਏ,
ਮਤ ਤੜਕੇ ਹੀ ਕੂੰਚ ਕਰ ਜਾਂਦਾ ਹੋਵੇ. ਇਸ ਵਾਸਤੇ ਉਸ ਨੂੰ
ਇਹ ਭੀ ਆਪੇ ਆਖ ਦਿੱਤਾ ਕਿ ਅੱਜ ਰਹੋ ਕਲ ਨੂੰ ਧਨ ਦੇਖ
ਲੈਨਾ ਅਰ ਅਪਨੀ ਖਾਤ੍ਰ ਜਮਾਂ ਕਰ ਲੈਨੀ ਜਿਸ ਚਾਟ ਪਰ
ਉਹ ਓਥੇ ਹੀ ਰਹ ਪਿਆ ਅਤੇ ਮਨ ਵਿੱਚ ਦਿਨ ਚੜ੍ਹਦੇ ਖ਼ਾਨੇ
ਦੇਖਨ ਦਾ ਚਾਉ ਚੜ੍ਹਾ ਗਿਆ ॥

ਇਸਤੇ ਬਿਨਾਂ ਜੋ ਉਨ੍ਹਾਂ ਬ੍ਰਹਮਨਾਂ ਨੇ ਗੁਰੂ ਜੀ ਦੀ ਆਗਿਆ
ਬਿਨਾਂ ਹੀ ਇਤਨੀ ਵਲੋਰੀ ਕਰ ਵਿੱਤੀ ਜੋ ਆਪੇ ਧਨ ਦੇਨ ਦਾ
ਇਕਰਾਰ ਕਰ ਲੀਤਾ ਇਸ ਵਿੱਚ ਭੀ ਉਨ੍ਹਾਂ ਦਾ ਇਹ ਦਾਉਂ ਸੈ

ਕਿ ਜੇ ਗੁਰੂ ਜੀ ਨੇ ਧਨ ਥੋਂ ਇਨਕਾਰ ਕੀਤਾ ਤਦ ਆਖਾਂਗੇ
 ਕਿ ਮਹਾਰਾਜਾਂ ਪੰਡਤ ਜੀ ਤਾਂ ਦੇਵੀ ਪ੍ਰਤੱਖ ਕਰਨ ਲਈ ਤਿਆਰ
 ਮੇਂ ਪਰ ਹਜ਼ੂਰ ਨੇ ਹੀ ਧਨ ਵੱਲੋਂ ਸੈਕੋਚ ਕੀਤਾ ਪਰੰਤੂ ਇਸ
 ਆਖਨ ਪਰ ਜਦ ਦੇ ਦੇਨਗੇ ਤਦ ਉਸ ਨਾਲ ਛੁਡਕ ਦਿਨ ਤਾਂ
 ਫੌਡੀ ਦੇ ਘਰ ਮੰਡੀ ਵਾਂਗ ਗੁਲ ਛੱਰਰੇ ਉਡਾਏਂਗੇ ਮਗਰੋਂ ਜੋ
 ਹੋਵੇਗਾ ਸੋ ਦੇਖਿਆ ਜਾਏਗਾ ਕਿੰਤੂ ਗੁਰੂ ਜੀ ਦਾ ਪੰਡਤ ਨੂੰ
 ਆਪ ਕੋਈ ਉੱਤ੍ਰ ਨਾ ਦੇਨਾ ਸਾਬਤ ਕਰਦਾ ਹੈ ਕਿ ਉਨ੍ਹਾਂ ਦਾ
 ਕੋਈ ਅਪਨਾ ਨਿਸਚਾ ਨਹੀਂ ਸੀ ਕਿ ਦੇਵੀ ਕੋਈ ਅਜੇਹੀ
 ਵਸਤੂ ਹੈ ਜੋ ਇਹ ਪ੍ਰਗਟ ਕਰਨਗੇ ਜਿਸਤੇ ਇਹ ਸਾਰਾ ਚਾਲਾ
 ਧਨ ਲੁੱਟਨ ਦਾ ਮਸਾਲਾ ਨਿਰਾ ਥੂਮਨਾਂ ਦੇ ਵੱਲੋਂ ਸੀ ॥

ਦੋਹਿਰਾ

ਠੰਗ ਜਿਵੇਂ ਠੱਗੀ ਸਮਜ ਜੁਦੇ ਜੁਦੇ ਹੁਇ ਜਾਤ ।

ਪਰ ਅੰਦਰ ਮਹਿ ਹੋਤ ਹੈ ਸਭਨਾਂ ਦੀ ਇੱਕ ਬਾਤ ॥੧੧੮॥

ਅਰਥਾਤ ਜਿਸ ਪ੍ਰਕਾਰ ਜਦ ਠੰਗਾਂ ਦਾ ਟੋਲਾ ਕਿਸੇ ਧਨੀ
 ਨੂੰ ਠੰਗਨਾ ਚਾਹੀਦਾ ਹੈ ਤਦ ਉਹ ਇਹ ਕਰਦਾ ਹੈ ਕਿ ਪਹਿਲੇ
 ਸਭ ਆਪਸ ਵਿੱਚ ਜੁਦੇ ਹੋ ਜਾਂਦੇ ਹਨ ਅਰ ਅੱਧੇ ਇੱਕ ਪਸੇ
 ਹੋਕੇ ਧਨੀ ਦੇ ਮਿੱਤ੍ਰ ਬਣ ਜਾਂਦੇ ਹਨ ਅਤੇ ਦੂਜੇ ਇੱਕ ਪ੍ਰਕਾਰ ਦੇ
 ਖਿਲਾਫੀ ਹੋਕੇ ਫੇਲ ਰਚਾ ਦੇਂਦੇ ਹਨ ਜਿਸ ਪਰ ਧਨੀ ਦੇ ਸਾਬੀ
 ਉਸਦੀ ਵਡਾਈ ਕਰਕੇ ਆਖਦੇ ਹਨ ਕਿ ਸੇਠ ਜੀ ਇੱਕ ਵੱਡਾਭਾਗਾ
 ਖਿਡਾਰੀ ਆਇਆ ਹੈ ਜੇ ਉਸ ਨਾਲ ਚਲਕੇ ਦਾਓ ਲਾਓਗੇ
 ਤਾਂ ਖੁਥ ਗੱਢਾ ਕਮਾ ਲਵਾਂਗੇ ਅਰ ਆਪ ਨੂੰ ਉਨ੍ਹਾਂ ਕੋਲੋਂ ਬਹੁਤ
 ਹੀ ਲਾਭ ਪਹੁੰਚੇਗਾ ਜਿਸ ਪਰ ਉਹ ਇਸੇ ਤਰ੍ਹਾਂ ਭੋਲੋ ਸੁਭਾਇ

ਵਾਲੇ ਪੁਰਖ ਨੂੰ ਆਪਸ ਵਿੱਚ ਮਿਲਕੇ ਲੁੱਟ ਲੈਂਦੇ ਹਨ ॥

ਉਸੇ ਤਰ੍ਹਾਂ ਪਹਿਲੇ ਤਾਂ ਗੁਰੂ ਜੀ ਦੇ ਪਾਸ ਰਹਨੇ ਵਾਲੇ
ਪੰਡਤਾਂ ਨੇ ਦੁਰਗਾ ਪਤਗਟ ਕਰਨ ਦਾ ਬਖੇੜਾ ਛੇੜ ਦਿੱਤਾ ਜਿਸ
ਤੇ ਯੱਗ ਆਦਿਕ ਕਰਾਕੇ ਹਜ਼ਾਰਾਂ ਅਪਨੇ ਭੁੱਖੇ ਭਾਈ ਚਾਰੇ ਦੇ
ਧੇਟ ਭਰੇ, ਉਸ ਤੇ ਮਗਰੋਂ ਉਜੜੈਨ ਕੌਂ ਵੱਤਾਨੰਦ ਬੁਲਾ ਲਿਆਂਦਾ,
ਅਰ ਆਖਜਾ ਕਿ ਮਹਾਰਾਜ ਇਹ ਗੁਣਾਂ ਦੀ ਗੁਬਲੀ ਰੱਬ ਦੀ
ਕੁਦਰਤ ਨਾਲ ਆਗਿਆ ਹੈ ਇਸ ਵਾਸਤੇ ਦੇਵੀ ਪ੍ਰਤੱਖ ਕਰ
ਲੇਵੇ, ਇਸ ਤੇ ਸਿੱਧ ਹੁੰਦਾ ਹੈ ਕਿ ਇਹ ਸਾਰਾ ਹੀਲਾ ਗੁਰੂ ਜੀ ਦੇ
ਪਾਸੋਂ ਧਨ ਸ਼ੜਨ ਲਈ ਪੰਡਤਾਂ ਨੇ ਪਹਿਲੇ ਹੀ ਗਿਣ ਮਿਣ ਕੌਂ
ਕੀਤਾ ਸਾ ਜਿਸ ਨੂੰ ਉਹ ਆਪੇ ਵਧ ਉਂਦੇ ਜਾਂਦੇ ਸਨ ॥

ਵੇਹਿਰਾ

ਸਤਗੁਰ ਸਭ ਕੁਛ ਜਾਨ ਕੇ ਕਰਤ ਰਹੇ ਇਹ ਕਾਜ ।

ਇਨ ਕੋ ਗਲ ਤੇ ਲਾਹੁਨਾ ਸੀ ਪ੍ਰਭਜੂ ਕੋ ਸਾਜ ॥ ੧੧੯ ॥

ਜਾਂਤੇ ਚੁਣੇ ਕਰੇ ਬਿਨ ਨ ਸੀ ਤਰਾਹੇ ਜਾਤ ।

ਤਾਂਤੇ ਦੁਰਜਨ ਤੋਥ ਸਮ ਕਰੀ ਗੁਰੂ ਇਹ ਬਾਤ ॥ ੧੨੦ ॥

ਇਸ ਦਾ ਤਾਤ ਪਰਜ ਇਹ ਹੈ ਕਿ ਇਸ ਤੇ ਭੀ ਇਹ ਭਾਵ
ਨਹੀਂ ਨਿਕਲਦਾ ਜੋ ਗੁਰੂ ਜੀ ਮਹਾਰਾਜ ਉਨ੍ਹਾਂ ਦੇ ਛਲ ਨੂੰ
ਨਹੀਂ ਜਾਨਦੇ ਸੇ ਜਿਸ ਤੇ ਉਨ੍ਹਾਂ ਦੇ ਫੰਧੇ ਵਿੱਚ ਆਕੇ ਇਸ ਤਰ੍ਹਾਂ
ਤਨ ਪਰ ਕਸ਼ਟ ਸਹਾਰੇ ਅਰ ਧਨ ਦਾ ਭੀ ਖਰਚ ਕੀਤਾ, ਕਿੰਤੁ
ਕਲਗੀਧਰ ਜੀ ਉਨ੍ਹਾਂ ਦੇ ਸਭ ਚਾਲੇ ਜਾਨਦੇ ਸਨ ਅਰ ਜੋ ਕੁਛ
ਕਰਦੇ ਸਨ ਸੋ ਉਨ੍ਹਾਂ ਦੇ ਆਖਨੇ ਪਰ ਹੀ ਨਹੀਂ ਸਗੋਂ ਅਪਨੇ
ਵਿਚਾਰ ਨਾਲ ਕਰਦੇ ਸਨ, ਜਿਸ ਤੇ ਇਸ ਪੁਰਖਾਰਥ ਦਾ ਛਲ

ਇਸ ਲੁਟੇਰੀ ਕੌਮ ਨੂੰ ਅਪਨੇ ਗਲੋਂ ਲਾਹਿਕੇ ਅਪਨੇ ਪੰਥ ਵਿੱਚੋਂ
 ਦੂਰ ਕਰਨਾ ਸਾ, ਪਰੰਤੂ ਜਿਤਨਾ ਚਿਰ ਉਨ੍ਹਾਂ ਨੂੰ ਝੂਠੇ ਨਾ ਕਰਲੈਂਦੇ
 ਉਤਨਾ ਚਿਰ ਘਰੋਂ ਭਾਹ ਦੇਨਾ ਉਚਿਤ ਨਹੀਂ ਜਾਨਦੇ ਸਨ, ਜੈਸਾ
 ਕਿ ਜੇ ਪਹਿਲੇ ਖੀਰ ਅਤੇ ਮਾਸ ਦੀ ਪ੍ਰੀਛਾ ਬਿਨਾਹੀ ਉਨ੍ਹਾਂ ਬਹੁ-
 ਮਨਾਂ ਨੂੰ ਧੱਕੇ ਦਵਾਕੇ ਕੱਢ ਦੇਂਦੇ ਤਦ ਜ਼ਰੂਰ ਸੀ ਕਿ ਉਹ ਨਿੰਦਜਾ
 ਕਰਦੇ, ਕਿੰਤੂ ਜਦ ਉਨ੍ਹਾਂ ਨੂੰ ਪ੍ਰੀਛਾ ਲੈਕੇ ਸਾਬਤ ਕਰ ਦਿੱਤਾ
 ਕਿ ਤੁਸੀਂ ਲੋਭੀ ਸ੍ਰਾਨ ਬਿੜੀ ਹੋਏ ਤਦ ਧੱਕੇ ਫੁਵਾਉਨ ਵਿੱਚ ਕੋਈ
 ਬੁਰਾ ਨਾ ਜਾਤਾ, ਏਸੇ ਤਰ੍ਹਾਂ ਜੇ ਉਸ ਦੱਤਾ ਨੰਦ ਦੀ ਬਾਤ ਨੂੰ
 ਨਾ ਮੰਨਦੇ ਅਰ ਉਸ ਨੂੰ ਵਿਦਾ ਕਰ ਦੇਂਦੇ ਤਦ ਅੱਜ ਤੱਕ ਲੋਗ
 ਇਹ ਆਖਦੇ ਕਿ ਗੁਰੂ ਤੇ ਉਹ ਮ੍ਰਿਯਾਦਾ ਬਣ ਨਾ ਆਈ ਜੋ ਪੰਡਤ
 ਨੇ ਆਖੀ ਸੀ ਜੇ ਕਰ ਮੰਨ ਲੈਂਦੇ ਤਾਂ ਜ਼ਰੂਰ ਦੇਵੀ ਪਰਗਟ ਹੋਜਾਂਦੀ
 ਮੈਂ ਇਸ ਵੇਖ ਨੂੰ ਦੂਰ ਕਰਨ ਲਈ ਗੁਰੂ ਜੀਨੇ ਸਭ ਉੱਦਮ ਕੀਤਾ
 ਨਹੀਂ ਕਿਮੇ ਦੇਵੀ ਦੇਵਤੇ ਦੇ ਪ੍ਰਤੱਖ ਕਰਨੇ ਲਈ ਨਹੀਂ ਸੀ, ਕਿੰਤੂ
 ਇਹ ਸਾਰਾ ਤੰਦਨ ਤਾਣਾ ਉਨ੍ਹਾਂ ਦੇ ਪੋਲ ਖੋਲਨ ਲਈ ਹੀ ਸੀ॥

ਦੁਰਚਾ ਭਰਾਤ

ਵੇਹਿਰਾ

ਇਹ ਮਨ ਕਲਪਨ ਤੋਹ ਕੀ ਪੰਡਤ ਚਾਹੇ ਦਾਮ ।

ਉਸਨੇ ਤੈ ਰੇਚਕ ਨਹੀਂ ਲਿਆ ਦਰਬ ਕਾ ਨਾਮ ॥ ੧੨੧ ॥

ਚੌਪਈ

ਅਹੋ ਖਾਲਸਾ ਕਿਆ ਜੂੰ ਗਾਵੈ । ਸੂਤਾ ਪਿਆ ਕਿਧੋਂ ਬਰੜਾਵੈ ॥

ਉਸ ਪੰਡਤ ਕੋ ਲੋਭੀ ਗਾਇ । ਵਿਖਾ ਵੇਸ਼ ਲਗਾਵਤ ਚਾਇ ॥

ਉਸ ਨੇ ਜੋ ਕੁਛ ਧਨ ਸੀ ਮਾਂਗਾ । ਨਹਿਨਿਜ ਹੇਤ ਬਿਖ ਕੋ ਛਾਂਗਾ ॥
 ਜੋ ਸਭ ਪੂਜ ਸਮੱਗ੍ਰੀ ਕਾਰਨ । ਚਹੀਜਤ ਦਰਬ ਅਧਕ ਜੋ ਦਾਰਨਾ ॥
 ਜਾਂਕਰ ਹਵਨ ਸਮੱਗ੍ਰੀ ਸਾਰੀ । ਲਿਆਵਹ ਮੌਲ ਜਿਤਕ ਸੁਖਕਾਰੀ ॥
 ਤਿਸਕਾਰਨ ਸੀ ਤਿਨਧਨ ਕਹਾ । ਫਿਰ ਉਸਨੇ ਕਿਜਾਨਿਜ ਹਿਤਦਹਾ ॥
 ਤਾਂਤੇ ਅਗਲੀ ਸੁਣੀ ਯਹੁ ਕਬਾ । ਕੀਤਾ ਹਵਨ ਤਾਂਹ ਨੇ ਜਬਾ ॥
 ਪਥਮੰ ਧਨ ਸਭ ਜਮਾਂ ਕਰਾਈ । ਬਹੁਰ ਸਮੱਗ੍ਰੀ ਹਵਨ ਮੰਗਾਈ ॥
 ਤੈ ਪ੍ਰਸੰਨ ਹੈ ਸਤਿਗੁਰ ਰਾਇ । ਗਤ ਧਨ ਦੀਨਾਂ ਤਾਂਹਿ ਦਿਖਾਇ ॥
 ਸੋ ਮਨ ਦੇ ਕਰ ਸੁਨੋ ਪਿਆਰੇ । ਗ੍ਰੰਥਕਾਰ ਜੋ ਪ੍ਰਗਟ ਉਚਾਰੇ ॥੧੨੨॥

ਯਥਾ :-

ਦੈਹਿਰਾ

“ਨੇਵ ਖਵਾਸ ਮਸੰਦ ਗਲ ਮੰਤ੍ਰੀ ਅਵਰ ਦਿਵਾਨ ।
 ਕਰ ਸੁਮਾਰ ਸਭ ਦਰਬ ਕੋ ਐਸ ਬਖਾਨਜੋ ਆਨ ॥੮੫॥

ਚੌਪਈ

ਕੇਤਕ ਦਿਨਾਂ ਸੁਮਾਰ ਕਰਾਈ । ਸਿੱਖਨ ਆਨ ਹਙੂਰ ਸੁਨਾਈ
 ਆਗ ਪਾਛਕੀ ਦਵਤਸੁਮਾਰਾ । ਛਿਅਤਿਨ ਚੜੀ ਲੱਖਦਰਬਾਰਾ ॥੮੬॥
 ਸੁਨ ਸ੍ਰੀਮੁਖ ਇਹ ਬਿਧ ਫੁਰਮਾਈ । ਜਮਾਂ ਕਰੋ ਇੱਕ ਠੌਰ ਬਨਾਈ ॥
 ਯੋਂ ਸਤਿਗੁਰ ਕੀ ਆਇਸ ਪਾਇਸ ਸਰਬਬਿੱਤ ਲੇਜਮਾਂਕਰਾਈ ॥੮੭॥”

ਪੁਨਾ :-

ਸਵੈਜਾ

“ਸੇਵਕ ਭੇਜ ਦਿਆਨਿਧ ਸਾਹਿਬ ਲੀਨ ਤਬੈ ਦਿਜ ਤੀਰ
 ਬੁਲਾਈ । ਯੋਂ ਸੁਨ ਕੈ ਬਤੀਆਂ ਦਿਜ ਪੁੰਗਾਵ ਆਵਤ ਭੇ ਮਨ
 ਮੋਦ ਬਢਾਈ ॥ ਆ ਸਿੱਖ ਦੇ ਤ੍ਰਿਨ ਕੌਟ ਬਿਧਾਨ ਸੋ ਸ੍ਰੀ ਗੁਰਕ

ਤਿਨ ਕੀਰਤ ਗਾਈ । ਦਾਨ ਸੁ ਦੇਸਨ ਮਾਨ ਕਿਧੋਂ ਨਿਜ
ਆਦਰ ਸੋ ਸਭ ਲੀਨ ਬਠਾਈ ॥ ੧੦੩ ॥

ਵੇਹਿਰਾ

ਅਚੁਤ ਅਲਖ ਅਨੰਤ ਗੁਰ ਤਿਨ ਸੋਂ ਕਹੀ ਸੁਨਾਇ ।
ਸਭ ਪੂਜਾ ਬਿਧ ਦੇਵਕੀ ਹਮ ਸੋਂ ਕਰੋ ਸੁਨਾਇ ॥ ੧੦੪ ॥

ਪਾਧੜੀ ਛੰਦ

ਕਾਲੀ ਸੁ ਪੂਜ ਕੀ ਸਰਬ ਸੌਜ । ਤੁਮ ਕਰੋ ਬਿੱਪ ਸੰਯੁਕਤ ਮੌਜ ॥
ਕ੍ਰਿਕਮ ਗੁਲਾਬ ਘਨ ਸਾਰ ਯੂਪ । ਅੱਛਤ ਪਿ੍ਰਤਾਦਿ ਕਹ ਦਿਜਨ
ਝੂਪ ॥ ੧੦੫ ॥ ਬਹੁ ਗਿਰੀ ਐਰ ਥੋਪਾ ਸੁਪਾਰ । ਜੈ ਤਿਲਾ
ਆਇ ਚੰਦਨ ਰੁਢਾਰ ॥ ਮਹਥੇ ਅਜਾਦਿ ਪਸੁਐ ਅਨੇਕ । ਤੇ
ਭਿਨ ਭਿੰਨ ਸਿਜੈਕਹੁ ਬਿਬੇਕ ॥ ੧੦੬ ॥

ਤੈਟਕ ਛੰਦ-ਅਤਿਭੋਜ ਛੁਹਾਰ ਬਦਾਮ ਘਨੇ । ਬਹੁ ਬਿੰਜਨ
ਨੈਕ ਸੁ ਕੌਨ ਗਨੇ ॥ ਪੁਨ ਕੋਟ ਬਿਧਾਨ ਸਮੱਗ੍ਰ ਥਲੀ । ਪ੍ਰਭ
ਬਿੱਪਨ ਭਾਖ ਦਿਨੀ ਅਖਲੀ ॥ ੧੦੭ ॥ ਲਿਖ ਕਾਗਤ ਪੈ ਦਿਜ
ਰਾਜ ਸਥੈ । ਇਹ ਆਨ ਦਈ ਸੁ ਹਜੂਰ ਤਥੈ ॥ ੧੦੮ ॥

ਸਵੈਸਾ

ਪੂਰਨ ਦੇਵ ਅਭੇਵ ਕ੍ਰਿਪਾ ਨਿਧ ਆਪ ਸੁਤੈ ਸਿਧ ਯੋਹੁਰਮਾਈ ॥
ਅਚੁਤ ਨਾਥ ਅਨੰਤ ਅਸੰਧਰ ਗਾਡਲ ਗੰਜ ਪਿਤਾ ਜਨਮਾਈ ॥
ਆਨਨ ਚੰਦ ਮੁਕੰਦ ਕਹਿਯੋ ਦਿਜ ਪੁਜਨ ਮਥਾ ਕਰੈਂ ਕਹਿ
ਜਾਈ ॥ ਯੋਂ ਬਤੀਆਂ ਸੁਨਕੇ ਦਿਜ ਰਾਜਨ ਪਾਵਨਕੈ ਪਦ ਤੀਰ
ਸੁਨਾਈ ॥ ੧੧੦ ॥

ਚੌਪਈ

ਸੁਨਹੁ ਗੁਰੂ ਜੀ ਬਾਤ ਹਮਾਰੀ । ਇਹ ਜੋ ਨਦੀ ਬਿਰਾਜੈ ਭਾਰੀ ॥
 ਅਹਸਨਾਰ ਯਾਕੋਭਨਨਾਮਾ । ਗੰਗਾਸਮ ਯਹਿ ਦੁਤੇਭਿਟਾਮਾ ॥੧੧੧॥
 ਇਹ ਤਟ ਕਰਹੁ ਬਿਮਲਅਸਥਾਨੈ । ਅਹਿਨਿਸਥਰੈ ਕਾਲਕਾ ਧਯਾਨੈ ।
 ਪੁਜਹੁ ਚੰਡੀ ਆਦਭਵਾਨੀ । ਜਲ ਬਲ ਜਾਂਕੀ ਸੰਤ ਸਮਾਨੀ ॥੧੧੨॥
 ਰਸਾਵਲ ਛੰਦ ॥ ਸੁਨੀ ਬਿਪ ਬਾਨੀ । ਕ੍ਰਿਪਾ ਸਿੰਧ ਗਜਾਨੀ ॥ ਪਠੇ
 ਦਾਸ ਦੀਨੇ । ਭਲੀ ਭੂਮ ਚੀਨੇ ॥ ੧੧੩ ॥ ਸੁ ਧਾਰੰ ਬਨਾਏ । ਮਹਾਂ
 ਸੁੱਧ ਛਾਏ ॥ ਮਨੋ ਗੀਰ ਵਾਨੇ । ਲਖੈ ਕੇਲ ਜਾਨੇ ॥ ੧੧੪ ॥ ਤੰਬੂ
 ਲੈ ਕਨਾਤੀ । ਦਿਪੈ ਜੋਤਿ ਰਾਤੀ ॥ ਤਿਊਣਾ ਲੈ ਬਨਾਏ । ਚੁਨੀ ਈਟ
 ਲਾਏ ॥ ੧੧੫ ॥ ਸਭੈ ਯੋਂ ਬਨਾਈ । ਬਿਨੈ ਆਨ ਪਾਈ ॥ ਭਏ
 ਧਾਮ ਤਿਆਰਾ । ਕਰੇਂ ਅੌਰ ਕਾਰਾ ॥ ੧੧੬ ॥ ਜਪੈ ਲੈ ਭਵਾਨੀ ।
 ਕ੍ਰਿਪਾ ਸਿੰਧ ਜਾਨੀ ॥ ਸੁਨੇ ਆਪ ਬੈਨਾ । ਬੁਲਜੇ ਬਿੱਪ ਲੈਨਾ ॥
 ੧੧੭ ॥ ਚਲੇ ਆਪ ਦੇਖੇ । ਅਛੇ ਸੁੱਧ ਲੇਖੇ ॥ ਦਿਜੇ ਮੰਨ ਮਾਨੈ ।
 ਪ੍ਰਭੂ ਮੇਦ ਠਾਨੈ ॥ ੧੧੮ ॥ ਰਚਿਯੋਂ ਕੈਡ ਐਸਾ । ਦਿਵਾ ਲੈਨ
 ਕੈਸਾ ॥ ਕਰੈ ਧੁਪ ਬੀਰਾ । ਮਹਾਂ ਮੱਤ ਧੀਰਾ ॥ ੧੧੯ ॥ ਭਰੈ ਧੁਪ
 ਬਾਰਾ । ਪਵੈ ਮੰਤ੍ਰ ਸਾਰਾ ॥ ਬਿਧਾ ਜਾਨ ਕੇਰੇ । ਰਿਚਾ ਫੇਰ ਫੇਰੇ ॥੧੨੦॥

ਭਾਵ— ਗੁਰੂ ਮਹਰਾਜ ਜੀ ਦੇ ਇਸ ਬਿਵਹਾਰ ਥੋਂ ਨਿਰ-
 ਮੰਦੇਹ ਜਾਣਿਆ ਜਾਂਦਾ ਹੈ ਕਿ ਦੁਰਗਾ ਪੁਸ਼ਨ ਦਾ ਜਰੂਰ ਪ੍ਰੇਮ ਸੀ
 ਕਿਉਂਕਿ ਜਦ ਉਸ ਬ੍ਰਹਮਨ ਨੇ ਧਨ ਦਾ ਪੁਸ਼ਨ ਕੀਤਾ ਸਾ ਤਦ
 ਉਸ ਦੀ ਸੰਕਾ ਦੂਰ ਕਰਨ ਲਈ ਮਸੰਦਾਂ ਅਤੇ ਦੀਵਾਨਾਂ ਨੂੰ
 ਆਖਕੇ ਖੜਾਨਿਆਂ ਦੀ ਗਿਣਤੀ ਕਰਾਈ ਅਤੇ ਜਦ ਨੂੰ ਲੱਖ

ਰੁਪਈਆ ਨੱਕਦ ਦੇਖਿਆ ਤਦ ਉਸ ਬ੍ਰਹਮਨ ਨੂੰ ਪਾਸ ਬੁਲਾ ਕੇ
ਵਿਖਾ ਦਿੱਤਾ ਜਿਸ ਪਰ ਉਸ ਨੇ ਘੇਉ, ਗਰੀ, ਛੁਹਾਰੇ, ਬਦਾਮ ਅਰਝੋਟੇ
ਬਕਰੇ ਆਦਿਕ ਪਸੂ ਹਵਨ ਵਿੱਚ ਅਹੁਤੀ ਅਤੇ ਬਲੀਦਾਨ
ਲਈ ਸਭ ਫਰਿਸਤ ਬਨਾਕੇ ਗੁਰੂ ਜੀ ਅੱਗੇ ਪੇਸ਼ ਕੀਤੀ ਗੁਰੂ
ਨੇ ਫਿਰ ਪੂਜਨ ਦੀ ਜਗ੍ਹਾ ਪੁਛੀ ਅਰ ਉਸ ਨੇ ਸਰਲੁਜ
ਕਨਾਰਾ ਦੱਸਿਆ ਜਿੱਥੇ ਕਲਗੀ ਧਰ ਜੀ ਦੀ ਆਗਿਆ ਅਨੁ-
ਸਾਰ ਮਕਾਨ ਬਨ ਗਏ ਅਰ ਹਵਨ ਕੰਡ ਤਿਆਰ ਹੋਇਆ
ਜਿਸ ਨੂੰ ਪੰਡਤ ਸਮੇਤ ਆਪ ਜਾਕੇ ਦੇਖਯਾ, ਅਤੇ ਪ੍ਰਸੰਨ ਹੋਏ,
ਫਿਰ ਪੰਡਤ ਜੀ ਧੂਪ ਦੇਕੇ ਮੰਤ੍ਰ ਪੜ੍ਹਨੇ ਲੱਗੇ, ਸੋ ਜੇ ਗੁਰੂ ਜੀ ਨੂੰ
ਪ੍ਰਗਟ ਕਰਨ ਦਾ ਕੁਝ ਖਿਆਲ ਨਾ ਹੁੰਦਾ ਤਾਂ ਇਤਨਾਂ ਯਤਨ
ਕਿਉਂ ਕਰਦੇ ॥

ਤੱਤ ਖਾਲਸਾ

ਦੋਹਿਰਾ

ਭਾਵੇਂ ਗੁਰ ਦਿਖਰਾਇਆ ਪੰਡਤ ਨੂੰ ਨੌ ਲੱਖ ।

ਪਰ ਪੱਲੇ ਵਿੱਚ ਓਸਦੇ ਪਾਈ ਨਾ ਇੱਕ ਧੱਖ ॥ ੧੨੩ ॥

ਇਸਦਾ ਤਾਤਪ੍ਰਸਾਦ ਇਹ ਹੈ ਕਿ ਪਹਿਲੇ ਉਸ ਪੰਡਤ ਨੇ ਜੋ
ਇਹ ਦੇਖਨਾ ਚਾਹਿਆ ਸੀ ਕਿ ਇਨ੍ਹਾਂ ਦੇ ਪਾਸ ਕੁਝ ਨਕਦੀ ਭੀ ਹੈ
ਕਿ ਐਵੇਂ ਕੇਵੇਂ ਬਾਤਾਂ ਹੀ ਹਨ ਜਿਸ ਪਰ ਉਸ ਦੀ ਤਸੱਲੀ ਕਰਨ
ਲਈ ਗੁਰੂ ਜੀ ਨੇ ਭਾਵੇਂ ਨੌ ਲੱਖ ਰੁਪੱਯਾ ਤਾਂ ਸਾਮੁਨੇ ਰੱਖਕੇ ਦਿਖਾ
ਦਿੱਤਾ। ਪਰੰਤੂ ਉਸ ਵਿੱਚੋਂ ਉਸਦੇ ਪੱਲੇ ਇੱਕ ਜੂੰ ਭੀ ਨਾ ਪਾਈ,
ਸਗੋਂ ਇਹ ਆਖਿਆ ਕਿ ਜੋ ਸਮੱਗ੍ਰੀ ਤੈਨੂੰ ਲੋੜੀ ਦੀ ਹੈ ਮੌ ਸਾਨੂੰ

ਦੱਸ ਜੋ ਮੰਗਾ ਦੇਈਏ ਜਿਸ ਪਰ ਪ੍ਰਸੰਨ ਹੋਗਿਆ ਅਰ ਜਾਨ
 ਲਿਆ ਕਿ ਇਸ ਵਿੱਚੋਂ ਕੁਝ ਮੇਰਾ ਹਿੱਸਾ ਭੀ ਜਰੂਰ ਕਦੇ ਨ ਕਦੇ
 ਨਿਕਲੇਗਾ, ਜਿਸ ਪਰ ਸਾਮੱਗਰੀ ਲਿਖ ਦਿੱਤੀ ਅਰ ਮਕਾਨ ਨਦੀ
 ਕਨਾਰੇ ਬਨਾਕੇ ਦਿਖਾ ਦਿੱਤੇ ਜਿਸ ਪਰ ਉਸ ਨੂੰ ਆਗਿਆ ਦਿੱਤੀ
 ਜੋ ਹੁਣ ਅਪਨਾ ਕੰਮ ਆਰੰਭ ਕਰਦੇ, ਇਸ ਵਾਸਤੇ ਇਹ ਇੱਕ
 ਮਾਮੂਲੀ ਕੰਮ ਹੈ ਜਿਸ ਵਿੱਚ ਗੁਰੂ ਜੀ ਦਾ ਨਿਹਚਾ ਸਾਬਤ
 ਨਹੀਂ ਹੀਦਾ ॥

ਦੁਰਗਾ ਭਰਾਤ

ਵੇਹਿਰਾ

ਉਰੇ ਆਖੇ ਨਹੀਂ ਥਾ ਗੁਰ ਜੀ ਦਾ ਵਿਸ਼੍ਵਾਸ ।

ਅੱਗੇ ਪੜ੍ਹਕੇ ਦੇਖ ਕਿਆ ਦੱਸੇ ਗੁਰੂ ਬਿਲਾਸ ॥ ੧੨੪ ॥

ਦੌਪਈ

ਚੰਗਾ ਲਗਨ ਦੇਖ ਸੁਭ ਬਾਰਾ । ਲੱਗਾ ਹਵਨ ਟੋਨ ਤਹਿ ਭਾਰਾ ॥

ਮੰਤ੍ਰ ਵੇਦਾਂ ਦੇ ਪੜ੍ਹੇ ਭਾਰੇ । ਸ਼੍ਵਾਹਾ ਸ਼੍ਵਾਹਾ ਉਚ ਪੁਕਾਰੇ ॥

ਜੈ ਚੰਡੀ ਜੈ ਆਇ ਭਵਾਨੀ । ਜੈ ਹੈ ਅਸਟ ਭੁਜੀ ਜਗ ਰਾਨੀ ॥

ਬੋਕ ਵਾਂਗ ਪੰਡਤ ਸੀ ਬੁੱਕੇ । ਮੰਤ੍ਰ ਪੜ੍ਹੇ ਨ ਪੀਤੇ ਹੁੱਕੇ ॥

ਕਰਨ ਵਡਾਈ ਦੁਰਗਾ ਕੇਰੀ । ਆਖਨ ਸਰਨ ਮਾਤ ਹਮ ਤੇਰੀ ॥

ਕੁੱਟ ਕੁੱਟ ਕੇ ਗਰੀ ਛੁਹਾਰੇ । ਜੋਂ ਤਿਲ ਘੁੜ ਚੰਦਨ ਮੰਗ ਸਾਰੇ ॥

ਆਇ ਹਵਨ ਵਿਚ ਲਾਟ ਜਗਾਈ । ਮਗਰੋਂ ਉਚੇ ਉਪ ਸੁਨਾਈ ॥

ਫਿਰ ਛੋਟੇ ਵੱਡੇ ਕਰ ਰੋਏ । ਹਾਥੀ ਜੇਹੀ ਜੋ ਸੇ ਮੋਟੇ ॥

ਆਕੇ ਹਵਨ ਵਿੱਚ ਉਹ ਸਾਰੇ । ਦਿੱਤੀ ਬਲੀ ਬੋਲ ਜੈਕਾਰੇ ॥

ਫਿਰ ਲੈ ਬੋਕ ਬੱਕਰੇ ਚੰਗੇ। ਚਿੱਤੇ ਵੱਡੇ ਹਵਨ ਬਿਨ ਮੰਗੇ॥
 ਉੱਠੀ ਚਰਬੀ ਗੰਧ ਅਜੇਹੀ। ਮੁਰਦੇ ਜਲਨੇ ਪਰ ਹੋ ਜੇਹੀ॥
 ਚਮਕੀ ਅਗਨ ਕੁੰਡ ਮਹਿ ਜੂਲਾ। ਦੇਖ ਦੇਖ ਮਨ ਹੋਇ ਸੁਖਾਲਾ॥
 ਚਾਚੇ ਪਾਸੇ ਬਿੱਪ ਬਠਾਏ। ਜੋ ਮੰਤ੍ਰ ਪੜ੍ਹ ਮਾਤ ਰਖਾਏ॥
 ਅਰ ਗੁਰ ਜੀ ਭੀ ਤਾਂਕੇ ਸੰਗਾ। ਕੇਰਤੇ ਜਾਪ ਬੈਠ ਅਤਿ ਚੰਗਾ॥
 ਵੋਇ ਸਾਲ ਇਮ ਭਾਂਤ ਬਿਤਾਏ। ਹੁੰਦੇ ਹਵਨ ਚੰਡਕਾ ਧਜਾਏ॥
 ਫਿਰ ਗੁਰਜੀ ਇਕ ਚਰਤਦਿਆਯਾ। ਜਿਸ ਪਰ ਪੰਡਤ ਭੀ ਵਿਸਮਾਯਾ॥
 ਸੌ ਭੈਨੂੰ ਮੈਂ ਦਿਆਂ ਸੁਨਾਇ। ਕੇਸਾ ਖੇਲ ਕਰਾ ਜਗਰਾਇ॥
 ਇਕ ਦਿਨ ਲੈਕੇ ਸਿੱਖ ਹਜ਼ਾਰ। ਪੂਤੀ ਬਾਜਰ ਸ੍ਰੀਨ ਅਪਾਰ॥
 ਗਏ ਸ਼ਕਾਰ ਗੁਰੂ ਕਲਧਾਰੀ। ਜਹਿ ਬਨਮਹਿ ਸਨਮਿਗ ਅਪਾਰੀ॥
 ਲਗੇ ਹਨਨ ਮ੍ਰਿਗ ਪੰਛੀ ਏਤੇ। ਗਾਨੇ ਨ ਜਾਂਹ ਮੋਹ ਤੈ ਜੇਤੇ॥
 ਰੋਝ ਮ੍ਰਿਗ ਅਰ ਰੀਝ ਬਰਾਹ। ਗੈਂਡਾ ਅਰਨਾ ਮਾਰਨ ਢਾਹ॥
 ਇਸੀ ਤਰ੍ਹਾਂ ਬਾਜਨ ਕੇ ਸਾਥ। ਤੀਤਰ ਹਰਨ ਗੁਰੂ ਜਗਨਾਥ॥
 ਸਾਰਾ ਦਿਵਸ ਖੇਲ ਕਰ ਧਾਏ। ਬਹੁਤ ਮ੍ਰਿਗ ਗਜ ਪਰ ਲਟਕਾਏ॥
 ਆਏ ਹਵਨ ਕੁੰਡ ਕੀ ਓਰਾ। ਖੜ੍ਹੇ ਆਨ ਪੰਡਤ ਕੇ ਧੋਰਾ॥
 ਵੇਖਤ ਲੀਲਾ ਪੰਡਤ ਸਾਰੀ। ਮਨ ਮੁਰਝਾਇ ਗਿਆ ਅਤਿ ਭਾਰੀ॥
 ਜਿਸ ਪਰ ਪ੍ਰਭੂ ਹਮ ਕਰਭਾਖੀ। ਕਿਉਂ ਬਿੱਪ੍ਰ ਮਨ ਕੁਸਲਨਰਾਖੀ॥
 ਜਿਸ ਪਰ ਤਿਨ ਯਹ ਕਹੀ ਦਿਆਲਾ। ਕਰਾਜੈਰਤੁਮ ਅਧਕ ਵਿਸਾਲਾ॥
 ਇਨ ਜੀਵਨ ਪਰ ਤੇਗ ਚਲਾਈ। ਦਿਆਨ ਰੰਚ ਕਮਨ ਮਹਿਆਈ॥
 ਅਹਿੰਸਾ ਪਰਮ ਧਰਮ ਜਗਰਾਈ। ਸੋ ਨਹਿ ਚਹੀਏ ਮਨੋਭੁਲਾਈ॥
 ਇਨ ਕੋਬਧ ਕਰਪਾਪ ਕਮਾਯਾ। ਜਿਸ ਕੋਪਿ ਖਮਨ ਮੌਮੁਰ ਝਾਯਾ॥੧੨੮॥
 ਵੋਹਿਰਾ—ਸੁਨ ਪੰਡਤ ਕੀ ਬਾਤ ਕੋ ਕ੍ਰਿਪਾ ਸਿੰਘ ਜੂ ਦਿਆਲੁ॥

ਕੀਤਾ ਚਰਤ ਅਚੰਭ ਦਾ ਪਿਖ ਬਿਪ ਭਿਆ ਨਿਹਾਲ ॥੧੨੯॥
ਚੌਪਈ

ਕਰਾ ਹੁਕਮ ਦਾਸਨ ਕੋ ਐਸਾ। ਦਿਆਲ੍ਹੁ ਲੋਗ ਕਰਤਹੈ ਜੈਸਾ॥
ਦੇਹੁ ਛੋਡ ਇਨ ਪੰਖਨ ਤਾਈਂ। ਖਗ ਮ੍ਰਿਗ ਪਕਚੋ ਨਹਿ ਅਜਾਈਂ॥
ਜਬ ਆਗਿਆ ਸਤਗੁਰਕੀ ਪਾਈ। ਸਭਹੀ ਬੰਦ ਖਲਾਸ ਕਰਾਈ॥
ਧੰਖੀ ਉਡੇ ਅਕਾਸ ਮਝਾਰੀ। ਲਾਕਰ ਮਨ ਭਾਵਤ ਓਡਾਰੀ॥
ਐਰ ਮ੍ਰਿਗ ਦਿਸ ਦਿਸਕੋਗਏ। ਜਵਨ ਓਰ ਮੁਖ ਤਾਂਕੇ ਭਏ॥
ਜਬ ਪੰਡਿਤ ਇਹ ਚਰਤ ਨਿਹਾਰਾ। ਬਿਸਮਜ ਹੋਕਰ ਮੁਖੋਂ ਉਚਾਰਾ॥
ਧੰਨਜ ਧੰਨਜ ਹੇ ਜਗ ਪਤ ਰਾਈ। ਕੋ ਕਰ ਸਾਕੈ ਤੋਹ ਵਡਾਈ॥
ਕਰੀ ਬੰਦਨਾ ਗੁਰ ਪਗ ਤੀਰਾ। ਜਾਨ ਲੜੇ ਯਹ ਅਗਮ ਗੰਭੀਰਾ॥
ਕਹਨ ਲਗਾ ਵਡ ਭਾਗ ਹਮਾਰੇ। ਜਾਂਤੇ ਦਰਸ਼ਨ ਆਪ ਨਿਹਾਰੇ॥
ਤਜ ਰਿਤਾ ਗੁਰਕੇ ਪ੍ਰਸੰਗ। ਵਛੀ ਉਮਗ ਬਿਪ ਭਯੋਨਸੰਗ।੧੨੧॥
ਦੋਹਿਰਾ

ਦੇਖੋ ਐਸੇ ਚਰਤ ਗੁਰ ਕੀਨੇ ਬੇ ਤਿਸ ਕਾਲ ।
ਜਿਨ ਕੋ ਨੈਨੀ ਦੇਖਕੇ ਪੰਡਿਤ ਭਏ ਨਿਹਾਲ ॥੧੨੮॥
ਫਿਰ ਕਿਆ ਸੰਕਾ ਏਸ ਮਹਿ ਰਹੀ ਬਤਾਵੇ ਮੋਹ ।
ਦੁਰਗਾ ਪਰਗਟ ਕਰਨ ਮਹਿ ਅਹੋ ਖਾਲਸਾ ਤੋਹ ॥੧੨੯॥

ਤੱਤ ਖਾਲਸਾ

ਦੋਹਿਰਾ

ਇਸ ਹੀ ਢੂੰ ਪ੍ਰਸੰਗ ਨੂੰ ਮਨ ਦੇ ਵਿੱਚ ਵਿਚਾਰ ।
ਜਿਸਤੇ ਅਪਨੇ ਰਿਦੇ ਦੀ ਸੰਕਾ ਦੇਹੁ ਨਿਵਾਰ ॥੧੩੦॥

ਹਵਨ ਕਰੰਦਿਆਂ ਬਿੱਪ ਨੂੰ ਬੀਤ ਗਏ ਦੇ ਸਾਲ ।

ਜਿਸ ਦੇ ਅੰਦਰ ਓਸ ਥੋਂ ਇੱਕ ਨ ਖੁੱਬਾ ਬਾਲ ॥ ੧੩੧ ॥

ਦਵੈਯਾ

ਜਿਸ ਪਰ ਅੱਕ ਗਏ ਗੁਰ ਬੈਠੇ ਦੇਖਿਆ ਲੰਬਾ ਛੇੜਾ । ਮਨ
ਵਿੱਚ ਸੋਰ ਲਿਆ ਗਲ ਪਾਕੇ ਸਾਰਾ ਜਦੋਂ ਬਖੇੜਾ ॥ ਚਲੋ ਸ਼ਕਾਰ
ਬਹਾਰ ਕਰੋ ਪੁਨ ਅਪਨਾ ਮਨ ਪਰਚਾਵੇ । ਏਸ ਸੋਗ ਕੀਝਿਆਂ
ਦੇ ਅੰਦ੍ਰੂ ਬੈਠਨ ਸਮਾਂ ਬਿਤਾਵੇ ॥ ੧੩੨ ॥ ਜਦ ਜਾ ਕਰਕੇ ਜੰਗਲ
ਅੰਦਰ ਮਾਰ ਮਿਰਗ ਮੁੜ ਆਏ । ਅਰ ਹਾਥੀ ਪਰ ਲਟਕ ਰੁਧਰ
ਭਰ ਤਿਸ ਕੋ ਦਾ ਦਰਸਾਏ ॥ ਦੇਖ ਦਿਆਂ ਉਹ ਖੀਰਾਂ ਖਾਣਾਂ
ਮਨ ਅੰਦਰ ਘਬਰਾਇਆ । ਨ ਸੀ ਸਹਾਰ ਸਕਿਆ ਉਹ ਵੇਲ਼ਾ
ਜਿਸ ਪਰ ਮੁਖ ਮੁਰਝਾਇਆ ॥ ੧੩੩ ॥ ਜਦ ਗੁਰ ਜੀ ਨੇ ਕਾਰਨ
ਪੁੱਛਿਆ ਤਾਂ ਤਿਨ ਪਾਪ ਬਤਾਇਆ । ਆਹਿਸਾ ਨੂੰ ਪਰਮ ਧਰਮ
ਕਹਿ ਅਪਨੇ ਮੁੱਖਾਂ ਅਲਾਇਆ ॥ ਜਿਸ ਪਰ ਮੰਨ ਓਸਦਾ ਆਖਾ
ਗੁਰ ਜੂ ਪੰਖੀ ਛੋਡੇ । ਦੇਖੀ ਰਚਨਾ ਤਦ ਤਿਨ ਸਾਰੀ ਰਗਜਨ
ਲੱਗਾ ਗੋਡੇ ॥ ੧੩੪ ॥ ਹੁਣ ਤੂੰ ਦੁਰਗਾ ਭਗਤ ਪਿਆਰੇ ਮਨਦੇ
ਵਿੱਚ ਵਿਚਾਰੀਂ । ਮੇਰੀ ਆਖੀ ਬਾਤ ਆਪਨੇ ਦਿਲ ਥੋਂ ਨਾਹਿੰ
ਵਿਸਾਰੀਂ ॥ ਆਪ ਵਢਾਕੇ ਝੋਟੇ ਸੁਟਦਾ ਵਿੱਚ ਕੁੰਡ ਦੇ ਐਸੇ ।
ਕਰਨ ਕਬਾਬ ਸ਼ਕਾਰੀ ਮਿਲਕੇ ਜੰਗਲ ਅੰਦੂ ਜੈਸੇ ॥ ੧੩੫ ॥
ਫਿਰ ਉਹ ਮਾਰ ਖੱਕਰੇ ਕਰਦਾ ਹਿੰਸਾ ਇਤਨੀ ਬੈਠਾ । ਪਰ ਗੁਰ
ਜੀ ਦੇ ਮਿਰਗ ਹਨਨ ਪਰ ਹੋ ਬੈਠਾ ਸੀ ਐਠਾ ॥ ਜੇ ਹਿੰਸਾ ਸੀ
ਪਰਮ ਧਰਮ ਤਾਂ ਕਿਉਂ ਝੋਟੇ ਮਰਵਾਏ । ਅਰ ਛੇਲੇ ਜੋ ਐਵੇਂ
ਕੁਨੈ ਕਾਹੂੰ ਕੰਮ ਨ ਆਏ ॥ ੧੩੬ ॥ ਫਿਰ ਉਹ ਦੇਵੀ ਆਪ

ਭਲਾ ਜੋ ਬੋਟਿਆਂ ਤਕ ਹੈ ਖਾਂਦੀ । ਫਿਰ ਦੁਜਿਆਂ ਦੇ ਤਿੱਤਰ ਖਾਣੇ
ਪਿੱਛੇ ਕਿਉਂ ਕੁਨਸਾਂਦੀ ॥ ਜੇ ਦੁਰਗਾ ਮਨ ਦਿਆ ਨਹੀਂ ਹੈ
ਹੋਕਰ ਜਾਮਾਂ ਨਾਰੀ । ਤਾਂ ਗੁਰ ਨੂੰ ਕੀ ਲੋੜ ਪਈ ਸੀ ਹੋਕਰ ਨਰ
ਅਵਤਾਰੀ ॥ ੧੩੨ ॥ ਆਪ ਬਦਾਮ ਛੁਹਾਰੇ ਚੱਬੇਂ ਜੋਂ ਤਿਲ
ਤੀਕਰ ਖਾਏ । ਗੁਰ ਜੀ ਦੇ ਜੋ ਫੜੇ ਬਟੇਰੇ ਸੋ ਭੀਨਾ ਤਿਸ ਭਾਏ
॥ ਕਈ ਹਜ਼ਾਰਾਂ ਜੀਵ ਕੁੰਡ ਵਿੱਚ ਭੁੱਜ ਭੁੱਜ ਸੀ ਮਰਦਾ । ਫਿਰ
ਉਹ ਪੰਡਤ ਹਿੰਸਾ ਇਤਨੀ ਕਿਉਂ ਸੀ ਬੈਠਾ ਕਰਦਾ ॥

ਦੋਹਰਾ-ਤਾਂਤੇ ਹੋਰ ਨ ਬਾਤ ਸੀ ਕੇਵਲ ਸੀ ਇੱਕ ਟੋਕ ।
ਜਿਸਤੇ ਚੰਡੀ ਵਿੱਚ ਤਿੰਨ ਹਿੰਸਾ ਵੱਸੀ ਰੋਕ ॥ ੧੩੯ ॥

ਚੌਪਈ

ਇਸ ਵਿੱਚ ਪੰਡਿਤ ਏਹ ਵਿਚਾਰੀ । ਅਪਨੀ ਤੀਖਨ ਮਤ ਅਨੁਸਾਰੀ ।
ਜੇ ਦੇਵੀ ਨਾ ਪ੍ਰਗਟੀ ਆਇ । ਤਾਂ ਦੇਸਾਂ ਇਹ ਦੋਸ ਲਗਾਇ ।
ਕਹੂੰ ਚੰਡਕਾ ਕਬ ਪ੍ਰਗਟਾਵੇ । ਜਬ ਗੁਰ ਜੂ ਹਿੰਸਾ ਕੋ ਧਾਵੇ ॥
ਹਿੰਸਾਪਾਪਅਧਕਹੈਗਾਇਆ । ਪਿਖਕਿਯੋਂ ਪ੍ਰਗਟਹੋਤਜਗਮਾਇਆ ॥
ਮੇਰਾ ਦੋਸ ਏਸ ਮਹਿ ਨਾਹੀਂ । ਯਹ ਹੈ ਸਕਲ ਕਮੀ ਪ੍ਰਭ ਮਾਹੀਂ ॥
ਇਸਕਾ ਰਨਮੀਫਿਧਚਲਾਇਆ । ਸੋ ਭੀ ਗੁਰ ਜੀ ਦੂਰ ਹਟਾਇਆ ॥
ਉਸੇ ਸਮੇਂ ਪੰਖੀ ਤਜ ਦੀਨੇ । ਮਾਨ ਵਾਕ ਸਭ ਤਾਂਕੇ ਲੀਨੇ ॥
ਜਿਸਪਰ ਉਜਰ ਨ ਤਾਂਕਾ ਰਹਾ । ਦੇਨਾ ਦੋਸ ਤਾਹਿੰ ਜੋ ਚਹਾ । ੧੪੦

ਦੋਹਿਰਾ

ਫਿਰ ਤੂੰ ਦੇਖ ਪਿਆਰਿਆ ਇੱਕ ਬਾਤ ਜੋ ਹੋਰ ।
ਜਿਸਤੇ ਉਲਟੇ ਪੈ ਗਏ ਚੌਰਾਂ ਉਪਰ ਮੋਰ ॥ ੧੪੧ ॥

ਚੌਪਈ-ਜੇ ਤੂੰ ਬਾਤ ਰਿਦੇ ਇਹ ਮੰਨੈਂ । ਗੁਰ ਬਲਾਸਦਾ ਕਹਾਨਭੰਨੈ ॥

ਗੁਰ ਜੀ ਮੁਰਦੇ ਜੀਵ ਜਿਵਾਏ । ਪੰਡਤ ਸਨਮੁਖ ਗਗਨ ਉਛਾਏ ॥
ਜਿਸ ਪਰ ਵੱਤਾ ਨੰਦ ਹਰਾਨ । ਗੁਰਕੈ ਪਗ ਮਹਿ ਪਰਗਿਆਆਨ ॥
ਬੀ ਗੁਰ ਮਹਿ ਜੋ ਐਸੀ ਸ਼ਕਤੀ । ਫਿਰ ਕਿਉਂ ਕਰੀ ਬਿੱਪ ਕੀਭਗਤੀ ॥
ਮਾਰਨ ਅੌਰ ਜਿਵਾਲਨ ਹਾਰੇ । ਤੈਂ ਗੁਰ ਅਪਨੇ ਮੁਖੋਂ ਉਚਾਰੇ ॥
ਜੋ ਐਸੇ ਜਗ ਮਹਿੰ ਸਮਰੱਥ । ਫਿਰ ਕਿਉਂ ਚੜ੍ਹੇ ਬਿੱਪ ਕੇ ਹੱਥ ॥
ਜੋਨਿਰਥਲ ਅਰ ਜਗਕਾ ਜੀਵ । ਜਾਨੇ ਸਿਰਫ ਜਲਾਨਾ ਘੀਵ ॥
ਉਸਕੋ ਅਪਨਾ ਆਗੂ ਕੀਆ । ਜੋ ਤਿਸ ਕਹਾ ਮਾਨ ਸੋ ਲੀਆ ॥
ਇਤਨਾ ਚਾਇ ਸਹਾਰਿਆ ਖੇਦ । ਦੱਸ ਭਲਾ ਇਸ ਮਹਿ ਕਿਆ ਭੇਦ ?
ਕਹੋ ਭਲਾ ਉਸ ਬਿੱਪਰ ਜੈਸੀ । ਸ਼ਕਤਨ ਸੀ ਗੁਰ ਭੀਤਰਤੈਸੀ ॥੧੪੩
ਦੇਹਿਰਾ

ਵਿੱਦਯਾ ਬੁੱਧ ਸ਼ਕਤ ਗੁਣ ਤਿਸ ਪੰਡਤ ਕੇ ਤੁੱਲ ।

ਕਿਆ ਗੁਰ ਜੀ ਮਹਿੰ ਸੇ ਨਹੀਂ ਆਖ ਨ ਪਿਆਰੇ ਭੁੱਲ ॥੧੪੩॥

ਅਪਨੀ ਸ਼ਕਤੀ ਨਾਲ ਹੀ ਲੈਂਦੇ ਕੰਮ ਸਵਾਰ ।

ਜੋ ਦੇਵੀ ਦੇ ਆਸਰੇ ਕਰਨਾ ਕਹੋ ਪੁਕਾਰ ॥ ੧੪੪ ॥

ਤਾਂਤੇ ਸਾਰਾ ਏਹੁ ਸੀ ਸ੍ਰੀ ਸਤਗੁਰੁ ਕਾ ਚੋਜ ।

ਜੋ ਠੱਗਨ ਕਾ ਕੱਢਿਆ ਏਸ ਬਹਾਨੇ ਬੋਜ ॥ ੧੪੫ ॥

ਚੌਪਈ

ਦੋਇ ਸਾਲ ਇਸ ਭਾਂਤ ਬਚਾਇ । ਕਈ ਮਣਾਂ ਦੇ ਘੀਉ ਜਲਾਏ ।

ਕਈ ਜਾਨ ਤੇ ਝੋਟੇ ਮਾਰੇ । ਹੋਰ ਬੱਕਰੇ ਗਿਰੀ ਛੁਹਾਰੇ ॥

ਇਤਨਾ ਧਨ ਬਰਬਾਦ ਕਰਾਇਆ । ਅਜੇ ਨ ਦੁਰਗਾ ਮੁੱਖਦਿਖਾਇਆ

ਤਾਂਤੇ ਸਮੜ ਰਿਦੇ ਮਹਿ ਭਾਈ । ਇਹ ਬਿੱਪਨ ਕੀ ਬੀ ਚਤੁਰਾਈ ॥

ਹੁਨ ਤੂੰ ਦੱਸ ਖੋਲ ਕਰ ਬਾਤ । ਕਿਉਂ ਨਾ ਪਰਗਟੀ ਤੁਮਰੀ ਮਾਤ

ਕਿਆ ਉਹ ਅੱਗ ਦੇਖ ਡਰ ਗਈ । ਯਾ ਲੱਜਤ ਨਾ ਸਨਮੁਖਭਈ ॥
ਫਿਰ ਉਹ ਮਾਸਾ ਹਾਰਨ ਮਾਈ । ਦੇਖ ਬਟੇਰੇ ਕਿਉਂ ਘਬਰਾਈ ॥
ਇਸਦਾ ਸਾਰਾ ਭੇਟ ਬਤਾਈ । ਮੇਰੇ ਮਨ ਦੀ ਸੰਕ ਮਿਟਾਈ ॥ ੧੪੯

ਦੁਰਗਾ ਭਾਤ

ਦੇਹਿਰਾ

ਇਸਦਾ ਉੱਤਰ ਵੱਸਦਾ ਸੁੱਖਾ ਸਿੰਘ ਉਦਾਰ ।

ਜਦ ਸਤਗੁਰ ਨੇ ਥੋਲਜਾ ਪੰਡਿਤ ਨਿਕਟ ਪੁਕਾਰ ॥ ੧੪੭ ॥

ਚੌਪਈ

ਇਸੇ ਤਰ੍ਹਾਂ ਜਦ ਛੇਜ ਮਹੀਨੇ । ਬੀਤ ਗਏ ਦੁਰਗਾ ਰੰਗ ਭੀਨੇ ।
ਨਾ ਪਰਗਠੀ ਜਗ ਆਇ ਭਵਾਨੀ । ਤਦ ਸਤਿਗੁਰ ਜੂ ਏਹੁਥਖਾਨੀ
ਲਿਆਵਹੁ ਤੁਤਤ ਬਿੱਪ ਕੋ ਯਹਾਂ । ਲਗਾ ਦੀਵਾਨ ਪ੍ਰਭੁ ਕੋ ਜਹਾਂ ॥

ਗਏ ਸੁਨਤ ਬਚ ਸੇਵਕ ਕੇਤੇ । ਕਹੋ ਚਲੋ ਪੰਡਤ ਜੂ ਏਤੇ ॥

ਤੁਮ ਕੋ ਪ੍ਰਭੁ ਜੂ ਯਾਦ ਕਰੰਤੇ । ਕਿਆ ਜਾਨੇਕੁਛ ਹੁਕਮ ਰਣੰਤੇ ॥

ਸੁਨਤ ਆਇ ਗੁਰੁ ਫਿਗ ਵਹਿ ਥੋੜਾ । ਕਰੋ ਹੁਕਮ ਹਾਜ਼ਰਹੈਗੋਲਾ
ਜਿਸ ਪਰ ਬਾਤ ਕਹੀ ਗੁਰੁ ਜੈਸੀ । ਸੁਖਾਸਿੰਘ ਬਤਾਵਤ ਤੈਸੀ ॥ ੧੪੮

ਰਸਾਵਲ ਛੰਦ

“ਸੁਨੋ ਬਿੱਪ ਰਾਈ । ਲਗੇ ਸਾਲ ਢਾਈ ॥ ਸੁ ਪੂਜੇਤਕਾਲੀ
ਸੁਧੀ ਜੋਤ ਜੂਲੀ । ਭਈ ਨਾਂ ਪ੍ਰਤੱਛਾ । ਕਹੋ ਕੈਨ ਇੱਛਾ ॥ ੫੦ ॥
ਕਰੀ ਸੁੱਧ ਪੂਜਾ । ਤਜੇ ਭਾਵ ਦੁਸਾ ॥ ਕਹੋ ਥੋਲ ਸਾਰੀ । ਪ੍ਰਭੂ
ਯੋਂ ਉਚਾਰੀ ॥ ੫੧ ॥ ਸੁਨੈ ਵਾਕ ਭਾਖੀ । ਜਿਤੀ ਗੁੜ੍ਹ ਸਾਖੀ ॥
ਕਿਧੋ ਭੇਵ ਹੋਈ । ਲਖੈ ਨਾਹਿ ਕੋਈ ॥ ੫੨ ॥ ਭਵਾਨੀ ਬਿਅੰਤਾ ॥

ਲਖੈ ਕੌਨ ਰੰਤਾ ॥ ਅਲੋਖ ਅਪਾਰੀ । ਨ ਦੇਵਾ ਨਿਹਾਰੀ ॥ ੫੩ ॥
 ਕਰੋ ਜੁਨ ਦਿੱਤਾ ॥ ਅਹੈ ਸੋ ਅਨੰਤਾ ॥ ਕਿਸੇ ਸਾਬ ਨਾਹੀਂ ॥
 ਅਨੰਤੀ ਅਬਾਹੀ ॥ ੫੪ ॥ ਸਭੈ ਆਪ ਜਾਨੋ । ਤੁਝੈ ਤੇਨ ਛਾਨੋ ॥
 ਗੁਰੂ ਅੰਤਰੂਪਾਮੀ । ਤਿਹੁੰ ਕਾਲ ਗਾਮੀ ॥ ੫੫ ॥ ਛਪੀ ਨਾਹਿ ਤੋਤੇ
 ਸੁਨੋ ਏਕ ਮੋ ਤੇ ॥ ਅਹੈ ਦੇਵ ਭਾਂਤੀ । ਜਿਨੈ ਜਾਨ ਰਾਤੀ ॥ ੫੬ ॥
 ਜਪੈ ਹੋਇ ਕੱਲਾ । ਦੁਤੈ ਭੀ ਸਭੱਲਾ ॥ ਜਹਾਂ ਤੀਨ ਚਾਰੰ । ਬਢੀ
 ਝੰਝ ਰਾਰੰ ॥ ੫੭ ॥ ਨਹੀਂ ਸੂਖ ਕੋਈ । ਬਡੋ ਸੁੰਦ ਹੋਈ । ਅਸੀ
 ਬਾਤ ਕੀਜੈ । ਇਕਾਂਤੁ ਜਪੀਜੈ ॥ ੫੮ ॥ ਇਕਾਂਤੁ ਨੀਤ ਮੇਲਾ ॥
 ਨਰੰ ਨਾਰ ਭੇਲਾ ॥ ਅਵੈ ਏਕ ਜਾਹੀਂ ॥ ਇਕਾਂਤੁ ਸੁ ਨਾਹੀਂ ॥
 ੫੯ ॥ ਸਭੀ ਆਪ ਜਾਨੋ । ਪ੍ਰਭੂ ਤੇਨ ਛਾਨੋ ॥ ਇਕੈ ਅੌਰ ਬਾਂ
 ਕਰੇ ਜੋਸ਼ ਗਯਾਂਤੀ ॥ ੬੦ ॥ ਸਤੰ ਜੁੱਗ ਮਾਹੀਂ । ਕਹੈ ਬੇਦ ਆਹੀ ॥
 ਸਵਾ ਲਾਖ ਪੁਸਾ । ਹਿਮਾਲੈ ਤਨੂਜਾ ॥ ੬੧ ॥ ਕਰੈ ਸੁਧ ਕੋਈ ।
 ਸਰਧਾ ਪੂਰ ਹੋਈ ॥ ਅਬੈ ਜੁੱਗ ਚਾਰੀ । ਪ੍ਰਭੂ ਆਵਤਾਰੀ ॥ ੬੨ ॥

ਛੁਜੀਗ ਪ੍ਰਯਾਤ ਛੰਦ

ਚਹੀਏ ਸੁਨੋ ਨਾਬ ਸਾਲੀ ਸੁਚਾਰੋ । ਤਬੈ ਕਾਜ ਪੂਰਾ ਹੁਵੈਰਾ
 ਤਿਹਾਰੋ ॥ ਨਹੀਂ ਅੌਰ ਦਿੱਤਾ ਧਰੋ ਚੀਤ ਮਾਹੀਂ । ਕ੍ਰਿਪਾ ਸਿੰਘ
 ਦੇਵਾ ਸੁਨੋ ਬਾਤ ਆਹੀ ॥ ੬੨ ॥ ਕਰੋ ਜਾਇ ਕੰਤੁ ਕਰੋ ਪੂਜ
 ਬਾਨੀ । ਜਹਾਂ ਆਪ ਬੈਠੋ ਦੁਤੈ ਬਿੱਪ੍ਰ ਧਿਆਨੀ ॥ ਯਹੈ ਬਾਤ ਆਛੀ
 ਅਗੇ ਜੋ ਰਜਾਯੀ । ਜੋਊ ਜੀਤ ਆਪੀ ਫੁਰੈ ਜੂ ਉਪਾਯੀ ॥ ੬੪ ॥”
 ਵੋਹਿਰਾ

ਏ ਥੰਡਿਤ ਨੇ ਕਹੇ ਸੇ ਗੁਰੂ ਜੀ ਆਗੇ ਬੈਨ ।
 ਜਿਨਕੇ ਸੁਨਕਰ ਰਿਦੇ ਮਹਿ ਆਵਤ ਹੈ ਮਮ ਚੈਨ ॥ ੧੪੮ ॥

ਰੋਪਈ

ਜਿਸਕੀ ਥਾਤ ਮਾਨ ਗੁਰ ਲੀਨੀ । ਓਸੇ ਸਮਨ ਤਿਆਰੀ ਕੀਨੀ ॥
 ਛੇਰਾ ਹੋਰ ਰਿਹਾ ਤਿਸ ਥਾਇ । ਬੈਠੇ ਬਿੱਪ ਅਹੂਤੀ ਪਾਇ ॥
 ਪਰ ਗੁਰ ਜੂ ਉਸ ਪੰਡਿਤ ਸਾਥ । ਗਏ ਭਵਨ ਦੁਰਗਾ ਜਗਨਾਥ ॥
 ਨੈਨਾ ਦੇਵੀ ਭਵਨ ਸਮੀਪਾ । ਆਸਨ ਕਰਾ ਤ੍ਰ੍ਯਾਭਵਨ ਮਹੀਪਾ ॥
 ਲਗੇ ਕਰਨ ਪੂਜਾ ਤਿਸ ਜਾਇ । ਤਿਸ ਬਿਪਰ ਕੇ ਸਾਥ ਲਵਾਇ ॥
 ਨਿਤਾ ਪ੍ਰਤਿ ਮੰਤ੍ਰਨ ਕੋ ਜਾਪ । ਕਰਤੇ ਸ੍ਰੀ ਮੁਖ ਮੇ ਗੁਰ ਆਪ ॥
 ਕਹਾ ਬਿੱਪ ਸੋਈ ਗੁਰ ਕੀਨਾ । ਜਾਂਤੇ ਕਰ ਪ੍ਰਗਟ ਵਰ ਲੀਨਾ ॥
 ਤਾਂਕੇ ਸੰਕ ਤੁਮੁਾਰੀ ਜੋਈ । ਤਿਸੀ ਬਿੱਪ ਪ੍ਰਹਾਰੀ ਸੋਈ ॥ ੧੫੦ ॥

ਤੱਤ ਖਾਲਸਾ

ਦੋਹਿਰਾ

ਹੇ ਦੁਰਗਾ ਦੇ ਚਾਟੜੇ ਕੀਤੀ ਚੌੜ ਚਪੱਟ ।
 ਇਹ ਤਾਂ ਬਿੱਪਰ ਆਪਨੀ ਆਪ ਲਈ ਜੜ੍ਹ ਪੱਟ ॥ ੧੫੧ ॥
 ਸਾਰੀ ਲੀਲ੍ਹਾ ਓਸਦੀ ਪ੍ਰਗਟ ਹੋਈ ਦੇਖ ॥
 ਉੱਤ੍ਰ ਦੇਨੇ ਲੱਗਿਆਂ ਢੁੱਟੇ ਉਸਦੇ ਲੇਖ ॥ ੧੫੨ ॥

ਦਵੈਯਾ

ਜਦ ਗੁਰ ਜੀ ਨੇ ਸੇਂਦ ਬੁਲਾਇਆ ਅਰ ਅੱਗੋਂ ਫੁਰਮਾਈ ।
 ਕਹੋ ਬਿੱਪ ਕਿਉਂ ਅਜੇ ਤੀਕ ਨਾ ਤੈਂ ਦੁਰਗਾ ਪਰਗਟਾਈ ॥ ਢਾਈ
 ਝਾਲ ਹਵਨ ਨੂੰ ਕਰਦਿਆਂ ਬੀਤ ਗਏ ਹਨ ਐਸੇ । ਗਾਹੇ ਤੁੜੀ
 ਅਰ ਤੁਹਿ ਕੁੱਟੇ ਅੰਨ ਨਾ ਮਿਲਦਾ ਜੈਸੇ ॥ ੧੫੩ ॥ ਜੇ ਤੈਂ ਕਹੀ
 ਕਹੀ ਹਮ ਸੋਈ ਰੰਚਕ ਉਜਰ ਨ ਕੀਨਾ । ਜੇ ਮੁਖ ਮੰਗਜ਼ ਤਿਸੀ

ਸਮੇਂ ਪਰ ਹਮਨੇ ਤੁਮ ਕੋ ਦੀਨਾ ॥ ਕਹੁ ਬਾਕੀ ਹੁਣ ਬਾਤ ਰਹੀ
 ਕਿਆ ਜਿਸਤੇ ਨਾ ਪ੍ਰਗਟਾਈ । ਇਤਨੀ ਮਿਹਨਤ ਕੀਤੀ ਤੇਰੀ
 ਅਜੇ ਨਹੀਂ ਵਰ ਆਈ । ੧੫੩ ॥ ਸੁਨਦੇ ਸਾਰ ਚੌਂਕੜੀ ਭੁੱਲੀ
 ਉਡ ਗਈ ਅਕਲ ਦਮਾਗੋਂ । ਸੁਨਕੇ ਜਿਵੇਂ ਬੰਦੂਕ ਤਜ਼ਾਕਾ
 ਬੁਲਬੁਲ ਉਡਦੀ ਬਾਗੋਂ ॥ ਓੜਕ ਨੂੰ ਜਦ ਕੁੱਝ ਨ
 ਆਇਆ ਏਹ ਜੁਵਾਬ ਸੁਨਾਏ । ਜਿਸ ਤੇ ਅਪਨੀ ਬੁੱਧੀ ਪਰ
 ਤਿਨ ਮੁੜਕੇ ਪੱਥਰ ਪਾਏ । ੧੫੪ ॥ ਪਹਲੇ ਆਖੀ ਮੈਨੂੰ
 ਇਸਦੀ ਖਬਰ ਨਹੀਂ ਹੈ ਕੋਈ ॥ ਕਿਸ ਕਾਨਨ ਤੇ ਆਦ ਭਵਾਨੀ
 ਪ੍ਰਗਟ ਨਾਹੀ ਹੋਈ ॥ ਮੈਨੂੰ ਕਿਆ ਹੈ ਖਬਰ ਓਸਦੀ ਜੋ ਬੇਅੰਤੁ
 ਅਪਾਰੀ । ਕੌਨ ਗਤੀ ਉਸਦੀ ਨੂੰ ਜਾਨੇ ਸਾਬ ਨ ਕਿਸੈ ਨਿਹਾਰੀ ॥
 ੧੫੫ ॥ ਕੰਨਾਂ ਉੱਪਰ ਹੱਥ ਰੋਖਕੇ ਹੋਇ ਗਿਆ ਬੇਖਬਰਾ । ਜੇ
 ਓੜਕ ਏਹੋ ਸੀ ਕਰਨੀ ਫਿਰ ਕਿਉਂ ਕੀਤਾ ਝਗਰਾ ॥ ਇਤਨਾ
 ਧਨ ਬਰਬਾਦ ਕਰਾਇਆ ਅਰ ਤਨ ਖੇਦ ਦਿਵਾਏ । ਨਾਹਿਬਣਿਆਂ
 ਜਦ ਕੁੱਝ ਓਸਤੇ ਓੜਕ ਏਹੁ ਸੁਨਾਏ ॥ ੧੫੬ ॥ ਮੈਨੂੰ ਤਾਂ ਕੁੱਝ
 ਖਬਰ ਨਹੀਂ ਹੈ ਕਿਉਂ ਨਾ ਪ੍ਰਗਟ ਹੋਈ । ਜਾਨਨਹਾਰ ਗੁਰੂ ਜੂ
 ਆਪੇ ਮੈਨੂੰ ਖਬਰ ਨ ਕੋਈ ॥ ਦੇਖੋ ਦੁਰਗਾ ਭਗਤ ਪਿਆਰੇ
 ਦੋਤਾਨੰਦ ਦੁਮਾਰਾ । ਓੜਕ ਨੂੰ ਇਹ ਉੱਤਰ ਦੇਂਦਾ ਜਦ ਗੁਰੂ
 ਪੁੱਛ ਵੰਜਾਰਾ ॥ ੧੫੭ ॥ ਫਿਰ ਇਕ ਢੁਜੀ ਬਾਤ ਓਸਨੇ ਹੋਰ
 ਕਹੀ ਉਸ ਵੇਲੇ । ਜਿਸਤੇ ਉਹ ਭੀ ਦਾਉ ਨਕੰਮਾਂ ਚਾਇ ਬਿੱਪ
 ਜੀ ਖੇਲੇ ॥ ਲੱਗੇ ਕਹਿਨ ਹਵਨ ਦੀ ਜਾਗਾ ਨਹੀਂ ਠੀਕ ਹੈ ਦੇਵਾ ।
 ਜਿੱਥੇ ਕੀਤੀ ਜਾਵੇ ਦੰਗੀ ਦੁਰਗਾ ਜੀ ਦੀ ਮੇਵਾ ॥ ੧੫੮ ॥ ਇਹ
 ਤਾਂ ਕੰਮ ਇਕਾਂਤਪਣੇ ਦਾ ਜਿੱਥੇ ਹੋਰ ਨ ਹੋਵੇ । ਐਥੇ ਮਰਦਾ ਸ਼ੋਰ

ਘਨੇਰਾ ਬਿਰਤ ਇਕਾਗਰ ਥੋਵੇ॥ ਇਕ ਗਾਵੇ ਇਕ ਜਾਵੇ ਏਥੇ
ਵਿਖੇ ਨਰ ਅਰ ਨਾਰੀ । ਰਾਤ ਦਿਨੇ ਹੈ ਲੱਗਯਾ ਰਹਿੰਦਾ ਗੁਰ
ਛਿਗ ਮੇਲਾ ਭਾਰੀ ॥ ੧੫੮ ॥ ਤਾਂਤੇ ਇਸ ਜਾਗਾ ਨੂੰ ਤਜਕੇ
ਹੋਰ ਕਿਉ ਵੱਲ ਚੱਲੋ । ਜਿੱਥੇ ਨੇਜ਼ੇ ਹੋਇ ਨ ਕੰਦੀ ਜੰਗਲ
ਐਸਾ ਮੱਲੋ ॥ ਜਿਸ ਪਰ ਓਂਖੋਂ ਭੁਚ ਕਰਾਕੇ ਨੈਨਾਂ ਦੇਵੀ
ਲਿਆਇਆ । ਨਵੇਂ ਸਿਰੇ ਫਿਉ ਮੁੜਕੇ ਉਸਨੇ ਤੰਦਣ ਭਾਣਾ
ਪਾਇਆ ॥ ੧੬੦ ॥

ਦੋਪਈ

ਕਰਲੈ ਸੋਚ ਭਲੇ ਤੂਡਾਈ । ਕਿਆਹੈ ਬਾਤ ਏਸ ਵਿਚਾਈ
ਛਾਈ ਮਾਲ ਕਰੇ ਬਰਬਾਦ । ਫੇਰ ਇਕਾਂਤੀ ਆਈ ਯਾਦ ॥
ਸੋ ਪਹਲੇ ਹੀ ਕਿਉਂ ਨਾ ਕੀਤੀ । ਅੱਜ ਇਕਾਗਰਤਾ ਚਲੀਤੀ,
ਕਿਆ ਦੁਰਗਾ ਸੀ ਪੰਖੀ ਕੋਈ । ਲੋਗਾਂ ਤੇ ਭਰ ਦੁਰ ਖਲੋਈ ॥
ਸੱਗੋਂ ਮੇਲੇ ਅੰਦਰ ਆਂਦੀ । ਸਭ ਲੋਗਾਂ ਨੂੰ ਦਰਸ ਵਿਖਾਂਦੀ ।
ਦੇਖ ਸਿੰਘ ਪਰ ਦੜ੍ਹੀ ਭਵਾਨੀ । ਸਭ ਖੜਕਤ ਜਾਂਦੀ ਕੁਰਬਾਨੀ
ਸੱਗੋਂ ਲੋਗ ਦੇਖ ਭਰਜਾਂਦੇ । ਪਾਣੇ ਕੜਾਹੀ ਕਰ ਕਰ ਖਾਂਦੇ ॥
ਪਰ ਇਹ ਬਾਮੁਨ ਦੀ ਸੀ ਗੱਪ । ਚਹੈ ਦੱਛਨਾ ਕਰੀ ਗੜੱਪ ॥
ਜਿਸ ਪਰ ਹੀਲੇ ਪਿਆ ਬਨਾਵੈ । ਏਧਰ ਓਧਰ ਚਾਇ ਭਵਾਵੈ ੧੬੧

ਦੋਹਿਰਾ

ਗੱਲ ਤੀਸਰੀ ਅੰਤ ਦੀ ਪ੍ਰਗਟ ਕੀਤੀ ਚਾਇ ।

ਮਵਾ ਲੱਖ ਬਿਨ ਦੱਛਨਾ ਦੇਵੀ ਨਾ ਪ੍ਰਗਟਾਇ ॥ ੧੬੨ ॥

ਚੌਪਈ

ਦੇਖਯਾ ਤੈਂ ਦੁਰਗਾ ਦੇ ਚੇਲੇ । ਕਿਉਂ ਪਾਏ ਸਨ ਏਹ ਝਬੇਲੇ ॥

ਕੇਵਲ ਈਸ ਟਕੇ ਦੇ ਕਾਰਨ । ਲੱਗੇਸੇ ਘਰ ਥਾਰ ਉਜਾਰਨ ।
 ਕੇਵਲ ਯਾਦ ਅਸਾਡੀ ਬਾਤ । ਜੋ ਪਿੱਛੇ ਆਖੀ ਸੀ ਭ੍ਰਾਤ ॥
 ਸਾ ਲੱਭੀ ਉਹ ਪੰਡਤ ਭਾਗਾ । ਗੁਰਜੀ ਨੂੰ ਛਲ ਚਹੇ ਗੁਜਾਰਾ
 ਉਸ ਪਰ ਤੋਂ ਗੁੰਸਾ ਸੀ ਖਾਇਆ । ਸਾਨੂੰ ਝੁਠੇ ਸਾ ਠਹਰਾਇਆ ॥
 ਅਰ ਸੰਤੇਖੀ ਬਿੱਪ ਬਤਾਕੇ । ਕਿਹਾ ਨ ਮੰਗਯਾ ਤਿਨ ਕੁਛ ਆਕੇ ॥
 ਜੇ ਧਨ ਵਿੱਚ ਖੜਾਨੇ ਦੇਖਾ । ਉਸ ਵਿੱਚੋਂ ਨਾ ਮੰਗਯਾਲੇਖਾ ।
 ਜੇ ਕੁਛ ਲੋਭ ਹੋਵੇਦਾ ਤਾਹੀਂ । ਲੈਂਦਾ ਮੰਗ ਮੰਕ ਕੁਛ ਨਾਹੀਂ ॥
 ਇਹ ਤੇਰਾ ਕਹਨਾ ਸਭ ਗਿਆ । ਸਵਾ ਲੱਖ ਜਦ ਮੰਗਸੁਲਿਆ । ੧੬੩

ਭਾਵ— ਗੁਰੂ ਜੀ ਦੇ ਪੁੱਛਨੇ ਪਰ ਜੋ ਪੰਡਿਤ ਨੇ ਉੱਤ੍ਰ ਦਿੱਤੇ
 ਸਨ ਸੋ ਸਾਰੇ ਦੇ ਸਾਰੇ ਇੱਕ ਪ੍ਰਕਾਰ ਦੇ ਬਹਾਨੇ ਸਨ ਜਿਨ੍ਹਾਂ
 ਵਿੱਚੋਂ ਪਹਿਲੇ ਇਹ ਆਖਨਾ ਕਿ ਮੈਨੂੰ ਕੁਝ ਖਬਰ ਨਹੀਂ ਜੋ
 ਦੇਖੀ ਕਿਉਂ ਨਾ ਪ੍ਰਗਟੀ ਕਿਉਂ ਕਿ ਉਹ ਦੇਵਤਿਆਂ ਨੇ ਭੀ ਨਹੀਂ
 ਦੇਖੀ ਅਰ ਉਹ ਕਿਸੇ ਦੇ ਅਧੀਨ ਨਹੀਂ ਹੈ ਇਹ ਆਖਨਾ ਅਜੇਹਾ
 ਹੈ ਜੋ ਹਜ਼ਾਰ ਸਾਲ ਤਕ ਭੀ ਜੇ ਕੋਈ ਟੱਗ ਕਰਕੇ ਖਪਦਾ
 ਰਹੇ ਫਿਰ ਇਹੋ ਉੱਤ੍ਰ ਉਸਦੇ ਵਾਸਤੇ ਕਾਫੀ ਹੈ ਇਸ ਵਾਸਤੇ ਜੇ
 ਏਹੋ ਉੱਤਰ ਦੇਨਾ ਸੀ ਤਾਂ ਉਸ ਨੇ ਹਵਨ ਦਾ ਆਰੰਭ ਕਿਉਂ ਕੀਤਾ
 ਸੀ ਜਿਸ ਤੇ ਇਹ ਉੱਤ੍ਰ ਇੱਕ ਪੱਲਾ ਛੁਡਾਉਣ ਲਈ ਬਹਾਨਾ ਹੈ
 ਜੋ ਹਰ ਇੱਕ ਝੂਠਾ ਪੁਰਖ ਦੇ ਸਕਦਾ ਹੈ ਜਿਸਨੂੰ ਅਪਨੇ
 ਕੰਮ ਪਰ ਭਰੋਸਾ ਨਹੀਂ ਹੁੰਦਾ ॥

ਝੂਸਰਾ ਜੋ ਉਸਨੇ ਪਹਿਲੇ ਓਹੋ ਜਗ੍ਹਾ ਪਸੰਦ ਕੀਤੀ ਅਰ
 ਢਾਈ ਸਾਲ ਤਕ ਹਵਨ ਕਰਾਉਂਦਾ ਰਿਹਾ ਫਿਰ ਕਦੇ ਇੱਕ

ਦਿਨ ਵਿੱਚ ਭੀ ਨਾ ਆਖਿਆ ਕਿ ਗੁਰੂ ਜੀ ਇਹ ਜਗ੍ਹਾ ਚੰਗੀ
ਨਹੀਂ ਹੈ ਕਿਉਂਕਿ ਇਸ ਜਗ੍ਹਾ ਪਰ ਮੌਲਾ ਰਹਿੰਦਾ ਹੈ, ਇਸ
ਵਾਸਤੇ ਜੋ ਉਹ ਜਾਨਦਾ ਸੀ ਕਿ ਕੋਈ ਏਕਾਂਤ ਜਗ੍ਹਾ ਚਾਹੀਦੀ
ਹੈ ਤਾਂ ਪਹਿਲੇ ਕਿਉਂ ਆਖਿਆ ਸੀ ਕਿ ਇਹ ਨਦੀ ਰੰਗਾ ਜੈਸੇ
ਮਹਾਰਾਮ ਵਾਲੀ ਹੈ ਅਰ ਇਹੋ ਜਗ੍ਹਾ ਸੁੱਧ ਹੈ, ਇਸ ਤੇ ਬਿਨਾਂ
ਫਿਰ ਦੁਸਰੇ ਏਕਾਂਤ ਸਬਾਨ ਪਰ ਜਾਨ ਦੀ ਕਿਆ ਲੋੜ ਸੀ
ਕਿਉਂ ਜੋ ਉਹ ਓਥੇ ਹੀ ਗੁਰੂ ਜੀ ਨੂੰ ਆਖ ਸਕਦਾ ਸੀ ਕਿ
ਮਹਾਰਾਜ ਆਪ ਹੁਣ ਲੋਗਾਂ ਨੂੰ ਰੋਕ ਦੇਵੇਂ ਜੋ ਆਉਣ ਜਾਨ
ਬੰਦ ਕਰ ਦੇਨ ਕਿਉਂਕਿ ਦੁਰਗਾ ਇਨ੍ਹਾਂ ਨੂੰ ਦੇਖਕੇ ਡਰ ਜਾਂਦੀ
ਹੈ ਕਿੰਤੂ ਢਾਈ ਸਾਲ ਤਾਂ ਕੁਛ ਨਾ ਕਿਹਾ ਅਰ ਗੁਰੂ ਜੀ ਦੇ ਧਮ-
ਕਾਉਣ ਪਰ ਇਹ ਉੜਰ ਪੇਸ਼ ਕਰ ਦਿੱਤਾ, ਜਿਸਤੇ ਸਾਫ਼ ਪਾਇਆ
ਜਾਂਦਾ ਹੈ ਕਿ ਇਹ ਉਸਦੀ ਇੱਕ ਨਕੰਮੀ ਢੁੱਚਰ ਸੀ ॥

ਤੀਸਰਾ ਉੜਰ ਉਸ ਦਾ ਉਹ ਸਾ ਜਿਸਦੇ ਵਾਸਤੇ ਇਹ
ਸਾਰਾ ਅਡੰਬਰ ਕੀਤਾ ਗਿਆ ਸਾ, ਜਿਸ ਦਾ ਓੜਕ ਨੂੰ ਪ੍ਰਗਟ ਹੋਨਾ
ਜ਼ਰੂਰੀ ਸਾ, ਇਸੇ ਵਾਸਤੇ ਉਸਨੇ ਸਾਫ਼ ਲਫੜਾਂ ਵਿੱਚ ਮੰਗ ਲੀਤਾ
ਕਿ ਮਹਾਰਾਜ ਸਤਯੁਗ ਵਿੱਚ ਮਹਾਰਾਜੇ ਸਵਾਲੋਖ ਰੁਪੱਯਾ
ਵੱਖਨਾ ਦੇਂਦੇ ਸਨ ਪ੍ਰੰਤੂ ਇਸ ਸਮਯ ਵਿੱਚ ਆਪ ਪਰ ਭਰੋਸਾ
ਹੈ ਜੋ ਦੇਵੋਗੇ, ਜਿਸ ਪਰ ਦੋਵੀਂ ਪ੍ਰਗਟੇ ਗੀ ॥

ਦੱਤਾਨੰਦ ਨੇ ਇਹ ਸਵਾਲ ਉਸ ਮੌਕੇ ਪਰ ਆਨਕੇਕੀਤਾਸਾ
ਜਿਸ ਪਰ ਗੁਰੂ ਜੀ ਨੂੰ ਨਾ ਦੇਣਦਾ ਫਲ ਇਹ ਹੋਨਾ ਸਾ ਕਿ ਉਹ
ਆਖਦਾ ਕਿ ਜੋ ਆਪ ਨਹੀਂ ਦੇਂਦੇ ਤਾਂ ਮੈਂ ਇਹ ਕਾਰਜ ਏਥੇ ਹੋ
ਛੋਡ ਜਾਂਦਾ ਹਾਂ, ਜਿਸ ਪਰ ਲੋਗ ਆਖਦੇ ਕਿ ਗੁਰੂ ਜੀ ਨੇ ਦੱਖਣਾ

ਦੇਣ ਪਰ ਸੁਮਪਣਾ ਕੀਤਾ ਜਿਸ ਤੇ ਉਹ ਪੰਡਤ ਚਲਜਾ ਗਿਆ
ਅਰ ਦੇਵੀ ਪ੍ਰਤੱਖ ਨਾ ਹੋਈ, ਜੇ ਦੱਖਨਾ ਦੇਂਦੇ ਤਾਂ ਜ਼ਰੂਰ ਪ੍ਰਗਟ
ਕਰਦੇਂਦਾ ਸਿਸਦਾ ਇਲਾਜਮ ਗੁਰੂ ਜੀ ਪਰ ਹੀ ਲਾਉਂਦੇ ॥

ਪੰਡਤ ਦਾ ਅਜੇਹੇ ਆਕਜ਼ ਦੇ ਵੇਲੇ ਇਹ ਸਵਾਲ ਅਜੇਹਾ
ਮਾ ਜੇਹਾ ਅੱਖੀਆਂ ਵਿੱਚ ਸੂਏ ਲਗਾਉਨ ਵਾਲੇ ਵੈਦ ਕਰਦੇ
ਹੁੰਦੇ ਹਨ ਜੋ ਪਹਿਲੇ ਤਾਂ ਹੋਕਾਂ ਦੇਂਦੇ ਹਨ ਕੇ ਮੁਫਤ ਵਿੱਚ
ਅੱਖੀਆਂ ਦਾ ਇਲਾਜ ਕਰਾ ਲਵੇ, ਮੌਤੀਆ, ਧੀਦ, ਜਾਲਾ ਜਾਂਦਾ
ਰਹੇਗਾ, ਇਸ ਗਲ ਨੂੰ ਸੁਨਕੇ ਜਦ ਕੋਈ ਇਲਾਜ ਕਰਾ ਬੈਠਦਾ
ਹੈ ਤਦ ਪਹਿਲੇ ਕੁਝ ਨਹੀਂ ਆਖਦੇ, ਪਰ ਜਦ ਅੱਖੀਆਂ ਵਿੱਚ
ਸੂਏ ਦੇ ਵਿੱਤੇ ਆਖ ਦੇਂਦੇ ਹਨ ਕਿ ਪੰਜ ਰੁਪੋਥੇ ਧਰ ਦੇਹ
ਤਾਂ ਸੂਏ ਕੱਢਾਂਗੇ, ਏਸੇ ਤਰ੍ਹਾਂ ਉਸ ਪੰਡਤ ਦਾ ਹਾਲ ਮਾ, ਕਿਉਂਕਿ
ਦੇ ਸਾਲ ਦਾ ਭੇਉਨਾ ਪਾਕੇ ਤੀਜੇ ਸਾਲ ਸਵਾਲ ਕਰ ਦਿੱਤਾ ਅਰ
ਆਖਨਾ ਕਿ ਜਦ ਸਵਾ ਲੱਖ ਦੱਖਨਾਂ ਦੇਵੇਂਗੇ ਤਦ ਪ੍ਰਗਟ
ਹੋਵੇਗੀ, ਇਸਤੇ ਸਿੱਧ ਹੁੰਦਾ ਹੈ ਕਿ ਜੇ ਉਹ ਬ੍ਰਾਹਮਨ ਈਮਾਨ-
ਦਾਰ ਧਰਮਾਤਮਾਂ ਹੁੰਦਾ ਤਾਂ ਕਦੇ ਭੀ ਸਵਾਲ ਨਾ ਕਰਦਾ ਯਾ
ਸਭ ਬਾਤਾਂ ਜੈਸਾ ਕਿ ਹੋਰ ਪਹਿਲੇ ਹੀ ਪ੍ਰਗਟ ਕਰ ਦਿੱਤੀਆਂ
ਸਨ ਏਸੇ ਤਰ੍ਹਾਂ ਏਹ ਭੀ ਆਖ ਦੇਂਦਾ ਕਿ ਮਹਾਤਮ ਸਵਾ ਲੱਖ
ਮੇਰੀ ਦੱਖਨਾਂ ਹੋਵੇਗੀ ॥

ਦੋਹਿਰਾ

ਇਨ ਬਾਤਨ ਤੇ ਮਿੱਧ ਹੈ ਬਿੱਪਨ ਅਧਕ ਫ਼ਰੇਬ ।
ਗੰਢ ਕਤਰ ਸਮ ਚਹੀ ਥੀ ਜਿਨੋਂ ਕਾਣਨੀ ਜੇਬ ॥ ੧੪੬ ॥
ਪਰ ਉਹ ਪਰਮ ਸੁਜਾਨ ਗੁਰ ਮਨ ਕੀ ਜਾਨਨ ਹਾਰ ।

ਮੁਨ ਕਰ ਤਿਸ ਕੀ ਬਾਤ ਕੋ ਕਛੁ ਨਹਿ ਕੀਨ ਉਚਾਰ ੧੯੫
 ਨੈਨਾਂ ਦੇਵੀ ਤਾਂਹ ਕੋ ਲੈਗਏ ਅਪਨੇ ਸਾਥ ।
 ਕੰਡੀ ਨਕਦ ਨ ਇੱਕ ਭੀ ਵਿੱਤੀ ਤਿਸਕੇ ਹਾਥ ॥ ੧੯੬ ॥

ਚੌਪਈ

ਚੌਖੀ ਬਾਤ ਇਕ ਤਿਨ ਹੋਰ । ਕਹੀ ਗੁਰੂ ਜੀ ਕੋ ਕਰ ਜੋਰ ॥
 ਚਾਰ ਸਾਲ ਲਾਗੇਂ ਗੇ ਪ੍ਰਾਰੇ । ਮੈਂ ਚਾਹੀਏ ਨਹਿੰ ਕਰਨ ਆਯੂਰੇ ॥
 ਜਿਸ ਪਰ ਸਾ ਤਿਸਦਾ ਇਹ ਖਜ਼ਾਲ । ਥੱਕ ਜਾਨਗੇ ਦੀਨਦਯਾਲ ।
 ਇਤਨਾਂ ਸਮਾਂ ਕਠਨ ਜਬ ਜਾਨੈ । ਤਬ ਹੀ ਮੇਰੇ ਕਹਾ ਨ ਮਾਨੈ ॥
 ਜਿਸ ਪਰ ਮੈਂ ਤਤਕਾਲ ਸੁਨਾਉਂ । ਗੁਰ ਕਾ ਦੋਸ ਭੁਲੇ ਠਹਿਰਾਉਂ ।
 ਹੋਕਰ ਸਾਚਾ ਘਰ ਕੋ ਜੀਹੋ । ਮੁਫਤ ਮਾਹਿ ਦੱਛਨ ਭੀ ਲੈਹੋ ॥
 ਇਸ ਪਰ ਭੀ ਗੁਰ ਰੰਚ ਨ ਫੋਲੋ “ਕਰੀਂ ਦਲੋ ਮਿਸਰਜੀ” ਬੋਲੋ ॥
 ਜਾ ਪਹਾੜ ਦੇ ਵਿੱਚ ਬਠਾਯਾ । ਨਵਾਂ ਅੰਗੀਠਾ ਚਾਇ ਲਗਾਯਾ ॥
 ਦੋਨੋਂ ਜਗ੍ਹਾਂ ਹਵਨ ਸੀ ਹੀਦਾ । ਚਲਦਾ ਨਾ ਮਨਸੂਬਾ ਗ੍ਰੰਦਾ ॥
 ਜੋ ਜੋ ਦੱਤਾਂ ਨੰਦ ਬਤਾਵੈ । ਮੈਂਈ ਸਤਿ ਗੁਰ ਕਰ ਦਿਖਰਾਵੈ ॥
 ਤਿਸਤੇ ਭੀ ਚੌਗਨ ਹਠ ਕਰਕੇ । ਸੰਯਮ ਨੇਮ ਮੰਤ੍ਰਨ ਕੋ ਰਰਤੇ ॥
 ਜਿਸ ਪਰ ਫਿਰਭੀ ਕੁਛ ਨਹਿ ਹੋਯਾ । ਸਾਰਾ ਸਮਾਂ ਬਿਰਥ ਹੀਖੇਇਆ
 ਫਿਰ ਜੋ ਚਾਰ ਸਾਲ ਤਿਨ ਗਾਏ । ਸੋ ਪਹਿਲੇ ਕਿਉਂ ਨਾਹਿੰ ਬਤਾਏ ॥
 ਜਿਸਤੇ ਇਹਭੀ ਬਾਤਿਸਦਾਲਾ । ਜੋਜਾਨਤ ਬਾ ਨਹੀਂ ਸੁਖਾਲਾ ੧੯੭
 ਦੇਹਿਰਾ

ਤਾਂਤੇ ਦੁਰਗਾ ਭਗਤ ਜੀ ਸਾ ਇਹ ਸਭ ਮਲੈਲੁੰ ।
 ਦੇਖਾ ਦੇਖੀ ਬਨ ਗਈ ਧਨ ਬੰਚਨ ਕੀ ਫੌਲ ॥ ੧੯੮ ॥
 ਇਸਤੇ ਤਾਂ ਕੁਛ ਸਿੱਧ ਨਹਿ ਮਤਲਬ ਤੇਰਾ ਹੋਇ ।

ਅੱਗੇ ਜੋ ਕੁਛ ਆਖਨਾ ਕਹਦੇ ਬਬਦੇ ਸੋਇ ॥ ੧੯੯ ॥

ਦੁਰਗਾ ਭਰਤ

ਵੈਹਿਰਾ

ਜਿਸ ਕਾਰਜ ਦੇ ਵਾਸਤੇ ਸਮਾਂ ਲਗਤ ਹੈ ਜੇਤ ।

ਬਿਧਵਤ ਪੂਰਾ ਹੋਨ ਤੇ ਆਪੇ ਹੀ ਫਲ ਦੇਤ ॥ ੧੨੦ ॥

ਚੌਪਈ

ਤੂ ਦੁਰਗਾ ਨੂੰ ਨਾਹੀ ਮਾਨੈ । ਪ੍ਰਗਟ ਹੋਨਾ ਹਾਸੀ ਜਾਨੈ ॥
 ਪਰ ਆਖਰ ਨੂੰ ਸੀ ਪ੍ਰਗਟਾਈ । ਵਿੱਚ ਗ੍ਰੰਥਾਂ ਕਵੀਆਂ ਗਾਈ ॥
 ਅਰ ਤਿਜ ਸਮਯ ਚਰਤ ਗੁਰਜੇਤੇ । ਪਠ ਕਰ ਦੇਖ ਗਜਾਨਕਯਾ ਦੇਤੇ
 ਇਸਦੇ ਵਿੱਚ ਹੀ ਬੋੜਾ ਹਾਲ । ਕਹਾਂ ਸੁਨੋ ਤੁਮ ਕਰੋ ਖਜਾਲੁ ॥
 ਜਦ ਗੁਰ ਨੈਲਾਂ ਦੇਵੀ ਗਏ । ਓਥੇ ਭਵਨ ਕਰਤ ਤਬ ਭਏ ॥
 ਪਰ ਮੰਗਤ ਕੇ ਸਿੱਖ ਪਿਆਰੇ । ਕਰਨਾ ਚਾਹਤ ਗੁਰੂ ਦਿਦਾਰੇ ॥
 ਜਿਸਕੇ ਹੁਕਮ ਗੁਰੂ ਜੀ ਦੀਨਾ । ਆਇਓ ਖਾਲੀ ਹੱਥ ਕਬੀ ਨਾ ॥
 ਜਿਸਤੇ ਯਥਾ ਸ਼ਕਤ ਨਰ ਸਾਰੇ । ਰਾਖਤ ਭੇਟਾ ਗੁਰੂ ਅਗਾਰੇ ॥
 ਪਰ ਇੱਕ ਸਿੱਖ ਹੱਥ ਤੇ ਖਾਲੀ । ਗਿਆ ਜਹਾਂ ਬੈਠੇ ਜਗ ਪਾਲੀ ॥
 ਜਿਸਨੂੰ ਗੁਰੂਜੀਨੇ ਫੁਰਮਾਇਆ । ਖਾਲੀਹੱਥ ਕਰੋ ਕਿਉਂ ਆਇਆ
 ਤਿਸ ਪਰ ਹੱਥ ਜੋੜ ਤਿਨ ਗਾਈ । ਮੇਰੀ ਭੇਟ ਨ ਗਈ ਉਠਾਈ ॥
 ਸੀ ਬੱਬਰ ਇੱਕ ਮਾਰਿਆ ਸੇਰ । ਜੋ ਮੈਂ ਗੁਰੂ ਜੀ ਹੋਇ ਦਲੇਰ ॥
 ਜਦ ਉਹ ਚੁੱਕ ਨ ਸੱਕਯਾ ਨਾਥ । ਆਇਆ ਲੈਨ ਸਿੱਖ ਕੁਛਸਾਥ
 ਤਬ ਸੱਤਗੁਰ ਜੂ ਹੈ ਪ੍ਰਸੰਨ । ਕਹੀ ਵਾਹ ਸਿੱਖਾ ਤੂੰ ਧੰਨ ॥
 ਕਰਾਹੁਕਮ ਸਿੰਘਨਕੈ ਤਬ ਹੀ । ਲਿਆਉ ਉਠਾਇਸੇਰਤੁਮਅਥਹੀ

ਸੁਨਤ ਵਾਕ ਗੁਰ ਸਭੀ ਪਧਾਰੇ । ਲਿਆ ਰਾਖਯਾ ਤਬਗੁਰੂ ਅਗਾਰ
ਜਿਸਕੀ ਡੀਲ ਦੇਖ ਵਡ ਭਾਰੀ । ਸੀ ਮੁਖ ਤੇ ਯੋਂ ਬਾਤ ਉਚਾਰੀ ॥
ਇਸ ਮ੍ਰਿਗਾਨ ਉਤਾਰੋ ਐਸਾ । ਬਨਾਂ ਤਨਾਂ ਮ੍ਰਿਗ ਪਤ ਹੈ ਜੈਸਾ ॥
ਤਬ ਸਿੰਘਨ ਨੇ ਐਸਾ ਕੀਆ । ਲਾਹ ਮ੍ਰਿਗਾਨ ਗੁਰੂ ਕੋ ਦੀਆ ॥
ਤਬਸਤਗੁਰਇੱਕਗਾਇਆਮੰਗਾਇਆਤਿਸਉਪਰਮ੍ਰਿਗਾਨਪਵਾਇਆ॥
ਐਸੀ ਯੁਕਤਸਾਬਥੋਂਸੀਆ । ਗਾਧਾਸਿੰਘਪਲਮਹਿਕਰਦੀਆ ੧੨੧
ਦੇਹਿਰਾ

ਫਿਰ ਤਿਸਕੇ ਜਾ ਕਾਨ ਮਹਿ ਮੰਤ੍ਰ ਦਿਆ ਸੁਨਾਇ ।

ਸੁਨੋ ਗਏ ਗਾਧ ਪਨੇ ਤੇ ਦੀਨਾ ਸਿੰਘ ਬਨਾਇ ॥ ੧੨੨ ॥

ਚੌਪਈ

ਦੇਖ ਏਹੁ ਬੁਰਕਾ ਜੋ ਦੀਨਾ । ਜਿਸਕੇ ਸੰਗ ਸਿੰਘਹੈਂਕੀਨਾ॥
ਤਾਂਤੇ ਇਸ ਕੋ ਤਿਆਗ ਨ ਕੀਜੋ । ਖਰ ਕੀ ਸੂਰਤ ਬਹੁਰ ਨ ਲੀਜੋ॥
ਅਰ ਘੁਮਿਆਰ ਧਾਮ ਨਹਿ ਜਾਨਾ । ਹੀਂਗ ਹੀਂਗਨਾ ਜਗਤਸੁਨਾਨਾ॥
ਜਬ ਲਗ ਏਹ ਬਾਤੇਂ ਤੂੰ ਕਰਹੈ । ਤਬ ਲੋਂ ਸਭਜਗ ਤੁਮਤੇਡਰਹੈ॥
ਅਰ ਜੇ ਮੇਰੀ ਸੀਖ ਭੁਲਾਈ । ਵਹੀ ਗਾਧਾ ਪਨ ਆਦਤ ਆਈ ॥
ਤਿਸੀ ਘੁਮਾਰ ਹਾਬ ਤੂੰ ਆਇਆ॥ ਬਹੁਰ ਬਨੇਗਾ ਵਹੀ ਚੁਪਾਇਆ॥
ਇਤਨਾ ਕਹ ਕਰ ਛੋਡ ਸੁਦੀਆ । ਜਿਸਨੇ ਅਪਨਾ ਰਸਤਾ ਲੀਆ॥
ਜਬ ਲੋਗਨ ਨੇ ਦੇਖਾ ਸੇਰ । ਭਾਗੇ ਮੁੜ ਨਹਿ ਦੇਖਨ ਫੇਰ ॥
ਜੰਗਲ ਕੇ ਸਭ ਮ੍ਰਿਗ ਅਪਾਰੇ । ਭਾਗੇ ਦੇਖਤ ਤਾਂਹਿ ਵਿਚਾਰੇ ॥
ਭਈ ਹਲ ਚਲੀ ਦੇਸ ਮੜਾਰੀ । ਤ੍ਰਾਮ ਭਏ ਮਨ ਸਭ ਨਰਨਾਰੀ॥
ਜਿਸ ਪਰ ਸਭ ਮਿਲ ਗੁਰ ਫਿੱਗ ਗਏ । ਹਾਬਜੋਰਇਹਕਹਤੇਭਏ ॥
ਹੇ ਪ੍ਰਭਤੂਇੱਕਨਾਹਰਆਇਆ । ਜਿਸਨੇ ਸਭਹਨਕੋਡਰਪਾਇਆ॥

ਜਾਨ ਗਏ ਸਤਿ ਗੁਰ ਸਭ ਗਾਬਾ । ਲਏ ਸਿੱਖ ਕੁਛਅਪਨੇ ਸਾਥਾ
 ਗਏ ਤਾਂਹਕੋ ਦੇਖਨ ਜਥੁਹੀ । ਭਾਗ ਚਲਾ ਗਧਹਾ ਫਿਰ ਤਥਹੀ ॥
 ਹੀਂਗਾ ਜਾ ਘੁਮਾਰ ਘਰ ਐਸਾ । ਪਹਿਲੇ ਕਰਤ ਸਥਦ ਥਾ ਜੈਸਾ ॥
 ਜਿਸ ਪਰ ਉਸ ਘੁਮਾਰ ਨਿਹਾਰਾ । ਯਹ ਤੋ ਗਧਾ ਅਹੇ ਹਮਾਰਾ ॥
 ਮਾਰ ਮਾਰ ਕਰ ਉਥਾ ਕੀਆ । ਤੁਰਤ ਮਿਗਾਨ ਲਾਹ ਤਿਸਲੀਆ ॥
 ਦੇਖ ਚਰਤ ਸੰਗਤ ਬਿਸਮਾਈ । ਹਾਥ ਜੋਰ ਕਰ ਅਰਜ਼ ਕਰਾਈ ॥
 ਹੇ ਗੁਰ ਜੀ ਇਹ ਕੇਸਾ ਖੇਲ । ਕੀਆ ਆਪ ਨਿਰਾਲਾ ਮੇਲ ॥
 ਇਸਕਾ ਸਭ ਬਿਜ਼ੇਰਾ ਸਮਝਾਓ । ਹਮਰੇ ਮਨਕਾ ਭਰਮਮਿਟਾਓ ॥

ਦੇਹਿਰਾ

ਜਿਸ ਪਰ ਹਸ ਕਰ ਕਹੀ ਗੁਰ ਸੁਨੋ ਸਿੱਖ ਦੇ ਕਾਨ ।
 ਯਹ ਤੁਮ ਕੋ ਦਖਰਾਇਆ ਮੈਂ ਦਿਸਟਾਂਤ ਮਹਾਨ ॥ ੧੨੪ ॥

ਚੌਪਈ

ਮੈਂ ਯਹ ਪੰਥ ਖਾਲਸੇ ਕੇਰਾ । ਬੁਰਕਾ ਮੰਘ ਅਹੇ ਜੋ ਮੇਰਾ ॥
 ਮੋ ਤੁਮਕੋ ਮੈਂ ਹੈ ਪਹਰਾਯੋ । ਅਕਾਲ ਪੁਰਖ ਕੀ ਸਰਨੋ ਲਾਯੋ ॥
 ਪਿਛਲੀ ਕੁਲਾ ਕਰਮ ਮ੍ਰਿਯਾਦਾ । ਦਈ ਛੁਡਾਇ ਜਾਨ ਬਕਬਾਦਾ ॥
 ਅੰਨਮਤਨ ਸੇ ਨਿਆਰੇ ਕੀਆ । ਸਭ ਕੇ ਸੀਮ ਤੋਹ ਧਰ ਦੀਆ ॥
 ਸੰਸਾਰਕ ਅੰਨਮਤੀ ਜੋ ਸਾਰੇ । ਤਿਨਤੇ ਕਰ ਦੀਨੇ ਤੁਮ ਨਿਆਰੇ ॥
 ਤਾਂਡੇਖਬਰਦਾਰਤੁਮਰਹੀਯੋ । ਤਿਨਗਧਯਨਮਹਿ ਫਿਰਨਹਿਜਈਯੋ ॥
 ਜੋ ਮੇਰੀ ਤੁਮ ਸੀਖ ਭੁਲਾਈ । ਤੋ ਤੁਮ ਵਹੀ ਬਨੋਗੇ ਜਾਈ ॥
 ਅੰਨਮਤਨ ਕੇ ਹੋਕਰ ਲਾਈ । ਕਰ ਲੈਵੇ ਗੇ ਨਿਜ ਬਰਬਾਈ ॥
 ਤਾਂਤੇ ਯਹ ਦਿਰਸ਼ਾਂਤ ਹਮਾਰਾ । ਤੁਮ ਕੋ ਚਹੀਏ ਨਾਹਿੰ ਵਿਸਾਰਾ ॥
 ਐਸਾ ਚਰਤ ਗੁਰੂ ਜੀ ਕੀਆ । ਯਹ ਉਪਦੇਸ਼ ਖਾਲਸੇ ਦੀਆ ॥

ਹੈ ਇਹ ਤਾਸ ਸਮੇਂ ਕੀ ਬਾਤਾ । ਜਬ ਪੂਜਤ ਬੇ ਗੁਰ ਜਗ ਮਾਤਾ ॥
ਏ ਗੁਰ ਕੇ ਜੋ ਚਰਤ ਅਪਾਰੇ । ਸਾਖੀ ਦੇਤ ਆਜ ਲੋਂ ਸਾਰੇ ।
ਜਬਗੁਰ ਦੁਰਗਾ ਪੂਜਨ ਕਰਤੇ । ਤਬ ਐਸੇ ਕੌਂਤਕਮਨ ਧਰਤੇ ॥੧੨੫

ਤੱਤ ਖਾਲਸਾ

ਦੋਹਿਰਾ

ਆਪੇ ਸਿਰ ਚੜ੍ਹੁ ਬੋਲਿਆ ਏਹੁ ਤੁਮਾਰੇ ਛੂਤ ।
ਜਿਸਤੇ ਗੁਰ ਜੀ ਕਹਾ ਥਾ ਬਨੋ ਨ ਸਿੱਖੋ ਉਤ ॥ ੧੨੬ ॥

ਚੌਪਈ

ਇਸ ਦਿਸ਼ਟਾਂਤ ਮਾਂਹਿ ਸੁਨਭਾਈ । ਕਿਆ ਰਚਨਾਸੀ ਗੁਰੂਦਿਖਾਈ
ਜਿਸ ਮਹਿ ਸਿੱਖਨ ਕੋ ਸਮਝਾਇਆ । ਮੈਂ ਗਾਧਯਨਤੇਸਿੰਘਬਨਾਯਾ
ਅਥ ਲਗ ਤੁਮ ਪੋਪਨ ਕੇ ਖੇਤੇ । ਕ੍ਰਿਆ ਕਰਮ ਇਨ ਕੇਮਹਿਜੋਤੇ॥
ਏ ਘੁਮਿਆਰ ਸਮਾਨ ਤੁਮਾਰੇ । ਮਾਲਕ ਬਨ ਕਰ ਕਰਤ ਖੁਆਰੇ॥
ਤਾਂਤੇ ਮੈਂ ਅਥ ਸਿੱਖ ਸਜਾਊਂ । ਇਨਕੀ ਬੰਦੋਂ ਤੁਰਤ ਛੁਡਾਊਂ ॥
ਏਹੀ ਤੁਮ ਸੇ ਅਤ ਡਰ ਖਾਵੈਂ । ਜਾਨ ਖਾਲਸਾ ਨਿਕਟ ਨ ਆਵੈਂ॥
ਪਰ ਜੇ ਤੁਮ ਨਿਜ ਕੁਲ ਕੀ ਰੀਤ । ਨਾਂਹਿ ਤਜੀ ਲਖਕੇ ਬਿਪਰੀਤਾ
ਤੋਂ ਤੁਮ ਵਹੀ ਗਾਧੇ ਸਮ ਹੋਕੇ । ਕੈਠਹੁ ਗੇ ਅਪਨੇ ਸੁਖ ਖੋਕੇ ॥
ਤੁਂ ਤੇ ਇਸ ਸਿੱਖਜਾ ਤੇ ਭਾਈ । ਪੋਪਨ ਕੀ ਲੀਲ੍ਹਾ ਦਿਖਰਾਈ ॥
ਇਸੀ ਵਾਸਤੇ ਹਵਨ ਕਰਾਇਆ । ਸਿੱਖਨ ਹੇਤ ਪਦੰਡ ਦਿਖਾਇਆ
ਤਾਂਤੇ ਤੂੰ ਮਨ ਮਾਂਹਿ ਵਿਚਾਰ । ਇਹ ਦਿਸ਼ਟਾਂਤ ਸੁ ਕਰੇ ਉਰਾਰ ॥
ਫਿਰ ਦੁਰਗਾ ਕਾ ਮਾਨਨ ਨਾਹੀਂ । ਉਲਟਾ ਖੰਡਨ ਕੀਨਹੁਤਾਹੀਂ ॥
ਜੇ ਗੁਰ ਐਸਾ ਚਰਤ ਨ ਕਰਤੇ । ਤੋਂ ਕਟਸਿੱਖ ਕਨਾਰਾ ਧਰਤੇ ॥

ਤਾਂਤੇ ਸਮਝ ਪਕਾਰੇ ਮੇਰੇ । ਸਿੱਧ ਮਨੋਰਥ ਹੋਤ ਨ ਤੇਰੇ ॥ ੧੨੭ ॥
ਵੈਹਿਰਾ

ਜਾਂਤੇ ਅੱਗੇ ਹੋਰ ਕੁਛ ਲੀਲ੍ਹਾ ਨਵੀਂ ਦਖਾਉ ।
ਜਿਸਦੇ ਸਮਝਨ ਤੇ ਸਖੇ ਉਤਰੇ ਤੇਰਾ ਚਾਉ ॥ ੧੨੮ ॥

ਦੁਰਗਾ ਭਗਤ

ਵੈਹਿਰਾ

ਹਰ ਇੱਕ ਮੇਰੀ ਗੱਲ ਵਿੱਚ ਤੁਸੀਂ ਨਕਾਲੋ ਦੋਸ਼ ।
ਪਰ ਸੁੱਖਾ ਸਿੱਧ ਆਖਨੋਂ ਰਿਹਾ ਨਾ ਮੂਲ ਖਮੋਸ਼ ॥ ੧੨੯ ॥
ਜਿਸ ਪਰ ਅੱਗੇ ਦੱਸਿਆ ਸਰਧਾ ਸੇਤੀ ਏਹੁ ।
ਪ੍ਰਗਟ ਹੋਈ ਚੰਡਕਾ ਗੁਰ ਆਖਜਾ ਵਰ ਦੇਹੁ ॥ ੧੩੦ ॥

ਚੌਪਈ

ਇਸੀ ਤਰ੍ਹਾਂ ਜਬ ਹਵਨ ਕਰੰਤੇ ਅਨਕ ਕਸਟ ਸਿਰ ਮਾਂਹਿਯਰੰਤੇ ॥
ਕਾਲੀ ਪ੍ਰਗਟ ਵਾਲਾ ਕਾਲ । ਆਇ ਗਿਆ ਸੁਣ ਲੈ ਤਿਸਰਾਲਾ
ਜੋ ਕਵਿ ਅਪਨੇ ਗ੍ਰੰਥ ਮਸ਼ਾਰੀ । ਕਹਿ ਕਰ ਚੋਵੈ ਸੰਕ ਤੁਮਾਰੀ ॥
ਕਰਕੇਖਜਾਲਦੇਖਇਸ਼ਿਮਭਾਈ । ਕਿਆ ਸੁਖਾ ਮੂਰਿੰਦ ਬਤਾਈ ੧੮੧
ਯਥਾ : - “ਵਹੈ ਜਾਨ ਦਯੋਂਸੰ ਜਬੈ ਤੀਰ ਆਯੋ । ਤਬੈ ਬਿੱਪ
ਰਾਈ ਪ੍ਰਭੂ ਕੋ ਸੁਨਾਯੋ ॥ ਕਛੂ ਭੇਟ ਕਾਲੀ ਰਖੋਂਗੇ ਤਿਆਰੀ ।
ਬਿਨਾਂ ਅੰਸ ਲੀਨੇ ਰਹੇਗੀ ਨ ਸਾਰੀ ॥ ੨੪੮ ॥ ਕਿਤੰ ਲੈ ਮੁਰੀਦੀ
ਪ੍ਰਭੂ ਸੀਸ ਗਾਏ । ਤਬੈ ਬਿੱਪ ਢੋਨੇ ਬਚੀਯੋ ਸੁਨਾਏ । ਸਿਖੰ ਸੀਸ
ਦੀਨੇ ਇਨੈ ਰਾਜ ਹੋਈ । ਸੁਜੀ ਅੰਸ ਬਿੰਦੀ ਬਲੀ ਬੋਰ ਜੋਈ ॥
੨੪੯ ॥ ਜਿਸੈ ਰਾਜ ਤੇਜ਼ ਦੀਓ ਆਪ ਜਾਨੋ । ਤਿਸੰ ਸੀਸ ਪ੍ਰਜੰ

ਮਯਾ ਦੇਵ ਠਾਨੋ ॥ ਸੁਨੈ ਬੈਨ ਵਾਂਕੇ ਕ੍ਰਿਪਾ ਸਿੰਘ ਗਾਈ । ਹਮ
ਕਾਜ ਬਿੰਦੀ ਨਹੀਂ ਯੌ ਕਰਾਈ ॥ ੨੫੦ ॥ ਸੁਨਾਈ ਸਹੀ ਪੰਥ ਕਾਜ
ਪਛਾਨੋ । ਇਤੇਏ ਉਪਾਵੰ ਮੁੜੈ ਯੌ ਕਰਾਨੋ ॥ ਇਹੈ ਮੋਰ ਇੱਛਾ
ਨਹੀਂ ਅੰਨ ਕਾਈ । ਸੁਨੈ ਬਿੱਧ ਰਾਜੰ ਲਿਜੈ ਚਿੱਤ ਲਾਈ ॥
੨੫੧ ॥ ਗਉ ਟੰਤ ਕਾਜੰ ਬਡੋ ਪੁੰਨ ਧਾਰੀ । ਇਹੈ ਜਾਨ ਲੀਜੈ
ਦਿਜੰ ਆਵਤਾਰੀ ॥ ਪੁਨੰ ਖੱਗ ਕੇਤੇ ਮੁੜੈ ਯੌ ਸੁਨਾਯਾ । ਵਹੈ ਕਾਜ
ਕੀਨਾ ਇਤੇ ਦੇਸ ਆਯਾ ॥ ੨੫੨ ॥ ਬਿਨਾਂ ਨਾਥ ਆਗਯਾ ਨਹੀਂ
ਕਾਮ ਕੀਨਾ । ਜੋਉ ਤਾਸ ਭਾਖਜੋ ਵਹੈ ਸੀਸ ਲੀਨਾ ॥ ਪੁਨੰ ਬਿੱਧ
ਸਾਉ ਪ੍ਰਤੂ ਕੋ ਸੁਨਾਈ । ਸਮਾ ਸੋਇ ਭੈਨੇ ਪੁਜਯੋ ਹੈ ਸੁਆਈ
॥ ੨੫੩ ॥

ਦੇਖੋ ਇਸ ਪ੍ਰਸੰਗ ਵਿੱਚ ਕਿਆ ਭਾਖੀ ਦਿੱਜ ਰਾਇ ।
ਗੁਰ ਦੇ ਸਾਹਿਬਜ਼ਾਦਿਆਂ ਮੰਗੀ ਭੇਟ ਬਨਾਇ ॥ ੧੮੨ ॥

ਤੱਤ ਖਾਲਸਾ

ਦੋਹਿਰਾ

ਬੱਸ ਕਰੋ ਹੁਨ ਥੋਲਨੋਂ ਦੇਖੋ ਇਹ ਬਕਵਾਸ ॥
ਕਿਆ ਉਸ ਬਿੱਪ੍ਰੂ ਨੇ ਕਰਾ ਮਨ ਮਹਿ ਧਾਰ ਹੁਲਾਸਾ ੧੮੩
ਚੌਪਈ

ਉਹ ਬਿੱਪਰ ਸਾ ਰਾਕਸ਼ ਭਾਰਾ । ਜਿਸ ਨੇ ਐਸਾ ਬਚਨ , ਉਚਾਰਾ ॥
ਅਰ ਦਿਲ ਦਾ ਸੀ ਵਡਾ ਕਸਾਈ । ਜੀਭਨ ਕਹਿੰਦੇ ਦੀ ਥਥਲਾਈ
ਅੱਗ ਪਵੇ ਉਸ ਦੇ ਮੁਖ ਮਾਹੀਂ । ਕਹ ਦੁਰ ਬਚਨ ਢਰਾ ਜੋ ਨਾਹੀਂ ।
ਪਹਿਲੇ ਛੁਕੇ ਗਿਰੀ ਛੁਹਾਰੇ । ਮਗਰੋਂ ਚਾਇ ਥੱਕਰੇ ਮਾਰੇ ॥

ਫਿਰ ਝੋਟਿਆਂ ਪਰ ਉਗ ਚਲਾਈ। ਅਜੇ ਸਾਂਤ ਨਹਿ ਮਨਵਿੱਚਾਈ
ਅਤੇ ਗੁਰੂ ਦੇ ਪੁੱਤ੍ਰ ਪੜਾਰੇ। ਰਹੇ ਵੱਡਕੇ ਅਗਨ ਮੜਾਰੇ ॥
ਕਰਨ ਸੁਆਹ ਸਜਾਦੇ ਚਹਾ। ਕਹੁ ਬਾਕੀ ਇਸਤੇ ਕਿਆ ਰਹਾ ॥
ਤਾਂਤੇ ਉਸਦਾ ਇਹ ਜੋ ਵਾਰ । ਸੀ ਓੜਕ ਦਾ ਦੁੱਖਾਂ ਭਾਰ ॥ ੧੯੪ ॥

ਦਵੈਯਾ

ਜੇ ਦੇਵੀ ਨੇ ਗੁਰ ਦੇ ਪੁੱਤ੍ਰ ਖਾਕੇ ਸੀ ਪ੍ਰਗਟਾਨਾ। ਤਾਂ ਪਹਿਲੇ
ਹੀ ਕਿਉਂ ਨਾ ਦਸ਼ਾ ਜਦ ਸੀ ਹਵਨ ਕਰਾਨਾ ॥ ਜਦੋਂ ਫਰਿਮਤ
ਹਵਨ ਦੀ ਦਿੱਤੀ ਗਿਣ ਬਕਰੇ ਅਰ ਝੋਟੇ। ਤਦ ਕਿਉਂ ਸਾਹਿਬ-
ਜ਼ਾਦ ਲੈਣੇ ਦੱਸੇ ਨਾ ਉਸ ਥੋਟੇ ॥ ੧੯੫ ॥ ਜਿਸਤੇ ਸਾਫ ਪਾਪ
ਹੈ ਉਸਦਾ ਏਥੇ ਪਰਗਟ ਗੋਇਆ। ਕਿਸੇ ਬਾਤ ਪਰ ਚਹੁੰਦਾ ਸੀ
ਉਹ ਗੁਰ ਤੇ ਸੱਚਾ ਹੋਇਆ। ਫਿਰ ਜਦ ਗੁਰ ਨੇ ਸਿੱਖ ਬਤਾਏ
ਲੈ ਲੈ ਜਿਤਨੇ ਚਾਹੋਂ। ਉਸ ਪਰ ਢੁੱਚਰ ਏਹ ਉਠਾਈ ਰਾਜ ਰਹੇ
ਘਰ ਮਾਹੋਂ ॥ ੧੯੬ ॥ ਤਾਂਤੇ ਅਪਨੇ ਹੀ ਸੁਤ ਲੈਕੇ ਬਲੀ ਦਾਨ
ਕਰ ਦੇਵੇ। ਅਪਨੇ ਹੱਥੀਂ ਨਾਲ ਭੇਗ ਦੇ ਆਪ ਸੀਸ ਕਟ ਲੋਵੋ ॥
ਜਿਸਤੇ ਏਹੁ ਪਛਾਤਾ ਉਸਨੇ ਕਠਨ ਬਾਤ ਵਡ ਭਾਰੀ। ਅਪਨੇ
ਹੱਥੀਂ ਕਦ ਗੁਰ ਜੀ ਨੇ ਭੇਗ ਪੂਤ ਪਰ ਮਾਰੀ ॥ ੧੯੭ ॥ ਜਿਸ
ਨੂੰ ਸੁਨਕੇ ਗੁਰ ਜੀ ਦੇ ਮਨ ਜਗਾ ਕ੍ਰੋਧ ਜਬ ਆਈ ॥ ਆਖੀ
ਸੁਤ ਅਰ ਸੰਗਤ ਅੰਦੂ ਭੇਟ ਨਹੀਂ ਹੈ ਰਾਈ ॥ ਮੈਂ ਜਗ ਅੰਦਰ
ਸਕਲ ਕਾਜ ਹਨ ਸਿੱਖਨ ਕੇ ਹਿਤ ਕੀਨੇ। ਅਪਨੇ ਪੂਤ ਸਮਝ
ਕਰ ਇਨਕੋ ਰਾਜ ਭਾਗ ਸਭ ਦੀਨੇ ॥ ੧੯੮ ॥ ਅਰ ਅਕਾਲ ਨੇ
ਇਸ ਜਗਤ ਮਹਿ ਹਾਂ ਇਸ ਕਾਜ ਪਠਾਇਆ। ਗਉ ਸਮਾਨ
ਅਨਾਥਾਂ ਨੂੰ ਮੈਂ ਚਾਹਾਂ ਆਪੂ ਬਚਾਇਆ ॥ ਮੈਂ ਸਭ ਕਾਰਜ

ਆਇ ਧਰਤ ਪਰ ਕਰਤੇ ਵੱਲੋਂ ਕਰਦਾ । ਜਿਸਤੇ ਉਸਦੀ ਆਗਮਾ
ਆਲਨ ਤੋਂ ਮੈਂ ਮੁਲ ਨ ਟਰਦਾ ॥ ੧੯੮ ॥ ਇਤਨੀ ਸੁਨਕੇ ਚੁੱਪ
ਗਿਆ ਹੋ ਫੇਰ ਨ ਉੱਤ੍ਰ ਦੀਆ । ਹੋਰ ਤਰਫ ਗੁਰ ਜੀ ਦੇ ਮਨ ਨੂੰ
ਚਾਹੇ ਪ੍ਰੇਰਨ ਕੀਆ ॥ ਲੱਗਾ ਕਹਨ ਸਮਾਂ ਹੈ ਨੇੜੇ ਪਗਟ ਦੇਵੀ
ਹੋਸੀ । ਸਵਾਧਾਨ ਹੋਕਰ ਇਸ ਵੇਲੇ ਸਨਮੁਖ ਗੁਰੂ ਖਲੈਸੀ । ੧੯੦

ਤੁਵ— ਦੱਤਾਨੰਦ ਦੇ ਇਸ ਕਥਨ ਤੇ ਸਿੱਧ ਹੋ ਗਿਆ ਜੋ ਉਹ
ਮਹਾਂ ਨਿੰਦੈ ਅਤੇ ਪਾਪੀ ਪੁਰਖ ਸਾ ਅਰ ਉਸਦੇ ਸਾਰੇ ਪਾਪਾਂ ਭਰੇ
ਬਹਾਨੇ ਗੁਰੂ ਜੀ ਦੀ ਰਮਨਾਂ ਤੇ ਇਨਕਾਰ ਲੈਂਨਦੇ ਸੇ, ਪਹਿਲੇ ਜਦ
ਉਸਤੇ ਗੁਰੂ ਜੀ ਨੇ ਹਵਨ ਦੀ ਸਾਮੱਗ੍ਰੀ ਅਰ ਜਗ੍ਹਾ ਪੁੱਛੀ ਸੀ ਤਦ
ਉਸਨੇ ਸਤਲੁਜ ਦਾ ਕਿਨਾਰਾ ਅਤੇ ਮੰਵੇ ਅਰ ਪਸੂ ਦੌਸੇ ਮਨ,
ਪ੍ਰੰਤੂ ਉਹਇਹਜਾਨਦਾਸਾ ਕਿ ਪੁੱਤ੍ਰ ਬਲੀ ਦਾਨ ਇੱਤੇਥਿਨਾਂ ਪ੍ਰਗਟ
ਨਹੀਂ ਹੋਣੀ ਤਦ ਉਸਨੂੰ ਚਾਹੀਦਾ ਸੀ ਕਿ ਜਿਸ ਤਰ੍ਹਾਂ ਸੁਚ ਸੰਜਮ
ਅਤੇ ਧਨ ਦਾ ਹੋਨਾ ਜ਼ਰੂਰੀ ਦੱਸਯਾ ਸੀ ਓਸੇ ਤਰ੍ਹਾਂ ਇਹ ਭੀ
ਆਖ ਦੇਂਦਾ ਕਿ ਮਹਾਰਾਜ ਆਪ ਨੂੰ ਪੁੱਤ੍ਰ ਬਲੀਦਾਨ ਦੇਨੇ ਪੈਨ
ਗੇ, ਬਲਕਿ ਜਦ ਸਵਾਲੋਖ ਰੁਪੱਜਾ ਮੰਗਯਾ ਸੀ ਤਦ ਭੀ ਨਾ
ਦੱਸਯਾ ਹੁਣ ਓੜਕ ਦੀ ਵਾਰੀ ਅਜੇਹੀ ਅੱਕੜ ਢਾਹ ਟਿੱਤੀ ਜੋ
ਨਰਮ ਦਿਲ ਵਾਲੇ ਨੂੰ ਹੀ ਨਹੀਂ ਕਿੰਤੂ ਪੱਥਰ ਦਿਲ ਨੂੰ ਭੀ
ਕਰਨੀ ਅਸੰਭਵ ਹੈ, ਇਸ ਬਾਤ ਤੇ ਸਾਫ ਪਾਇਆ ਜਾਂਦਾ ਹੈ ਜੋ
ਉਹ ਕਿਸੇ ਪਾਪ ਅਰ ਬਹਾਨੇ ਨਾਲ ਸੱਚਾ ਹੋਨਾ ਚਾਹੁੰਦਾ ਸੀ,
ਪਰੰਤੂ ਗੁਰੂ ਜੀ ਨੇ ਉਸ ਨੂੰ ਸਾਫ ਆਖ ਵਿੱਤਾ ਕਿ ਮੈਂ ਉਹ ਕੰਮ
ਕਰਨ ਲਈ ਆਇਆ ਹਾਂ ਜੋ ਅਕਾਲ ਪੁਰਖ ਦੀ ਆਗਿਆ ਹੈ

ਕੌਂਝੁ ਅਨਾਬਾਂ ਦੀ ਰੱਖਜਾ ਵਾਸਤੇ ਮੇਰਾ ਆਉਨਾ ਹੈ ਜਿਸਤੇ ਇਹ
ਭਾਵ ਨਿਕਲਦਾ ਹੈ ਕਿ ਮੈਨੂੰ ਪੁੱਤ੍ਰ ਮਾਰਕੇ ਦਵੀ ਪੁਸ਼ਨ ਦੀ
ਉਸ ਅਕਾਲ ਪੁਰਖ ਨੇ ਕਿਤੇ ਭੀ ਆਗਜਾ ਨਹੀਂ ਦਿੱਤੀ ॥

ਵੋਹਿਰਾ

ਕਹੁ ਖਾਂ ਦੁਰਗਾ ਦਾਸ ਜੀ ਉਸ ਪੰਡਤ ਦਾ ਹਾਲ ।

ਚੁਰਾ ਚਿਤਵ ਗੁਰ ਅੰਮ ਦਾ ਲਗਾ ਉਡਾਵਨ ਮਾਲ ॥ ੧੯੧ ॥

ਦੰਪਈ

ਦੰਗੀ ਦੁਰਗਾ ਪੁਜ ਕਰਾਈ । ਘਰ ਵਿੱਚ ਹੀਤਿਨ ਤੇਗ ਚਲਾਈ
ਨਿਰ ਅਪਰਾਧੇ ਗੁਰੂ ਸੁਪੁਤ । ਲੱਗਾ ਕਤਲ ਕਰਾਵਨ ਪੂਤ ॥

ਅਰ ਜੋ ਥੱਚੇ ਖਾ ਪ੍ਰਗਟਾਈ । ਨਹਿ ਦੇਵੀ ਉਹ ਡਾਇਨ ਕਾਈ ॥

ਯਾ ਕੋਈ ਸੀ ਉਹ ਬਘਯਾੜੀ । ਜੋ ਸਿਰ ਮੂਰਖ ਲੋਗਾਂ ਚਾੜ੍ਹੀ ॥

ਥੱਚੇ ਖਾਣੀ ਜੋ ਸੀ ਭਾਈ । ਅਹੋ ਰਾਕਸੀ ਕਹੈ ਨ ਮਾਈ ॥

ਉਸ ਦੇ ਬੰਮਨ ਬਨੇ ਦਲਾਲ । ਧਨ ਹੈਨ ਦੁਰਗਾ ਦੇ ਲਾਲ ॥

ਜੋ ਗੁਰ ਤੇ ਭੀ ਨਹੀਂ ਸੰਗੇ । ਨਮਕ ਹਲਾਲ ਕਰੇ ਖਾ ਦੰਗੇ ॥

ਐਸੇ ਲੋਗਾਂ ਨੇ ਹੀਂ ਪਿਆਰੇ । ਪਿੱਛੇ ਭੀ ਬਹੁ ਕਰੇ ਪੁਵਾਰੇ ॥

ਜੈਸਾ ਗਿਰਧਰ ਸਾਧ ਸੁਨਾਵੈ । ਇਨ ਲੋਗਨ ਕਾ ਹਾਲ ਬਤਾਵੈ ॥

ਕੁੰਡਲੀਆ ਸੁਨ ਇਨਪਰ ਜੋਇ । ਗਿਰਧਰ ਜੀ ਦਾ ਨਹੀਂ ਲੁਕੋਇ ॥

ਯਥਾ :-- “ਬੰਮੁਨ ਸੋਂ ਵਿਵਹਾਰ ਕਰ ਸੁਖੀ ਨ ਸੋਵਤ ਕੋਇ ॥

ਵਿਸ਼੍ਵਾਮਿੜ੍ਹ ਹਰੀਦੰਦ ਕਾ ਦੀਆਰਾਜ ਸਭ ਥੋਇ ॥ ਦੀਆ ਰਾਜਸਤ
ਥੋਇ ਦੁਰਜਨ ਤੇ ਇਹ ਬਨ ਆਈ । ਹਰੀ ਜਗਤ ਕੀ ਮਾਂਇ
ਲਗ ਕੀਨੀ ਨਹਿੰ ਰਾਈ । ਕਹਿ ਗਿਰਧਰ ਕਵਿਗਾਇ ਜਗਤ
ਕੇ ਏਹੋਂ ਬੰਮਨ । ਕੋਟ ਖੁਸ਼ਾਮਦ ਕਰੋ ਬੁਰੀ ਛੋਡੇ ਨਹੀਂ ਬੰਮਨ” ॥

भਈ ਬਾਤ ਸੱਤ ਇਹ ਸੋਈ । ਜੋ ਕੁਛ ਨੇਕੀ ਗੁਰਮੌਂਹੋਈ ।
 ਫਿਰ ਭਾਰਬ ਨੂੰ ਪੜਕੇ ਦੇਖ । ਗਲੇ ਪਾਂਡਵਾਂ ਦੇ ਸਨ ਲੇਖ ॥
 ਜਦ ਦੁਰਜੋਧਨ ਘਾਇਲ ਭਇਆ । ਤਦ ਦ੍ਰੋਣੀ ਮਾ ਤਿਸ ਢਿਗ
 ਗਿਆ ॥ ਜਾਕੇ ਪੁੱਛਿਆ ਉਸਤੇ ਹਾਲ । ਆਖੀ ਕਹੁ ਕਦ ਤੇਰਾਕਾਲ
 ਜਿਸ ਪਰ ਦੁਰਜੋਧਨ ਇਹ ਗਾਈ । ਜੋ ਪੰਜੇ ਪਾਂਡਵ ਹਨ ਭਾਈ ॥
 ਉਨਕੇ ਸਿਰ ਜੋ ਕਾਟ ਲਿਆਵੈ । ਅਰ ਆਕਰਕੇ ਮੁਕੇ ਦਿਖਾਵੈ ॥
 ਤਦ ਮੈਂ ਸ਼ਾਂਤ ਰਿਦਾ ਕਰ ਲੇਵਾਂ । ਉਸੇ ਸਮਯ ਪ੍ਰਾਨਨ ਕੋ ਦੇਵਾਂ ॥
 ਤਿਸ ਨੂੰ ਸੁਨਕਰ ਅਸ ਅਸਤਾਮਾਂ । ਲੱਗਾ ਕਹਨ ਯਹ ਕਗਾਹੈਕਾਮਾਂ
 ਮੈਂ ਜਾਕਰ ਤਿਨਕੇ ਸਿਰ ਲਿਆਉਂ । ਅਰ ਤੁਝਕੋ ਆਕਰਦਿਖਰਾਉਂ
 ਐਸੇ ਭਾਖ ਗਿਆ ਉਹ ਪਾਪੀ । ਧਰਮ ਹੀਨ ਅਰ ਮ੍ਰਿਧਾ ਅਲਾਪੀ
 ਪਾਂਚੋਂ ਪ੍ਰਤ ਦ੍ਰੋਪਤੀ ਸੋਤੇ । ਕਾਟ ਸੀਸ ਕਰ ਮਾਹਿੰ ਪਰੋਤੇ ॥
 ਜਾ ਦੁਰਜੋਧਨ ਆਗੇ ਧਰੇ । ਕਹੀ ਦੇਖ ਬਚ ਪੁਰੇ ਕਰੇ ॥
 ਜਦ ਦੁਰਜੋਧਨ ਸੀਸ ਨਿਹਾਏ । ਪਿਖੇ ਭਤੀਜੇ ਪੰਜੇ ਪਜਾਰੇ ॥
 ਤਬ ਵਹੁ ਮਾਰ ਧਾਹ ਅਸ ਰੋਇਆ । ਕਹੀ ਬ੍ਰੰਸ ਹਮਰਾ ਤੈਖੋਇਆ
 ਭਾਈਜੋਂ ਸੇ ਥਾ ਵੈਰ ਹਮਾਰਾ । ਇਨ ਬਾਲਕ ਨੇ ਕਹਾਂ ਬਿਗਾਰਾ ॥
 ਕਰਤ ਰੁਦਨ ਤਿਨ ਪ੍ਰਾਨ ਗੁਵਾਏ । ਐਸੇ ਹਾਥ ਬਿੱਪ ਦਿਖਲਾਏ ॥
 ਜਿਸ ਪਾਛੇ ਤਿਨਕੀ ਮਹਤਾਰੀ । ਅਹੋ ਦ੍ਰੋਪਤਾ ਭਈ ਦੁਖਾਰੀ ॥
 ਧਾਨ ਤਿਆਗ ਪਰ ਤਤ ਪਰ ਹੋਈ । ਅਰ ਮੁਖ ਤੇ ਇਮ ਕਹਕਰਰੋਈ
 ਜਿਨ ਪਾਪੀ ਮੇਰੇ ਸੁਤ ਮਾਰੇ । ਜੇਕੋ ਉਸਦਾ ਸੀਸ ਉਤਾਰੇ ॥
 ਤਾਂ ਮੈਂ ਬਚਾਂ ਦੇਖ ਕਰ ਮੁਰਦਾ । ਸੀਤਲ ਹਿਰਦਾ ਹੋਇ ਆਜੁਰਦਾ ।
 ਜਿਸ ਪਰ ਭੀਮਸੈਨ ਰਿਸ ਖਾਕੇ । ਜਾਇ ਪਿਆ ਦ੍ਰੋਣੀ ਪਰ ਧਾਕੇ ।
 ਬਈ ਕੋਸ ਪਰ ਪਕੜ ਸੁਲੀਨਾ । ਲਿਆ ਦ੍ਰੋਪਤ ਦੇ ਸਨਮੁਖ ਕੀਨਾ

ਫਿਰ ਭੀ ਛੱਤ੍ਰੀ ਸੁਤਾ ਵਿਚਾਰੀ । ਖਾ ਕਰ ਤਰਸ ਕਹੇ ਦੁਖਜਾਰੀ ॥
 ਇਸਕੋ ਜਾਣੋ ਮਾਰੋ ਨਾਹ । ਲੇਹੁ ਸੀਸ ਤੇ ਜੂੜਾ ਲਾਹ ॥
 ਜਿਸ ਪਰ ਯਹੀ ਭੀਮ ਨੇ ਕੀਨਾ । ਜੂਰਾ ਕਾਟ ਬਹੁਰ ਤਜ ਦੀਨਾ ॥
 ਯਹ ਬੰਮੂਨ ਤੇ ਭਈ ਭਲਾਈ । ਪਾਂਡਵ ਕੀ ਜਿਨ ਅੰਸ ਚੁਕਾਈ ॥
 ਮੌਣੀ ਕਾਮ ਕਰਾ ਗੁਰ ਕੇਰਾ । ਮਾਂਗੇ ਸੁਤ ਤਿਨ ਹੋਇ ਦਲੇਰਾ ॥
 ਕਹੋ ਆਪਣੇ ਪਾਲਨ ਕਾਜਾ । ਕਰਤ ਕੁਕਾਜ ਨਾ ਜਿਨ ਮਨ ਲਾਜਾ
 ਮੋ ਕਰਤੇ ਦੇਵੀ ਪ੍ਰਤੱਖਾ । ਜਿਨ ਲੋਹੁ ਪਰ ਕੋ ਸਦ ਚੱਖਾ ॥ ੧੯੨ ॥

ਦੋਹਿਰਾ

ਐਸੇ ਲੱਖਨ ਦੇਖਕੇ ਕਹਤ ਲੋਗ ਸਭ ਕੋਇ ।
 “ਕਾਲ ਬਾਗੜ ਤੇ ਉਪਜੇ ਬੁਰਾ ਬੰਮਨ ਤੇ ਹੋਇ” ॥ ੧੯੩ ॥
 ਹੁਨ ਤੂੰ ਅੱਗੇ ਦੱਸ ਲੈ ਕੀਕੁਛ ਕੀਤੀ ਖੇਲ ।
 ਬੇਲਦੇ ਉੱਤੇ ਪਾਇਆ ਸੀ ਤਿਨ ਕੌੜਾ ਤੇਲ ॥ ੧੯੪ ॥
 ਜਿਸ ਦੇ ਕਾਰਨ ਏਤਨੇ ਕਰੇ ਪੁਆੜੇ ਨਿੱਤ ।
 ਕਿਆ ਉਹ ਪ੍ਰਗਟ ਹੋਗਈ ਇਹ ਭੀ ਦੱਸੀਂ ਮਿੱਤ ॥ ੧੯੫ ॥
 ਕੈ ਇਹ ਲੱਡੂ ਬੁਰ ਦੇ ਲੀਲ੍ਹਾ ਗਏ ਦਿਖਾਇ ।
 ਜੋ ਖਾਵੇ ਪਛਤਾਇਦਾ ਨਾ ਖਾਵੇ ਪਛਤਾਇ ॥ ੧੯੬ ॥

ਦੁਰਗਾ ਭਰਾਤ

ਦੋਹਿਰਾ

ਕਿਆ ਇਹ ਹਾਸੀ ਖੇਲ ਸੀ ਐਵੇਂ ਜਾਂਦੀ ਜੋਇ ।
 ਇਤਨੇ ਯਤਨ ਕੁਮਾਇਆਂ ਕਿਉਂ ਕਰ ਸਿੱਧ ਨ ਹੋਇ ॥ ੧੯੭ ॥

ਚੌਪਈ

ਦੇਖੋ ਅੱਗੇ ਪ੍ਰਗਟ ਹੋਈ । ਤੁਮਰੀ ਮੰਕਾ ਸਭ ਜਿਨ ਖੋਈ ॥
 ਕੈਸਾ ਸਮਾਂ ਭਯਾਨਕ ਭਿਆ । ਜੋ ਨਾ ਕਿਸੇ ਸਹਾਰਿਆ ਗਿਆ ॥
 ਨੱਸ ਰਾਏ ਸਭ ਦੇਖਨ ਹਾਰੇ । ਸਹ ਨ ਸਕੇ ਤਿਸ ਜੋਤ ਅਪਾਰੇ ॥
 ਪੰਡਤ ਭੀ ਗੁਰ ਕੋ ਸਮਝਕੇ । ਚਲਾ ਗਿਆ ਨਿਜ ਪ੍ਰਾਣ ਬਚਾਕੇ ॥
 ਮਗਰੋਂ ਗੁਰ ਹੀ ਰਹੇ ਅਕੇਲੇ । ਭਏ ਅੰਤ ਦੁਰਗਾ ਦੇ ਮੇਲੇ ॥
 ਦੇਖੋ ਅੱਗੀ ਖੜ੍ਹਕੇ ਆਪ । ਜਦ ਗੁਰ ਉਬੇ ਕੀਤਾ ਜਾਪ ॥
 ਹੋਇ ਪ੍ਰਦੰਡ ਅਖੰਡ ਭਵਾਨੀ । ਸਨਮੁਖ ਹੋਈ ਸੀ ਵਰਦਾਨੀ ॥
 ਉਸ ਵੇਲੇ ਉਸ ਬ੍ਰਾਨ ਪਿਆਰੇ । ਗੁਰ ਜੀ ਨੂੰ ਇਹ ਬੈਨ ਉਚਾਰੇ ।
 ਯਥਾ:- ਰਸਾਵਲ ਛੰਦ

“ਚਹੋ ਅੈਸ ਬਾਨਾ । ਅਡੋਲੰ ਨਿਧਾਨਾ ॥ ਜਪੋ ਮੰਤ੍ਰ ਸਾਈ ॥
 ਜੰਜੀ ਜੈਸੁ ਮਾਈ ॥ ੨੫੪ ॥ ਹਮੂ ਔਰ ਸਾਰੇ । ਸੁ ਹੈ ਹੈਂ ਕਨਾਰੇ ॥
 ਸਭੈ ਆਪ ਸਾਨੋ । ਤੁ ਮੂਤੇ ਨਢਾਨੋ ॥ ੨੫੫ ॥

ਚੌਪਈ

ਕਾਲੀ ਕੋ ਆਗਮਨ ਭਾਰੀ । ਮੁਨ ਨਰ ਸਕੈ ਨ ਤਾਹਿ ਨਿਹਾਰੀ ॥
 ਤੁਮਦ੍ਰੂਪ ਰਹੈਆਪਿਹਥਾਹੀ । ਜਿਨਕਛੁਕਰੋਰਿਤਮਨਮਾਹੀ ੨੫੬
 ਤੁਮ ਕਹ ਕੈਨ ਸਿਖਾਵਨ ਜੋਗਾ । ਸਭ ਜਾਨਤ ਤੁਮ ਜਿਤਕ ਪ੍ਰਯੋਗਾ ।
 ਤੁਮਤੇ ਕੈਨ ਬਾਤ ਹੈ ਛਾਨੀ । ਤਦਪ ਬਰਨੋ ਅਲਪ ਕਹਾਨੀ ੨੫੭
 ਘੋਰ ਸ਼ਬਦ ਧਰ ਚਾਲ ਜਨੈ ਹੈ । ਮਾਯਾ ਕੋਟ ਤੁਮੈ ਡਹ ਕੈਹੈ ॥
 ਨਿਰਭੈਅਚਲਪਾਵ ਦ੍ਰੂਪੁ ਠਾਨੀ । ਪੜੋ ਮੰਤ੍ਰ ਸ੍ਰੀ ਮੁਖਸੁਖਦਾਨੀ ੧੫੮
 ਸਿੰਘਬਾਹਨੀ ਬਿਨਾਂ ਪਛਾਨੇ । ਔਰ ਬਚਨ ਜਿਨ ਬਦਨ ਬਖਾਨੈ ॥
 ਅਲਪਭੇਦਦਿਜਬਰਕਹਦਯੋ । ਨਖਸਿਖਚੀਨਦਯਾਨਿਧਲਯੋ ੨੫੯

ਇਹ ਬਿਧ ਸੋਂ ਮੁਖ ਬਚਨ ਉਚਾਰੇ । ਸਿੱਖ ਸਖਾ ਵਿਜ ਤਲੈਸਿਧਾਰੇ
ਰਾਜਤਮਿਰੀਸਤਗੁਰਤਿਹਬਲੈ । ਸੰਤਸਿਰੋਮਣਿਅਤਬਰਬਲੈ ੨੯੦ ”

ਭਾਵ— ਦੇਖੋ ਉਸ ਪੰਡਤ ਨੇ ਗੁਰੂ ਜੀ ਨੂੰ ਸਾਰਾ ਭੇਦ ਸਮਝਾ
ਵਿੱਤਾ ਅਰ ਆਖਿਆ ਕਿ ਉਹ ਵੱਡਾ ਭਯਾਨਕ ਸਮਾਂ ਹੋਵੇਗਾ।
ਜਿਸ ਨੂੰ ਕੋਈ ਮਨੁੱਖ ਯਾ ਦੇਵਤਾ ਭੀ ਸਹਾਰ ਨਹੀਂ ਕਕੇਗਾ, ਪਰ
ਆਪਨੇ ਕੋਈ ਦਿੰਤਾ ਨਾ ਕਰਨੀ, ਸਵਾਧਾਨ ਹੋਕੇ ਫੈਠੇ ਰਹਨਾ,
ਅਤੇ ਉਸੀ ਦਾ ਨਾਮ ਜਪਦੇ ਰਹਨਾ, ਇਤਨਾ ਆਖਕੇ ਸਾਰੇ
ਨਾਲ ਦੇ ਪੰਡਤਾਂ ਅਰ ਗੁਰੂ ਦੇ ਸਿੱਖਾਂ ਸਮੇਤ ਆਪ ਹੇਠਾਂ ਨੂੰ ਚਲਜਾ
ਗਿਆ, ਜਿਸ ਪਰ ਉਸ ਜਗ੍ਹਾ ਗੁਰੂ ਜੀ ਇਕੱਲੇ ਹੀ ਰਹਿ ਗਏ॥

ਤੌਤ ਖਾਲਸਾ

ਦੋਹਿਰਾ

ਜ਼ਰਾ ਠਹਰ ਅਰ ਬੱਸ ਕਰ ਅੱਗੇ ਮੂਲ ਨ ਜਾਹੁ ।

ਪਹਿਲੇ ਮੈਨੂੰ ਏਸਦਾ ਠੀਕ ਬਤਾ ਦੇ ਰਾਹੁ ॥ ੧੮੮ ॥

ਦੋਪਈ

ਭਲਜਾ ਲੋਕਾ ਦੇਖ ਵਿਚਾਰ । ਐਵੇਂ ਕਿਉਂ ਬਣ ਗਿਆ ਗਵਾਰ ॥

ਜੋ ਪੰਡਤ ਸਭ ਹਾਲ ਪਛਾਨੇ । ਆਉਨ ਦੇਵੀ ਦਾ ਪਹਚਾਨੇ ॥

ਅਰ ਉਸ ਵੇਲੇ ਦਾ ਡਰ ਸਾਰਾ । ਉਸਤੇ ਛਪਯਾ ਨਹੀਂ ਗੁਵਾਰਾ ॥

ਫਿਰ ਉਸਤੇ ਉਹ ਕਿਉਂ ਸੀਡਰਿਆ । ਜੋ ਉਸ ਵੇਲੇ ਵਰਨਨ ਕਰਿਆ

ਦੇਖ ਨਦੀ ਦੇ ਭਰਨੇ ਹਾਰੇ । ਨਹੀਂ ਨਦੀ ਉਥੇ ਡਰਦੇ ਪਜਾਰੇ ॥

ਅਰ ਸੱਪਾਂ ਦੇ ਜੋਇ ਖਲਾਰੀ । ਕਦ ਭਰਦੇ ਹਨ ਦੇਖ ਵਿਚਾਰੀ ॥

ਉਸਤੇ ਤਾਂ ਅਨਤਾਰੂ ਭਰਦੇ । ਛੁੱਬ ਜਾਨ ਤੇ ਭੈ ਮਨ ਕਰਦੇ ॥
ਜੇ ਇਹ ਪੰਡਤ ਸਭ ਕੁਛ ਜਾਨੈ । ਫਿਰ ਕਿਉਂ ਨੱਸਨ ਹੇਤਬਖਾਨੈ ।
ਇਤਨਾ ਭਰ ਗੁਰ ਨੂੰ ਦਿਖਲਾਕੇ । ਮਹਾਂ ਭਯਾਨਕ ਸਮਾਂ ਬਤਾਕੇ ॥
ਗਿਆ ਆਪ ਉਹ ਨੱਸ ਸਤਾਬੀ । ਦੇਖੀ ਜਿਸ ਵਿੱਚ ਮਹਾਂ ਖਰਾਬੀ ॥
ਆਪ ਨੱਸਦਾ ਓਥੋਂ ਜਾਵੈ । ਗੁਰ ਜੀ ਨੂੰ ਧੀਰਜ ਸਿਖਲਾਵੈ ॥
ਉਹ ਧੀਰਜ ਉਸਨੇ ਕਿਉਂ ਛੱਡੀ । ਨੱਸਾ ਜੀਭ ਹੱਥ ਦੀ ਕੱਢੀ ੧੯੮
ਦਵੈਯਾ

ਕਿਆ ਗੁਰਜੀ ਤੇ ਉਸਦਾ ਰਹਨਾ ਇਸ ਧਰਦੀ ਪਤ ਭਾਈ । ਇਸ
ਭਰ ਕੌਲੋਂ ਜਾਨ ਬਚਾ ਕੇ ਸਾ ਜ਼ਿਆਦਾ ਸੁਖਦਾਈ ॥ ਆਪ ਕਠਾਰਾ
ਕਰਨਾ ਚਾਹੇ ਉਸ ਭਰ ਵਾਲੇ ਵੇਲੇ । ਐਵੇਂ ਲੈਣੇ ਚਾਹੇ ਸੇ ਤਿਨ
ਗੁਰ ਤੇ ਪੈਸੇ ਧੇਲੇ ॥ ੨੦੦ ॥ ਇਹ ਸਾ ਧਰਮ ਉਸਦਾ ਪਹਿਲਾ
ਨਾਲ ਗੁਰੂ ਦੇ ਰਹਿੰਦਾ । ਸੁਖ ਦੁਖ ਭਲਾ ਬੁਰਾ ਜੋ ਵੇਣਾ ਬੈਠ ਸੀਮ
ਪਰ ਸਹਿੰਦਾ ॥ ਅੱਗੋਂ ਗੁਰ ਨੂੰ ਧੀਰਜ ਦੇਂਦਾ ਸਾਰਾ ਹਾਲ ਬਤਾਕੇ ।
ਜੇਕਰ ਉਸਨੇ ਦੇਖੀ ਸੀ ਇਹ ਬਾਤ ਆਪ ਅਜਸ਼ਮਾਕੇ ॥ ੨੦੧ ॥
ਅਰ ਗੁਰ ਜੀ ਨੂੰ ਸਮਾਂ ਅਜੇਹਾ ਅੱਗੇ ਕਦੇ ਨਾ ਆਇਆ । ਏਹੋ
ਵੇਲਾ ਮਹਾਂ ਭਯਾਨਕ ਬਾਲ ਉਸਤ ਮਹਿੰ ਪਇਆ ॥ ਉਸ
ਵੇਲੇ ਪਰ ਛੱਡ ਨੱਸਨਾ ਸੀ ਉਸਦੀ ਨਾ ਮਰਦੀ । ਅੱਛੇ ਪੁਰਖਾਂ
ਦੀ ਭਲਿਆਈ ਐਸਾ ਕੰਮ ਨਾਂ ਕਰਦੀ ॥ ੨੦੨ ॥ ਐਸਾ ਬੁਰਾ
ਚੋਰ ਭੀ ਨਾਹੀਂ ਸਾਬੀ ਨਾਲ ਭੁਮਾਂਦੇ । ਅੱਖੀ ਬਣੀ ਨਾਲ ਦੇ
ਤਾਈਂ ਛੱਡ ਮੂਲ ਨਹਿ ਜਾਂਦੇ ॥ ਤਾਂਤੇ ਉਹ ਤਾਂ ਚੋਰਾਂ ਤੇ ਭੀ ਸਾ
ਨਾਲਾਇਕ ਭਾਰਾ । ਜਿਸਨੇ ਐਸੇ ਕਠਨ ਸਮਜ ਪਰ ਕੀਤਾ ਚਾਇ
ਕਨਾਰਾ ॥ ੨੦੩ ॥ ਪਰ ਇਸਦਾ ਜੋ ਤਾਤ ਪਰਜ ਹੈ ਤੂੰ ਨਹਿੰ

ਸਮਝਿਆ ਪਜਾਰੇ । ਇਹ ਤਾਂ ਅਪਨੀ ਇੱਕਤ ਕਾਰਨ ਹੱਥ ਪੈਰ
 ਤਿਨ ਮਾਰੇ ॥ ਜਿਸਤੇ ਇਹ ਮਨ ਵਿੱਚ ਵਿਚਾਰੀ ਜਦ ਮੈਂ ਡਰਕੇ
 ਨੱਸਾਂ । ਏਹੋਜੇਹਾ ਪਭਯਾਨਕ ਸਤਗੁਰ ਅੱਗੇ ਵੱਸਾਂ ॥ ੨੦੪ ॥ ਤਦ
 ਇਹਕੰਬਜਾਨਗੇ ਸੁਨਕੇ ਨਹਿ ਕੱਲੇ ਠਹਿਰਾਉਣ । ਮੈਥੋਂ ਭੀ ਨੱਸਨ ਗੇ
 ਅੱਗੇ ਇਕ ਪਲ ਨਹਿ ਟਿਕਾਉਣ । ਵਿੱਚ ਪਹਾੜਾਂ ਸਮਜ ਅਜੇਹੇ
 ਰਹਨਾ ਸੌਖਾ ਨਾਹੀਂ ॥ ਆਖਣਗੇ ਪੰਡਤ ਜੀ ਲਗਦਾ ਛਰ ਮੇਰੇ
 ਮਨ ਮਾਹੀਂ ॥ ੨੦੫ ॥ ਫਿਰ ਮੈਂ ਕਹੂੰ ਸੱਤ ਹੈ ਸਾਰੀ ਦੁਰਗਾ
 ਝਾਲ ਨ ਝੱਲੇ । ਜਿਸ ਨੂੰ ਦੇਖ ਦੇਵਤੇ ਰਾਕਸ ਮੁਖ ਪਰ ਲੈਂਦੇ
 ਪੱਲੇ ॥ ਸੋ ਜੇ ਕਠਨ ਆਪ ਨੂੰ ਦਿੱਸੇ ਤਾਂ ਮੇਰਾ ਕਜਾ ਦੋਸਾ ।
 ਏਹੋ ਹੋਣੀ ਓੜਕ ਨੂੰ ਸੀ ਜੋ ਸੀ ਰੂਬੇ ਭਰੋਸਾ ॥ ੨੦੬ ॥ ਮੈਂ ਤਾਂ
 ਅਪਨੀ ਵਿੱਦਯਾ ਬਲ ਤੇ ਸੀ ਕਾਰਜ ਕਰ ਦੀਆ ॥ ਪਰ ਓੜਕ
 ਨੂੰ ਨਹੀਂ ਆਪਨੈ ਸਾਂਭ ਭਲੀ ਵਿਧ ਲੀਆ । ਵਾਹ ਵਾਹ ਜਗ
 ਮੇਰੀ ਹੋਸੀ ਅਰ ਗੁਰ ਜੀ ਨੂੰ ਹਾਸਾ । ਦੇਖ ਮਦਾਰੀ ਵਾਲਾ ਕਰਕੇ
 ਜਾਉਂ ਖੁਬ ਤੁਮਾਸਾ ॥ ੨੦੭ ॥ ਸੱਗੋਂ ਦੁਸਨੂੰ ਚਾਹੀਦਾ ਸੀ ਪਾਸ
 ਗੁਰੂ ਦੇ ਰਹਿੰਦਾ । ਜੋ ਦੇਵੀ ਨੂੰ ਆਖਨ ਸੁਨਣਾ ਪਾਸ ਬੈਠਕੇ
 ਕਹਿੰਦਾ ॥ ਅਰ ਗੁਰ ਦੇ ਪਰਸੰਗ ਆਪ ਭੀ ਪਿਖ ਲੈਂਦਾ ਜਗ
 ਰਾਣੀ । ਇਹ ਭੀ ਧਾਨਾਂ ਬਦਲੇ ਮਿਲਦਾ ਛੀਲੇ ਤਾਈਂ ਪਾਣੀ ॥
 ੨੦੮ ॥ ਕਿੱਥੇ ਉਸ ਨੂੰ ਧਰਾ ਪਿਆ ਸਾ ਦੁਰਗਾ ਜੀ ਦਾ ਦਰਸਨ
 । ਜਿਸ ਨੂੰ ਸਿੱਧ ਸਾਧ ਮੁਨ੍ਹ ਜੋਗੀ ਦੇਵ ਅਸੁਰ ਭੀ ਭਰਸਨ ॥
 ਪੱਲੋਂ ਹਿੰਗ ਨ ਲਗੀ ਡਰਕਰੀ ਮੁਢਤ ਪਾਰ ਹੋ ਜਾਂਦਾ । ਬਚਿਆ
 ਖੁਚਿਆ ਹੋਰ ਓਸਤੇ ਉਹ ਭੀ ਕੋ ਵਰ ਪਾਂਦਾ ॥ ੨੦੯ ॥ ਅਰ
 ਕਹਿੰਦਾ ਮੈਂ ਉਹ ਹਾਂ ਬ੍ਰਹਮਨ ਜਿਸ ਨੇ ਢੂੰ ਪ੍ਰਗਟਾਈ । ਤਾਂ ਤੇ

ਮੈਨੂੰ ਹੋਰ ਵਖਰਾ ਤੂੰ ਵਰ ਦੇ ਜਾ ਮਾਈ । ਜਿਸ ਪਰ ਹੋਇ ਪ੍ਰਸੰਨ
 ਆਖਦੀ ਮੰਗ ਰਿਟੇ ਜੋ ਆਇਆ । ਤਦ ਕਹਿੰਦਾ ਜੋ ਭੱਦਨ
 ਮੁੰਡਨ ਮੇਰੀ ਛੋਲੀ ਪਾਇਆ ॥ ੨੧੦ ॥ ਜਿੱਥੇ ਤੀਕਰ ਸਿਰ
 ਮੁੰਡਵਾਂਦੇ ਸਭ ਹਿੰਦੂ ਹੇ ਮਾਈ । ਓਥੇ ਸਾਰੇ ਮੇਰੀ ਵੱਲੋਂ ਹੋਵਨ
 ਚੰਗੇ ਨਾਈ ॥ ਸਾਈ ਪੂਜਾ ਮੈਨੂੰ ਆਵੇ ਕਈ ਹਜ਼ਾਰ ਰੁਪਈਆ ।
 ਖਾਕੇ ਤੇਰੀ ਭੇਟਾ ਗਾਵੇ ਟੱਬਰ ਮੇਰਾ ਮਈਆ ॥ ੨੧੧ ॥ ਫਿਰ
 ਉਹ ਜਿਸ ਦੇਵੀ ਦੇ ਦਰਸਨ ਆਪ ਉਜੈਨੋਂ ਆਇਆ । ਇਤਨੇ
 ਕੋਹਾਂ ਪੰਧ ਮਾਰ ਕਰ ਘਤ ਅਰ ਬਾਰ ਤਜਾਇਆ । ਪਲੜੋਂ ਨਕਦਾ
 ਖਰਚ ਕਰਾ ਅਰ ਦਰਸਨ ਉਸਦਾ ਚਾਹੇ । ਫਿਰ ਅਭਾਗ ਨੇ
 ਦਰਸਨ ਵੇਲੇ ਕਿਉਂ ਮੇਲੇ ਖਤਰਾਹੇ ॥ ੨੧੨ ॥ ਤਾਂ ਤੇ ਪੰਡਤ
 ਕਰਮ ਹੀਣ ਸੀ ਜਿਨੇਂ ਨ ਦਰਸਨ ਕੀਤਾ । ਵਗਦੇ ਸਰ ਥੋਂ
 ਪਿਆਸਾ ਨੱਸਾ ਕੁਛ ਭੀ ਲਾਭ ਨ ਲੀਤਾ । ਜਿਸਤੇ ਸਾਬਤ ਹੁੰਦਾ
 ਹੈ ਉਹ ਦਰਸਨ ਨੂੰ ਨਹਿ ਆਇਆ । ਕੇਵਲ ਲੈਣੇ ਆਇਆ
 ਸੀ ਉਹ ਗੁਰ ਜੀ ਕੋਲੋਂ ਮਾਇਆ ॥ ੨੧੩ ॥

ਦੋਹਿਰਾ

ਤਾਂ ਤੇ ਤਿਸ ਨੇ ਏਹੁ ਸੀ ਫੰਧ ਚਲਾਇਆ ਹੋਰ ।
 ਛੱਡ ਗੁਰੂ ਨੂੰ ਓਸ ਜਾ ਨੱਸ ਗਿਆ ਜਿਉਂ ਚੋਰ ॥ ੨੧੪ ॥
 ਬਾਤਾਂ ਆਖ ਡਰਾਉਣੀ ਚਹੇ ਛੁਲਾਇਆ ਚਿੱਤ ।
 ਸੌਰਾ ਹੋਕੇ ਚਾਹੁੰਦਾ ਲੁੱਟਨ ਗੁਰ ਦਾ ਬਿੱਤ ॥ ੨੧੫ ॥

ਚੰਪਈ

ਪਰ ਕਲਗੀਪਰ ਪਰਉਪਕਾਰੀ । ਜਾਨਨ ਹਾਰ ਰਿਦੇ ਦੀ ਸਾਰੀ ॥
 ਭਲਾ ਏਹ ਭਿੱਢਕ ਛਲ ਕਰਕੇ । ਕਦ ਜਾਵੇ ਘਰ ਖੀਸਾ ਭਰਕੇ ।

ਪੁਨ ਗੁਰ ਸੀ ਨੂੰ ਕਿਆ ਡਰ ਦੇਵੇ । ਜੋ ਇੱਕ ਟਕਾ ਦੱਖਨਾ ਲੇਣੇ ।
ਜਿਸਤੇ ਕਹੀ ਗੁਰੂ ਸੁਨ ਪੰਡਤ । ਕਿਉਂ ਹਮਰੇ ਮਨ ਕੋ ਤੂੰ ਖੰਡਤ ॥
ਚਲੇ ਜਾਹੁ ਮੈਂ ਰਹ੍ਯੇ ਇਕੱਲਾ । ਦੇਖ ਲਿਆਂ ਗਾ ਸਾਰਾ ਹੱਲਾ ॥
ਜਿਸਪਰ ਉਸਨੂੰ ਵਿਦਾਕਰਾਇਆ । ਅਪਨਾਆਸਨਉਬੇਲਾਇਆ
ਜਾਨ ਲਈ ਉਸ ਦੀ ਸਭ ਚਾਲ । ਸਾਨੂੰ ਟਾਲੇ ਹਿਕਮਤ ਨਾਲ ॥
ਤੁਂਤੇ ਨਹੀਂ ਅਸੀਂ ਕੁਛ ਇਆਣੇ । ਡਰ ਕਰ ਨੌਮੈਂ ਚਾਇ ਧਗਾਣੇ
ਇਹ ਭੀ ਪੁਰਾ ਕਰ ਦਿਖਲਾਉਂ । ਇਸਨੂੰ ਅੱਛੀ ਤਰ੍ਹਾਂ ਝੁਠਾਊਂ ॥
ਇਹ ਸੀ ਗੱਲ ਏਸ ਵਿੱਚ ਸਾਰੀ । ਜੋ ਤੈਨੂੰ ਮੈਂ ਮੀਤ ਉਚਾਰੀ ॥
ਪੜ੍ਹਕੇ ਅੱਛੀ ਤਰ੍ਹਾਂ ਵਿਚਾਰ । ਆ ਜਾਉ ਤੈਨੂੰ ਅਤਿਬਾਰ ॥
ਹੁਨ ਅੱਗੇ ਤੂੰ ਹੋਰ ਸੁਨਾਉ । ਬਥਦੇ ਦੇਵੀ ਨੂੰ ਪ੍ਰਗਟਾਉ ॥ ੨੧੬ ॥

ਦੁਰਹਾ ਭਗਤ

ਦੇਹਿਰਾ

ਭਾਵੇਂ ਆਖੀ ਕੁੱਝ ਤੂੰ ਪਰ ਫਿਰ ਭੀ ਜਗ ਮਾਤ ।
ਓਜ਼ਕ ਪ੍ਰਗਟ ਹੋਗਈ ਕੀਤੀ ਦਿਨ ਤੇ ਰਾਤ ॥ ੨੧੭ ॥

ਚੈਪਈ

ਜਦ ਸਭ ਛੱਡ ਗੁਰੂ ਨੂੰ ਕੱਲੇ । ਆਇ ਗਏ ਪਰਬਤ ਤੋਂ ਬੱਲੇ ॥
ਨਾ ਪੰਖੀ ਨਾ ਰਿਹਾ ਮਨੁੱਖ । ਖਾਲੀ ਪਰਬਤ ਅਰ ਮੇ ਚੁੱਖ ॥
ਸੈਨ ਸਾਨ ਉਸ ਵੇਲੇ ਹੋਈ । ਚਾਰ ਕੋਸ ਤਕ ਰਿਹਾ ਨਾ ਕੋਈ ॥
ਤਦ ਕਾਲੀ ਨੇ ਕਲਾ ਦਿਖਾਈ । ਕੜ ਕੜ ਕਰਦੀ ਉੱਤ੍ਰ ਆਈ ॥
ਜਿਸਦੀ ਰਚਨਾਂ ਵਾਲੀ ਮਾਇਆ । ਅਰ ਜੋਮੁਖਤੇ ਭਾਖ ਸੁਨਾਇਆ
. ਸੋਸੋਖਾਸਿੰਘਪ੍ਰਗਟਉਚਾਰੀਏਖਤਿਸਕੇਰੀਖਮਸ਼ਾਰੀ । ੨੧੮ ਯਥ:-

ਸਵੈਯਾ

“ਪੈਨ ਪੁੰਚੰਡ ਚਲਿਯੋ ਪ੍ਰਬ ਮੈਂ ਧਰਿ ਘੋਰ ਘਟਾ ਚਹੂੰ ਓਰ
 ਘੁਰਾਈ। ਨੀਰਦ ਸਿੰਘ ਸੁਖਿੰਦ ਗਿਰੋਵਰ ਭੂਮ ਅਕਾਲ ਮਹਾ
 ਬਹ ਰਾਈ। ਮੇਸ ਸੁਰੇਸ ਮਹੇਸ ਪ੍ਰਿਥੀ ਪਤਿ ਕਾਂਪਤ ਹੈ ਮਨ
 ਸੋਕ ਬਢਾਈ। ਯਾ ਬਿਧ ਆਗਾਮ ਕਾਲ ਨਿਹਾਰਕੈ ਚੌਦਹ ਲੋਗ
 ਨਚਾਲ ਜਨਾਈ॥ ੨੯੩ ॥ ਉਰਧ ਕੋ ਜੁਤ ਮੰਡਪਕੇ ਧੁਨ ਕੈ
 ਜਨ ਪੱਥ ਸੁਖੱਥ ਉਡਾਨਿਯੋ। ਕਾਂਪ ਦਿਸਾ ਸੁਦਹਲ ਭਯੋ ਜਗ
 ਜੀਵਨ ਸੰਤ ਪ੍ਰਲੈ ਘਨ ਮਾਨਿਯੋ॥ ਧੀਰਜ ਧਾਮ ਅਰਾਮ ਕ੍ਰਿਪਾ
 ਨਿਧ ਸੋਭਤ ਜਿਯੋ ਮਨ ਸੰਤ ਪਛਾਨਿਯੋ। ਨੀਰਦ ਜਿਯੋ ਧੁਨ
 ਸ੍ਰੀ ਮੁਖ ਕੈ ਨਿਜ ਜੈ ਜਗ ਮਾਤ ਅਭੇਵ ਬਖਾਨਿਯੋ॥ ੨੯੪ ॥
 ਮੁੰਡ ਕੀ ਮਾਲ ਬਮੈਂ ਮੁਖ ਜ੍ਰਾਲ ਬਿਸਾਲ ਕਰਾਲ ਮਹਾਂ ਛਥਿ
 ਛਾਈ। ਛੁਟੇ ਹੈ ਬਾਲ ਬਿਜਾਲ ਲਏ ਕਰ ਸਿਆਮ ਸਰੂਪ ਲਖਯੋ
 ਨਹਿ ਜਾਈ। ਬਾਮ ਕ੍ਰਿਪਾਨ ਮਹਾਨ ਦਿਪੈਬਰ ਜਾਤ ਨ ਸੁਭ
 ਕੀ ਸੈਨ ਖਪਾਈ। ਜੈ ਜਗ ਮਾਤ ਪ੍ਰਤੱਛ ਭਈ ਇਮ ਸ੍ਰੀ ਮੁਖ ਤੇ
 ਬਰ ਦਾਨ ਸੁਨਾਈ॥ ੨੯੫ ॥

ਚੌਪਈ

ਬਰੰ ਬਮ ਮਾਤਾ ਤਬ ਕਹਾ। ਜੋ ਤੁਮ ਬਿਆਪ ਚੀਤ ਮਹ ਰਹਾ।
 ਮਨ ਮਾਨੈਕਮੁਕਤਾਧਰ ਰਾਜਾ। ਹੀਰਾਕੰਟਨ ਬਿੰਦਸਮਾਜਾ॥ ੨੯੬ ॥
 ਯੋਸੁਨ ਗਦ ਗਦ ਭਯੋ ਕ੍ਰਿਪਾਲਾ। ਸ੍ਰੀ ਮੁਖ ਯੋਕਹ ਬਚਨਬਿਸਾਲਾ
 ਮੋਜਾ ਯਹ ਕ੍ਰਿਪਾ ਅਥ ਕੀਜੈ। ਖੜਗ ਪਾਨ ਦਾਹੁਨ ਮੁਹਿ ਦੀਜੈ॥
 ਨਿਸ ਦਿਨ ਬਿਜੈ ਹੋਇ ਜਗ ਮੇਰੀ। ਅਸੁਰ ਮਲੋਛ ਮਾਰਿਕਰਢੇਰੀ
 ਖੜਗਪਾਨਕਹਿਨਿਸਦਿਨਧਯ। ਉਂਤੇਰੇਚਰਿਤ੍ਰੂਰੈਨਦਿਨਗ॥ ਉਂ ੨੯੬

ਸੰਤ ਅਨੰਤ ਸੁ ਅਨਿਕ ਪ੍ਰਕਾਰਾ । ਸੁਖੀ ਬਸੈ ਆਲਮ ਇਹ ਸਾਰਾ ।
 ਚਰਨਨਰਹੇਤਿਹਾਰੇਚਿੱਤਾ । ਗ੍ਰਿਹਿਮਹਿਹੁਇਅਨਗਨਤੈਬਿਤਾ ॥੧੯੮॥
 ਸੱਤ੍ਰੂਨ ਜੀਤ ਹਮੈ ਕੋਈ ਜਾਈ । ਦੇਗ ਤੇਗ ਹੈ ਬਿਜੈ ਬਨਾਈ ॥
 ਪੰਬਮਲੇਛਅਨਕਪ੍ਰਕਾਰਾ । ਪਲਮਹਿੱਤੇਇਸਰਬਹੀਛਾਰਾ ॥੨੧੦॥
 ਏਵ ਸਤ ਕਹਿ ਮਾਤ ਭਵਾਨੀ । ਬਰ ਦੇ ਭਈ ਲੋਪ ਜਗ ਰਾਨੀ ॥
 ਜਹਤਹਸਰਬੇਵਨਮੜਾਰਾ । ਸੁਨਕਰਭਯੋਹਬਦਜੀਕਾਰਾ ॥੨੧੧॥
 ਯੈ ਬਰ ਪਾਇ ਦੇਵ ਅਵਤਾਰੀ । ਅਰਨ ਬਰਨ ਭਯੋ ਬਦਨਸੁਧਾਰੀ ॥
 ਲੈਕ੍ਰਿਪਾਨਸੁਕੰਠਲਗਾਈ ਸੀਸਧਾਰਉਰਸਾਬਮਿਲਾਈ ॥੨੧੨॥

ਦੋਹਿਰਾ

ਵੇਖਯਾ ਪ੍ਰਗਟ ਹੋਗਈ ਮਹਾਂ ਕਾਲਕਾ ਮਾਤ ।
 ਦੇ ਵਰ ਗੁਰ ਕੋ ਤੇਗ ਨਿਜ ਭਈ ਲੋਪ ਕਹਿਬਾਤ ॥੨੧੩॥

ਚੌਪਈ

ਦੇਖ ਗੰਬ ਕਜਾ ਦਸਦਾ ਤੈਨੂੰ । ਤੂੰ ਕਰਦਾ ਸੈਂ ਝੁਠਾ ਮੈਨੂੰ ॥
 ਅਰ ਪੰਡਤ ਨੂੰ ਦੋਸ਼ ਲਗਾਂਦਾ । ਆਖੋਂ ਐਵੇਂ ਧਾਮੋਂ ਖਾਂਦਾ ॥
 ਓੜਕ ਨੂੰ ਪ੍ਰਗਟ ਕਰ ਲਈ । ਜਿਸ ਨੇ ਤੇਗ ਗੁਰੂ ਕੋ ਦਈ ॥
 ਇਹ ਕੁਛ ਬਾਤ ਨਹੀਂ ਹੈ ਛਾਨੀ । ਜਦ ਪ੍ਰਗਟ ਸੀ ਭਈ ਭਵਾਨੀ ॥
 ਤਦ ਪ੍ਰਬਤ ਕੰਬਨ ਬਰ ਥੱਲੇ । ਵਡੀ ਅੰਧੇਰੀ ਭਾਰੀ ਚੱਲੇ ॥
 ਉਡ ਗਏ ਜਿਸਦੇ ਨਾਲ ਪਹਾੜ । ਗੱਜੇ ਬੱਦਲ ਥੋਲੇ ਹਾੜ ॥
 ਚਮਕੇ ਬਿਜਲੀ ਅਧਕ ਡਰਾਵੇ । ਮਚਾ ਭੁਚਾਲ ਜਗਤ ਲੰਘਾਵੇ ॥
 ਉੱਛਲ ਪਏ ਸਮੁੰਦ੍ਰ ਸਾਰੇ । ਛੱਡ ਆਪਨੀ ਬੇਲ ਕਨਾਰੇ ॥
 ਮਾਰੀ ਧਰਤੀ ਪਰ ਜਲ ਛਾਇਆ । ਮਾਨੋਂ ਪ੍ਰਲੋਂਦਾਦਿਨਆਇਆ
 ਔਸੇ ਵੇਲੇ ਪ੍ਰਗਟ ਹੋਈ । ਕਾਲਾ ਰੂਪ ਭਿਆਨਕ ਜੋਈ ॥

ਮੂੰਹ ਤੇ ਲਾਟਾਂ ਨਿਕਲਨ ਐਸੇ । ਤਪੈ ਤੰਦੂਰ ਭਠਾਰੀ ਜੈਸੇ ॥
 ਗਲ ਵਿੱਚ ਸੱਪ ਪਏ ਲਟਕੇਂਦੇ । ਦੇਖਨ ਹਾਰੇ ਨੂੰ ਡਰ ਦਾਂਦੇ ॥
 ਫਿਰ ਮੁੰਡਾਂ ਦੀ ਮਾਲਾ ਪਾਈ । ਵੰਦਾਂ ਵਿੱਚੋਂ ਜੀਭ ਹਲਾਈ ॥
 ਵੈ ਹੱਥਾਂ ਵਿੱਚ ਖੱਪਰ ਧਰਿਆ । ਜੋ ਦੁਸ਼ਮਨ ਦੇ ਲੋਹੂ ਭਰਿਆ ॥
 ਐਸੀ ਸੂਰਤ ਮਾਤ ਦਿਖਾਈ । ਦੇਨ ਲਈ ਵਰ ਗੁਰ ਨੂੰ ਆਈ ॥
 ▶ ਜਿਸ ਨੂੰ ਗੁਰ ਜੀ ਲਿਆ ਰਿਝਾਇ । ਗਈਆਪਨੀਸ਼ਕਤਦਿਖਾਇ॥
 ਪਰ ਉਸ ਵੇਲੇ ਕੋਈ ਹੋਰ । ਨ ਸੀ ਮਨੁਖ ਨ ਪੰਛੀ ਢੋਰ ॥
 ਜਦ ਇਹ ਸਾਰਾ ਕਾਰਨ ਭਿਆ । ਚੌਦਹ ਲੋਗ ਜਕਾਰਾ ਗਿਆ ॥
 ਹੁਣ ਤੂੰ ਦਸ ਰਿਹਾ ਕੀ ਬਾਕੀ । ਅਜੇ ਤੀਕ ਭੀ ਹੈਂ ਤੂੰ ਆਕੀ ॥
 ਤਾਂਤੇ ਛੱਡ ਦੇਹੁ ਹਠ ਯਾਰ । ਕਰ ਦੇਵੀ ਦੇ ਨਾਲ ਪਯਾਰ ॥
 ਜੋ ਗੁਰ ਜੀ ਨੇ ਆਪ ਮਨਾਈ । ਤਾਂ ਤੂੰ ਚੀਜ਼ ਭਲਾ ਕਿਆ ਭਾਈ॥
 ਤਾਂਤੇ ਪੂਜਨ ਉਸ ਦਾ ਕਰ ਲੈ । ਧਨ ਸੋਂ ਧਾਮ ਆਪਨਾ ਭਰ ਲੈ॥
 ਸਾਰਾ ਜਗ ਅਹਮਕ ਹੈ ਕੋਈ ? ਜਿਸ ਨੂੰ ਪੂਜੇ ਸਗਰੀ ਲੋਈ॥
 ਸਾਰਾ ਕਿੱਸਾ ਐਥੇ ਮੁੱਕਾ । ਜਿਸਤੇ ਝਗਰਾ ਤੇਰਾ ਚੁੱਕਾ ॥
 ਹੁਣ ਸੰਕਾ ਤੇਰੀ ਸਭ ਗਈ । ਜਦ ਜ੍ਰਾਲਾ ਪ੍ਰਗਟ ਹੈ ਭਈ ॥
 ਹੋਇ ਗਿਆ ਤੂੰ ਹੈਂ ਸ਼ਰਮੰਦਾ । ਕਰਦਾ ਸੈਂ ਜੋ ਉਮਦੀ ਨਿੰਦਾ ॥
 ਤਾਂਤੇ ਤੂੰ ਭੀ ਉਸੇ ਮਨਾਉ । ਮਨ ਚਿੰਦੇ ਫਲ ਤਿਸਤੇ ਪਾਉ ॥
 ਧੰਨ ਧੰਨ ਸੁਖਾ ਸਿੰਘ ਭਾਈ । ਜਿਸਨੇ ਐਸੀ ਕਥਾ ਬਨਾਈ ॥
 ਬੇ ਸਿਦਕਿਆਂ ਦੇ ਸਿਦਕ ਰਖਾਏ । ਰਚਕੇ ਗ੍ਰੰਥ ਲੋਗ ਸਮਝਾਏ ॥
 ਤਾਂਤੇ ਮੈਂ ਪੂਰੀ ਕਰ ਦੀਨੀ । ਜੋ ਪ੍ਰਤੱਗਯਾ ਤੁਮਸੇ ਕੀਨੀ ॥ ੨੧੦ ॥

ਤੱਤ ਖਾਲਸਾ

ਦੋਹਿਰਾ—ਧੰਨ ਤੁਮਾਰੀ ਬੁੱਧ ਹੈ ਧੰਨ ਸਮਝ ਇਸ ਭਾਇ ॥

ਮਾਲਕ ਜੋ ਇਸ ਅਕਲ ਦਾ ਕਿਉਂਨਾ ਧੱਕੇ ਖਾਇ। ੨੨੧
ਚੌਪਈ

ਕਿਆ ਤੈਂ ਇਸ ਤੇ ਸਮਝੀ ਗੱਲ । ਜਿਸ ਪਰ ਮਾਰ ਲਈਹੈ ਮੱਲ ?
ਪਿਆ ਛੁੱਲਦਾ ਕਰ ਕਰ ਬਾਤਾਂ । ਦੱਸ ਦੱਸ ਕਰਕੇ ਕਰਮਾਤਾਂ ॥
ਵੱਡੇ ਵੱਡੇ ਭੁਚਾਲ ਲਿਆਏ । ਪਰਥਤੁ ਭੀ ਤੁਮ ਚੁੱਕ ਉਡਾਏ ।
ਫੇਰ ਸਮੁੰਦਰ ਚਾਇ ਉਛਾਲੇ । ਭਰ ਗਈ ਧਰਤੀ ਨਦੀਆਂ ਨਾਲੇ ।
ਸਭ ਕੁਛ ਹੈ ਗੱਲੀਂ ਕਰ ਦਿੱਤਾ । ਪਰ ਕੁਛ ਪਤਾ ਏਸ ਦਾ ਲਿੱਤਾ ।
ਉਸ ਵੇਲੇ ਦਾ ਕੋਈ ਪਹਾੜ । ਜੋ ਦੇਵੀ ਨੇ ਧਰਾ ਉਖਾੜ ?
ਦੇਖਜਾ ਹੈ ਤੈਂ ਅੱਖੀਂ ਜਾਕੇ । ਅਰ ਸੋਚਿਆ ਹੈ ਮਨ ਅਜਮਾਕੇ ?
ਫੇਰ ਸਮੁੰਦਰ ਜੋ ਉਛਲਾਏ । ਜੋ ਮਨ ਤਿਨਾਂ ਗਰਾਊਂ ਛੁਬਾਏ ॥
ਹਨ ਉਹ ਕਿਤੇ ਦਿਖਾਈ ਦੇਂਦੇ । ਜਿੱਥੇ ਨਹੀਂ ਮਨੁੱਖ ਬਸੇਂਦੇ ॥
ਫਿਰ ਭੁਚਾਲ ਤਦੋਂ ਜੋ ਆਏ । ਜਿਸ ਤੇ ਚੌਦਾਂ ਲੋਗ ਕੰਬਾਏ ॥
ਕੋਈ ਦੱਸ ਨਸ਼ਾਨੀ ਤਿਸ ਦੀ । ਕਰੀ ਭੁਚਾਲਾਂ ਦੁਰਗਤ ਜਿਸਦੀ ॥
ਜੇ ਨਸ਼ਾਨ ਇਹ ਢੂੰਡੇ ਭਾਈ । ਇੱਕ ਨ ਤੈਨੂੰ ਮਿਲਸੀ ਕਾਈ ॥
ਦੋ ਸੈ ਸਾਲਾਂ ਦੀ ਇਹ ਬਾਤ । ਨਹੀਂ ਸੁੱਗ ਬੀਤੇ ਬਹੁ ਭ੍ਰਾਤ ॥
ਫਿਰ ਕੋਝੋਂ ਨਹੀਂ ਨਸ਼ਾਨੀ ਕੋਈ । ਓਸ ਸਮਯ ਦੀ ਦਿੱਸੇ ਜੋਈ ॥
ਜਦ ਦੇਵੀ ਨੇ ਬਲ ਦਿਖਲਾਏ । ਜੜ੍ਹੁ ਥੋੜ੍ਹੁ ਪੁੱਟ ਪਹਾੜ ਵਗਾਏ ॥
ਕਿਆ ਕੋਈ ਓਹ ਹੈ ਉਸ ਜਾਗਾ । ਪਿਆ ਚਿੱਤ ਜਿਉਥੇਤ ਸੁਹਾਗਾ
ਫੇਰ ਸਮੁੰਦਰ ਜਦ ਉਛਲਾਏ । ਕੇਹੜੇ ਨੱਗਰ ਉਨ੍ਹਾਂ ਛੁਬਾਏ ॥
ਜੇ ਹੈਂ ਤਾਂ ਢੂੰਡ ਚੱਲ ਦਿਖਾਓ । ਏਸੇ ਵੇਲੇ ਦੇਰ ਨ ਲਾਓ ॥
ਇੱਕ ਨਦੀ ਉਛਲੀ ਨਹੀਂ ਮਾਨ । ਲਿਆ ਦਿੰਦੀ ਹੈ ਚੁੱਕ ਤੁਝਾਨ ॥
ਜਿੱਥੇ ਅਪਨਾ ਵਹਿਨ ਵਗਾਏ । ਸਦੀਆਂ ਤੀਕਰ ਨਾਹਿੰ ਮਿਟਾਏ ॥

ਫਿਰ ਜਦ ਸੱਤ ਸਮੁੰਦਰ ਹੱਲੇ । ਉੱਛਲ ਕੇ ਕੰਢਿਆਂ ਤੇ ਚੱਲੇ ।
 ਦੱਸ ਉਨ੍ਹਾਂ ਨੇ ਕੇਹੜਾ ਦੇਸ । ਡੋਬ ਦਿਖਾਇਆ ਜਗਤ ਕਲੋਸ ।
 ਇੱਕ ਨਸ਼ਾਨੀ ਜੇ ਤੂੰ ਦੱਸੋ । ਅਪਨੀ ਆਖੀ ਥੋਂ ਨਹਿੰ ਨੱਸੋ ।
 ਤਾਂ ਮੈਂ ਕਰ ਜਾਵਾਂ ਇਤਥਾਰ । ਦੁਰਗਾ ਪਰ ਜਾਵਾਂ ਬਲਿਹਾਰ ।
 ਪਰ ਜੋ ਸੁਖਾ ਸਿੰਘ ਸੁਨਾਈ । ਸੌ ਸਭ ਮਿਥਜਾ ਧੂਮ ਮਚਾਈ ।
 ਮਨ ਭਾਵਤ ਰਚ ਦਈ ਕਹਾਣੀ । ਪਿਆ ਰਿਜ਼ਕਿਆ ਬੈਠੇ ਪਾਣੀ ।
 ਜੇ ਤੂੰ ਸਿਰ ਦੇ ਵਿੱਚ ਪਿਆਰੇ । ਥੋੜੀ ਜੇਹੀ ਅਕਲ ਵਿਚਾਰੇ ।
 ਤਾਂ ਸਮਝੇ ਗਾ ਸੱਭੋ ਹਾਲ । ਸਮਝਨ ਵਾਲੀ ਬੁੱਧੀ ਨਾਲ ।
 ਦੋ ਸੈ ਸਾਲ ਕੁੱਲ ਹੈ ਹੋਇਆ ਗਿਲ ਕੇ ਦੇਖ ਨ ਕੁਝ ਲਕੋਇਆ ।
 ਜਿਸਤੇ ਅੱਜ ਤੀਕ ਗੁਰ ਕੇਰੇ । ਮਿਲਨ ਨਸ਼ਾਨ ਸਕਲ ਜਗਹੇਰੇ ।
 ਖੜ੍ਹੇ ਮਕਾਨ ਨਜ਼ਰ ਜੋ ਆਉਨ । ਦੇਖ ਸਿੱਖ ਜਿਨ ਸੀਸ ਨਿਵਾਉਨ
 ਜਾਨ ਨਸ਼ਾਨੀ ਜਿਸ ਗੁਰ ਕੇਰੀ । ਦਰਬ ਜਾਤ ਦਿਲ ਹੈ ਬਿਨ ਦੇਰੀ ।
 ਭੁਖਨ ਬਸਤ੍ਰ ਸਸਤ੍ਰ ਚੰਗੇ । ਦੇਖ ਜਿਨਾਂ ਮਤ ਹੈਤ ਉਮੰਗੇ ।
 ਅਜੇ ਤੀਕ ਉਹ ਭੰਗ ਨ ਹੋਏ । ਨਾਂ ਲੁਕਦੇ ਹਨ ਕਿਸੇ ਲੁਕੋਏ ।
 ਵਿੱਚ ਲਾਹੌਰ ਅਜਾਇਬ ਘਰ ਮੈਂ । ਜਾਕੇ ਦੇਖ ਅਗੇਰੇ ਦਰ ਮੈਂ ।
 ਦੋ ਤੋਪਾਂ ਦਾ ਦਰਸ਼ਨ ਹੋਇ । ਲਿਖਜਾ ਦੇਖ ਉਨ੍ਹਾਂ ਪਰ ਜੋਇ ।
 ਹੈ ਯਹ ਗੁਰੂ ਦਸਮ ਦੇਘਰ ਦੀ । ਦਰਸ਼ਨ ਜਾਇਖਲਕ ਤਿਨਕਰਦੀ
 ਐਸੀ ਵਸਤੁਂ ਹੋਰ ਦਿਖਾਉਨ । ਫਿਰ ਪਹਾੜ ਕਿਉਂ ਨਜ਼ਰਨ ਆਉਨ
 ਦੇਖ ਸਰਹੰਦ ਜਾਇਕੇ ਥੋਲੇ । ਸਮਝ ਲਏਂਗਾ ਬਿਨ ਹੀ ਥੋਲੇ ।
 ਓਸ ਸਮੇਂ ਦੀ ਏਹ ਨਸ਼ਾਨੀ । ਅੱਜ ਤੀਕ ਨਾਹੀਂ ਕੁਛ ਛਾਨੀ ।
 ਗੁਰ ਅਰ ਗੁਰ ਦੇ ਸਿੰਘਾਂ ਕੇਰੇ । ਪਏ ਨਸ਼ਾਨ ਅੱਜ ਤਕ ਹੈਰੇ ।
 ਪਰ ਦੁਰਗਾ ਦੀ ਏਡੀ ਭਾਰੀ । ਇੱਕ ਨਿਸ਼ਾਨੀ ਨਹੀਂ ਵਿਚਾਰੀ ।

ਫਿਰ ਜਦ ਚੌਦਾਂ ਭਰਨ ਹਲਾਏ । ਵਡੇ ਵਡੇ ਭੁਚਾਲ ਦੁਆਏ ।
 ਉਸ ਵੇਲੇ ਦਾ ਜੋ ਬਰ ਬੱਲ । ਕਿਆ ਤੈਂ ਸੁਣੀ ਕਿਸੇ ਤੇ ਗੱਲ ।
 ਫਿਰ ਉਹ ਸਮਾਂ ਭਜਾਨਕ ਜੋਈ । ਕਿਸੇ ਤਾਰੀਖ ਵਿੱਚ ਹੈ ਮੋਈ ।
 ਹੋਰ ਗੁਰੂ ਦੇ ਚਰਤ ਅਪਾਰੇ । ਅਰ ਬੰਦੇ ਦੇ ਕਰੇ ਪਵਾਰੇ ।
 ਮੁੱਸਲਮਾਂਨਾਂ ਲਿਖੇ ਬਨਾਈ । ਜੋ ਕੁਛ ਸਿਤਮ ਕਰੇ ਤਿਨ ਭਾਈ ।
 ਪਰ ਦੁਰਗਾ ਦਾ ਭਜਬੂ ਪਾਨਾ । ਕਿਨੇ ਨ ਲਿਖਨਾ ਦੇਖ ਨਦਾਨਾ ।
 ਰਾਮਦੰਦ ਦਾ ਪੁਲ ਬੰਧਵਾਨਾ । ਉਸ ਪਰ ਦੀ ਹੋ ਲੰਕਾ ਜਾਨਾ ।
 ਵਿੱਚ ਰੁਮਾਇਣ ਲਿਖਿਆ ਜੋਈ । ਜਾਕੇ ਦੇਖ ਹੁਮੇਸ਼ਰ ਮੋਈ ।
 ਪਰ ਸੁਖਾਸਿੰਘ ਜੋ ਲਿਖ ਦੀਨਾ । ਉਸਦਾ ਨਾਮ ਨਸ਼ਾਨ ਕਿਤੀ ਨਾ
 ਫਿਰ ਇੱਕ ਉੱਚਾ ਕਹਨ ਗਰਾਉਂ । ਹੋਰ ਸੰਘੋਲ ਓਸਦਾ ਨਾਉਂ ।
 ਲੁਦਿਹਾਨੇ ਦੇ ਜ਼ਿਲ੍ਹੇ ਮਝਾਰਾ । ਸਮਰਾਲਾ ਤਹਸੀਲ ਨਿਹਾਰਾ ।
 ਕਿਸੇ ਸਮੇਂ ਉਹ ਸਾਰਾ ਪਿੰਡ । ਉਲਟ ਗਿਆ ਸਾ ਵਾਂਗੁਰ ਟਿੰਡ ।
 ਨਾਲ ਭੁਚਾਲ ਗਰਕ ਹੋ ਗਿਆ । ਦੇਖ ਜਾਇ ਓਸਾ ਹੀ ਪਿਆ ।
 ਅੱਜ ਤੁਕ ਸਭ ਲੋਗ ਸੁਨਾਉਨਾ । ਇੱਕ ਨਾਰ ਦਾ ਜੁਲਮ ਬਤਾਉਨ
 ਜੋ ਮੈਕਨ ਦੇ ਪੁੜ੍ਹਾਂ ਨਾਲ । ਕੀਤਾ ਸਾ ਉਸ ਨਾਰ ਛਨਾਲ ।
 ਆਖਨ ਦੇਖ ਕੰਬ ਧਰ ਗਈ । ਨਿੱਘਰ ਸਾਰੀ ਨਗਰੀ ਗਈ ।
 ਜੇ ਕੋਈ ਦੁਰ ਸੀਮ ਸੁਨਾਵੇ । ਕਹੇ ਸੰਘੋਲ ਹਾਈ ਤੁਹ ਆਵੇ ।
 ਦੇਖ ਅੱਜ ਤਕ ਜਾਨਨ ਸਾਰੇ । ਕਰਨ ਯਾਦ ਉਸ ਨਰ ਅਰ ਨਾਰੇ ।
 ਪਰ ਉਹ ਪਰਬਤ ਨਜ਼ਰ ਨ ਆਏ । ਜੋ ਦੇਵੀ ਸੇ ਤਦੋਂ ਉਡਾਏ ।
 ਹੋਰ ਸਮੁੰਦ੍ਰ ਉੱਛਲ ਜਾਨ । ਐਸਾ ਆਵੈ ਵਡਾ ਤੁਪਾਨ ।
 ਫਿਰ ਉਸਦਾ ਕੋ ਪਤਾ ਨ ਦੱਸੇ । ਸੱਗੋਂ ਸੁਨਕੇ ਖਿੜ ਖਿੜ ਹੋਸੇ ।
 ਕਿਉਂਤੈਂਸੱਚਾਇਸਨ੍ਹੂ ਮੰਨਗਾ । ਠੀਕਅਕਲਦਾ ਭਾਂਡਾਭੰਨਯਾ ੨੨੨

ਵੇਹਿਰਾ

ਹੇਠਾਂ ਬੈਠੋ ਬਿੱਪਰ ਨੂੰ ਲੱਗੀ ਖਥਰ ਨ ਕੋਇ ।

ਅਰ ਸਿੱਖਾਂ ਨੂੰ ਸੁੱਧ ਨਾਂ ਕੀ ਕੁਛ ਉਪਰ ਹੋਇ ॥ ੨੨੩ ॥
ਕੰਬੇ ਚੌਦਾਂ ਲੋਗ ਜਦ ਨਾਲ ਭੂਚਾਲਾਂ ਖੂਬ ।

ਪਤਾ ਨ ਲੱਗਾ ਪਾਸ ਦਿਆਂ ਹੈ ਇਹ ਬਡਾ ਅਜੂਬ ॥ ੨੨੪ ॥
ਦਵੈਯਾ

ਜਦ ਸਤਿਗੁਰ ਜੀ ਪਰਬਤ ਉੱਤੋਂ ਹੇਠਾਂ ਉੱਤ੍ਰ ਆਏ । ਤਦ
ਉਸ ਬਿੱਪਰ ਗੁਰ ਜੀ ਪਾਸੋਂ ਪੁੱਛੇ ਭੇਦ ਸਵਾਏ ॥ ਜੇ ਇਹ ਗੱਲ
ਹੋਵੇਂਦੀ ਸੱਚੀ ਤਾਂ ਸਭ ਤਰਕੇ ਕਹਿੰਦੇ । ਇਸ ਜਾਗਾ ਪਰ ਪਰਬਤ
ਉਡਦੇ ਅਸੀਂ ਨ ਏਥੇ ਰਹਿੰਦੇ ॥ ੨੨੫ ॥ ਮਾਨੂੰ ਝਾਂਜੇ ਮਾਰ
ਮੁਕਾਇਆ ਫਿਰ ਭੂਚਾਲ ਸਤਾਂਦੇ । ਜਿਸਤੇ ਗੁਰ ਜੀ ਅਸੀਂ
ਦੁਖੀ ਹੋ ਐਥੋਂ ਘਰ ਨੂੰ ਜਾਂਦੇ । ਸੱਗੋਂ ਉਹ ਤਾਂ ਗੁਰ ਨੂੰ ਪੁੱਛਨ
ਹੋ ਪ੍ਰਭ ਜੀ ਕੀ ਹੋਇਆ । ਜਿਸ ਨੂੰ ਸੁਨਕੇ ਮੰਨ ਲਿਆ ਜੋ ਸ੍ਰੀ
ਮੁਖ ਆਪ ਬਗੋਇਆ ॥ ੨੨੬ ॥ ਕੰਈ ਸਿੰਘ ਅਨੰਦਪੁਰੀ ਦਾ
ਮੂਲ ਨ ਪਤਾ ਬਤਾਏ । ਇਸ ਜਾਗਾਤੇ ਪਰਬਤ ਮੇਂ ਤਦ ਕਾਲੀ
ਚੌਕ ਉਡਾਏ । ਫਿਰ ਭੂਚਾਲ ਨ ਦੱਸੇ ਕੋਈ ਨਾਂ ਭੱਖੜ ਨਾਸ਼ੰਜਾ ॥
ਈਹੋ ਜੇਹਾ ਸਮਾਂ ਡਿਆਨਕ ਸੀ ਸਭਨਾਂ ਨੂੰ ਸਾਂਝਾ ॥ ੨੨੭ ॥
ਜੇ ਕੁਛ ਓਸ ਸਮਜ ਵਿੱਚ ਹੁਦਾ ਏਡਾ ਭਾਰੀ ਮਾਕਾ । ਵਿੱਚ
ਤੁਢਾਨ ਮੂਲਕ ਦੇ ਲਿਆਕੇ ਦੁਰਗਾ ਦਿੱਤਾ ਝਾਕਾ ॥ ਤਾਂ ਇਹ
ਜਗ੍ਹਾ ੨ ਪਰ ਤੁਰਦੀ ਚਾਇ ਹਕੀਕਤ ਮਾਰੀ । ਜਿਸਤੇ ਏਹੋ ਜੇਹੀ
ਨਾ ਸੀ ਹੋਰ ਬਾਤ ਤਦ ਭਾਰੀ ॥ ੨੨੮ ॥ ਫਿਰ ਜੋ ਕਾਲਾ ਰੰਗ
ਓਸਦਾ ਗਲ ਮਹਿ ਸਿਰ ਲਟਕਾਏ । ਹਥਾਂ ਦੇ ਵਿੱਚ ਖੱਪਰ

ਲੀਤਾ ਫੇਰ ਨਾਗ ਲਪਟਾਏ ॥ ਮੂੰਹ ਦੇ ਵਿੱਚੋਂ ਅੱਗ ਨਿਕਾਲੇ
 ਅੱਖੀਂ ਕੱਢ ਡਰਾਵੇ ॥ ਕਿਆ ਇਹ ਸੋਭਾ ਦੇਂਦੀ ਸੀ ਜੋ ਐਸੀ
 ਬਣਕੇ ਆਵੇ ॥ ੨੨੯ ॥ ਇਹ ਤਾਂ ਘੋਰੀ ਲੋਗ ਨੀਚ ਜੋ ਖੱਪਰ
 ਦੇ ਵਿੱਚ ਖਾਂਦੇ । ਜਿਨ ਕੋ ਦੇਖ ਪਵਿੱਤ੍ਰ ਮਾਨਸ ਪਰੇਪਰੇ ਦੁਰਕਾਂਦੇ ॥
 ਫਿਰ ਜੋ ਦੰਦ ਕੱਢਕੇ ਆਈ ਵਾਂਗ ਹੜੱਪੋ ਢਾਇਨ । ਸੀ ॥
 ਦੇਵੀ ਉਹ ਦਿੱਵ ਰੂਪ ਕੈ ਮਾਨਸ ਭੁੱਖ ਕਸਾਇਨ ॥ ੨੩੦ ॥
 ਮੱਧਾਂ ਬਿਨਾਂ ਨ ਸੀ ਉਹ ਸੁਹੰਦੀ ਕਿਆ ਸੀ ਓਹ ਸੁਪੈਲੀ । ਜਿਸਤੇ
 ਕਾਲ ਕਲੂਤ੍ਰੂ ਜੇਹੀ ਆਈ ਮੈਲ ਕੁਚੈਲੀ ॥ ੨੩੧ ॥ ਭੈਜੇ ਤੇ
 ਭੈਜਾ ਭੀ ਭਾਈ ਜਦ ਮਿਲਨੇ ਨੂੰ ਜਾਂਦਾ । ਤਦ ਉਹ ਜਿੱਥੋਂ ਤੀਕਰ
 ਹੀਦਾ ਅੱਛਾ ਵੇਸ ਬਨਾਂਦਾ । ਪਰ ਓਹ ਠੁਠੇ ਅਤੇ ਪਿਆਲੇ ਲੈਕੇ
 ਨੌਮੀ ਆਈ । ਕਿਆ ਉਸਨੂੰ ਸੀ ਓਥੇ ਗੁਰਨੇ ਖਿਰਜੀ ਚਾਇ
 ਪਕਾਈ । ਜਗ ਦੀ ਨਾਰਾਂ ਵੱਡੀ ਗੁਵਾਰਾਂ ਭਾਵੇਂ ਦੁੱਖ ਸਹਾਰਨ ।
 ਪਰ ਉਹ ਜਾਇ ਕਿਸੇ ਦੇ ਸਨਮੁਖ ਐਸਾ ਰੂਪ ਨ ਧਾਰਨ ॥
 ੨੩੨ ॥ ਇਹ ਈਸੂਰ ਦੀ ਨਾਰ ਵਿਚਾਰੀ ਜੋ ਸਭਨਾਂ ਦੀ ਅੰਮ੍ਰਿਤ
 ਕਿਉਂ ਗੁਰ ਜੀ ਦੇ ਸਨਮੁਖ ਦੱਸਿਆ ਅਪਨਾ ਰੂਪ ਨਿਕੰਮਾਂ ॥
 ਤਾਂਤੇ ਏਹ ਬਨਾਵਟ ਭਾਈ ਮੁਰਖ ਲੋਗਾਂ ਗਾਈ । ਜਿਸਨੂੰ
 ਝੁਲਕੇ ਸੁਖਾ ਹਰਿ ਨੇ ਚੌਗੁਨ ਚੁੱਕ ਬਨਾਈ ॥ ੨੩੩ ॥
 ਫਿਰ ਤਿਨ ਪ੍ਰਗਟ ਹੋਕੇ ਪੁੱਛਿਆ ਗੁਰ ਜੀ ਤੇ ਕੀ ਮੰਗੇ ।
 ਕਿਆ ਉਹ ਅੰਤ੍ਰਜਾਮੀ ਨਾਸੀ ਕਹਿੰਦੀ ਆਪ ਨਮੰਗੇ ॥ ਮੈਂ ਤੁਮਰੇ
 ਮਨ ਦੀ ਸਭ ਜਾਣਾਂ ਪੰਥ ਬਨਾਓ ਜਾਕੇ । ਕਿਉਂ ਨਾ ਉਸ ਨੇ ਭੇਦ
 ਪਛਾਣਿਆ ਸੱਗੋਂ ਪੁੱਛਿਆ ਆਕੇ ॥ ੨੩੪ ॥ ਸ੍ਰੀ ਮੁਖ ਤੇ
 ਸ੍ਰੀ ਸਤਗੁਰ ਜੀ ਨੇ ਇੱਕ ਨ ਵਾਕ ਉਚਾਰਾ । ਮਨ ਦਾ ਗੰਢ ਤੁਖ

ਗੁਰ ਮਗਰੋਂ ਕੀਤਾ ਲੋਕਾਂ ਸਾਰਾਂ । ਇੱਕ ਸਦੀ ਦੇ ਮਗਰੋਂ ਆਕੇ
ਏਹੁ ਕਹਾਣੀ ਜੋਈ । ਸੁਨਕੇ ਸੁਖਾ ਸਿੰਘ ਬਨਾਈ ਜਿਤਨੀ ਉਸ
ਥੋਂ ਹੋਈ ॥ ੨੩੫ ॥ ਫਿਰ ਜੋ ਆਖੀ ਗੁਰ ਨੇ ਮੰਗਿਆ ਉਸ ਥੋਂ
ਧਨ ਅਨਮਿੱਤਾ । ਜਿਸ ਪਰ ਵਰ ਦੇ ਓਸ ਸਮਜ ਸੀ ਸੋਈ ਤਿਸ
ਨੇ ਦਿੱਤਾ ॥ ਇਸ ਨੂੰ ਭੀ ਸੁਣ ਹਾਸੀ ਆਵੇ ਕਿਆ ਹੈ ਖੇਲ
ਬਨਾਈ । ਨੌ ਨਿਧ ਦੇਣੇ ਵਾਲੀ ਮਾਈ ਖੱਪਰ ਲੈਕੇ ਆਈ ।
੨੩੬ ॥ ਆਪ ਮੰਗ ਕੇ ਲੋਹੁ ਪੀਂਦੀ ਕੱਚੇ ਝੋਟੇ ਖਾਵੇ । ਨੂੰਣ
ਮਿਚ ਅਰ ਹੋਰ ਮਸਾਲਾ ਜਿਸਨੂੰ ਹੱਥ ਨ ਆਵੇ ॥ ਕਾਂਸੀ ਅਰ
ਪਿੱਤਲ ਦਾ ਛੰਨਾ ਜਿਸਨੂੰ ਜੁੜੇ ਨ ਕੋਈ । ਦੁਸਰਿਆਂ ਨੂੰ ਦਾਤੀ
ਸੀ ਉਹ ਨੋਨਿਧ ਦੀ ਦਾ ਹੋਈ ॥ ੨੩੭ ॥

ਦੋਹਿਰਾ

ਬਾਤਾਂ ਏਹੁ ਬਤ੍ਤੀਗੜਾ ਚੁੱਕ ਬਨਾਇਆ ਜੋਈ ।
ਸੋ ਅਗਜਾਨੀ ਜਨਾਂ ਨੇ ਗੁਰ ਨੂੰ ਲੇਪ ਨ ਕੋਇ ॥ ੨੩੮ ॥
ਤਾਂ ਤੇ ਮਨ ਮਹਿ ਸਮਝ ਤੂੰ ਹੈ ਇਹ ਸੱਭ ਤੁਢਾਨ ।
ਜੋ ਲੋਗਾਂ ਨੇ ਗੁੰਦਿਆ ਮੰਨ ਗਏ ਅਣਜਾਨ ॥ ੨੩੯ ॥
ਕਲਗੀਧਰ ਜਗ ਦੁਖ ਹਰ ਕਰਾ ਪਖਡਨ ਨਾਸ ।
ਤਿਨ ਸੇ ਐਸੇ ਕੰਮ ਦੀ ਮੁਲ ਨ ਕੀਜੇ ਆਸ ॥ ੨੪੦ ॥
ਬਿਨ ਅਕਾਲ ਤੇ ਦੁਸਰਾ ਨਹਿ ਮਾਨਤ ਗੁਰ ਦੇਵ ।
ਫਿਰ ਕਿਸ ਦੇਵੀ ਦੇਵ ਦੀ ਕਰਤ ਭਲਾ ਉਹ ਸੇਵ ॥ ੨੪੧ ॥

ਭਾਵ— ਸਭ ਤੇ ਪਹਿਲਾਂ ਗੁਰਬਲਾਸ ਭਾਈ ਸੁਖਾ ਸਿੰਘ
ਦਾ ਹੀ ਹੈ ਅਰ ਇਹ ਦੇਵੀ ਵਾਲਾ ਕਿੱਸਾ ਭੀ ਪਹਿਲੇ ਓਸੇ ਨੇ ਹੈ

ਬਣਾ ਕੇ ਲਿਖਾ ਹੈ, ਜਿਸਦੇ ਲਿਖਨੇ ਵਿੱਚ ਉਸਦਾ ਇਹ ਤਾਤਪ੍ਰਸ਼ਸ਼ਾ ਕਿ ਜਦ ਇਹ ਸਾਬਤ ਕੀਤਾ ਜਾਏ ਗਾ ਕਿ ਗੁਰੂ ਜੀ ਨੇ ਕਲ-
ਯੁਗ ਦੇ ਸਮਝ ਵਿੱਚ ਜਦ ਕਿਸੇ ਦੀ ਸਮਰੱਥਾ ਨਹੀਂ ਸੀ ਤਦ
ਵੇਖੀ ਪ੍ਰਗਟ ਕਰ ਲੀਤੀ ਇਸ ਵਾਸਤੇ ਲੋਗ ਗੁਰੂ ਜੀ ਨੂੰ ਕਰਾ-
ਮਾਡੀ ਸਮਝਨ ਗੇ ਜਿਸਤੇ ਉਸਨੇ ਜੋ ੨ ਅਪਨੇ ਖਿਆਲ ਵਿੱਚ
ਆਇਆ ਸੋਈ ਵਧਾ ਵਧਾ ਕੇ ਲਿਖ ਦਿੱਤਾ ॥

ਪਰੰਤੁ ਇਹ ਗੁਰਬਲਾਸ ਗੁਰੂ ਜੀ ਦੇ ਜੋਤੀ ਜੋਤ ਸਮਾਉਣ
ਥੋੜ੍ਹੇ ਇੱਕ ਸੌ ਮਾਲ ਮਗਰੋਂ ਬਨਿਆਂ ਹੈ, ਇਸ ਤੇ ਦੇਖ ਸਕੀਦਾ ਹੈ
ਕਿ ਭਾਈ ਸੁਖਾ ਮਿੰਘ ਨੇ ਇਹ ਕਿੱਸਾ ਨਾ ਅਪਨੀ ਅੱਖੀਂ ਦੇਖਿਆ
ਅਰ ਨਾ ਉਸ ਸਮਝ ਦੇ ਕਿਸੇ ਪੁਰਖ ਤੇ ਹੀ ਪੂਰਾ ੨ ਹਾਲ ਸੁਨਿਆਂ
ਇਸੇ ਤਰ੍ਹਾਂ ਨਾ ਕਿਸੇ ਪੁਸਤਕ ਵਿੱਚੋਂ ਹੀ ਉਸਨੇ ਨਕਲ ਕੀਤਾ
ਕਿੰਤੁ ਇਹ ਸਾਰਾ ਅਗਿਆਨੀ ਆਦਮੀਆਂ ਦੇ ਕਥਨ ਅਤੇ
ਅਪਨੇ ਮਨ ਦੇ ਖਿਆਲ ਦਾ ਹੀ ਪ੍ਰਤਿਪ ਸਾ, ਇਸ ਵਾਸਤੇ ਇਹ
ਕੋਈ ਸੂਧਾ ਦੇ ਯੋਗ ਨਹੀਂ ਹੈ, ਕਿੰਤੁ ਸੂਧਾ ਦੇ ਯੋਗ ਓਹੋ ਹੋਸਕਦਾ
ਹੈ ਜੋ ਬਾਣੀ ਵਿੱਚ ਗੁਰੂ ਜੀ ਦਾ ਸਿਧਾਂਤ ਹੈ ॥

ਸੁਰਜ ਪ੍ਰਕਾਸ਼ ਦਾ ਸੰਖੇਪ

ਸਵੈਯਾ

ਅਥ ਉਘ ਧਤਾ ਪਰ ਫੈਲ ਗਏ ਦੁਖ ਪਾਇ ਰਹੇ ਜਗ ਜੀਵ
 ਅਪਾਰਾ । ਚਵਰਗੱਤ ਬਿਪੱਤ ਕੁਮੱਤ ਮਹਾਂ ਹਤ ਨੀਤ ਅਨੀਤ ਵਿਖੇ
 ਮਨ ਡਾਰਾ ॥ ਤਜ ਏਕ ਅਕਾਲ ਅਰਾਧਨ ਕੇ ਮਟਗੋਰ ਮੜੀਜਗ
 ਪੂਜਤ ਸਾਰਾ । ਇਨ ਦੇਖਨ ਮੂਲ ਉਪਾਰਨ ਕੇ ਕਲਗੀਧਰ ਨੇ
 ਕਲ ਮੈਂ ਤੁਨ ਧਾਰਾ ॥ ੧ ॥ ਜਬ ਆਇਸ ਆਪ ਅਕਾਲ ਵਈ
 ਕਹਕੇ ਸਿੱਖ ਜੋ ਜਗ ਕੇ ਸੁਖਦਾਈ । ਕਰ ਕਾਰਜ ਜਾ ਧਰ ਪ੍ਰਤ
 ਅਥੈ ਹਤ ਦੁਦ ਸਥੈ ਇਮ ਆਇਸ ਗਾਈ ॥ ਸਜ ਪੰਥ ਕੁਰੰਥਨ
 ਮਾਤ ਕਰੋ ਫਲ ਹੈ ਤਬ ਪੁੰਨ ਵੇਲ ਸਵਾਈ । ਵਹੁ ਬਾਤ ਕਰੋ
 ਮਮ ਆਇਸ ਤੇ ਜਗ ਜੋ ਨਹਿ ਅੰਰਨ ਤੇ ਬਨ ਆਈ ॥ ੨ ॥
 ਵਹੁ ਆਇਸ ਮਾਨ ਪ੍ਰਭੂ ਪ੍ਰਭੂ ਕੀ ਧਰ ਆਇ ਕਰੋ ਬਹੁ ਭਾਂਤ
 ਅਖਾਰੇ । ਕਰ ਮੈਂ ਧਨ ਧਾਰ ਕਠੋਰ ਮਹਾਂ ਰਣ ਮੈਂ ਦੁਰ ਜਾਨਕੇ
 ਬਦਾਰੇ ॥ ਪੁਨ ਵਾਇਕ ਸਾਇਕ ਸੰਗ ਸਭੀ ਮੜੀ ਮੜੀ ਜੋਇ ਪਰੰਡ
 ਅਮੰਡ ਨਿਵਾਰੇ । ਬਿਨ ਏਕ ਅਕਾਲ ਨ ਅੰਰ ਲਖਾ ਪੁਨ ਪੁਰਨ
 ਵਾਕ ਕਰੇ ਤਬ ਸਾਰੇ ॥ ੩ ॥

ਦੋਹਿਰਾ

ਐਸੇ ਪੁਰਨ ਪੁਰਖ ਮਹਿ ਨਰ ਅਗਜਾਨੀ ਜੋਇ ॥
 ਦੇਵੀ ਆਇਕ ਪੁਜਨਾ ਦੇਖ ਲਗਾਵਤ ਸੋਇ ॥ ੪ ॥

ਚੌਪਈ

ਸੁਖਾ ਸਿੰਘ ਚਰਿਤ ਗੁਰ ਕੇਰੇ । ਜੋ ਗੁਰ ਗ੍ਰੰਥ ਮਾਂਹਿ ਸੇ ਹੋਰੇ ।
 ਸੋ ਸਭ ਕਹੇ ਬੁਧਿ ਅਨੁਸਾਰਾ । ਨਿਯੁਨ ਅਧਕ ਕਰਕੇ ਵਿਸਥਾਰਾ॥
 ਪਰ ਦੇਵੀ ਦੀ ਗਾਬਾ ਸਾਰੀ । ਨਹੀਂ ਗ੍ਰੰਥ ਜੂ ਮਾਂਹਿ ਨਿਹਾਰੀ ॥
 ਯਹ ਪਾਮਰ ਜਨਤੇ ਸੁਨ ਲੀਨੀ । ਐਸੇ ਦੇਵੀ ਪ੍ਰਗਟ ਕੀਨੀ ॥
 ਉਸ ਰਾਈ ਕਾ ਕਰਾ ਪਹਾੜ । ਏਕ ਚੌਰ ਸੇ ਬਨ ਗਈ ਧਾੜ ॥
 ਲਿਖਨਾ ਦੇਖ ਗ੍ਰੰਥ ਤਿਸ ਮਾਹੀਂ । ਕਹਤ ਲੋਗ ਮਿਥਜ਼ਾ ਕੁਛਨਾਹੀਂ ॥
 ਪਰਗੁਰਮਤਨਹਿੰਮੁੜਕਰਦੇਖਾ । ਜਿਸਕਰਇਸਮਹਿੰਪਿਆਭੁਲੇਖਾ॥
 ਜਿਸਤੇ ਲੋਗ ਸਕਲ ਮੁਖ ਗਾਵਤ । ਕਵਿਕੋਝੂਠਮੌਲਬਹੁਪਾਵਤ ।
 ਤਾਂਤੇ ਸੱਤ ਕਰੋ ਪਰਤੀਤ । ਗੁਰ ਕੀਨੀ ਨਹਿ ਕੋਇ ਅਨੀਤ ॥
 ਧੋਲ ਕਲਪਨਾ ਹੈ ਇਹ ਸਾਰੀ । ਜੋ ਸੁਖਾ ਮ੍ਰਿਗਿੰਦ ਉਚਾਰੀ ॥ ੫ ॥

ਦੁਰਗਾ ਭਰਾਤ

ਦੋਹਿਰਾ

ਭਾਵੇਂ ਦੁਰਗਾ ਪੁਜਨਾ ਝੂਠਾ ਕਿਹਾ ਬਨਾਇ ॥
 ਜਿਸਤੇ ਸੁਖਾਸਿੰਘ ਪਰ ਵਿੱਤਾ ਦੋਸ ਲਗਾਇ ॥ ੬ ॥

ਚੌਪਈ

ਲੇ ਸੁਖਾ ਸਿੰਘ ਵਿਚਾਰੇ । ਨਹੀਂ ਕਹੇ ਗੁਰ ਚਰਤ ਅਪਾਰੇ ॥
 ਹੋਰ ਕਵੀ ਜੋ ਗੁਰ ਘਰ ਦਾਸ । ਸੀ ਵਿਦਿਆ ਬੁਧਿ ਜਿਨ ਪਾਸ ॥
 ਜਿਨ ਭੀ ਇਹ ਦੁਰਗਾ ਕੀ ਕਬਾ । ਕਹੀ ਭਈ ਥੀ ਤਿਸ ਜਾ ਜਬਾ ॥
 ਜਿਸਪਰ ਸਰਥਾ ਕਰਨੀ ਬਨਹੈ । ਨਹੀਂ ਕਵੀ ਵਹੁ ਮਿਥਜ਼ਾਭਨਹੈ ।
 ਵੇਖੇ ਜਾ ਸੂਰਜ ਪ੍ਰਕਾਸਾ । ਜਿਸ ਦੇ ਗੰਦਸ ਥਾਰਾਂ ਰਾਸ ॥

ਦਸੋਂ ਗੁਰਨ ਕੀ ਕਥਾ ਰਸੀਲੀ । ਵਰਨੀ ਕਵਿ ਨੈ ਅਧਕ ਰੰਗੀਲੀ ॥
 ਸੰਤੇਖਸਿੰਘ ਗਿਆਨੀ ਵਡ ਭਾਗੀ । ਗੁਰ ਪਗਪ੍ਰੀਤ ਜਾਹਿਕੀਲਾਗੀ ॥
 ਜਿਨ ਸੂਰਜ ਪ੍ਰਕਾਸ਼ ਬਨਾਇਆ । ਮਹਾਂਭਾਰਤ ਸਿੱਖਾਂਦਾ ਗਾਇਆ
 ਹੈ ਪਰਮਾਣੁਕ ਪੰਥ ਮਸ਼ਾਰੀ । ਸਭ ਮਾਨਤ ਤਾਂਕੇ ਅਧਕਾਰੀ ॥
 ▶ ਤਿਸ ਮਹਿ ਦੇਵੀ ਕਾ ਪ੍ਰਸੰਗ । ਕਿਹਿਆ ਕਵੀ ਨੇ ਸਾਥ ਉਮੰਗ ॥
 ਜਿਸਕੇ ਪੜ੍ਹੁ ਕਰ ਮਨ ਰੁਚ ਆਵੇ । ਪ੍ਰਮ ਪ੍ਰੇਮ ਦੁਰਗਾ ਮਹਿਲਾਵੇ ॥
 ਜੇ ਸੁਖਾ ਸਿੰਘ ਕਰਦਾ ਭੁੱਲ । ਅਰ ਨਿਸਚਾ ਜਾਂਦਾ ਉਸ ਭੁੱਲ ॥
 ਤਾਂ ਇਹ ਕਿਉਂ ਕਰਦਾ ਉਹ ਬਾਤ । ਜੇ ਗੁਰਜੀ ਹਿਤਨਹੀਂ ਸੁਹਾਤ ।
 ਤਾਂਤੇ ਭੁਮਰੀ ਬਾਤ ਪਿਆਰੇ । ਨਹਿ ਆਵਤ ਮਨ ਮਾਹਿ ਹਮਾਰੇ ॥
 ਜਾਂ ਤੇ ਪੂਜ ਕਰੀ ਗੁਰ ਦੇਵਾ । ਲੀਨਾ ਵਰ ਕਰਕੇ ਤਿਸ ਸੇਵਾ ॥੨॥
 ਦੋਹਿਰਾ

ਤਜ ਸੂਰਜ ਪ੍ਰਕਾਸ਼ ਨੂੰ ਤੇਰੀ ਮੰਨੇ ਬਾਤ ।

ਪਾਨਾਂ ਬੀਜਾ ਸੁੱਟਕੇ ਪੱਤੇ ਚੌਬੇ ਆਕ ॥ ੯ ॥

ਜੇਦ ਮੰਨੇ ਇਸ ਗ੍ਰੰਥ ਨੂੰ ਸਾਰਾ ਗੁਰ ਦਾ ਪੰਥ ।

ਫਿਰ ਤੇਰੇ ਇਸ ਕਥਨ ਦੀ ਕੌਣ ਲਏਗਾ ਸੰਥ ॥ ੧੦ ॥

ਤੱਤ ਖਾਲਸਾ

ਦੋਹਿਰਾ

ਜੈਸਾ ਸੁਖਾ ਸਿੰਘ ਦਾ ਤੈਂ ਸੁਨਿਆ ਹੈ ਹਾਲ ।

ਏਹੋ ਹੱਤਿ ਸੰਤੇਖ ਦਾ ਮਨ ਦੇ ਅੰਦੂ ਭਾਲ ॥ ੧੦ ॥

ਦਵੈਯਾ

ਇਹ ਸੰਤੇਖ ਸਿੰਘ ਅਸਮਾਨੋਂ ਨਾ ਸੀ ਗਿਰਿਆ ਭਾਈ । ਅਰ

ਨਾ ਦੇਵੀ ਪਾਸ ਏਸ ਦੇ ਵੱਸਨ ਨੂੰ ਸੀ ਆਈ । ਓਸੇ ਸੁੱਖਾ ਮਿੰਘ
 ਕਵਿ ਦੀ ਬਾਤ ਏਸ ਸੁਨ ਲੀਤੀ । ਫਿਰ ਅਪਨੇ ਉਨ ਵਿੱਚ
 ਗ੍ਰੰਥ ਦੇ ਜਾਕੇ ਚੌਗਨ ਕੀਤੀ ॥ ੧੧ ॥ ਥੋੜਾ ਹੀ ਚਿਰ ਹੋਇਆ
 ਇਸ ਨੂੰ ਕੈਂਬਲ ਦੇ ਵਿੱਚ ਰਹਿਕੇ । ਇਹ ਸੂਰਜ ਪ੍ਰਕਾਸ਼ ਬਨਾ
 ਇਆ ਇੱਕ ਮੰਦ੍ਰ ਵਿੱਚ ਬਹਕੇ । ਸੀ ਉਹ ਚਤੁਰ ਕਵੀ ਵੱਡ
 ਚੰਗਾ ਛੰਦ ਰਚਨ ਦਾ ਢੰਗੀ । ਪਰ ਗੁਰਮਤ ਦੇ ਵੱਲ ਓਸ ਨੇ
 ਲਾਈ ਬਿਰਤ ਨ ਚੰਗੀ ॥ ੧੨ ॥ ਬਾਨੇਸ਼ਰ ਪਤਿ ਭੁਪ
 ਓਸਦਾ ਬਹੁਤਾ ਆਦਰ ਕੀਨਾ । ਜੇ ਜੋ ਗ੍ਰੰਥ ਓਸਨੇ ਮੰਗਾ ਸੋਈ
 ਲਿਆ ਕਰ ਦੀਨਾ ॥ ਕਈ ਲਿਖਾਰੀ ਪਾਸ ਓਸਦੇ ਰਹਨ ਹਮੇਸ਼ਾਂ
 ਚੰਗੀ । ਅਰ ਪਾਠਕ ਭੀ ਮਿਲ ਗਏ ਉਸਨੂੰ ਜਿਤਨੇ ਸੇ ਮੁਖ ਮੰਗੇ
 ॥ ੧੩ ॥ ਪਟਿਆਲਾ ਨਾਭਾ ਜੀਂਦ ਪਤਿ ਤਿਸਕੇ ਧਨ
 ਵੱਡ ਦੀਆ । ਜਿਸਸੁਖ ਮਹਿ ਚਿਨ ਨਿਸਚਲ ਹੋਕਰ ਇਹਪੁਸਤਕ
 ਰਚ ਲੀਅ । ਛੋਟੀ ਛੋਟੀ ਬਾਤ ਓਸਨੇ ਕੀਤੀ ਲੰਬੀ ਚੌੜੀ ।
 ਜਿੱਥੋਂ ਤੀਕਰ ਅਕਲ ਓਸਦੀ ਏਸ ਕੰਮ ਵਿੱਚ ਵੋੜੀ ॥ ੧੪ ॥
 ਜੇਹੜੀ ਗੱਲ ਗਿਣਨ ਉਹ ਲੱਗਾ ਛੱਡੀ ਨਾਹਿ ਅਧੂਰੀ । ਕਲਮ
 ਚਲਾਈ ਵੱਡੇ ਜ਼ੋਰ ਦੀ ਜਦ ਤਕ ਭਈ ਨ ਪੁਰੀ । ਜੇ ਭੋਜਨ
 ਕਰਨੇ ਪਰ ਲਿਖਿਆ ਤਾਂ ਸਭ ਨਿਮਕ ਵਿਸਾਰਾ । ਜੀਰਾ ਮਿਰਚਾਂ
 ਧਨੀਆਂ ਆਂਦਾ ਸਭ ਹੀ ਹੈ ਲਿਖ ਮਾਰਾ ॥ ੧੫ ॥ ਗੱਲ ਕਾਸਦੀ
 ਛੱਡੀ ਨਾ ਉਨ ਬਾਕੀ ਬਾਤ ਕਿਸੇ ਦੀ । ਝੂਠੇ ਦੇ ਘਰ ਤਕ ਪਹੁੰ-
 ਚਾਈ ਪੈਗਿਆ ਮਗਰ ਜਿਸੇਦੀ ॥ ਇਸੇ ਤਰ੍ਹਾਂ ਇਹ ਦੇਵੀ ਵਾਲੀ
 ਜੋ ਹੈ ਕਥਾ ਪਿਆਰੇ । ਲੈਕੇ ਸੁਖਾ ਮਿੰਘ ਗ੍ਰੰਥ ਥੋਂ ਅਪਨੇ ਢੰਗੇ
 ਮਾਰੇ ॥ ੧੬ ॥ ਤਾਂਤੇ ਉਹ ਭੀ ਦੱਸ ਅਸਾਨੂੰ ਕੀ ਇਸ ਵਿੱਚ ਹੈ

ਕਹਿੰਦਾ । ਕੱਢ ਲਈਂ ਉਹ ਭਰਮ ਆਪਨਾ ਜੋ ਦਿਲ ਭੀਤਰ
ਰਹਿੰਦਾ ॥ ਸ਼ਾਇਦ ਉਸਦੇ ਵਿੱਚੋਂ ਭੀ ਤੂੰ ਕੱਢ ਸਚਾਈ ਲੈਵੇਂ ।
ਜਿਵੇਂ ਦੁੱਧ ਦੇ ਮੱਖਨ ਕੱਢਨ ਛਾਛ ਦੁਰ ਕਰ ਦੇਵੇਂ ॥ ੧੭ ॥
ਤਿੱਤਰ ਮੁਰਗੇ ਥੋਲਨ ਤੇ ਭੀ ਬੁੱਝ ਸਿਆਣੇ ਲੈਂਦੇ । ਜੋ ਕੁਛ ਅਨੁ-
ਭਵ ਕਰਦੇ ਅਪਨਾ ਓਸੇ ਰਸਤੇ ਪੈਂਦੇ । ਫਿਰ ਕਿਆ ਉਸ ਮਾਨਸ
ਦੇ ਕਥਨੋਂ ਕੱਢਨ ਨਾ ਸਚਿਆਈ । ਜੋ ਸੀ ਕਵੀ ਚਤਰ ਅਰ
ਪਾਠਕ ਗ੍ਰੰਥ ਰਚੇ ਸੁਖਦਾਈ ॥ ੧੮ ॥

ਦੋਹਿਰਾ

ਤਾਂਤੇ ਥੋਲੁ ਸੁਨਾਇ ਦੇ ਕਿਆ ਸੁਰਜ ਪ੍ਰਕਾਸ ।
ਇਸ ਵਿਚ ਚਮੁਕ ਦਿਖਾਇੰਦਾ ਕਰਕੇ ਬਚਨ ਬਿਲਾਸ ॥ ੧੯ ॥
ਜਿਸਤੇ ਮੈਂ ਭੀ ਸਮਝਕੇ ਕਰਸਾਂ ਬਹੁਤ ਖਜਾਲ ॥
ਕਿਆ ਸਬੂਤ ਉਸਨੇ ਵਾਏ ਕਿੱਥੋਂ ਆਂਦੇ ਭਾਲ ॥ ੨੦ ॥

ਦੁਰਗਾ ਭਗਤ

ਦੋਹਿਰਾ

ਜੇ ਤੂੰ ਇਸ ਦੀ ਬਾਤ ਨੂੰ ਸੁਨ ਲੈਵੇਂ ਮਨ ਲਾਇ ।
ਤਾਂ ਸਭ ਮੌਸ਼ਾ ਆਪ ਹੀ ਓਸੇ ਵੇਲ਼ੇ ਜਾਇ ॥ ੨੧ ॥

ਚੌਪਈ

ਸੁਨਕੇ ਸਾਰੀ ਕਥਾ ਪੁਨੀਤ । ਜੋ ਸੁਖ ਦਾਇਕ ਹੈ ਅਤਿਮੀਤ
ਕਰੈਂ ਬੰਦਨਾ ਦੇਵੀ ਮਾਤਾ । ਫੇਰ ਨ ਝੂਠੀ ਮਾਨੈ ਬਾਤ ॥
ਆਪੇ ਪੁਜਨ ਕਰਨੇ ਜਾਵੈਂ । ਕਈ ਬੱਕਰੇ ਭੇਟ ਚੜ੍ਹਾਵੈਂ ॥
ਅਰ ਜੋ ਤੈਂ ਇਤਨਾ ਹਠ ਕੀਆ । ਜਿਸਤੇ ਪਾਪ ਬੋਝ ਸਿਰ ਲੀਆ

ਇਸ ਦਾ ਕਰਮੈਂ ਪਸਚਾਓਾਪ । ਯੰਨਜ ੨ ਫਿਰ ਆਖੈਂ ਆਪ ॥
 ਮੈਂ ਤੈਨੀ ਮੈਂ ਕਰ ਸੰਖੇਪ । ਕਹਾਂ ਕਥਾ ਜੋ ਹੈ ਨਿਰਲੇਪ ॥
 ਹਰਿ ਸੰਤੋਖ ਬਤਾਈ ਆਸੇ । ਅਪਨੇ ਗ੍ਰੰਥ ਮਾਹਿੰ ਤਿਨ ਜੈਸੇ ॥
 ਜੇ ਸੁਣ ਲੈ ਅਪਨਾ ਮਨ ਲਾਕੇ । ਮੈਂ ਸੁਖ ਪਾਵਾਂ ਤੋਹ ਸੁਨਾਕੇ ॥
 ਜਦ ਸਤਿਗੁਰ ਜੂ ਤਖਤ ਬਿਰਾਜੇ । ਕਰਤ ਖੇਲ ਬਹੁ ਬਿਧਕੇ ਸਾਜੇ
 ਜੇ ਉਪਦੇਸ ਸੰਗਤਾਂ ਤਾਰਨ । ਤਿਨਕੇ ਲੋਕ ਪ੍ਰਲੋਕ ਸੁਧਾਰਨ ॥
 ਜਿਸ ਪਰ ਸਿਖ ਸੰਗਤਾਂ ਆਵੈਂ । ਸਤਿਗੁਰ ਜੀ ਕਾ ਦਰਸਨ ਪਾਵੈ
 ਲਗਾ ਰਹਿਤ ਸਦ ਹੀ ਤਹਿ ਮੇਲਾ । ਕਰਦਰਸਨਮਭ ਹੋਤਸੁਹੇਲਾ ॥
 ਦੇਖ ਪ੍ਰਤਾਪ ਮੁੜ ਮਤ ਲੋਗਾ । ਲਗੇ ਕਰਨ ਤਬ ਕਾਮ ਅਜੋਗਾ ॥
 ਹਿੰਦੂ ਅੰਰ ਤੁਰਕ ਦੇਇ ਦੀਨਾ । ਕਰੇ ਕਾਮ ਤਿਨ ਸਾਥ ਕਮੀਨਾ ॥
 ਦੇਖ ਦੇਖ ਕਰ ਖਿੜ ਹੈਂ ਆਸੇ । ਲੋਗ ਸਪਰਧੀ ਹੋਵਤ ਜੈਸੇ ॥
 ਜਿਸ ਪਰ ਤਿਨ ਮੋਂ ਰਾਰ ਮਚਾਵੇ । ਮਾਰਗ ਆਵਤ ਜਾਤ ਦੁਖਾਵੇ ॥
 ਜਿਨ ਕੀ ਦੇਖ ਕੁਰੀਤ ਅਨੀਤੀ । ਜੋ ਸਿੱਖਨ ਕੇ ਸਿਰ ਪਰ ਬੀਤੀ ॥
 ਆਇ ਗੁਰੂ ਕੇ ਚਰਨ ਮੜਾਰੀ । ਕਹਤ ਹਕੀਕਤ ਅਪਨੀ ਸਾਰੀ ॥
 ਹੇ ਗੁਰ ਜੂ ਹਮ ਕਿਸੇ ਨ ਛੇਡੇ । ਨਹਿ ਕਰਤੇ ਕਿਸ ਸਾਥ ਬਖੇਡੇ ॥
 ਪਰ ਹਿੰਦੂ ਅਤ ਤੁਰਕ ਸਵਾਏ । ਹਮ ਪਰ ਆਵਤ ਕੋਪ ਕਰਾਏ ॥
 ਦੇਤਹੁਤੇਦੁਖਤਿਨਕੈਜੈਸੇ।ਲਿਖਾਸੰਤੋਖਸਿੰਘਤਬਾਮੈਸੇ॥੨੨॥”ਯਥਾ—

ਤੈਪਈ

“ਹਿੰਦੂ ਤੁਰਕੇ ਆਵਤ ਕੋ ਹੋਰੇ । ਬਿਨ ਕਾਰਨ ਤੇਖਿਜਹਘਨੇਰੇ
 ਕਿਸ ਕੇ ਸਾਥ ਨ ਵੈਰ ਹਮਾਰੇ । ਆਵਤ ਜਾਤ ਤੁਸਨੀ ਧਾਰੇ ॥
 ਆਵਤ ਸਾਨ ਖੇਟ ਕਰ ਰਿਵਤ । ਹਿੰਦੂ ਤੁਰਕ ਵਿਪਰਜੈ ਜੋਵਤ ॥
 ਚਲੀ ਸੰਭੁਹ ਸੰਗਤਾਂ ਆਵੈਂ । ਹਿੰਦੂ ਤੁਰਕ ਉਰ ਕਿਸ ਨਹਿ ਭਾਵੈਂ

ਜੋ ਸੰਗਤ ਆਵਤ ਤਿਸ ਕਾਲਾ । ਤਿਸਹ ਸੁਹਾਇਨ ਕੇਸ ਬਿਸਾਲਾ
 ਬਿਨ ਕਾਰਨ ਦੇਹੀ ਮਦਮੱਤੇ । ਹਮਹਿ ਸੰਗ ਤਿਨ ਆਪ ਕਮੁੱਤੇ ।
 ਵਧੀ ਸੁ ਪਰਧਾ ਵਡੀ ਗੁਸਾਈ । ਤੁਮ ਬਿਨ ਹਮਰੇ ਕੌਨ ਸਹਾਈ ।
 ਵੇਖਤ ਹਿੰਦੂ ਨਕਲ ਬਨਾਵਤ । ਕਰ ਕਰ ਆਪਸ ਮਹਿ ਹਰਖਾਵਤ
 ਆਵਨਜਾਨਕਸਟਵਡਭਇਓਹਿੰਦੂਰਕਵੈਰਵਧਗਇਓ॥੨੩॥

ਭਾਵ— ਇਸ ਦਾ ਭਾਵ ਪ੍ਰਸ ਏਹ ਹੈ ਕਿ ਜਦ ਗੁਰੂ ਜੀ
 ਪਾਸ ਦੂਰ ੨ ਤੇ ਸੰਗਤਾਂ ਆਵਨ ਲੱਗੀਆਂ ਤਦ ਉਨ੍ਹਾਂ ਨੂੰ ਦੇਖਕੇ
 ਹਿੰਦੂ ਅਤੇ ਮੁਸਲਮਾਨ ਹਾਸੀ ਕਰਨ ਲੱਗੇ ਅਰ ਉਨ੍ਹਾਂ ਦੇ ਸਿਰਾਂ
 ਪਰ ਕੇਸ ਵੇਖਕੇ ਬੁਰਾ ਮਨਾਉਂਦੇ ਸਨ, ਹਿੰਦੂ ਲੋਗ ਦੇਖ ੨
 ਨਕਲਾਂ ਕਰਦੇ ਸਨ ਅਰ ਰਸਤੇ ਵਿੱਚ ਬਹੁਤ ਦੁਖ ਦੇਂਦੇ ਸਨ,
 ਜਿਸਤੇ ਦੁਖੀ ਹੋਕੇ ਸਿੱਖਾਂ ਨੇ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ
 ਕਿ ਮਹਾਰਾਜ ਅਸੀਂ ਕਿਸੇ ਨੂੰ ਦੁਖ ਨਹੀਂ ਦੇਂਦੇ ਪਰ ਇਹ ਲੋਗ
 ਸਾਨੂੰ ਐਥੰ ਤਕ ਖੇਦ ਦੇਂਦੇ ਹਨ ਕਿ ਸਾਡਾ ਆਉਣਾ ਜਾਨਾ ਵੱਡਾ
 ਹੀ ਕਠਨ ਹੋਗਿਆ ਹੈ ॥

ਦੋਹਿਰਾ

ਸੁਨ ਸਿੱਖਾਂ ਦੇ ਦੁੱਖ ਨੂੰ ਹੋ ਕਰ ਦੁਖੀ ਦਿਆਲ ।

ਧੋਫ ਪਲੰਗ ਸੋਚਨ ਲਗੇ ਕਰੋਂ ਕੌਨ ਅਬ ਚਾਲ ॥੨੩॥

ਚੌਪਈ

ਜਿਸ ਪਰ ਚਿੰਤਾ ਲਗੀ ਘਨੇਰੀ । ਜਦ ਸਿੱਖਾਂਦੀ ਇਹਗਤਹੇਰੀ
 ਬਹੁਤ ਲੋਗ ਹਿੰਦੂ ਅਰ ਤੁਰਕਾ । ਦੇਤ ਦੁਖ ਲਖਕੇ ਸਿਖ ਗੁਰਕਾ ।
 ਤਾਂਤੇ ਯਤਨ ਕਰਨ ਅਬ ਚਹੀਏ । ਜਿਸਤੇ ਸੁਖ ਸੇਤੀ ਜਗਰਹੀਏ

ਕਰਤ ਵਿਚਾਰ ਰਿਦੇ ਮਹਿੰ ਆਈ । ਚਾਹੀਏ ਸੰਗ ਕਰਨਾ ਅਧਕਾਈ
ਜਿਸਤੇ ਫਤਹ ਹੋਇ ਜਗ ਮਾਹੀਂ । ਹਿੰਦੂ ਤੁਰਕ ਦੀਨ ਹੁਇ ਜਾਹੀਂ
ਮੈਂ ਕਰਾਮਾਤ ਨ ਚਹੋਂ ਦਿਖਾਨੀ । ਜੁੱਧ ਸੰਗ ਕਰ ਹੋਇ ਨ ਹਾਨੀ ॥
ਜੁੱਧ ਫਤਹ ਕਰਨੇ ਕੇ ਕਾਜਾ । ਦੁਰਗਾ ਪ੍ਰਗਟ ਕਰਹੁ ਸਮਾਜਾ ॥
ਜਬ ਚੰਡੀ ਪਰਗਟ ਹੁਇ ਰਾਈ । ਤਬ ਹੀ ਫਤਹ ਹਮਾਰੀ ਭਾਈ ॥
ਇਤਨਾ ਮਨ ਮਹਿੰ ਕਰਾ ਵਿਚਾਰ । ਜਿਸ ਪਰਗੁਰਜੂ ਭਏ ਤਿਆਰ
ਇਹ ਸੂਰਜ ਪਰਕਾਸ ਬਤਾਵੇ । ਮਨ ਕੇ ਸਗਲ ਸੰਦੇਸ ਮਿਟਾਵੈ ॥
ਸੋਮੈਂ ਅੱਗੋਂ ਪ੍ਰਗਟ ਬਤਾਵਾਂ ਸੰਤੋਖ ਸਿੰਘ ਦਾ ਕਥਨ ਸੁਨਾਵਾਂ ॥੨੪॥ ਯਥਾ-
ਚੌਪਈ

“ਦੁਰਗਾ ਜਿਸ ਕੀ ਭਈ ਸਹਾਇ । ਰਣ ਤੇਬਿਸੇ ਲਈ ਤਿਨਪਾਇ
ਹਮਰੇ ਮਾਤ ਪਿਤਾ ਏ ਦੇਊ । ਪੁਰਖ ਅਕਾਲ ਚੰਡਕਾ ਜੋਊ ॥੫੩॥
ਇਨਕੀ ਹਮਹਉਪਾਸ ਨ ਭਾਵੈ । ਅਵਰਨ ਤੇਕਿਆ ਕਰਮਹਿਆਵੈ
ਕਰਾਮਾਤ ਜੋ ਜਗਤ ਦਿਖਾਵੈ । ਅਨ ਦਿਨ ਗਨ ਪੁਰਕਨ ਬਿਨਸਾਵੈ
ਹਿੰਦੂ ਜ਼ਬਰ ਜ਼ੋਰ ਕਰ ਲੇਊ । ਸਕਲ ਰਾਜ ਸਿੱਖਨ ਕੋ ਦੇਊ ॥
ਅਜ਼ਮਤ ਬਿਹਤ ਬਰਤ ਹੁਇ ਨਾਸ । ਯਾਂਤੇ ਨਾਹਨ ਬਨੇ ਪ੍ਰਕਾਸ ।”

ਭਾਵੁ-- ਭਾਈ ਸੰਤੋਖ ਸਿੰਘ ਜੀ ਦੇ ਕਥਨ ਤੋਂ ਪਾਇਆ
ਜਾਂਦਾ ਹੈ ਕਿ ਜਦ ਗੁਰੂ ਜੀ ਨੇ ਏਕਾਂਤ ਬੈਠਕੇ ਵਿਚਾਰ ਕੀਤੀ
ਤਦ ਇਹ ਸੋਚਿਆ ਕਿ ਜੇ ਅਸੀਂ ਕਿਸੇ ਕਰਾਮਾਤ ਨਾਲ ਤੁਰਕਾਂ
ਨੂੰ ਮਾਰਨਾ ਚਾਹੀਏ ਤਾਂ ਬੇਸ਼ਕ ਮਾਰ ਸਕਦੇ ਹੋਂਾਂ ਪ੍ਰੰਤੂ ਕਲਯੁਗ
ਵਿੱਚ ਕਰਾਮਾਤ ਦਿਖਾਯਾਂ ਪਰਤੱਗਜਾ ਭੰਗ ਹੁੰਦਾ ਹੈ ਇਸ
ਵਾਸਤੇ ਇਸ ਕੰਮ ਦੇ ਪੂਰਾ ਕਰਨ ਲਈ ਦੇਵੀ ਦਾ ਅਰਾਧਨ

ਕਰਕੇ ਉਸਨੂੰ ਪ੍ਰਗਟ ਕਰਨਾ ਠੀਕ ਹੈ, ਕਿਉਂਕਿ ਜਿਸ ਦੀ
ਮਹਾਇਤਾ ਦੁਰਗਾ ਕਰਦੀ ਹੈ ਉਸਦੀ ਹੀ ਜਗਤ ਵਿੱਚ ਫਤਹ
ਹੀਦੀ ਹੈ ॥

ਦੋਹਿਰਾ

ਐਸਾ ਮਨ ਮਹਿ ਸੋਚਕੇ ਇਸ ਕਾਰਜ ਕੇ ਹੇਤ ।
ਪ੍ਰਗਟ ਕਰੀ ਗੁਰ ਚੰਡਕਾ ਗ੍ਰੰਥ ਗੁਵਾਹੀ ਦੇਤ ॥ ੨੫ ॥
ਜਬ ਸੱਤ੍ਰਨ ਕੇ ਬਧਨ ਹਿਤ ਕਰਾ ਯਤਨ ਗੁਰ ਦੇਵ ॥
ਤਥ ਇਸ ਮਹਿ ਫਿਰ ਦੋਸ਼ ਕਿਆ ਕਰੇ ਭਵਾਨੀ ਸੰਵ ॥ ੨੬ ॥

ਤੱਤ ਖਾਲਸਾ

ਦੋਹਿਰਾ

ਇਸ ਸੂਰਜ ਪ੍ਰਕਾਸ਼ ਨੇ ਪਾਇਆ ਚਾਇ ਹਨੌਰ ।
ਜਿਸਤੇ ਦੰਸੇ ਗੁਰੂ ਜੀ ਨਾ ਸੀ ਆਪ ਦਲੇਰ ॥ ੧੨ ॥

ਦਵੈਯਾ

ਸੰਤੋਖ ਸਿੰਘ ਦੇ ਆਖਨ ਥੋੜ੍ਹਾ ਤਾਂ ਮਿੱਧ ਹੋਰ ਕੁਛ ਹੋਇਆ ।
ਜਿਸਤੇ ਗੁਰ ਜੀ ਦਾ ਬਲ ਅਪਨਾ ਸਾਰਾ ਉਸਨੇ ਖੋਇਆ ॥ ਹਿੰਦੂ
ਤੁਰਕਾਂ ਨੇ ਜਦ ਦਿੱਤੀ ਸਿੱਖਾਂ ਤਾਈਂ ਤੇਗੀ । ਤਿਸ ਪਰ ਹੋਇ
ਲਚਾਰ ਸਹਾਇਤਾ ਦੁਰਗਾ ਕੋਲੋਂ ਮੰਗੀ ॥ ੨੮ ॥ ਜਿਸਦੀ ਓਟ
ਲਏ ਬਿਨ ਗੁਰਜੀ ਕਦੇ ਨ ਸਨਮੁਖ ਜਾਂਦੇ । ਅਰ ਜੇ ਲਜ਼ਦੇ
ਹਾਰ ਖਾਇਕੇ ਪਿੱਛਾਂ ਨੂੰ ਹੱਟ ਆਂਦੇ ॥ ਜਾਂਤੇ ਜਾਤਾ ਬਿਨਾਂ ਚੰਡਕਾ
ਅਸੀਂ ਨ ਕੁਛ ਕਰ ਸੋਕੇਂ । ਤਾਂਤੇ ਬਲ ਉਸ ਕੋਲੋਂ ਲੈਕੇ ਫਿਰ
ਖੰਡੇ ਨੂੰ ਚੱਕੇਂ ॥ ੨੯ ॥ ਫਰਜ਼ ਕਰੋ ਜੇ ਦੇਵੀ ਤਾਈਂ ਹਿੰਦੂ ਚਾਇ

ਰਿਕਾਂਦੇ। ਜਾਕੇ ਭੈਣ ਓਸਦੇ ਉੱਪਰ ਛੈਣੇ ਚਾਇ ਵਜਾਂਦੇ ॥ ਸੁਹੋ
 ਚੌਲਿਆਂ ਵਾਲੀ ਮਾਈ ਜਾਗ ਜਾਲਫਾਂ ਰਾਣੀ । ਅਪਨੇ ਭਗਤਾਂ
 ਲਾਜ ਰੱਖ ਲੈ ਹੋ ਮਿੱਖਾਂ ਨੂੰ ਖਾਣੀ ॥ ੩੦ ॥ ਅਸੀਂ ਆਦ ਦੇ
 ਸੇਵਕ ਤੇਰੇ ਸਦਾ ਮੰਨਦੇ ਆਏ । ਵਿੱਚ ਪਹਾੜਾਂ ਦੇਖ ਤੁੱਧ ਦੇ
 ਕਿਤਨੇ ਭੈਨ ਬਨਾਏ ॥ ਅਰ ਜੋ ਪਿਤਾ ਪਿਤਾਮਾਂ ਸਾਡੇ ਸੋ ਸਨ ॥
 ਭਗਤ ਤਿਹਾਰੇ । ਬਲੀਆਂ ਦੇਂਦੇ ਆਏ ਧੁਰ ਥੋਂ ਜੋਤ ਜਗਾਂਦੇ
 ਸਾਰੇ ॥ ੩੧ ॥ ਅਰ ਇਹ ਗੁਰੂ ਨਵਾਂ ਬਣ ਬੈਠਾ ਜੋਇ ਕਿਮੇ
 ਨਹਿ ਮੰਨੇ । ਦੇਵੀ ਦੇਵਤਿਆਂ ਦਾ ਪ੍ਰਸ਼ਨ ਨਾਲ ਸਥਦ ਦੇ ਭੰਨੇ ॥
 ਦੇਖੋ ਇਸਦੇ ਪਹਲੇ ਗੁਰੂਆਂ ਖੰਡਨ ਤੇਰਾ ਕੀਤਾ । ਜਿਨਕਾ ਗੰਧ
 ਏਸਨੇ ਅਪਨਾ ਠੀਕ ਇਸ਼ਟ ਕਰ ਲੀਤਾ ॥ ੩੨ ॥ ਹੁਣ ਭਰਦਾ
 ਇਹ ਸਾਥੋਂ ਮਾਈ ਤੈਨੂੰ ਮੰਨਨ ਲੱਗਾ । ਜਿਸਤੇ ਨਾਲ ਬੁੱਧ ਦੇ
 ਸਾਡਾ ਵਲਨੇ ਲੱਗਾ ਅੱਗਾ ॥ ਤਾਂਤੇ ਇਸਦੇ ਪਰ ਨਾ ਭੁਲੀਂ ਸਾਡੀ
 ਪੈਸ ਰਖਾਈਂ । ਜਾਨ ਪੁਰਾਣੇ ਭਗਤ ਆਪਨੇ ਇਸਥੋਂ ਚਾਇ
 ਬਚਾਈਂ ॥ ੩੩ ॥ ਇਤਨੀ ਸੁਨ ਅਰਦਾਸ ਉਨ੍ਹਾਂ ਦੀ ਜੇ ਦੇਵੀ
 ਫਿਰ ਜਾਂਦੀ । ਲੱਖਾਂ ਯਤਨ ਕਰਨ ਤੇ ਗੁਰਦੇ ਨਾ ਸਨਮੁਖ ਪਰਗ-
 ਟਾਂਦੀ ॥ ਤਾਂ ਗੁਰ ਜੀ ਕੁਝ ਕਰ ਨਾ ਸੱਕਦੇ ਅਰ ਨਿਰਬਲ ਹੋ
 ਜਾਂਦੇ । ਹਿੰਦੂ ਲੁੱਟ ਮਾਰ ਕਰ ਸਿੱਖਾਂ ਦੰਗੇ ਮਜ਼ੇ ਉਡਾਂਦੇ ॥ ੩੪ ॥ ਇਸੇ
 ਤਰ੍ਹਾਂ ਜੇ ਤੁਰਕ ਆਪਨੀ ਫੜਕੇ ਤੇਗ ਕਰਾਰੀ । ਜਾਕੇ ਦੇਵੀ
 ਨੂੰ ਧਮਕਾਂਦੇ ਸੁਨਰੀ ਬਾਤ ਹਮਾਰੀ । ਦੇਖ ਮਹਮੂਦ ਗਾਜ਼ਨਵੀ
 ਤੇਰੇ ਕਿਤਨੇ ਮੰਦਰ ਢਾਹੇ । ਹੋਰ ਪ੍ਰਸ਼ਾਰੀ ਪ੍ਰਸ਼ਕ ਤੇਰੇ ਦਿੰਤੇਫੜਕੇ
 ਢਾਹੇ ॥ ੩੫ ॥ ਲੁੱਟ ਕਾਂਗੜਾ ਪਲ ਵਿਚ ਲੀਤਾ ਅਰ ਮੰਦ੍ਰ ਜੋ ਤੇਰੇ
 । ਮਾਰ ਅਲੀ ਦੇ ਨਾਹਰੇ ਪਲ ਵਿਚ ਧਰਤੀ ਉੱਪਰ ਗੇਰੇ ॥

ਕਰਲੇ ਯਾਦ ਓਹ ਦਿਨ ਅਪਨੇ ਜੋ ਸਿਰ ਪਰ ਸਨ ਬੀਤੇ । ਕੈਸੇ
 ਕੈਸੇ ਬੁਰੇ ਹਾਲ ਸਨ ਅਸੀਂ ਪਕੜ ਕੇ ਕੀਤੇ॥੩੮॥ ਜਿਸ ਸਿਵ ਦੀ
 ਤੂੰ ਸ਼ਕਤ ਕਹਾਵੇਂ ਅੱਗੇ ਤੇਗ ਅਸਾਡੀ । ਛਾਲ ਮਾਰ ਕੇ ਢੁੱਬ
 ਗਿਆ ਉਹ ਅੰਦ੍ਰੂ ਖੁਰੇ ਖਾਡੀ । ਸੋਮਨਾਥ ਦੇ ਮੰਦ੍ਰ ਨੂੰ ਜਦ ਪੁੱਟ
 ਜ਼ੜ੍ਹਾਂ ਚੋਂ ਮਾਰਾ । ਤੀਰਾਂ ਨਾਲ ਨੱਕ ਸਨ ਭੋਜੇ ਬੁਰੀ ਮੌਤ ਸੇ
 ਮਾਰਾ ॥ ੩੯ ॥ ਓਹੋ ਹਾਲ ਕਰੋਂਗੇ ਤੇਰਾ ਜੇ ਗੁਰ ਮੰਦਦ ਦੇਸੈਂ ।
 ਫਿਰ ਮੁੜਕੇ ਤੂੰ ਏਸ ਕੰਮ ਦਾ ਭੁਲਕੇ ਨਾਉਂ ਨ ਲੇਸੈਂ ॥ ਤਾਂਤੇ ਤੂੰ
 ਕਰ ਮੈਜ ਬੈਠਕੇ ਵਿੱਚ ਪਹਾੜਾਂ ਕੱਲੀ । ਐਵੇਂ ਆਖੇ ਲੱਗ ਗੁਰੂ
 ਦੇ ਕਿਆ ਲੇਵੇਂਗੀ ਝੱਲੀ ॥ ੪੦ ॥ ਜੇ ਸੁਨ ਕਰ ਦਮ ਗਜੇ
 ਉਨ੍ਹਾਂ ਦੇ ਡਰ ਕਰਕੇ ਲੁਕ ਜਾਂਦੀ । ਨਾਰ ਸੁਭਾਵ ਡਰਾਕਲ
 ਉੰਦਾ ਮੂਲ ਨ ਬਾਹਰ ਆਂਦੀ ॥ ਤਾਂ ਫਿਰ ਦੱਸ ਗੁਰੂ ਕੀ ਕਰਦੇ
 ਕਿਸ ਦੀ ਵੱਲੇ ਜਾਂਦੇ । ਓੜਕ ਹੋਇ ਨਤਾਣਿਆਂ ਵਾਂਗਰ ਸਿੱਖਾਂ
 ਪਏ ਲੁਟਾਂਦੇ ॥ ੪੧ ॥ ਇਸ ਸੂਰਜ ਪ੍ਰਕਾਸ ਪਿਆਰੇ ਗੁਰ ਨਿਰ-
 ਬਲ ਠਹਾਰਾਏ । ਅਪਨੇ ਪਾਸੋਂ ਕੁਝ ਨ ਬਣਯਾ ਦੁਰਗਾ ਵੰਨੋਂ
 ਧਾਏ ॥ ਤਾਂਤੇ ਇਹ ਸਭ ਸ਼ਕਤ ਓਸ ਦੀ ਗੁਰ ਜੀ ਦਾ ਕੁਛ
 ਨਾਹੀਂ । ਹੈ ਇਹ ਭਾਰੀ ਹਤਕ ਗੁਰੂ ਦੀ ਸਮਝ ਦੇਖ ਮਨ
 ਮਾਹੀਂ ॥ ੪੨ ॥

ਦੋਹਿਰਾ

ਉਹ ਧਨ ਧਾਰੀ ਗੁਰੂ ਜੀ ਸੇ ਸਭ ਵਿਧ ਸਮਰੋਬ ।
 ਸਭ ਦੁਸ਼ਟਨ ਕੇ ਦਮਨ ਕੋ ਸੀ ਬਲ ਤਿਨਕੇ ਹੱਥ ॥੪੧॥
 ਤਾਂਤੇ ਮੱਦਦ ਵਾਸਤੇ ਜਾਣਾ ਦੇਵੀ ਪਾਸ ।
 ਇਹ ਅਗਜਾਨੀ ਜਨੋਂ ਕਾ ਹੈ ਸਾਰਾ ਬਕਵਾਸ ॥ ੪੨ ॥

ਚੈਪਈ

ਫਿਰ ਸੰਤੋਖ ਸਿੰਘ ਜੋ ਗਾਈ । ਕਰਾਮਾਤ ਗੁਰ ਨਾਹਿੰ ਦਿਖਾਈ ॥
 ਇਸ ਵਿੱਚ ਭੀ ਤੂੰ ਦੇਖ ਵਿਚਾਰ । ਕਿਆ ਤਿਨ ਕੀਨੀ ਗੱਪ ਉਚਾਰ ॥
 ਵੱਦਤ ਵਿਆਘਾਤ ਹੈ ਵੱਦਸ । ਇਸ ਵਿੱਚ ਆਵੇ ਦੇਖ ਖਮੋਸ ॥
 ਕਰਾਮਾਤ ਤੇ ਕਰ ਇਨਕਾਰ । ਸੋਈ ਦਿੱਤੀ ਫੇਰ ਦਿਖਾਰ ॥
 ਕਲਜੁਗ ਮਹਿੰ ਦੇਵੀ ਪੁਗਟਾਈ । ਜੋ ਨਹਿ ਕਿਸਹੁੰਤੇ ਬਨ ਆਈ ॥
 ਇਹ ਕਜਾ ਕਰਾਮਾਤ ਨਹਿੰ ਪਿਆਰੇ । ਸਾਰਾ ਜਗ ਮੁਖ ਮਾਹਿੰਉਚਾਰੇ ॥
 ਫਿਰ ਖੰਡਨ ਉਹ ਹੋਗਈ ਬਾਤ । ਕਰਾਮਾਤ ਗੁਰ ਨਹਿੰ ਦਖਰਾਤ ॥
 ਕਰਾਮਾਤ ਕਾ ਲੱਖਨ ਏਹੀ । ਅਸੰਭਵ ਕੌ ਸੰਭਵ ਕਰ ਦੇਹੀ ॥
 ਤਾਂਤੇ ਇਹ ਅਨਹੋਨੀ ਬਾਤ । ਜੋ ਗੁਰ ਨੇ ਕਰ ਦੀਨੀ ਭਰਾਤ ॥
 ਤਾਂ ਇਹ ਕਰਾਮਾਤ ਕਿਉਂ ਨਾਹੀਂ । ਸਮਝ ਦੇਖ ਆਪਨੇ ਮਨ ਮਾਹੀਂ ॥
 ਫਿਰ ਉਹ ਕਹਾਂ ਪ੍ਰਤੱਗਯਾ ਗਈ । ਸੰਤੋਖਸਿੰਘ ਜੀ ਨੇ ਜੋ ਕਈ ॥
 ਤਾਂਤੇ ਯਹ ਮਨ ਘੜਤ ਮਸਾਲਾ । ਸੀ ਉਸ ਕਵਿਨੇ ਸੋਚ ਨਿਕਾਲਾ ॥
 ਥਰ ਤਿਸ ਵੀਰਘ ਦਿੂਸਟੀ ਦੁਆਰੇ । ਗੁਣ ਅਰ ਦੋਖਨ ਰਿਦੇਵਿਚਾਰੇ ॥
 ਪੁਨ ਗੁਰ ਜੀ ਕੋ ਥੋ ਮਤ ਜੋਈ । ਤਿਸਕੀ ਭੀ ਤਿਨ ਖਬਰਨਕੋਈ ॥
 ਕੇਵਲ ਕਵਤਾ ਦਾ ਬਲ ਪਾਕੇ । ਭਿਆ ਮੌਦ ਯਹ ਕਥਾ ਬਨਾਕੇ ॥
 ਜਿਸਕੋ ਸੁਨ ਮਾਨਸ ਅਗਜਾਨੀ । ਮਾਨ ਗਏ ਲਖ ਸੱਤਕਹਾਨੀ॥੪੩॥

ਦੋਹਿਰਾ

ਹੁਣ ਮੈਂ ਵੱਸਾਂ ਤੁੱਧ ਨੂੰ ਆਪਸ ਵਿੱਚ ਵਿਰੋਧ ।
 ਵੈਨਾਂ ਕਵੀਆਂ ਦਾ ਵਡਾ ਤੂੰ ਮਨ ਅੰਦਰ ਸੋਧ ॥ ੪੪ ॥

ਚੈਪਈ

ਪਹਲੇ ਸੁਖਸਿੰਘ ਬਤਾਯਾ । ਗੁਰ ਬਿਲਾਸ ਮਹਿ ਜੋ ਤਿਨ ਗਾਯਾ ॥

ਦਸਮ ਗੁਰੂ ਕਲਗੀਧਰ ਰਾਈ । ਗਏ ਸਕਾਰ ਏਕ ਦਿਨ ਭਾਈ ॥
 ਜਬ ਮੁੜਕਰ ਘੁਸਹਿਪਗ ਪਾਰਾ । ਤਬ ਮਨਮਹਿਇ ਸਭਾਂਤ ਵਿਰਾਰਾ ॥
 ਜਿਸ ਕਾਰਨ ਪ੍ਰਭ ਮੋਹਿ ਪਠਾਯਾ । ਤਿਸਆਂ ਗਿਆਕੋਪਾਲਨਆਯਾ ॥
 ਜੋ ਹੈ ਪੰਥ ਸਾਜਨਾ ਭਾਰਾ । ਮੋ ਰਹੀਏ ਅਥ ਬਨੇ ਨ ਬਾਰਾ ॥

ਪਰ ਇਸ ਸਾਜਨ ਹੇਤੁ ਪਿਆਰੇ । ਦੁਰਗਾ ਪੁਜਨ ਕਰਹੁ ਸੁਧਾਰੇ ॥
 ਤਿਸਕੋ ਜਬ ਪ੍ਰਗਟ ਕਰਵਾਉਂ । ਲੈਕਰ ਵਰ ਤਬ ਪੰਥ ਸਜਾਉਂ ॥
 ਤਾਂਤੇ ਪੰਥ ਸਾਜਨੇ ਕਾਜਾ । ਦੁਰਗਾ ਪੁਸ ਕਰੀ ਮਹਾਰਾਜਾ ॥
 ਯਹ ਸੁਖਾ ਮ੍ਰਿਗਿੰਦ ਸੁਨਾਵੈ । ਅਪਨੋ ਚਮਤਕਾਰ ਦਿਖਲਾਵੈ ॥
 ਫਿਰ ਦੂਜਾ ਸੁਰਜ ਪ੍ਰਕਾਸ । ਇਸਤੇ ਉਲਟਾ ਕਰੇ ਬਿਲਾਸ ॥
 ਜਿਸ ਪਰ ਇਸਨੇ ਏਹੁ ਸੁਨਾਏ । ਹਿੰਦੂ ਤੁਰਕਾਂ ਗੁਰੂ ਦੁਖਾਏ ॥
 ਜਿਸਤੇ ਸੰਗਤ ਨੂੰ ਦੁਖ ਦੇਵਨ । ਮਾਰਗ ਮਾਂਹਿ ਲੁਟ ਵਹੁ ਲੇਵਨ ॥
 ਸੁਨ ਸਿੱਖਨ ਕੀ ਗੁਰ ਫਰਯਾਦ । ਕਰੀ ਬਾਤ ਯਹ ਓੜਕ ਯਾਦ ॥
 ਇਨਸੇ ਬਦਲਾ ਲੈਣਾ ਰਹੀਏ । ਚੁਪਕੇ ਬੈਠ ਨਹੀਂ ਅਥ ਰਹੀਏ ॥
 ਜੁੱਧ ਜੰਗ ਕੀ ਸ਼ਕਤੀ ਕਾਜ । ਦੁਰਗਾ ਭਜੀ ਗਰੀਬ ਨਵਜਸ ॥
 ਹੁਣ ਤੂੰ ਮਨ ਮਹਿ ਦੇਖ ਪਿਆਰੇ । ਕੋ ਸਾਚਾ ਹੈ ਦੁਹਨ ਮਝਾਗੋਲਪ
 ਦਵੈਯਾ

ਪਹਿਲਾ ਆਖੇ ਪੰਥ ਸਾਜਨੇ ਕਾਰਨ ਸੀ ਪ੍ਰਗਟਾਈ । ਦੂਜਾ
 ਆਖੇ ਬਦਲੇ ਖਾਤਰ ਪੁਜ ਕਰੀ ਸੀ ਮਾਈ ॥ ਪਹਿਲਾ ਕਹੇ
 ਅਕਾਲ ਪੁਰਖ ਨੇ ਸੀ ਗੁਰ ਨੂੰ ਫੁਰਮਾਇਆ । ਦੂਜਾ ਆਖੇ ਹਿੰਦੂ
 ਤੁਰਕਾਂ ਸੀ ਮਨ ਅਧਕ ਦੁਖਾਇਆ ॥ ੪੬ ॥ ਜਿਸਤੇ ਦੋਨਾਂ ਦੀ
 ਸੁਨ ਭਾਈ ਮਿਲਦੀ ਬਾਤ ਨ ਕਾਈ । ਇਕ ਕਹੇ ਕੁਛ ਹੋਰ ਬਨਾਕੇ
 ਦੂਜੇ ਹੋਰ ਸੁਨਾਈ ॥ ਫਿਰ ਤੂੰ ਜਾਨ ਰਿਦੇ ਮਹਿੰ ਪੱਕੀ ਇਹ ਸਭ

ਤਿਨਕੀ ਗਾਥਾ । ਅਪਨੇ ਅਪਨੇ ਮਨ ਦੀ ਕਲਪਨ ਕਰੀ ਪ੍ਰੇਮ ਕੇ
ਮਾਥਾ ॥ ੪੭ ॥ ਵਿੱਚ ਅੰਧੇਰੇ ਖੜਕੇ ਦੇਨਾਂ ਚਾਇ ਨਸ਼ਾਨ ਲਾਏ ।
ਜਿਤ ਜਿਤ ਵਲ ਨੂੰ ਸਿਸਤ ਲਗਾਈ ਓਸੇ ਵੱਲ ਚਲਾਏ ॥ ਪਰ
ਅਸਲੀ ਜੋ ਮੱਤ ਗੁਰੂ ਦਾ ਸੌ ਨਾ ਕਿਨੇਂ ਵਿਚਾਰਾ । ਹੈ ਅਗਿਆਨ
ਅਪਨੇ ਮਨ ਦਾ ਗੁਰ ਜੀ ਉੱਪਰ ਡਾਰਾ ॥ ੪੮ ॥

ਦੋਹਿਰਾ

ਤਾਂਤੇ ਇਨ ਕੀ ਬਾਤ ਪਰ ਕਰਨਾ ਜੋ ਵਿਸ੍ਤਾਸ ।
ਠੀਕ ਖਾਲਸਾ ਧਰਮ ਦਾ ਕਰ ਵੇਨਾ ਹੈ ਨਾਸ ॥ ੪੯ ॥
ਸੁਨੀਏ ਦੁਰਗਾ ਭੁਗਤ ਜੀ ਗੁਰੂਅਨ ਕਾ ਮਤ ਜੋਇ ।
ਇਨ ਪੁਰਖਨ ਕੇ ਕਹਨ ਤੇ ਦੁਰਗਾ ਪ੍ਰਸ਼ਨ ਹੋਇ ॥੫੦॥

ਦੁਰਗਾ ਭੁਗਤ

ਦੋਹਿਰਾ

ਤੇਰੇ ਇਸ ਇਤਥਾਰ ਨੂੰ ਕਿੱਥੇ ਰੱਖਾਂ ਚਾਇ ।
ਜਦ ਗੁਰ ਦੀ ਲੀਲ੍ਹਾ ਕਵੀ ਦੱਸੀ ਅਧਕ ਬਨਾਇ ॥ ੫੧ ॥
ਅੱਗੇ ਪੜ੍ਹਕੇ ਦੇਖ ਲੈ ਗੁਰ ਜੀ ਕੀਤਾ ਜੋਇ ।
ਮਨ ਦੇ ਵਿੱਚ ਵਿਚਾਰਿਆਂ ਸੰਸਾ ਰਹੇ ਨ ਕੋਇ ॥ ੫੨ ॥
ਥੋੜਾ ਜੇਹਾ ਭੁੱਧ ਨੂੰ ਏਥੇ ਦਿਆਂ ਸੁਨਾਇ ।
ਜਿਸ ਦੇ ਸੁਨਨੇ ਤੇ ਸਕਲ ਤੇਰਾ ਭ੍ਰਮ ਮਿਟਾਇ ॥ ੫੩ ॥
ਜਿਕੁਰ ਪੰਡਤ ਆਇਆ ਅਰ ਮਿਲਕੇ ਗੁਰ ਸਾਬ ।
ਪ੍ਰਸ਼ਨ ਦੁਰਗਾ ਦਾ ਕਿਹਾ ਅਰ ਕੀਨਾ ਜਗ ਨਾਬ ॥ ੫੪ ॥
ਮੈਂ ਅੱਗੇ ਮੈਂ ਭੁੱਧ ਨੂੰ ਥੋਲ ਸੁਨਾਵਾਂ ਸਾਰ ।

ਜੋ ਸੁਰਜ ਪ੍ਰਕਾਸ਼ ਨੇ ਕੀਤਾ ਆਪ ਉਚਾਰ ॥ ੫੫ ॥ ਯਥਾ:-
ਵੇਹਿਰਾ

“ਚਿਤਵਤ ਬਿਦਤ ਪ੍ਰਚੰਡਕਾ ਸ੍ਰੀ ਸਤਿਗੁਰ ਮਹਾਰਾਜਾ ।
ਸੁਪਤ ਜਬਾ ਸੁਖ ਨਿਸੇ ਵਿਖੈ ਵਡੈ ਗਰੀਬ ਨਿਵਾਜਾ ॥ ੧ ॥
ਛੰਦ

ਮੰਗਲ ਮਹਾਨ ਸ੍ਰੀਦਰ ਸੁਪੌਰ । ਤਿਆਗੀ ਕਰੀ ਚਹਿ ਦੀਵਾਨ
ਮੌਰ ॥ ਤਿਸਕਾਲ ਅਲੰਕ੍ਰਿਤ ਆਇ ਦਾਸਾ । ਲੇ ਸਾਤ ਕੁੰਭ ਕੋ
ਕੁੰਭ ਪਾਸ ॥ ੯ ॥ ਅਧਕੈ ਸੁਗੰਧ ਮਹਿ ਕਾਰ ਸੰਗ । ਬਹੁ
ਰਗਜ ਬਦਾਮਨ ਸਹਤ ਭੰਗ ॥ ਏਲਾ ਲਵੰਗ ਮਿਚਾ ਨਿਕਾਰ ।
ਮੇਲਿਜੋ ਗੁਲਾਬ ਬਿਚ ਸਰਦ ਧਾਰ ॥ ੧ ॥ ਯੁਤ ਛੜ੍ਹ ਧਾਰਮਤਿ
ਗੁਰ ਛਕਾਇ ॥ ਪੁਨ ਸੈਚ ਸਨਾਨਨ ਕਰਤੇ ਬਨਾਇ ॥ ਬਹੁ ਦੂਰ
ਵੇਸ ਕੇ ਬਸਤ੍ਰਾਇ । ਸੂਖਮ ਬਿਸਾਲ ਮੁਲਕੋ ਸੰਗਾਇ ॥ ੮ ॥
ਧੋਸ਼ਸ ਨਵੀਨ ਪਹਰੇ ਪ੍ਰਭਾਤ । ਪੁਨ ਅਲੰਕਾਰ ਸੋਭੰਤ ਗਾਤ ॥
ਦਿਨ ਚਰਜੋ ਸੰਹਾਸਨ ਪਤ ਬਿਰੰਤ ॥ ਯੁਤ ਬਸਤ੍ਰ ਸਸਤ੍ਰ
ਅਤਿ ਸੈ ਸੁਭੰਤ ॥ ੯ ॥ ਤਥ ਇਕ ਸਿਖ ਗੁਰ ਨਿਕਟ
ਆਇ । ਕਰ ਜੋਰ ਅਰਜ ਐਸੇ ਸੁਨਾਇ ॥ ਗੁਰ ਪਾਤਸਾਹ
ਦਿਜ ਜਹਿ ਸਰਾਹਿ । ਰਾਵਰ ਸਮੀਪ ਕਰ ਗਾਥ ਜਾਹਿ ੧੦
ਖੁਰ ਮਹਾਂਦੇਵ ਕੇ ਬਸਤ੍ਰ ਜੋਇ । ਚਲ ਆਇ ਬਾਗ ਮਹਿ ਉੱਤਰ
ਸੋਇ । ਕਹਿ ਜਾਹਿ ਸੁ ਕੇਸਵਦਾਸ ਨਾਮ । ਬਿਧ ਚੰਡ ਪੂਜਥੇ
ਗੁਣਿਨ ਧਾਮ ॥ ੧੧ ॥ ਜਹਿ ਸੰਗ ਬ੍ਰੀਂਦ ਨਰ ਜੁਤਪ੍ਰਤਾਪ । ਸਗ
ਮਾਤ ਸੁਜਾਤਰ ਜਾਤ ਆਪ । ਮੁਝਕੋ ਬੁਲਾਇ ਪੂਛਯੋ ਬ੍ਰੀਂਤ ।
ਮੈਂ ਕਹਯੋ ਆਪ ਕੋ ਸਭ ਨਿਤੰਤ ॥ ੧੨ ॥ ਸੁਨ ਆਨੰਦ ਧਾਰ

ਪੁਨ ਪੁਨ ਬੁਝੇਇ । ਚਿੱਤ ਰਹਤ ਗੁਰੂ ਬੁਲਾਇ ਲੇਇ ॥ ਕਰ
ਟਰਸ ਪ੍ਰੂਭ ਕੇ ਜਾਓ ਫੇਰ । ਯਹਿ ਆਸੈ ਪਰਖਯੋ ਤਾਹਿ ਰੇਰ ॥
ੴ ॥ ਰਲ ਆਇ ਆਪ ਤੇ ਲਖਯੋ ਨਾਹਿ । ਚਿਤ ਦੇਤ ਅਧਕ
ਹੁਇ ਮੇਲ ਪਾਹਿ ॥ ਪ੍ਰੂਭ ਤੁਮ ਸਮਹੌਬ ਮਨ ਫੇਰ ਲੀਨ । ਬਾਂਢਤ
ਰਿਦੇ ਆਗਵਨ ਕੀਨ ॥ ੧੪ ॥ ਸੁਨ ਸ੍ਰੋਨ ਬੈਨ ਗੁਰ ਹਰਖ
ਧਰ । ਧਨ ਧਨ ਖੜਗ ਕੇਤਹਿ ਉਚਾਰ ॥ ਨਿਜ ਸੇਵਕਾਨ
ਕੇ ਕਰਤ ਕਾਜ । ਘਟ ਘਟ ਬਜਾਪ ਰਾਜਾਨ ਰਾਜ ॥ ੧੫ ॥ ”

ਦੇਹਿਰਾ

ਵੇਖ ਇਸ ਪ੍ਰਸੰਗ ਵਿੱਚ ਪ੍ਰੂਗਟ ਹੁੰਦਾ ਏਹੁ ।

ਗੁਰ ਜੀ ਨੈ ਉਸ ਬਿੱਪ ਮੋਹ ਕਿਹਾ ਜਤਾਇਆ ਨੇਹੁ ॥ ੫੬ ॥

ਭਾਵ— ਭਾਈ ਸੰਤੋਖਸਿੰਘ ਜੀ ਦੇ ਕਥਨ ਤੋਂ ਭੀ ਸਾਬਤ
ਹੁੰਦਾ ਹੈ ਕਿ ਗੁਰੂ ਮਹਾਰਾਜ ਜ਼ਰੂਰ ਦੁਰਗਾ ਦੇ ਪ੍ਰੂਗਟ ਕਰਨ
ਲਈ ਚਿੱਤ ਵਿੱਚ ਕਿਸੇ ਐਸੇ ਪੰਡਤ ਦਾ ਰਿਚਨ ਕਰਦੇ ਸੇ ਜੋ
ਇਸ ਕਾਰਜ ਨੂੰ ਸਿੱਧ ਕਰ ਸਕਦਾ, ਇਸੀ ਵਾਸਤੇ ਜਦ ਕਾਂਝੀ
ਤੇ ਕੇਵੇਂ ਦਾ ਆਉਣਾ ਸੁਨਿਆ ਤਦ ਐਸੇ ਪ੍ਰਸੰਨ ਹੋਏ ਜੋ
ਅਕਾਲਪੁਰਖ ਦਾ ਧੰਨਜਵਾਦ ਕੀਤਾ, ਕਿੰਤੂ ਜੇ ਗੁਰੂ ਜੀ ਇਸ
ਬਾਤ ਪਰ ਵਿਸ਼੍ਵਾਸ ਨਾ ਰੱਖਦੇ ਤਾਂ ਉਹ ਇਸ ਤਰ੍ਹਾਂ ਉਸਦੇ ਆਉਣ
ਦੀ ਖਥਰ ਸੁਣਕੇ ਕਿਉਂ ਆਨੰਦ ਪ੍ਰੂਗਟ ਕਰਦੇ, ਜਿਸਤੇ ਭਾਈ
ਸੁਖਸਿੰਘ ਜੀ ਅਤੇ ਭਾਈ ਸੰਤੋਖ ਸਿੰਘ ਜੀ ਦੀ ਇਸ ਵਿੱਚ
ਇੱਕ ਰਾਇ ਹੈ ਤਾਂਤੇ ਇਹ ਬਾਤ ਝੂਠ ਨਹੀਂ ਹੋ ਸਕਦੀ ॥

ਤੱਤ ਖਾਲਸਾ

ਦੇਹਿਰਾ

ਇਹ ਤਾਂ ਉਹੋ ਬਾਤ ਹੈ ਨਹੀਂ ਨਵੀਂ ਕੁਛ ਮੀਤ ।

ਪੀਸੇ ਉੱਪਰ ਪੀਸਿਆ ਸਮਝ ਪਿਆਰੇ ਚੰਤ ॥ ੫੭ ॥

ਚੰਪਈ

ਸੰਤੋਖਸਿੰਘ ਜੋ ਕਬਾ ਬਨਾਈ । ਸੋ ਕੁਛ ਨਵੀਂ ਬਾਤ ਨਹਿ ਗਾਈ ।

ਇਹ ਉਹੋ ਹੈ ਰਿਜ਼ਕਿਆ ਪਾਣੀ । ਜੋ ਸੁੱਖਾ ਮ੍ਰਿਗਿੰਦ ਬਖਾਣੀ ॥

ਪਰ ਇਤਨਾ ਇਨ ਅਧਕ ਲਗਾਯਾ । ਜੋ ਸੁੱਖਾਸਿੰਘ ਨਹੀਂ ਬਤਾਯਾ ॥

ਗੁਰਜੀ ਕਾਰਨ ਭੰਗ ਘੁਟਾਈ । ਮਿਰਚ ਬਦਾਮ ਲੋਂਗ ਬਹੁ ਪਾਈ ॥

ਦੌਰ ਇਲਾਚੀ ਵਿੱਚ ਪੁਵਾਕੇ । ਸਤ ਘੜਿਆਂ ਦਾ ਪਾਣੀ ਪਾਕੇ ॥

ਚੰਗੇ ਰਗਜੇ ਲਾਕੇ ਢੱਸੇ । ਅਮਲੀ ਦਾ ਮਨ ਦੇਖ ਤਰੱਸੇ ॥

ਇਹ ਇਨ ਵਾਧੀ ਗੱਲ ਬਨਾਈ । ਮਾਨੋਂ ਬਹਕੇ ਆਪ ਘੁਟਾਈ ॥

ਹੋਰ ਮਸਾਲੇ ਐਸੇ ਗਾਏ । ਮਾਨੋਂ ਅਪਨੀ ਹੱਥੀਂ ਪਾਏ ॥

ਗੱਲੋਂ ਚੁਕ ਗਲਾਇਣ ਕੀਤਾ । ਕਵੀ ਪਣਾ ਸਾਬਤ ਕਰ ਲੀਤਾ ॥

ਜਿੱਕਰ ਏਹ ਮਸੌਦਾ ਘੜਿਆ । ਮਨ ਭਾਰਤ ਪੋਥੀ ਵਿੱਚ ਜਜ਼ਿਆ ॥

ਏਸੇ ਤਰ੍ਹਾਂ ਕਾਲਕਾ ਵਾਲੀ । ਗੱਲ ਬਨਾਈ ਅਸਲੋਂ ਖਾਲੀ ॥ ਪਦ
ਦਵੈਯਾ

ਫਿਰ ਇਨ ਇੱਕ ਹੋਰ ਹੈ ਆਖੀ ਮਨ ਘੜਕੀ ਦੀ ਬਾਤਾ ।

ਜਿਸ ਨੂੰ ਸੁਖਾ ਸਿੰਘ ਵਿਚਾਰਾ ਪਹਿਲੇ ਨਹੀਂ ਬਤਾਤਾ ॥ ਉਸ ਨੇ

ਦੱਤਾਨੰਦ ਉਜੈਨੀ ਪੰਡਤ ਆਇਆ ਗਾਇਆ । ਜਿਸਤੇ ਹਰਨ

ਕਰਾਕੇ ਗੁਰ ਨੇ ਦੇਵੀ ਨੂੰ ਪਰਗਟਾਇਆ ॥ ੫੮ ॥ ਪਰ ਇਹ

ਹਰਿ ਸੰਤੋਖ ਬਤਾਵੇ ਕਾਂਸੀ ਰਹਿਨੇ ਵਾਲਾ । ਕੇਂਦ੍ਰੇ ਦਾਸ ਬਿੱਧ ਸੀ
 ਆਇਆ ਜਿਨ ਕੀਤਾ ਇਹ ਚਾਲਾ ॥ ਫਿਰ ਹੁਨ ਦੱਸ ਇਨ੍ਹਾਂ ਦੇ
 ਵਿੱਚੋਂ ਸੱਚਾ ਕੌਣ ਪਿਆਰੇ ॥ ਜਿਸ ਪਰ ਨਿਸਚਾ ਕਰਕੇ ਮੰਨੇ ਜੋ
 ਕੁਛ ਕਬਨ ਤਿਹਾਰੇ ॥ ੯੦ ॥ ਪਹਿਲੇ ਉਸਦਾ ਕਰੋ ਫੈਸਲਾ
 ਸੀ ਪੰਡਤ ਉਹ ਕਿਹੜਾ । ਦੁਰਗਾ ਪਰਗਟ ਕਰਨੇ ਤਾਈਂ ਗੁਰ
 ਪ੍ਰਤ ਆਯਾ ਜਿਹੜਾ ॥ ਦੋਨਾਂ ਗ੍ਰੰਥਾਂ ਵਿੱਚੋਂ ਭਾਈ ਸੱਦਾ ਕੌਨ
 ਬਤਾਵੇ । ਗਾਰ ਹੈ ਕੌਨ ਕਵੀ ਵਡ ਗਿਆਨੀ ਹੋਇ ਨਸੰਗ
 ਸੁਨਾਵੇ ॥ ੯੧ ॥ ਫਿਰ ਇਸਨੇ ਇੱਕ ਹੋਰ ਬਤਾਈ ਬਾਤ ਵਿਚਾਰਨ
 ਜੋਗਾ । ਜਿਸਦੇ ਸੁਨਣੇ ਤੇ ਜੋ ਅਸਲੀ ਸਿੱਧ ਮਨੋਰਥ ਹੋਗਾ ॥
 ਕਿਸੇ ਸਿੱਖ ਨੇ ਜਾਇ ਗੁਰੂ ਪਹਿ ਐਸਾ ਬਚਨ ਸੁਨਾਇਆ ।
 ਹੇ ਗੁਰੇ ਕੇਂਦ੍ਰੇ ਦਾਸ ਬ੍ਰਹਮਣ ਕਾਂਸੀ ਵਾਲਾ ਆਇਆ ॥
 ੯੨ ॥ ਮੈਥੋਂ ਉਮਨੇ ਕਥਾ ਆਪਦੀ ਬਹਿਕੇ ਪੁੱਛੀ ਸਾਰੀ ।
 ਕੈਸੀ ਮੇਰੇ ਥੋਂ ਬਣ ਆਈ ਥੋਲ੍ਹ ਬਖਾਨੀ ਸਾਰੀ ॥ ਜਿਸ ਪਰ
 ਸੁਨ ਪ੍ਰਤਾਪ ਆਪਦਾ ਦਰਸਨ ਨੂੰ ਉਹ ਚਾਹੇ । ਅਰ ਪ੍ਰਭ ਦੇ
 ਉਹ ਬਿਨਾਂ ਬੁਲਾਏ ਆਪੇ ਆਵਤ ਨਾਹੇ ॥ ੯੩ ॥ ਪਰ ਅੱਗੇ
 ਉਹ ਜਾਂਦਾ ਨਾਹੀਂ ਬਿਨ ਦਰਸਨ ਕੁਰ ਕੇਰੇ । ਐਸਾ ਉਸਦਾ
 ਨਿਸਚਾ ਪੂਰਾ ਆਵਤ ਮਨ ਮਹਿੰ ਫੇਰੇ ॥ ਜਿਸਤੇ ਸਿੱਧ ਬਾਤ ਇਹ
 ਹੋਈ ਸੀ ਉਹ ਕਿਸੇ ਬੁਲਾਇਆ । ਇਤਨੀ ਦੂਰ ਚੱਲਕੇ ਜਿਹੜਾ
 ਕਿਸੀ ਮਾਰ ਪਰ ਆਇਆ ॥ ੯੪ ॥ ਜਾਨ ਪ੍ਰਤਾਪ ਗੁਰੂ ਦਾ ਭਾਰੀ
 ਭਾਹ ਲੋਭ ਮਨ ਅੰਦਰ । ਭਜਕ ਖਲੀ ਜੋ ਪਈ ਨਚਾਵੇ
 ਭੁੱਲਿਆ ਦੇਵੀ ਮੰਦਰ ॥ ਤਾਂਤੇ ਐਸੀ ਬਾਤਾਂ ਭਾਈ ਸਰਧਾਲਾਇਕ
 ਨਾਹੀਂ । ਮਨ ਭਾਵਤ ਜੋਕ ਵੀ ਅਂਰਦ ਕੇ ਧਰਦੀਨੀ ਜਗਮਾਹੀਂ ॥ ੯੫ ॥

ਦੇਹਿਰਾ

ਤਾਂਤੇ ਜੇ ਕੁਛ ਹੋਰ ਹੈ ਮੈਨੂੰ ਖੋਲ੍ਹੁ ਸੁਨਾਉ ।
ਭੈਗ ਘੋਟਨੀ ਦੱਸ ਕੇ ਫੱਕੜਪਣਾ ਨ ਪਾਉ ॥ ੬੬ ॥

ਦੁਰਗਾ ਭਗਤ

ਦੇਹਿਰਾ

ਜੇ ਏਹ ਬਾਤ ਪਮਿੰਦ ਨਾ ਅੱਗੇ ਸੁਨ ਲੈ ਹੋਰ ।
ਆਪੇ ਪ੍ਰਗਟ ਹੋਵਮੀ ਸਾਧ ਕਿਧੋਂ ਹੈ ਚੋਰ ॥ ੬੭ ॥
ਦੇਖੋ ਗੁਰ ਜੀ ਭੇਜਕੇ ਖਾਸ ਆਪਣਾ ਦਾਸ ।
ਓਸੇ ਵਕਤ ਮੰਗਾਇਆ ਬਿੱਪਰ ਆਪਨੇ ਪਾਸ ॥ ੬੮ ॥
ਮੈਂ ਨਾ ਕਹੀ ਬਨਾਇਕੇ ਅਪਨੇ ਮਨ ਬੀ ਗੱਲ ।
ਇਹ ਸੂਰਜ ਪਰਕਾਸ ਦਿੱਤੇ ਆਪੇ ਪੜ ਲੈ ਚੱਲ ॥ ੬੯ ॥

ਯਥ:-

ਹੈਲ

‘ਤਬ ਦਿਆਰਾਮ ਕੇ ਢਿਗ ਖੁਲਾਇ । ਦਿਜ ਲਿਆਉ ਜਾਉ
ਨਹਿ ਬਿਲਮ ਲਾਇ । ਸੁਨ ਹੁਕਮ ਜਾਯੋ ਅਸਵਾਰ ਹੋਇ । ਤਿਮ
ਨਿਕਟ ਜਾਇ ਕਹਿ ਬਾਤ ਸੋਇ ॥ ੩੮ ॥ ਗੁਰ ਕਰਤ ਯਾਦ
ਚਲੀਏ ਹਜੂਰ । ਤੱਤ ਕਾਲ ਚਵਿਓ ਸੁਨ ਬਹਾਲ ਰੂਰ ॥
ਆਇਓ ਸਮੀਪ ਨਰ ਕਿਤਕ ਸਾਬ । ਪਠਿਆ ਸਿੱਖ ਸ੍ਰੀ ਫਲ
ਲੀਨ ਹਾਬ ॥ ੩੯ ॥ ਗੁਰ ਅੱਗਰ ਅਚੁਪ ਕਰ ਦਰਸਨ ਕੀਨ ।
ਤਬ ਚੌਕੀ ਦਾਸ ਡਹਾਇ ਦੀਨ ॥ ਬਰ ਬਿੱਪਰ ਬੈਠ ਅਵਲੋਕ
ਰੂਪ । ਮਨ ਮੋਹਨ ਕ੍ਰਿਸਨ ਚਿਹਨ ਅਨੂਪ ॥ ੩੧ ॥ ਜਿਤ
ਕਹਿਓ ਪੁਰਾਨਨ ਮਹਿ ਸੁਭਾਇ । ਤਿਮ ਸੁੰਦਰ ਤਨ ਗੁਰਯੁਤ

ਸੁਹਾਇ ॥ ਆਕਰਖ ਸੁਚਿੰਤ ਧਰ ਬਸਹਿ ਲੇਤ । ਗੁਰ ਕੋ ਸਮ-
 ਰਥ ਲਖ ਬਲ ਨਕੇਤ ॥ ੩੨ ॥ ਤਥ ਦਿਆਮਿੰਧ ਬੁਝਿਯੋਣੁ
 ਤੈਨ । ਦਿਜ ਜੂ ਕਹੋ ਤੁਮ ਇਸਟ ਕੈਨ ॥ ਕਿਨ ਕੋ ਅਰਾਧ
 ਮੇਵਤ ਮਹਾਨ । ਕਿਮ ਨਿਕਟ ਚਹਤ ਆਪਨ ਕਲਿਆਨ ॥
 ਦਿਜ ਕਹੈ ਸੁ ਕੇਸਵਦਾਸ ਫੌਰ । ਹਮ ਇਸਟ ਚੰਡਕਾ ਸਭੁ ॥
 ਵਡੇਰ ॥ ਜਹਿ ਨਿਕਟ ਜਾਚਤੇ ਦੇਵ ਸਰਬ । ਜਹਿ ਖੰਡ ਕੀਨ
 ਸਤ੍ਰੂਨ ਗਰਥ ॥ ੩੪ ॥ ਤਿਸ ਜਗਤ ਮਾਤ ਕੋ ਮੁਖ ਸਥਾਨ । ਹੈ
 ਸੁਲਾ ਮੁਖੀ ਰਚਨੇ ਜਹਾਨ ॥ ਤਿਸ ਦਰਸ ਪਰਸ ਬਹੁਰੇ ਸੁਧਾਰ ।
 ਅਰ ਦੇਸ ਦੂਰ ਤਜ ਕੈ ਪਧਾਰ ॥ ੩੫ ॥ ਸਭ ਆਦਿ ਸਕਤ
 ਦੇਵਾਨ ਦੇਵ । ਬਹੁ ਆਦਿ ਜਾਹਿ ਕੀ ਕਰਤ ਸੇਵ ॥ ਲਿਵ
 ਲਗਹਿ ਸਦਾ ਤਿਸ ਨਾਮ ਕੇਰ । ਮੈਂ ਕਰੋਂ ਧਿਆਨ ਪੁਸਾ ਘਨੇਰ
 ॥ ੩੬ ॥ ਸੁਨ ਗੁਰੂ ਬੰਦਨਾਂ ਕੀਨ ਤਾਂਹਿ । ਜਗ ਮਾਤ ਪੁਜ ਬੇ
 ਹਮੈਂ ਚਾਹਿ ॥ ਜਿਸ ਤੇ ਪ੍ਰਤੱਛ ਟੋਇ ਦਰਸ ਦੇਹੁ । ਅਹੋਰ ਰੂਪ
 ਬਰ ਮਾਂਗ ਲੇਹੁ ॥ ੩੭ ॥ ਤੁਮ ਪੈ ਬਿਧਾਨ ਇਹ ਸਗਲ ਆਇ
 । ਕੀਜੈ ਪ੍ਰਯੋਗ ਸਭ ਬਿਧ ਬਹਾਇ ॥ ਚਹੀ ਯਹਿ ਸਮੱਗ੍ਰੀ ਤਥ
 ਜਿਤਕ ਕੇਤ । ਜੋ ਸੁਭਗ ਹੋਇ ਕਹੀਜਹੁ ਤਿਤੇਕ ॥ ੩੮ ॥ ਜਿਸ
 ਮੰਤ੍ਰ ਪਾਠ ਅਰ ਹਵਨ ਹੋਇ । ਰਹਿ ਕਿਤਕ ਕਾਲ ਲਗ ਕਹਹੁ
 ਸੋਇ ॥ ਗਨ ਦਿਜਨ ਭਨੀ ਮਹਮਾਂ ਤੁਹਾਰ । ਬਿਧ ਚੰਡ ਪੁਜ
 ਬੇ ਮਹਿ ਉਦਾਰ ॥ ੩੯ ॥”

ਦੋਹਿਰਾ

ਪਾਸ ਬੁਲਾਕੇ ਪੁੱਛਿਆ ਇਸਟ ਦੇਵ ਤਿਸ ਕੇਰ ।
 ਤਦ ਦੁਰਗਾ ਉਸ ਨੈ ਕਹੀ ਸਭ ਤੇ ਅਧਕ ਦਲੇਰ ॥੨੦॥

ਅਰ ਇਹ ਭੀ ਤਿਨ ਆਖਿਆ ਮੈਂ ਜਾਨਤ ਬਿਧ ਸੋਇ ।
 ਜਿਸ ਤੇ ਦੁਰਗਾ ਜਗਤ ਮਹਿ ਪ੍ਰਗਟੇ ਸੁਖ ਦਾ ਹੋਇ॥੨੧॥
 ਤਿਸ ਪਰ ਗੁਰ ਜੀ ਤਿਸੀ ਕੌ ਕਹਾ ਰਿਦੇ ਦਾ ਭੇਦ ।
 ਸਾਨੂੰ ਪ੍ਰਗਟ ਕਰ ਦੇਵੇ ਜੋ ਵਿਧ ਦੱਸੇ ਵੇਦ ॥ ੨੨ ॥
 ਕਿਆ ਇਹ ਬਾਤਾਂ ਝੁਠ ਹਨ ਜੋ ਹਨ ਪਰੰ ਪਰਾਨ ।
 ਧੋਬੀ ਰ੍ਹੀਬ ਬਤਾਂਇਦੇ ਸੁਨਦੇ ਸਿੱਖ ਸੁਜਾਨ ॥ ੨੩ ॥

ਤੱਤ ਖਾਲਸਾ

ਦੋਹਿਰਾ

ਮੰਤ੍ਰੋਖ ਸਿੰਘ ਦੇ ਕਥਨ ਤੋਂ ਭੀ ਏਹੋ ਹੈ ਸਿੱਧ ।
 ਟੁੱਟੀ ਬੀ ਅਸਮਾਨ ਤੇ ਆਮਖ ਕਾਰਨ ਗਿੱਧ ॥ ੨੪ ॥
 ਜੋ ਜੋ ਇਸ ਦੇ ਕਥਨ ਮੈਂ ਪ੍ਰਗਟ ਹੁੰਦਾ ਭਾਵ ।
 ਸੋ ਤੈਨੂੰ ਮੈਂ ਆਖਸਾਂ ਬਿਨ ਪੇਖ ਪਾਤ ਲਗਾਵ ॥ ੨੫ ॥

ਚੌਪਈ

ਇਨ ਕਥੀਆਨ ਮਹਿ ਹੋਰ ਵਿਰੋਧ । ਤੂੰ ਮਨ ਅੰਦਰ ਅਪਨੇ ਸੋਧ ॥
 ਸੁੱਖਾ ਸਿੰਘ ਬਤਾਵੈ ਐਸੇ । ਬਾਗ ਮਾਂਹਿ ਪੰਡਤ ਆ ਥੈਸੇ ॥
 ਕਰ ਪ੍ਰਤੱਗਨਾ ਐਸੀ ਭਾਰੀ । ਮੈਂ ਨਾ ਜਾਉਂ ਗੁਰੂ ਅਗਾਰੀ ॥
 ਪਰ ਜੇ ਗੁਰ ਹਨ ਗੇ ਅਵਤਾਰ । ਮਨ ਦੀ ਗਾਥਾ ਬੁੱਝਨ ਹਾਰ ॥
 ਤਾਂ ਆਪੇ ਆ ਦਰਸ ਦਿਖਾਵੈਂ । ਮੇਰੇ ਪਾਸ ਬਾਗ ਮਹਿ ਆਵੈਂ ॥
 ਸੋਈ ਸਤਿਗੁਰ ਕੀਤਾ ਆਇ । ਆਪੇ ਗਏ ਬਾਗ ਮਹਿ ਧਾਇ ॥
 ਓਸ ਸਮਜ ਸਿੱਖਾਂ ਸੀ ਕਹਾ । ਜਿਨ ਨਹਿ ਭੇਦ ਬਿੱਖ ਦਾ ਲਹਾ ॥
 ਸਤਿਗੁਰ ਜੀ ਐਥੇ ਮੰਗਵਾਓ । ਆਪ ਓਸਦੇ ਪਾਸ ਨ ਜਾਓ ॥

ਪਰ ਗੁਰ ਜੀ ਯਹ ਕਹੀ ਸੁਨਾਇ । ਆਦਰ ਕਰੋ ਗੁਣੀ ਕੇ ਜਾਇ ॥
 ਕਲਜੁਗ ਕੇ ਗਾਯਾਨੀ ਸਮਹਾਨਾ । ਕਰਨਾ ਚਹੀਏਨਹਿ ਅਭੇਮਾਨਾ ॥
 ਤਾਂਤੇ ਆਪ ਪ੍ਰਭੂ ਜੀ ਗਏ । ਤਿਸਤੇ ਬਿਧ ਸਭ ਪ੍ਰਛਤ ਭਏ ॥ ੨੬ ॥

ਦੇਹਿਰਾ

ਇਸਤੇ ਉਲਟ ਸੰਤੋਖ ਹਰਿ ਕਹਿਤ ਬੁਲਾਇਆ ਬਿੱਪ ।
 ਦਿਆ ਰਾਮ ਨੂੰ ਭੇਜਕੇ ਸ੍ਰੀ ਕਰਣਾ ਅਧਿਪ ॥ ੨੭ ॥

ਚੌਪਈ

ਦੇਖ ਵਿਚਾਰ ਇਨ੍ਹਾਂ ਦੇ ਮਾਹੀਂ । ਝੁਠਾ ਕਥਨ ਕੌਨ ਕਾ ਨਾਹੀਂ ॥
 ਅਧਿਪਸ ਮੈਂ ਨਹਿ ਮਿਲਦੇ ਵੋਇ । ਫਿਰ ਕਹੁ ਸਿੱਧਬਾਤ ਕਿਆਹੋਇਆ ॥
 ਫਿਰ ਜਦ ਪੰਡਤ ਆਯਾ ਪਾਸ । ਅਪਨੇ ਮਨਦੇ ਨਾਲ ਹੁਲਾਸ ॥
 ਧਰਾ ਨਲੇਤ ਗੁਰੂ ਪਗ ਆਗੇ । ਕਹਿ ਕਰ ਮੁਖ ਤੇ ਸ੍ਰੀ ਵਡਭਾਗੇ ॥
 ਤਦ ਚੌਂਕੀ ਗੁਰ ਪਾਸ ਡਹਾਕੇ । ਪੁੱਛੀ ਉਸਥੋਂ ਪਾਸ ਬਠਾਕੇ ॥
 ਤੇਰਾ ਇਸ਼ਟ ਕੌਨ ਹੈ ਪੰਡਤ । ਅਰ ਕਿ ਸਕੋ ਤੁਮ ਹੋ ਜਗ ਮੰਡਤ ॥
 ਤਬ ਚਿਨ ਅਪਨੀ ਮੁਕਤੀ ਦਾਤਾ । ਦੇਵੀ ਦੱਸੀ ਜਗ ਵਖਿਆਤਾ ॥
 ਅਰ ਤਿਸਦਾ ਜੋ ਮੁਖ ਸਥਾਨ । ਜ੍ਰਾਲਾ ਮੁਖੀ ਬਤਾਇਆ ਆਨ ॥
 ਅਰ ਇਹ ਭੋ ਉਸਨੇ ਕਹਿ ਦੀਨਾ । ਅਪਨਾ ਭਾਵਸਿੱਧ ਕਰਲੀਨਾ ॥
 ਮੈਂ ਪੁਜਾ ਕੀ ਸਭਵਿਧਜਾਨੋਂ । ਅਰਨਿਜਕੋ ਤਿਸਮੇਵਕਮਾਨੋਂ ॥ ੨੮ ॥

ਦੇਹਿਰਾ

ਇਸਤੇ ਪ੍ਰਗਟ ਹੋਵੰਦੀ ਉਸਦੀ ਸਾਰੀ ਚਾਲ ।
 ਨਾਲ ਜੁਗਤ ਦੇ ਦੱਸਯਾ ਥੋਲ੍ਹੁ ਆਪਨਾ ਹਾਲ ॥ ੨੯ ॥

ਚੌਪਈ

ਫਿਰ ਉਸਨੇ ਜੋ ਮੁਖ ਸਥਾਨ । ਕੀਤੀ ਜ੍ਰਾਲਾ ਮੁਖੀ ਬਖਾਨ ॥

ਤਾਂ ਓਥੇ ਉਹ ਕਿਉਂ ਨਾ ਗਿਆ । ਉਲਟੇਰਸਤੇ ਸੀ ਕਿਉਂਪਿਆ॥
 ਨੈਣਾਂ ਦੇਵੀ ਜੋ ਸੀ ਗੌਣ । ਪੂਜਨ ਆਯਾ ਉਸਦਾ ਭੈਣ ॥
 ਤਾਂਤੇ ਸਿੱਧ ਬਾਤ ਇਹ ਹੁੰਦੀ । ਸੀ ਕੁਛ ਬਾਤ ਓਸਨੇ ਗੁੰਦੀ ॥
 ਤਾਹੀਂ ਆਇ ਗੁਰੂ ਦੇ ਬਾਗ । ਅਪਨਾ ਘਰ ਦਰ ਸਗਲਤਿਆਗ॥
 ਜਿਸਦੀ ਸੁਨਕੇ ਐਸੀ ਬਾਤ । ਗੁਰ ਜੀ ਨੇ ਭੀ ਕਹਾ ਵਖਿਆਤ ॥
 ਸੁਣ ਪੰਡਤ ਜੇ ਤੂੰ ਬਿਧ ਜਾਨੈ । ਅਰ ਨਿਸਦਾ ਦੁਰਗਾ ਪਰ ਠਾਨੈ॥
 ਤਾਂ ਸਾਨੂੰ ਭੀ ਚਾ ਦਖਰਾਉ । ਜੋ ਤੇਰੇ ਮਨ ਦਾ ਹੈ ਚਾਉ ॥
 ਇਸਤੇ ਸਿੱਧ ਹੋਤ ਨਹੀਂ ਭਾਈ । ਗੁਰ ਸ਼ਰਧਾਕਰਦੇਵਮਨਾਈ॥੮੦॥

ਭਾਵ-- ਭਾਈ ਸੁੱਖਾ ਸਿੰਘ ਜੀ ਅਤੇ ਭਾਈ ਮੰਤੋਖ ਸਿੰਘ ਦੀ
 ਗੁਵਾਹੀ ਵਿੱਚ ਪਰਸਪਰ ਇਤਨਾਂ ਵਿਰੋਧ ਹੈ ਜੋ ਸਾਬਤ
 ਨਹੀਂ ਕਰਦਾ ਕਿ ਸੱਚਾ ਕੌਣ ਹੈ ਕਿਉਂਕਿ ਸੁੱਖਾ ਸਿੰਘ ਆਖਦਾ
 ਹੈ ਜੋ ਵੱਤਾਨੰਦ ਪੰਡਤ ਨੇ ਪਰਤੱਗਯਾ ਕੀਤੀ ਸੀ ਕਿ ਜੇ ਗੁਰੂ
 ਸੱਚੇ ਮਨ ਦੀ ਜਾਨਨਹਾਰੇ ਹੋਨਗੇ ਤਾਂ ਮੇਰੇ ਪਾਸ ਆਪ ਆਉਨਗੇ
 ਅਤੇ ਮੈਨੂੰ ਨਹੀਂ ਬੁਲਾਉਨ ਗੇ, ਜਿਸ ਪਰ ਐਸਾ ਹੀ ਹੋਇਆ。
 ਏਧਰ ਭਾਈ ਮੰਤੋਖ ਸਿੰਘ ਜੀ ਆਖਦੇ ਹਨ ਕਿ ਜਦ ਕਾਂਸਾ ਤੇ
 ਕੋਸੇ ਦਾਸ ਆਇਕੇ ਬਾਗ ਵਿੱਚ ਉਤਰਿਆ ਤਦ ਗੁਰੂ ਦਾ ਯਸ
 ਸੁਨਕੇ ਦਰਸਨ ਕਰਨ ਦੀ ਕਾਮਨਾਂ ਹੋਈ ਅਰ ਕਿਸੇ ਸਿੱਖਨੇ ਗੁਰੂ
 ਜੀ ਪਾਸ ਬੇਨਤੀ ਕੀਤੀ ਜਿਸ ਪਰ ਗੁਰੂ ਜੀ ਨੇ ਉਸਨੂੰ ਝੁਲਾਯਾ
 ਅਤੇ ਚੌਂਕੀ ਪਰ ਪਾਸ ਬਠਾਯਾ, ਅਰ ਹਾਲ ਚਾਲ ਪੁੱਛਿਆ,
 ਇਸਤੇ ਫੌਚ ਮੱਕੀਦਾਂ ਹੈ ਕਿ ਇਨ੍ਹਾਂ ਵਿੱਚ ਸੱਚਾ ਕਿਸਦਾ ਕਥਨਹੈ॥
 ਦੇਹਿਰੁ--ਤਾਂਤੇ ਇਹ ਸਭ ਬਾਤ ਹੈ ਨਿਰੀ ਬਨਾਵਟ ਮੀਤ ।

ਸ੍ਰੀ ਸਤਿ ਗੁਰ ਦੀ ਨਹੀਂ ਸੀ ਇਸ ਕੁਰੀਤ ਮਹਿ ਪ੍ਰੀਤ ॥੧॥
 ਤੋਂਤੇ ਜੇ ਕੁਛ ਪਾਸ ਹੈ ਤੇਰੇ ਹੋਰ ਦਲੀਲ ।
 ਸੋ ਪ੍ਰਗਟ ਕਰ ਦੱਸ ਤੂੰ ਅੱਗੇ ਪੰਥ ਅਪੀਲ ॥੧੨॥

ਦੁਰਗਾ ਭਗਤ

ਦੋਹਿਰਾ

ਅੱਗੇ ਜੋ ਕੁਛ ਕਵਿ ਜੀ ਲੀਲ੍ਹਾ ਕਹੀ ਬਨਾਇ ।
 ਉਸ ਤੇ ਮਨ ਵਿੱਚ ਆਵੇਦਾ ਹੋਮੀ ਕੁਛ ਭਲ ਭਾਇ ॥੧੩॥
 ਚੌਪਈ

ਜਦ ਪ੍ਰਗਟ ਹੋਈ ਜਗ ਦੰਬਾ । ਧਰਤ ਅਕਾਸ਼ ਸਭੀ ਤਦ ਕੰਥਾ ॥
 ਉਲਟ ਪੁਲਟ ਧਰਤੀ ਹੋ ਗਈ । ਮਾਨਹੁ ਪੂਲੈ ਹੀ ਆ ਗਈ ॥
 ਹੱਲੇ ਪਰਬਤ ਨਾਲ ਛੁਚਾਲਾਂ । ਵਗਨ ਮਮ੍ਰੀਦਰ ਵਿੱਚ ਉਛਾਲਾਂ ॥
 ਜੈਸੀ ਸੁੱਖਾ ਮਿੰਘ ਸੁਨਾਈ । ਓਸੀ ਹਰਿ ਸੰਤੋਖ ਬਤਾਈ ॥
 ਜਿਸ ਵਿੱਚੋਂ ਮੈਂ ਕੁਝ ਸੁਨਾਵਾਂ । ਤੇਰੇ ਮਨ ਦੀ ਸੰਕ ਮਿਟਾਵਾਂ॥੧੪॥
 ਸਥਾ:-

ਦੋਹਿਰਾ

‘ਡੇਢ ਪਹਰ ਦਿਨ ਕੇ ਰਹੇ ਨੌਮੀਂ ਆਦਿਤ ਵਾਰ ।
 ਚੇਤ ਮਾਸ ਪਖ ਸੁਕਲ ਮਹਿ ਵਿਦਤੀ ਜਗਤ ਅਧਾਰ ॥੧॥

ਸਵੈਯਾ

ਧੈਨ ਪੁੰਡ ਅਖੰਡ ਦਿਸਾ ਮਹਿ ਮੰਡਲ ਮੈ ਬਡ ਧੂਲ
 ਉਡਾਈ । ਧੈਰ ਘਟਾਂ ਚਹੂੰ ਓਰ ਘਨਾ ਘਨ ਘੋਖਤ ਘੋਖ ਘਨੋ
 ਘੁਘਰਾਈ । ਦੀਰਘ ਦਾਰਨ ਨਾਵ ਦਸੋ ਦਿਸ ਔਕੜ ਕਿਓ
 ਤੜਤਾ ਤੜਵਾਈ । ਏ ਸਭ ਲੱਛਨ ਬੀਚ ਅਕਾਸ਼ ਪ੍ਰਕਾਸ ਭਏ

ਡਰਦੇ ਸਮਦਾਈ ॥ ੨ ॥ ਭੁਮ ਬਿਖੈ ਭੁਵਚਾਲ ਬਿਸਾਲ ਕਰਾਲ
 ਭਯੋ ਭਯ ਦਾ ਸਮਦਾਈ । ਡੋਲ ਡਗਾ ਮਗ ਭੇੜ ਪਹਾੜ ਦੜਾ
 ਦੜ ਸਿੰਗ ਟੁਟੇ ਅਧਕਾਈ ॥ ਸਿੰਧ ਨਦੀ ਉਛਲੈ ਛਲਕੈ ਮਛ
 ਕੱਢ ਪਰਾਛਸ ਕੌ ਡਰ ਪਾਈ । ਕਾਨਨ ਤੇ ਉਖਰੇ ਤਰ ਦੀਰਘ
 • ਮੂਲ ਮਹਾਂਦਿਕ ਕਾਂਡ ਬਚਾਈ ॥ ੩ ॥ ਯੈ ਨਭ ਭੁਮ ਮੈਂ ਸੋਰ
 ਪਰਯੋ ਚਹੁ ਚੱਕ ਤ੍ਰਾਮ ਪ੍ਰਲੈ ਕਰ ਮਾਨਿਯੋ । ਦੀਰਘ ਨਾਦ
 ਸੁਨਿਯੋ ਸਭ ਹ੍ਰੀ ਬਿਸ ਮੈਂ ਸਭੇ ਹੋਇ ਕਛੁ ਨਹਿ ਜਾਨਿਯੋ ॥ ਹੁਟ
 ਪਰੈ ਥੂਹਮੰਡ ਹੀ ਕੈ ਬਚ ਜਾਇਕ ਨੂੰ ਅਸ ਭਾ ਬਲ ਠਾਨਿਯੋ ।
 ਕੌ ਉਤਪਾਤਨ ਹੇਤ ਮਹਾਨ ਭਜਾਨ ਬਿਨਾਸ ਸਮਾਨ ਪਛਾਨਿਯੋ
 ॥ ੪ ॥”

ਦੋਹਿਰਾ

ਵੇਖਿਆ ਪਰਗਟ ਹੋਨ ਪਤ ਕਿਹਾ ਕੀਆ ਬਰਬੱਲ ।
 ਸਾਰਾ ਮਨ ਤਨ ਕੰਬਦਾ ਸੁਨ ਕੇ ਤੇ ਇਹ ਗੱਲ ॥੫੫ ॥
 ਫਿਰ ਇਹ ਬਾਤਾਂ ਝੂਠ ਕਦ ਹੋਸਨ ਵਿੱਚ ਜਹਾਨ ।
 ਜਿਸਨੂੰ ਰਵਿ ਪ੍ਰਕਾਸ ਮੇ ਕਰਦੇ ਗ੍ਰੰਥ ਬਖਾਨ ॥ ੫੬ ॥
 ਅਰ ਸਰਧਾਲੂ ਪੁਰਖ ਜੋ ਸੁਨ ਕਰ ਹੋਨ ਅਨੰਦ ।
 ਤੇਰੇ ਆਖਨ ਤੇ ਕਦੋਂ ਹੋ ਜਾਸਨਗੇ ਬੰਦ ॥ ੫੭ ॥

ਤੱਤ ਖਾਲਸਾ

ਦੋਹਿਰਾ

ਅਹੋ ਝੂਠ ਦੇ ਕੰਨ ਇਨ ਕੁਤਰੇ ਖੂਬ ਬਨਾਇ ।
 ਜਿਸ ਪਰ ਭੋਲੇ ਮਾਣਸਾਂ ਲੀਤਾ ਠੀਕ ਫਸਾਇ ॥ ੫੮ ॥

ਦਵੈਯਾ

ਬਾਤਾਂ ਨਾਲ ਉਡਾਈ ਉਸਨੇ ਧੁੜ ਅਕਾਸ ਮੜਾਰੀ । ਏਹੋ
ਜਿਹੀ ਅੰਧੇਰੀ ਲਿਆਇਆ ਕੰਬੀ ਧਰਤੀ ਸਾਰੀ ॥ ਬੱਦਲ ਖੁਬ
ਚੜ੍ਹਾਇ ਦਿਖਾਏ ਅਰ ਬਿਜਲੀ ਕੜਕਾਈ । ਲਿਆਇ ਭੂਚਾਲ
ਪਹਾੜ ਉਡਾਕੇ ਸਾਰੀ ਖਲਕ ਢਰਾਈ ॥ ੯੮ ॥ ਬਣ ਭੀ ਚੁਕ
ਉਥੇਜ਼ ਬਨਾਏ ਪਰਬਤ ਖੁਬ ਉਡਾਏ । ਸਾਰੇ ਜਗ ਮਹਿ ਸ਼ੇਰ
ਮਚਾਕੇ ਪ੍ਰਲੈ ਚੁਕ ਲਿਆਏ ॥ ਐਸੇ ਢੰਗ ਨਾਲ ਉਨ ਰਚਕੇ
ਸਾਰੀ ਬਾਤ ਉਚਾਰੀ । ਮਾਨੋਂ ਅਪਨੋ ਅਖੀਂ ਦੇਖੀ ਬੈਠ ਹਕੀਕਤ
ਸਾਰੀ ॥ ੯੯ ॥ ਸਾਝ ਛੇਵੇਂ ਸੈ ਮਗਰੋਂ ਉਸਨੇ ਜਦ ਸੀ ਗ੍ਰੰਥ
ਬਨਾਇਆ । ਓਸੇ ਵੇਲੇ ਸਾਰਾ ਉਸਨੇ ਚੁਕ ਤੁਫਾਨ ਗ੍ਰੰਦਾਇਆ ॥
ਕੌਨ ਸਥੁਤ ਏਸਦੇ ਅੰਦ੍ਰ ਜੋ ਸੱਚਾ ਹਮ ਜਾਨੈ । ਕੇਵਲ ਰਚਨਾਂ
ਇੱਕ ਕਵੀ ਦੀ ਹੋਰ ਨਹੀਂ ਕਛੂ ਠਾਨੈ ॥ ੧੦੧ ॥

ਦੋਹਿਰਾ

ਲਿਖਦੇ ਏਸ ਘੰਡ ਨੂੰ ਕਲਮ ਪਕੜਦਾ ਕੌਣ ।
ਬੈਠੇ ਵਿੱਚ ਮਕਾਨ ਦੇ ਉਲਟਾਏ ਭੈਭੈਣ ॥ ੧੦੨ ॥
ਉਸ ਵੇਲੇ ਜੋ ਪਕੜ ਕੇ ਲਿਖਦਾ ਕਲਮ ਸੁਮਾਲ ।
ਜਿਸਦੀ ਅੱਗੇ ਅਸੀਂ ਭੀ ਦਈਏ ਤੁਧ ਮਸਾਲ ॥ ੧੦੩ ॥

ਯਥ:-

ਸਵੈਯਾ

ਜਬ ਆਇ ਸਮਾਂ ਵਹੁ ਠੀਕ ਗਿਆ ਤਬ ਸ਼ਾਂਤਿ ਮਹਾਂ ਧਰਨੀ
ਪ੍ਰਗਟਾਈ । ਨਭ ਮੰਡਲ ਸਾਡ ਨ ਪੈਨ ਚਲੀ ਧਰ ਪੈ ਸਗਲੀ
ਤਬ ਧੂਲ ਦਬਾਈ ॥ ਸਭਕੇ ਮਨ ਮਾਹਿੰ ਆਨੰਦ ਭਯੋ ਡਰ ਥੋਇ
ਗਏ ਸੁਖ ਬੇਲ ਫਲਾਈ । ਘਰ ਹੀ ਘਰ ਹੋਤ ਆਨੰਦ ਮਹਾਂ

ਮਿਲ ਦੇਖਤ ਲੋਗ ਕਹੈ ਧਨ ਮਾਈ ॥ ੯੪ ॥ ਨਹਿ ਪਾਤ ਹਲੈ
 ਨਹਿ ਵਾਯੁ ਚਲੈ ਰਵਿ ਜੋਤਿ ਭਲੈ ਨਭ ਮੈਂ ਚਮਕਾਵੈ । ਸਭ ਸਿੰਘ
 ਅਚੱਲਨ ਹੱਲਤ ਹੈ ਮੱਛ ਕੱਛ ਮਹਾਂ ਜਲ ਮੈਂ ਸੁਖ ਪਾਵੈ । ਬਣ ਪੁੰਜ
 ਮਹਾਂ ਤਬ ਫੂਲ ਰਹੇ ਮਨੋਂ ਰੂਪ ਬਸੰਤ ਆਨੰਤ ਦਿਖਾਵੈ । ਇਸ
 ਭਾਂਤ ਭੁਲੇ ਜਗ ਸ਼ਾਂਤਿ ਭਯੋ ਜਗ ਮਾਤਰੁ ਆਵਨ ਭਾਵਬਤਾਵੈ ॥੯੫॥
 ਦੋਹਿਰਾ

ਕਹੋ ਅਸਾਡੀ ਬਾਤ ਮਹਿ ਅਹੇ ਕੌਨ ਸਾ ਦੋਸ ।
 ਸਾਂਤਿ ਰਹੀ ਜੇ ਤਿਸ ਸਮਜ ਬਦਲੇ ਜੋਸ਼ ਖਰੋਸ਼ ॥ ੯੬ ॥
 ਕੇਵਲ ਮਨ ਉਸ ਕਵਿ ਦੇ ਆਇਗਈ ਇਹ ਗੱਲ
 ਦੇਵੀ ਨੂੰ ਪ੍ਰਗਟਾਈਏ ਪਾ ਕਰਕੇ ਥਰ ਥੱਲ ॥ ੯੭ ॥
 ਜਿਸਤੇ ਹਰਿ ਸੰਤੋਖ ਜੀ ਘੜਾ ਮਮੌਦਾ ਏਹ ।
 ਆਖੇ ਦੇਵੀ ਪ੍ਰਗਟੀ ਜਗਤੇ ਉਡਾਕੇ ਖੇਹ ॥ ੯੮ ॥
 ਪੜ੍ਹਨੇ ਹਾਰੇ ਭੈਂਦੂਆਂ ਮੰਨ ਲਿਆ ਸਭ ਸੱਚ ।
 ਹੀਰਾ ਕਰਕੇ ਬਿਚਿਆ ਕਵਿਨੇ ਅਪਨਾ ਕੱਚ ॥ ੯੯ ॥
 ਤਾਂਤੇ ਮਨ ਮਹਿ ਸਮੜ ਤੂੰ ਗੱਲ ਨ ਹੋਈ ਕੁੱਝ ।
 ਲਾਲ ਬੁੜੱਕੜ ਜਨਾਂ ਦੀ ਧਾਮੜ ਧੁਮੜ ਬੁੜੱਝ ॥ ੧੦੦ ॥
 ਨਾਂ ਕੁਝ ਪ੍ਰਗਟ ਹੋਇਆ ਨਾਂ ਕੁਝ ਮਚਾ ਘੰਢ ।
 ਇਹ ਸਾਰਾ ਅਗਜਾਨ ਦਾ ਫੈਲਾ ਆਨ ਪਖੰਡ ॥ ੧੦੧ ॥

ਦੁਰਗਾ ਭਗਤ

ਦੋਹਿਰਾ

ਮੇਰੇ ਮਨ ਨਹਿੰ ਲੱਗਦੀ ਏਹੁ ਤੁਸਾਡੀ ਬਾਤ ।

ਜੋ ਦਿਨ ਨੂੰ ਭੀ ਆਖਦੇ ਕਾਲੀ ਬੋਲੀ ਰਾਤ ॥ ੧੦੩ ॥

ਪ੍ਰਗਟ ਹੋਈ ਕਾਲਕਾ ਸਭਨਾਂ ਪਰ ਪ੍ਰਤੱਖ ।

ਪਰ ਇਕ ਤੈਂ ਇਸ ਓਰਤੇ ਮੀਟ ਲਈ ਹੈ ਅੱਖ ॥ ੧੦੪ ॥

ਊਸ ਦੇ ਪ੍ਰਗਟ ਹੋਨ ਦਾ ਸਮਾਂਚਾਰ ਹੈ ਜੋਏਂਦਿ ।

ਸੌ ਸੁਰਜ ਪ੍ਰਕਾਸ਼ ਤੇ ਐਸੇ ਪ੍ਰਗਟ ਹੋਇ ॥ ੧੦੫ ॥ ਯਥਾ:-

ਤ੍ਰਿਭੁੰਗੀ ਛੰਦ

“ਪ੍ਰਗਟੀ ਜਗ ਰਾਨੀ ਸਭ ਗੁਨ ਖਾਨੀ ਜਗ ਬਰ ਦਾਨੀ ਛੂਰ
ਪ੍ਰਭਾ । ਕਿਆ ਸੁਰਜ ਇੰਦ੍ਰੀ ਹੈਨ ਮਨਿੰਦਰੈ ਪਿਖ ਦ੍ਰਿਗ ਮੁੰਦ੍ਰੀ
ਵੇਵ ਸਭਾ ॥ ਕਿਆ ਪਾਵਕ ਰਾਸੈ ਤਜ਼ਤਾ ਭਾਸੈ ਕਹਾ ਪ੍ਰਕਾਸੈ
ਹੁਵੈ ਸਮਤਾ । ਕਹਿ ਨਦਰਿਨ ਠਹਰੈ ਝਾਂਕਤ ਹਹਰੈ ਅੰਗਨ
ਬਹਿਰੈ ਧਿੜ ਜਮਨਾ ॥ ੫ ॥ ਜੁਗ ਚਰਨ ਬਿਸਾਲਾ ਨਖਨ
ਕਰਾਲਾ ਜੰਘਨ ਤਾਲਾ ਛੂਰ ਜਥਾ । ਕਟਮੈਂ ਅਲਥਾਲਾ ਹਾਡਨ
ਮਾਲਾ ਪਿਖ ਭੈ ਹਾਲਾ ਉਦਰ ਤਥਾ ॥ ਪ੍ਰਿਸਟੀ ਪਰ ਥਾਲਾ
ਲਟਕੇ ਜਾਲਾ ਦੀਰਘ ਕਾਲਾ ਰੰਗ ਸਜਾ । ਤਰਕੇ ਜਨ ਡਾਲਾ
ਮੰਡਕ ਬਯਾਲਾ ਹੈ ਬਡ ਬਯਾਲਾ ਅਸ਼ਟਭੁਜਾ ॥ ੬ ॥ ਗਰ ਮੈਂ
ਧਰਮਾਲਾ ਮੰਡਨ ਜਾਲਾ ਬਹੁਤ ਕਰਾਲਾ ਦਾਜ਼ ਵਡੀ । ਦੰਤਨ ਕੀ
ਪਾਲਾ ਖਰੀ ਕੁਢਾਲਾ ਦੀਰਘ ਜੁਵਾਲਾ ਤੁੰਡ ਛੱਡੀ ॥ ਭਿੰਕੁਟੀ
ਚਢ ਭਾਲਾ ਲੋਚਨ ਲਾਲਾ ਸੀਸ ਬਿਸਾਲਾ ਥਾਲ ਮਹਾਂ । ਤਨ
ਸਭ ਬਿਕਰਾਲਾ ਦਿਸ ਪਤ ਵਾਲਾ ਕਰ ਕਰਵਾਲਾ ਲਾਹ ਜਹਾਂ
॥ ੭ ॥ ਗਨ ਜੋਗਨ ਸੰਗਾ ਤਨ ਜਿਨ ਨੰਗਾ ਮਹਾਂ ਕੁਰੰਗਾ
ਨਾਚਤ ਹੈਂ । ਬਹੁ ਛੂਤ ਪਰੇਤਾ ਕੇਤਕ ਕੇਤਾ ਗਾਹ ਕਰ ਲੇਤਾ
ਮਾਂਚਤ ਹੈਂ । ਮੁਖ ਹਜ਼ ਹਜ਼ ਹਾਸੈ ਥਾਕ ਪ੍ਰਕਾਸੈ ਫਿਰ ਚਹੁ ਪਾਸੈ

ਕ੍ਰੀਤ ਕਰੋਂ । ਬਹੁ ਬੀਰ ਬਿਲਾਸੈ ਦੇਇ ਪਚਾਸੈ ਅੱਗ੍ਰ ਪ੍ਰਕਾਸੈ
ਮੌਦ ਧਰੋਂ ॥ ੮ ॥ ਕਰਤੀ ਭੁਮਚਾਲਾ ਸੈਲ ਬਿਸਾਲਾ ਸਿੰਘ ਉਤਾਲਾ
ਛੋਰਤ ਹੈ । ਗਰਜਤ ਰਵ ਭਾਤੀ ਭੋਖਨ ਕਾਰੀ ਗਣਨ
ਅਗਾਰੀ ਤੋਰਤ ਹੈ ॥ ਜਿਤ ਕਿਤ ਦਮ ਕੰਤੀ ਸ੍ਰਾਲਬਮੰਤੀ, ਭੈ
ਬਰਧੰਤੀ ਆਵਤ ਹੈ । ਕਿਲ ਕਿਤ ਕਿਲ ਕਾਰੀ ਡਾਕਨ ਡਾਰੀ
ਥੈਰਾ ਜੁਧਾਰੀ ਪਾਵਤ ਹੈ ॥ ੯ ॥

ਦੇਹਿਰਾ

ਭੀਮ ਭੇਖਤ ਭੈ ਹਰਾ ਗਿਰ ਕੇ ਸਿਰ ਪਰ ਆਇ ।

ਖਰੀ ਭਈ ਬਰ ਬ੍ਰਹ ਬਚ ਉਚੇ ਕਹਯੋਸੁਨਾਇ” ॥ ੧੦ ॥ ਆਇ
ਦੇਹਿਰਾ

ਦੇਖੋ ਕੈਸਾ ਰੂਪ ਧਰੁ ਅਰ ਕਿਸ ਭਾਂਤ ਕਰਾਲ ॥

ਪ੍ਰਗਟ ਹੋਈ ਕਾਲਕਾ ਧਰ ਉੰਡਨ ਕੀ ਮਾਲ ॥ ੧੦੫ ॥

ਪਰਬਤ ਉੱਤੇ ਖੜ ਗਈ ਚੜ੍ਹੀ ਸਿੰਘ ਬਲਧਾਰ ।

ਜਿਨ ਅਪਨੀ ਸ਼ਕਤੀ ਸਹਤ ਰਾਕਸ ਹਨੇ ਹਜ਼ਾਰ ॥ ੧੦੬ ॥

ਇਸ ਪਰ ਨਿਸਚਾ ਕਰਣ ਹੀਂ ਬਣਦਾ ਹੈ ਜਗ ਮਾਹਿ ।

ਕਠਨ ਬਨੀ ਜੋ ਪਕੜ ਦੀਆ ਭਗਤਨ ਕੀ ਬਾਹਿ ॥ ੧੦੭ ॥

ਭਾਵ— ਇਨ੍ਹਾਂ ਉੱਪਰਲੇ ਛੰਦਾਂ ਤੇ ਪ੍ਰਗਟ ਹੋ ਜਾਂਦਾ ਹੈ ਕਿ
ਜੋ ਦੇਵੀ ਕਾਲੇ ਰੰਗ ਨਾਲ ਗਲ ਵਿੱਚ ਮੁਰਦੇ ਦੀ ਹੋਡੀਆਂ ਪਾਕੇ
ਆਈ ਜਿਸ ਦੇ ਤੇਜ਼ ਦੀ ਸ਼ਕਤੀ ਬਿਜਲੀ ਜੈਸੀ ਸੀ ਅਰ ਪਿੱਠ
ਪਰ ਵਾਲ ਖੜੇ ਸੇ ਹੱਸ ਦੀ ਹੋਈ ਨੰਗੀ ਕਲਜੋਗਨੀਆਂ ਨੂੰ
ਨਚਾ ਰਹੀ ਸੀ, ਜਿਸ ਦੇ ਪਾਸ ਸੱਪ ਅਤੇ ਸਿਰਾਂ ਦੀ ਮਾਲਾ ਸੀ

ਫਿਰ ਮੂੰਹਤੇ ਅੱਗ ਉਛਾਲਦੀ ਪਹਾੜ ਪਰ ਸੇਰ ਦੀ ਅਸਵਾਰੀ
ਕਰਕੇ ਆਖਜੀ ਸੀ, ਜਦ ਇਹ ਬਾਤਾਂ ਭਾਈ ਮੰਤੋਖਮਿੰਘ ਜੀ
ਕਥਨ ਕਰਦੇ ਹਨ ਤਦ ਸਾਣ੍ਹੀ ਮੰਨਨਾਂ ਪੈਂਦਾ ਹੈ ਕਿ ਇਹ ਸਭ
ਸੌਚ ਹਨ ਜੋ ਉਸ ਵੇਲੇ ਜ਼ਰੂਰ ਦੇਵੀ ਆਈ ਸੀ ਅਰ ਗੁਰੂ ਜੀ
ਨੂੰ ਵਰ ਵਿੱਤਾ ਸਾ ॥

ਤੱਤ ਖਾਲਸਾ

ਦੋਹਿਰਾ

ਇਹ ਤਾਂ ਚੰਗੀ ਪੁਗਾਈ ਜਗ ਮਾਤਾ ਅਭਰਾਮ ।

ਜਿਸ ਨੇ ਅਰ ਪੰਟ ਬਹੁਤ ਹੀ ਕੀਤੇ ਆਕੇ ਕਾਮ ॥੧੦੯॥
ਦਵੈਯਾ

ਇਤਨੀ ਪ੍ਰਭਾ ਲੈਕਰ ਆਈ ਝੂਰਜ ਮਾਤ ਕਰਾਇਆ ।
ਅਗਨ ਅਤੇ ਬਿਜਲੀ ਸਮ ਚਮਕੀ ਦੇਖਤ ਨੈਨ ਮੁਦਾਇਆ ॥
ਦੋ ਲੱਤਾਂ ਅਰ ਨੌਹ ਸੇ ਵੱਡੇ ਜੋ ਦੁਰਗਾ ਦੇ ਭਾਈ । ਕਿਆ ਉਹ
ਸੂਪਨਖਾਂ ਸੀ ਦੂਜੀ ਸਨਮੁਖ ਗੁਰ ਦੇ ਆਈ ॥ ੧੦੯ ॥ ਤਾਜ਼
ਹੁੱਖ ਸਮਲੰਬੀ ਲੱਤਾਂ ਮੱਪ ਲੱਕ ਲਟਕਾਏ । ਕਿਆ ਉਸ ਵੇਲੇ
ਮੱਪ ਦਿਖਾਕੇ ਉਸਨੇ ਗੁਰੂ ਡਰਾਏ ॥ ਮੁਰਦਿਆਂ ਦੇ ਸਿਰ ਦੀ ਪਾ
ਮਾਲਾ ਕਿਆ ਸ਼ੋਭਾ ਉਨ ਪਾਈ । ਭੈਜੀ ਰੀਝ ਸਿਰਾਂ ਦੀ ਉਸ ਨੂੰ
ਕਹੁ ਖਾਂ ਕਿਉਂ ਸੀ ਆਈ ॥ ੧੧੦ ॥ ਕਿਆ ਮੂੰਗਾ ਅਰ ਮੋਢੀ
ਉਸ ਨੂੰ ਹੁੱਖ ਨ ਸੀ ਜੇ ਆਏ । ਤਾਂ ਕੌਡੇ ਲੈ ਅਖੜ ਕੋਕਲੇ ਕਿਉਂ
ਨਾ ਹਾਰ ਰੁੰਦਾਏ । ਵੱਡੀ ਦਾੜਾਂ ਦੰਦ ਕੁਝੰਗੇ ਮੁਖ ਦੀ ਸ਼ਾਣ
ਵਿਗਾੜਨ ॥ ਚਾਟੇ ਵਰਗਾ ਵਿੱਡ ਕੱਢ ਕਿਆ ਲੱਗੀ ਚੌਧੜੇ

ਸਾਜ਼ਨ ॥ ੧੧੧ ॥ ਫਿਰ ਜੋ ਰੂਪ ਕੁਰੂਪ ਬਨਾਕੇ ਮੁਖ ਵਿੱਚ
 ਅਗਨ ਜਲਾਯਾ । ਕਿਆ ਉਹ ਮੂੰਹ ਸੀ ਚੁਰ ਯਾ ਚੁੱਲ੍ਹਾ ਕੈ
 ਤੰਦੂਰ ਤਪਾਯਾ ॥ ਅੱਖਾਂ ਲਾਲ ਗੜ੍ਹਾਂਦੇ ਕਰੀਆਂ ਅਰ ਭੌਹਾਂ
 ਚੜਵਾਕੇ । ਕੀ ਕਰਨਾ ਸੀ ਵੱਸ ਪਿਆਰੇ ਐਸੀ ਸਾਨ ਦਿਖਾਕੇ ॥
 ੧੧੨ ॥ ਉੱਪਰ ਪਿੱਠ ਦੇ ਬਾਲ ਜਾਲ ਸਮ ਜੋ ਮਨ ਉਸੇ
 ਉਗਾਏ । ਸੋ ਤੂੰ ਵੱਸ ਸੇਹ ਸਮ ਹੋਕੇ ਕੀ ਫਲ ਉਸਨੇ ਪਾਏ ॥
 ਏਹੋ ਜੇਹੀ ਸੂਰਤ ਤੇ ਕਿਆ ਹੱਥ ਗੁਰੂ ਜੀ ਆਇਆ । ਸੱਗੋਂ
 ਦੇਵੀ ਪਣ ਦੇ ਤਾਈਂ ਚਾਇ ਕਲੰਕ ਲਗਾਇਆ ॥ ੧੧੩ ॥ ਏਹੋ
 ਜਿਹੀ ਚੁੜੀਲੁ ਭੂਤਨੀ ਯਾ ਡਾਇਨ ਹੋ ਕੋਈ । ਵੱਸੇ ਭਲਾ ਭਵਾਨੀ
 ਸਿਵ ਦੀ ਕਦੋਂ ਅਜੇਹੀ ਹੋਈ ॥ ਏਹੋ ਜੇਹੀ ਨਾਰ ਕਦੇ ਜੇ ਕਿਸੇ
 ਪੁਰਖ ਦੀ ਹੋਵੇ । ਦੇਖਿਆਂ ਉਹ ਨੱਸ ਪਾਸ ਤੇ ਜਾ ਸੋ ਕੋਸ਼
 ਖਲੋਵੇ ॥ ੧੧੪ ॥ ਫਿਰ ਈਸੂਰ ਜੋ ਸਤ ਚਿਤ ਕਹਿੰਦੇ ਅਤ
 ਆਨੰਦ ਸਰੂਪਾ । ਕਿਉਂ ਕਰ ਅਪਨੀ ਨਾਰ ਬਨਾਵੇ ਏਹੋ ਜਿਹੀ
 ਕੁਰੂਪਾ ॥ ਮਾਨਸ ਖਾਣੇ ਪੁਰਖ ਅਜੇਹੇ ਹੁੰਦੇ ਹਨਗੇ ਘੋਰੀ ॥
 ਸੋਪਰੀਆਂ ਵਿੱਚ ਖਾਨ ਮੰਗਕੇ ਪਾਣੀ ਪੀਂਦੇ ਮੋਰੀ ॥ ੧੧੫ ॥
 ਸਾਰੇ ਉੱਤਮ ਪੁਰਖ ਉਨ੍ਹਾਂ ਨੂੰ ਦੁਰ ਦੁਰ ਦੁਰਕਾਂਦੇ । ਨੇੜੇ ਜਾਲਾ
 ਤਾਂ ਇੱਕ ਪਾਸ ਪਰਛਾਵਾਂ ਨਾ ਪਾਂਦੇ ॥ ਫਿਰ ਪਰਮੇਸ਼ੂਰ ਨੂੰ ਕਿਆ
 ਇੱਛਾ ਐਸੀ ਕਾਲ ਕਰਾਲੀ । ਜੱਤਲ ਦਾਂਦੇ ਕਾਲੀ ਹਾਂਡੀ ਅਪਨੇ
 ਸੋਂ ਪਰਨਾਲੀ ॥ ੧੧੬ ॥ ਇਸਤੇ ਅੱਗੇ ਜੇਹੀ ਕੋਕੇ ਤੇਹੋ ਹੋਏ
 ਬੱਚੇ । ਨੰਗ ਧੜੰਗੇ ਆਇ ਭੂਤਨੇ ਨਾਲ ਉਸਦੇ ਨੱਚੇ ॥ ਓਹੋ
 ਜ਼ੇਹੀਆਂ ਨਾਲ ਕਰੂਪਾਂ ਨੱਚਨ ਜੋ ਕਲ ਜੋਗਨ । ਨਾਂਸੀ ਖੁਲੀ
 ਦੁਖਾਵਨ ਹਾਰੀ ਸੀ ਉਹ ਭਾਰੀ ਸੋਗਨ ॥ ੧੧੭ ॥ ਭੂਤ ਪਰੇਤ

ਚੈਗਨਾਂ ਰਲਕੇ ਸੀ ਜੋ ਨਾਰ ਰਚਾਇਆ ॥ ਕਿਆ ਤੀਆਂ ਦੇ
ਦਿਨ ਮੇਂ ਛਿੱਠੇ ਜਿਸ ਪਰ ਗਿੱਧਾ ਪਾਇਆ ॥ ਯਾ ਕੌਈ ਸੀ ਬਜਾਹੁ
ਰਚਾਇਆ ਯਾ ਸੀ ਰਾਸ ਪਵਾਈ । ਸੀ ਵਰ ਦੇਣੇ ਕਾਰਨ ਸੱਦੀ
ਕਿਉਂ ਨੱਚਨ ਨੂੰ ਆਈ ॥ ੧੧੮ ॥ ਕੇਹੜਾ ਸਮਾਂ ਨਾਚਦਾ ਹੈ
ਸੀ ਜੋ ਸੀ ਕਰਨ ਜ਼ਰੂਰੀ । ਭਗਤਾਂ ਅੱਗੇ ਨਾਚ ਨੱਚਨਾ ਹੈ ਡਾਢੀ
ਮਗਨੂਰੀ ॥ ਐਵੇਂ ਹਿੜ ਹਿੜ ਹਾਸਾ ਕਰਨਾ ਚੰਗਾ ਨਾਹੀਂ ਨਾਰਾਂ ॥
ਫਿਰ ਜਦ ਚਾਰ ਸੁਫੇਰੇ ਫਿਰਦੇ ਜਿੰਨ ਭੂਤ ਬਡ ਭਾਰਾਂ ॥ ੧੧੯ ॥
ਇਤਨੇ ਹੀ ਵਿੱਚ ਚੜ੍ਹ ਕਰ ਨਾਹਰ ਗਣ ਅੱਗੇ ਲਾ ਲੀਤੇ ।
ਬੀਰ ਬਵੰਜਾ ਭੀ ਜਿਨ ਅੱਗੇ ਤੇਰ ਲਏ ਚੁੱਪ ਕੀਤੇ ॥ ਮੂੰਹੋਂ
ਛੱਡਦੀ ਲਾਟਾਂ ਲੰਬੀ ਅਰ ਮਾਰੇ ਕਿਲਕਾਰੀ । ਐਸੇ ਚਾਲੇ
ਚਲਦੀ ਹਲਦੀ ਚੜ੍ਹ ਗਈ ਜਾਇ ਪਹਾਰੀ ॥ ੧੨੦ ॥

ਚੌਪਈ

ਰਪ ਅਜੇਹਾ ਜੋ ਤਿਨ ਕੀਤਾ । ਕਹੁ ਖਾਂ ਕਜਾ ਫਲ ਉਸਤੇ
ਲੀਤਾ ॥ ਉਸ ਤੇ ਤਾਂ ਚੰਗਾ ਸੀ ਭਾਈ । ਜੇ ਬਣ ਜਾਂਦੀ ਬੁੱਝੀ
ਮਾਈ ॥ ਸ੍ਰੀਦਰ ਕਵਲ ਬਦਨ ਦ੍ਰਿਗ ਨੀਲੇ । ਸੀਲਵੰਤ ਸੋਭਤ
ਘਟ ਪੀਲੇ ॥ ਅਰ ਬਹੁ ਮੌਲ ਮਣੀ ਗਲ ਮਾਹੀਂ । ਮਾਲਾ ਹਾਥ
ਛੜ੍ਹੀ ਸੁਭ ਜਾਹੀਂ ॥ ਗੌਰ ਵਰਨ ਤਨ ਅਧਕ ਅਨ੍ਤੁਪਾ । ਮ੍ਰਿਦ
ਬਰਨ ਸੁਨ ਕਰ ਸੁਖ ਰੂਪਾ ॥ ਹੋਤ ਅਨੰਦ ਰਿਦਾ ਜਨ ਕੇਰਾ ।
ਮਹਾਂ ਨੀਤ ਮਹਿ ਜਿਸੇ ਵਸੇਰਾ ॥ ਗਲ ਮਹਿ ਮੌਤਨ ਮਾਲ
ਝੁਹਾਈ । ਰਤਨ ਜੜਤ ਸਿਰ ਤਾਜ ਸੁਹਾਈ ॥ ਸਾਥ ਸੁਸੀਲ ਸੇਵਕਾਂ
ਨਾਰੀ । ਮਾਨਹੁ ਕਰਣਾ ਮੈਤ੍ਰੀ ਸਾਰੀ ॥ ਆਇ ਗੁਰੂ ਕੇ ਪਾਸ
ਝੁਕਾਰੇ । ਮੈਂ ਵੇਵੀ ਹਾਂ ਖਰੀ ਅਗਾਰੇ ॥ ਪ੍ਰਗਟ ਹੋਈ ਕਲਜੁਗ :

ਮਾਹੀਂ । ਬਿਨ ਤੁਮਰੇ ਦੁਸਰ ਕੋ ਨਾਹੀਂ ॥ ਇਨ ਬ੍ਰਹਮਨ ਨੇ ਜੋ
ਕੁਛ ਕੀਨਾ । ਸੋ ਮੈਂ ਭਲਾ ਬਹੁਤ ਹੈ ਚੀਨਾ ॥ ਐਸੀ ਰੀਤੀ ਹਵਣ
ਕਰਾਇਆ । ਜਿਸਕੇ ਬਲ ਮੁਝ ਕੋ ਪ੍ਰਗਟਾਇਆ ॥ ਤਾਂਤੇ ਇਸ
ਕੋ ਖੀਰ ਖਵਾਓ । ਪੁੜ੍ਹੇ ਘਿਊ ਦੇ ਚਾਇ ਪਕਾਓ ॥ ਅੱਛੀ ਤਵੁਂ
ਛਕਾਓ ਜਾਕੇ । ਭੇਜੋ ਧਨ ਦੇ ਨਾਲ ਰਜਾਕੇ ॥ ਅਰ ਮੈਂ ਦੇਵਾਂ
ਇਹ ਤਲਵਾਰ । ਜਿਸਕੇ ਬਲ ਤੁਰਕਨ ਕੋ ਮਾਰ ॥ ਹੁਣ ਮੈਂ
ਜਾਂਦੀ ਹਾਂ ਮੁੜ ਫੇਰ । ਬਹੁਤੀ ਟੋਇ ਗਈ ਹੈ ਦੇਰ । ਇਤਨਾ
ਕਹਕੇ ਹੁੰਦੀ ਲੋਪ । ਮਤਾ ਪਕਾਕੇ ਅਪਨਾ ਗੋਪ ॥ ਫਿਰ ਕਿਆ
ਹਾਨ ਓਸ ਦੀ ਹੁੰਦੀ । ਖੁਲ੍ਹੇ ਝਾਟੇ ਥੋਂ ਸਿਰ ਗੁੰਦੀ । ਹੁਣ ਤੂੰ ਦੱਸ
ਸੱਚ ਸਮਝਾਇ । ਕਿਹੜੀ ਸੂਰਤ ਹੈ ਸੁਖਦਾਇ ॥ ਬਿਨਾਂ ਲਿਹਾਜ਼
ਬਤਾਈਂ ਸੱਚ । ਇਸ ਵਿੱਚ ਕਿਸਦਾ ਹੈਗਾ ਕੱਚ ॥ ਤਾਂਤੇ ਹੋਰ
ਬਾਤ ਨਹਿ ਕਾਈ । ਸੰਤੋਖ ਸਿੰਘ ਦੇ ਮਨ ਮਹਿੰ ਆਈ ॥ ਐਸਾ
ਕੋਈ ਰੂਪ ਬਤਾਓ । ਜਿਸਤੇ ਲੋਗਾਂ ਨੂੰ ਭਰ ਪਾਓ ॥ ਜਾਨਨ ਲੋਗ
ਵਡੀ ਭੈ ਦੰਤੀ । ਹੈ ਦੁਰਗਾ ਜਗ ਮਾਹਿ ਅਨੰਤੀ ॥ ਇਸੀ ਖਜਾਲ
ਪਰ ਬਨਤ ਬਨਾਕੇ । ਲਿਖ ਮਾਰਿਆ ਵਿੱਚ ਗੁੰਮੇ ਆਕੇ ॥ ੧੨੧ ॥

ਦੇਹਿਰਾ

ਏਹੋ ਜੇਹੀ ਗਲ ਪਰ ਕਰ ਲੈਣਾ ਅਤਿਬਾਰ ।

ਨਹੀਂ ਬੁਧ ਦੀ ਬਾਤ ਕੁਛ ਹੈ ਇਹ ਕੰਮ ਗੁਵਾਰ ॥ ੧੨੨ ॥

ਤਾਂਤੇ ਸਮਝਨ ਚਾਹੀਏ ਕਿਆ ਹੈ ਸੱਚਾ ਕਾਜ ।

ਓਸ ਸਮਜ ਪਰ ਸੱਚਕੇ ਕੀਤਾ ਗੁਰ ਮਹਾਰਾਜ ॥ ੧੨੩ ॥

ਇਹ ਮਨ ਘੜਤ ਬਨਾਵਟਾਂ ਕਰ ਧਰੀਅਂ ਕਵਿ ਝੂਠ ।

ਉਸ ਪਰ ਫਸ ਗਏ ਅੰਗ ਜਨ ਜਿਉਂ ਮਰਕਟ ਭਰ ਮੂਠ ॥ ੧੨੪ ॥

ਦੁਰਗਾ ਭਗਤ

ਦੋਹਿਰਾ

ਇਸ ਮਹਿ ਸੰਕਾ ਕਰਨ ਦੀ ਹੈ ਕੀ ਡਾਢੀ ਲੋੜਾਂ ।
ਜੈਸੀ ਇੱਛਾ ਵਰਤ ਦੀ ਸਕੈ ਨ ਕੋਈ ਮੌਜ਼ ॥ ੧੨੫ ॥
ਚੰਗੇ ਮੰਦੇ ਰੂਪ ਸਭ ਉਸਦੇ ਹਨ ਅਖਤਜਾਰ ।
ਅਪਨੀ ਮੂਰਤਿ ਇੱਕ ਹੀ ਕੀਤੀ ਜਿਨੇਂ ਅਪਾਰ ॥ ੧੨੬ ॥
ਏਥੇ ਪ੍ਰਗਟ ਹੋਨ ਦਾ ਹੈ ਸਾਰਾ ਸੰਬਾਦ ।
ਸੋ ਤੈਨੂੰ ਮੈਂ ਵੱਸਿਆ ਫਿਰ ਕਿਉਂ ਕਰੈਂ ਬਿਖਾਦ ॥ ੧੨੭ ॥
ਅੱਗੇ ਦਮਵੇਂ ਪਾਤਸਾਹ ਜੋ ਭਾਖੇ ਸਿੱਧਾਂਤ ।
ਅਰ ਮਾਤਾ ਉੱਤਰ ਦਏ ਸੋ ਦੁਨ ਮਨ ਏਕਾਂਤ ॥ ੧੨੮ ॥
ਗੀਥ ਪੰਥ ਦਾ ਵਡਾ ਹੈ ਇਹ ਸੂਰਜ ਪ੍ਰਕਾਸ ।
ਦੇਖੋ ਕਿਆ ਹੈ ਵੱਸਦਾ ਇਸ ਪਰ ਅਧਕ ਹੁਲਾਸ ॥ ੧੨੯ ॥

ਯਥ:— ਚੈਪਈ

“ਜੈ ਜਗ ਦੰਭਾ ਕੈ ਗੁਰ ਖਰੇ । ਸਕਲ ਰੂਪ ਕੇ ਦੇਖਨ ਕਰੇ ॥
ਏਕ ਵਾਰ ਨਖ ਸਿੱਖ ਤੇ ਹੈਰ । ਨਮੋਂ ਕਰਤ ਚਖ ਮੀਚੇ ਫੇਰ ॥ ੧੧੧ ॥
ਹਾਥ ਜੋਰ ਸਨਮੁਖ ਹੀ ਰਹੇ । ਰਿਦੇ ਮਨੋਤਥ ਦੇਵੀ ਲਹੇ ॥
ਪਲਟਯੋ ਚਤੁਰ ਭੁਜੀ ਪੁਨ ਰੂਪ । ਕੰਚਨ ਬਰਨੀ ਭਈ ਅਨੁਪ ॥
ਚੜੀ ਸਿੰਘ ਧਰ ਆਯੋਧ ਕਰੇ । ਚਾਰ ਚੰਦ੍ਰ ਭਾਲ ਛਥ ਧਰੇ ॥
ਮਾਂਗ ਪੁੜ੍ਹ ਦੇਵੋਂ ਅਬ ਤੋਹੀ । ਸੇਵਾ ਕਰਤ ਰਿਵਾਯੋਂ ਮੋਹੀ ॥ ੧੩੦ ॥
ਪਿੰਥਮ ਪ੍ਰਤੱਗਯਾ ਸਿਮਰਹੁ ਸੋਇ । ਚਹਹੁ ਸੁ ਕਹਹੁਸਪੂਰਨ ਹੋਇ ।
ਮ੍ਰਿਦੁ ਬਚ ਮੋਦ ਭਰੇ ਸੁਨ ਫੇਰ । ਛੋਲ ਬਿਲੋਚਨਦਰਸਨ ਹੇਰਾ ੧੪

ਦਿਹੁ ਵਰ ਮਾਤਾ ਪੰਥ ਉਪਾਵਉ । ਤੁਰਕ ਰਾਜ ਕੋ ਤੇਜ ਖਪਾਵਉ ।
 ਤੁਮ ਕਰਤੇ ਅਸ ਆਯੁੱਧਪਾਵੈ । ਜਿਹ ਪਖਾਰਨਿਜ ਪੰਥਪਲਾਵੈ ॥੧੫
 ਸਦਾ ਸਹਾਇ ਪੰਥ ਕੀ ਕੀਜੈ । ਦਿਨ ਪ੍ਰਤਿ ਵਧੈ ਇਹੀ ਵਰਦੀਜੈ ॥
 ਤੋਹਿ ਚਰਤ ਬਸਹਿ ਮਨ ਮੇਰੇ । ਸਿਮਰਹੁ ਜਿਨਕੋ ਸੰਸਾਰਵੇਰੇ ॥੧੬॥
 ਇਮ ਸੁਨ ਹਸੀ ਵਾਕ ਸੁਭ ਕੀਨੇ । ਪੰਥ ਸਕੇਲ ਪੁੱਤ੍ਰ ਮੈਂ ਦੀਨੇ ॥
 ਪੁਨਾਃ ਇਸ ਮਹਿ ਭੇਟ ਇਤਕ ਰਹਿ ਗਇਓ । ਪ੍ਰਥਮ ਦਰਸਦ੍ਰਿਗ
 ਮੀਚਸ ਭਇਓ ॥ ਯਾਂਤੇ ਤੁਵ ਤਨ ਤਿਆਗਨ ਪਾਛੇ । ਚਾਲੀ
 ਵਰਸ ਬਿਤੇ ਜਬ ਆਛੇ ॥ ੧੮ ॥ ਵਧੈ ਪੰਥ ਜਗ ਵਿਖੈ ਬਿਸਾਲਾ ।
 ਤੇਜ ਤੁਰਕ ਤਨ ਹਤਹ ਕਰਾਲਾ ॥ ਪੂਰਨ ਹੋ ਅਭਲਾਖ ਤੁਮਾਰੀ ।
 ਸਾਚ ਹੋਇ ਸਭ ਯਥਾ ਉਚਾਰੀ ॥ ੨੦ ॥ ਨਿਜ ਕਰ ਤੇ
 ਸਤਿਗੁਰ ਕੋ ਦਈ , ਯਾਤੇ ਕਰਦ ਨਾਮ ਬਿਦ ਤਈ । ਇਹ ਲੇ
 ਕਰ ਜਲ ਸੁਤ ਮਿਸਟਾਨ । ਫੇਰ ਨ ਕਰਹੁ ਆਪਨੇ ਪਾਨ ॥ ੨੧ ॥
 ਸੁਰ ਹੋਇਗਾ ਸਿਦਕ ਤੁਮਾਂਦਾ : ਹੇਰ ਸੜ੍ਹ ਭਾਜਹਿ ਡਰ ਧਾਰਾ ॥
 ਅਥ ਦੀਜਹਿ ਕੁਛ ਭੇਟ ਹਮਾਰੀ । ਹੇ ਸੁਤ ਜਿਸ ਥੋਂ ਹੁਇ ਸੁਖ
 ਭਾਰੀ ॥ ੨੨ ॥ ਸੁਨ ਗੁਰ ਕਰਦ ਕਰੀ ਕਰ ਧਾਰਨ । ਹਤਨ
 ਜਤਨ ਕੀਆ ਰਕਤ ਨਿਕਾਰਨ ॥ ਸੌ ਲੇਕਰ ਜਗ ਮਾਤ ਪ੍ਰਸੰਨ
 । ਪੁਨ ਗੁਰ ਦੈਨ ਭੇਟ ਕਰ ਅੰਨ ॥ ੨੩ ॥ ਸਤ੍ਤਨ ਸੋਂ ਹਤ ਹੁਏ
 ਬਿਚ ਬਾਏ । ਚਾਰੇ ਦੀਨੇ ਸਾਹਿਬਜ਼ਾਦੇ ॥ ਲਾਖਹੁੰ ਸਿੰਘ ਧਾਰੇ
 ਉਰ ਕ੍ਰੋਧਾ । ਹੁਇ ਤੁਮ ਭੇਟ ਮਿਤੁਕ ਵਿੱਚ ਜੁੱਧਾ ॥ ੨੪ ॥ ਇਮ
 ਬਰ ਦੇਤ ਲੇਤ ਨਿਜ ਭੇਟਾ । ਤਤ ਛਿਨ ਅਪਨ ਪ੍ਰਕਾਸ ਸਮੇਟਾ ॥
 ਅੰਤ੍ਰ ਧਿਆਨ ਭਈ ਜਬ ਮਾਈ । ਤਬ ਲੰਕੜੀਏ ਗਿਰਾ
 ਅਲਾਈ ॥ ੨੫ ॥ ਮਮ ਬਾਨੀ ਕਛਨੀ ਇਹ ਲੀਜੈ । ਅਪਨੇ

ਸਰਬ ਪੰਥ ਮਹਿ ਦੀਜੈ ॥ ਜੰਗ ਸਮਜ ਕੋ ਹੈ ਇਹ ਬਾਨਾ । ਯਾਂ
ਤੇ ਹੁਇ ਹੈ ਤੇਜ ਮਹਾਨਾ ॥ ੨੬ ॥ ਪੰਥ ਤੁਮਾਰੇ ਬਲ ਬਿਰ
ਯਾਉ । ਜੁੱਧ ਸਹਾਇ ਹਿਤ ਮੈਂ ਆਉ ॥ ਇਮ ਕਹਿ ਲੋਪ ਭਈ
ਤੱਤ ਕਾਲ । ਕਰਦ ਹਾਥ ਧਰ ਬਿਰੇ ਗੁਪਾਲ ॥ ੨੭ ॥” ਆਦਿ
ਦੋਹਿਰਾ

ਚੰਨ ਧੰਨ ਦੁਰਗਾ ਅਹੇ ਧੰਨ ਤਾਹਿ ਪ੍ਰਤਾਪ ।
ਕਠਨ ਬਨੀ ਪਰ ਹੋਤ ਹੈ ਪ੍ਰਗਟ ਜਗ ਮਹਿ ਆਪਾ ॥੧੩੦॥
ਦੇਖੋ ਇਸ ਪ੍ਰਸੰਗ ਮਹਿ ਕਿਆ ਮੁਖ ਕਹਕਰ ਬੈਨ ।
ਦੀਨਾ ਵਰ ਗੁਰ ਦੇਵ ਕੋ ਭਈ ਸਰਬਦਾ ਚੈਨ ॥ ੧੩੧ ॥
ਲੈਕਰ ਭੇਟਾ ਆਪਨੀ ਅਰ ਦੇਕਰ ਕਰਪਾਨ ।
ਭਈ ਲੋਪ ਮਤ ਗੋਪ ਕਹਿ ਸਕਤੀ ਆਦਿਮਹਾਨ ॥੧੩੨॥
ਹੁਣ ਤੈਨੂੰ ਕੁਛ ਕਹਨ ਹਿਤ ਰਹੀ ਨ ਬਾਕੀ ਬਾਤ ।
ਇਸ ਪ੍ਰਸੰਗ ਵਿਚਾਰਿਆਂ ਸਭ ਸੰਸਾ ਮਿਟ ਜਾਤ ॥੧੩੩॥

ਤੱਤ ਖਾਲਸਾ

ਦੋਹਿਰਾ

ਤੁਮਰੀ ਬੁਧਿ ਦੀ ਕਰਾਂ ਉਪਮਾਂ ਕਿਤਕ ਬਨਾਇ ।
ਏਹੋ ਜੇਹੀ ਬਾਤ ਧਰ ਜੋ ਬੈਠੀ ਭਰਮਾਇ ॥ ੧੩੪ ॥
ਸੰਤੋਖ ਸਿੰਘ ਜੀ ਕਵਿ ਨੇ ਜੋ ਕੁਛ ਕਿਹਾ ਬਨਾਇ ।
ਸੋ ਸਭ ਅਪਨੇ ਮਨ ਘੜੇ ਦਾਏ ਗਾਪੜੇ ਲਾਇ ॥ ੧੩੫ ॥

ਰੱਪਈ

ਪੁਹਿਲੇ ਤਾਂ ਤਿਨ ਏਹ ਸੁਨਾਈ । ਜੋ ਦੇਵੀ ਬਦ ਰੂਪ ਬਨਾਈ ॥

ਪਰਥਤ ਉਪਰ ਉਸਦਾ ਖੜਨਾ । ਗਲ ਲੈਨਾ ਲਸਿੰਘਪਰਚੜੁਨਾ॥
 ਫਿਰ ਨੰਗੇ ਬਹੁ ਭੂਤ ਪਵੇਤਾ । ਨਚਦੇ ਫਿਰਨ ਲਾਇ ਬਲ ਜੇਤਾ॥
 ਕਈ ਨਾਲ ਕਲਜੇਗਾਨ ਨਾਰਾਂ । ਟੱਚਨ ਨੰਗੀ ਵਾਂਗ ਗੁਵਾਰਾਂ॥
 ਅਰ ਹੁਰਗਾ ਦੇ ਵੱਡੇ ਥਾਲ । ਖੜੇ ਪਿੱਠ ਪਰ ਵਾਂਗੁਰ ਜਾਲ॥
 ਏਹੋ ਜੇਹਾ ਰੂਪ ਕਰੂਪ । ਲਿਖਕੇ ਦੱਸੀ ਜਿਮ ਦੀ ਉਪ ॥
 ਐਸੀ ਮੂਰਤ ਕਰਕੇ ਦੱਸੀ । ਅੱਗ ਉਗਲਦੀ ਰਾਂਦੀ ਨੱਸੀ ॥
 ਜੋ ਚੁੜੇਲ ਤੇ ਭੀ ਦੁਰ ਦਰਮੀ । ਨਾਂ ਜਾਣੈ ਗੁਰ ਕਿਉਂ ਗੁਰਪਰਮੀ॥
 ਫਿਰ ਪਹਾੜ ਪਰ ਜਾਕੇ ਭਾਈ । ਹੋਰ ਰੂਪ ਬਟਵਾਕੇ ਆਈ ॥
 ਚਤੁਰ ਭੁਜੀ ਅਰ ਗੋਰਾ ਰੰਗ । ਦੇਖਨ ਤੇ ਮਨ ਰ੍ਰੀਦਾ ਦੰਗ ॥
 ਵੱਸੇ ਇਸ ਵਿੱਚ ਕੀ ਵੱਡਿਆਈ । ਵਾਂਗ ਬੁਧੀ ਖੇਲ ਦਿਖਾਈ ॥
 ਸ੍ਰੀਗੁਦਖਾਉਨਤੇਕਿਆਮਰਦਾਹੀਜ ਪਿਆਜ ਦਿਖਾਯਾਘਰਦਾ ੧੩੯
 ਦਵੈਯਾ

ਸੁੱਖਾ ਸਿੰਘ ਵਿਚਾਰੇ ਨੇ ਸਾ ਬੋੜਾ ਜਿਹਾ ਗਾਇਆ । ਜਿਸਨੂੰ
 ਇਸ ਸੰਤੋਖ ਸਿੰਘ ਨੇ ਲੱਸੀ ਵਾਂਗ ਵਧਾਇਆ ॥ ਕਰ ਬੜੀਗੜਾ
 ਬਾਤਾਂ ਦਾ ਇਨ ਐਸੀ ਭੇਡੀ ਪਾਈ । ਜਿਸਤੇ ਹੁਨਨੇ ਵਾਲਿਆਂ
 ਨੂੰ ਇੱਕ ਲੀਲ੍ਹਾ ਨਵੀਂ ਦਿਖਾਈ ॥ ੧੩੭ ॥ ਪਹਿਲੇ ਕਾਲੋਂ
 ਗੋਰਾ ਕਰਨਾ ਰੰਗ ਕੰਦੂਰੀ ਜੇਹਾ । ਸੁੱਖਾ ਸਿੰਘ ਵਿਚਾਹੇ ਨੇ ਨਾ
 ਕਿਸੀ ਜਗ੍ਹਾ ਪਰ ਕੇਹਾ । ਇਹ ਸੰਤੋਖ ਹਰੀ ਨੇ ਲਾਇਆ ਵਧਕੇ
 ਹੋਰ ਮਸਾਲਾ । ਜਿਕਰ ਗੱਲ ਓਸਦੀ ਛੱਬੇ ਉਹੋ ਢੰਗ ਨਿਕਾਲਾ ।
 ੧੩੮ ॥ ਫਿਰ ਪਹਾੜ ਪਰ ਜਾਕੇ ਚੜੁਨਾ ਸਿੰਘ ਕਰਨ ਅਸ-
 ਵਾਰੀ । ਇਹ ਭੀ ਪਹਿਲੇ ਕਵੀ ਕੋਲ ਤੇ ਦੱਸੀ ਏਸ ਨਿਆਰੀ ॥
 ਜਿਸਤੇ ਮਨ ਵਿੱਚ ਆਈ ਹੋਊ ਲਿਖਣੇ ਵੇਲੇ ਬਾਤਾਂ । ਸਿੰਘ

ਚੜ੍ਹਾਕੇ ਪਰਬਤ ਉਤੇ ਚਹੀਏ ਖੜਨੀ ਮਾਤਾ ॥ ੧੯੯ ॥ ਨਹੀਂ ਸਬੂਤ
 ਏਸਦਾ ਕੋਈ ਕਿਸਨੇ ਇਸਨੂੰ ਦੱਸਿਆ । ਕੌਣ ਸੁਨੋਹਾ ਲੈਕੇ
 ਉਸਦਾ ਕੈਥਲ ਨੂੰ ਸੀ ਨੱਸਿਆ ॥ ਇਸਥੋਂ ਅੱਗੇ ਗੁਰੂ ਜੀ ਨੇ
 ਜੋ ਵੇਖਤ ਨੈਨ ਮਿਚਾਏ । ਸੁਖਾ ਸਿੰਘ ਵਿਚਾਰੇ ਨੈਨ ਨਾ ਕਿਸੀ ਜਗ੍ਹਾ
 ਪਰ ਗਾਏ ॥ ੧੪੦ ॥ ਇਹ ਢਕੈਸਲਾ ਮਨ ਤੇ ਘੜਕੇ ਲਿਖ
 ਦਿੱਤਾ ਅਨਹੋਇਆ । ਸਾਲ ਫੇਡ ਸੈ ਮਗਰੋਂ ਕੱਚਿਆ ਜੋ ਸੀ
 ਕਿਤੇ ਲਕੋਇਆ ॥ ਜਿਸਦਾ ਫਲ ਇਹ ਦੱਸਿਆ ਉਸਨੇ ਚਾਲੀ
 ਸਾਲ ਵਿਤਾਏ । ਨਿਜ ਪੁਰ ਨੂੰ ਗੁਰ ਜੀ ਦੇ ਮਗਰੋਂ ਵਧੇ ਪੰਥ
 ਅਧਿਕਾਏ ॥ ੧੪੧ ॥ ਦੱਸੋ ਭਲਾ ਬਾਤ ਇਹ ਕਿਸਨੇ ਇਸ ਨੂੰ
 ਆਕੇ ਦੱਸੀ । ਅਮੈਵੇਂ ਖਾਲੀ ਰਿੜਕੀ ਇਸਨੇ ਪਾਇ ਮਧਾਣੀ ਲੱਸੀ
 ॥ ਇਸਤੇ ਪਹਿਲੇ ਕਿਸੇ ਕਵੀਨੇ ਟਾ ਇਹ ਬਾਤ ਉਚਾਰੀ । ਜੋ ਸੁਰਜ
 ਪ੍ਰਕਾਸ਼ ਵਿੱਚ ਇਹ ਗੱਪ ਕਵੀ ਨੇ ਮਾਰੀ ॥ ੧੪੨ ॥ ਇਸਤੇ
 ਅੱਗੇ ਹੋਰ ਗਾਧੇਜਾ ਇਸਨੇ ਵਧ ਕਰ ਲਾਇਆ । ਅੰਮ੍ਰਿਤ ਦਾ ਭੀ
 ਢੰਗ ਗੁਰੂ ਨੂੰ ਦੁਰਗਾ ਹੀ ਸਿਖਲਾਇਆ ॥ ਪਹਲੇ ਦਿੱਤੀ ਕਰਦ
 ਹੋਂਥ ਵਿੱਚ ਫਿਰ ਇਸ ਭਾਂਤ ਉਚਾਰੀ । ਪਾਣੀ ਪਾਕੇ ਮਿੱਠਾ ਗੇਰੋਂ
 ਅਪਨੇ ਹਾਥ ਸੁਧਾਰੀ ॥ ੧੪੩ ॥ ਨਾਲ ਕਰਦ ਦੇ ਓਸ ਹਲਾਉਫਿਰ
 ਸਿੱਖਾਂ ਪਲਵਾਓ । ਜਿਸਤੇ ਉਸਦੇ ਬਲਨੂੰ ਪਾਕੇ ਜੰਗਭਲੇਕਰਵਾਓ
 ॥ ਇਸਤੇ ਸਾਬਤ ਹੁੰਦਾ ਹੈ ਜੋ ਗੁਰ ਨੂੰ ਖਬਰ ਨ ਕਾਢੀ । ਇਹ ਸਾਰੀ
 ਮ੍ਰਿਯਾਦਾ ਤਿਨਕੋਂ ਦੁਰਗਾ ਤੇ ਹੋਂਥ ਆਈ ॥ ੧੪੪ ॥ ਜੇ ਪ੍ਰਗਟ
 ਨਾ ਹੁੰਦੀ ਵੇਖੀ ਤਾਂ ਇਹ ਅੰਮ੍ਰਿਤ ਜੋਈ । ਅਰ ਇਸ ਪੰਥ ਖਾਲਸੇ
 ਤਾਈਂ ਕਦੋਂ ਜਾਣਦਾ ਕੋਈ । ਗੁਰਜੀ ਆਇਆ ਜਾਤ ਦੇ ਅੰਦਰ
 ਅਮੈਵੇਂ ਹੀ ਚਲ ਜਾਂਦੇ । ਜੋਗੀ ਵਾਲੀ ਛੇਰੀ ਬੁਝਰਕੇ ਚੁਪਕੇ ਹੀ

ਤੁਰ ਪਾਂਦੇ ॥ ੧੪੫ ॥ ਜੋ ਅਕਾਲ ਨੇ ਕਹਿਕੇ ਭੇਜੇ ਸੋ ਪੂਰਾ
ਨਾ ਹੁੰਦਾ । ਇਹ ਦੇਵੀ ਨੇ ਸਫਲਾ ਕੀਤਾ ਜੋ ਮਨਸੂਬਾ ਗੁੰਦਾ ॥
ਇਹ ਭੀ ਇਸਦੀ ਹੀ ਹੈ ਲੀਲ੍ਹਾ ਭੰਗ ਖਾਇ ਕਰ ਗਾਈ । ਜੋ ਸੁਖ
ਸਿੰਘ ਪਹਿਲੇ ਇਸਤੇ ਕਿਤੇ ਨਹੀਂ ਹੈ ਗਾਈ ॥ ੧੪੬ ॥ ਹੋਰ
ਅਨਰਥ ਏਸਨੇ ਗੁੰਦਜਾ ਜੋ ਨਾ ਕਿਸੇ ਸੁਹਾਵੇ । ਬਿਨਾਂ ਮੂਰਖਾਂ
ਲੋਗਾਂ ਦੇ ਜੋ ਮਨ ਅੰਦਰ ਨਹਿ ਭਾਵੇ ॥ ਅਰ ਗੁਰ ਜੀ ਵੀ ਜਿਸ
ਦੇ ਅੰਦਰ ਰੰਚਕ ਨਾਂਹਿ ਵਡਾਈ । ਸੱਗੋਂ ਆਤਮ ਘਾਡੀ ਗੁਰ ਨੂੰ
ਦੱਸੇ ਸਾਡਾ ਭਾਈ ॥ ੧੪੭ ॥

ਚੌਪਈ

ਆਖੇ ਦੁਰਗਾ ਮੰਗੀ ਭੇਟ । ਭਰਨੇ ਖਾਤ੍ਰ ਅਪਨਾ ਪੇਟ ॥
ਓਹੋ ਕਰਦ ਗੁਰੂ ਕਰ ਪਾਈ । ਅਪਨੇ ਤਨ ਪਰ ਖੁਬ ਚਲਾਈ ॥
ਰੁਧਰ ਨਕਾਲ ਆਪਨਾ ਦੀਆ । ਨਿਜ ਹਤਨੇ ਹਿਤਯਤਨ ਸੁਕੀਆ ॥
ਜਿਸ ਪਰ ਚੱਟ ਲਹੂ ਖੁਸ਼ ਹੋਈ । ਆਖੇ ਇੱਛਾ ਰਹੀ ਨ ਕੋਈ ॥
ਇਸਤੇ ਅੱਗੇ ਹੋਰ ਬਤਾਇਆ । ਜੋ ਅਨਰਥ ਦਾ ਅਰਥ ਦਿਖਾਇਆ ॥
ਕਹੀ ਗੁਰੂ ਚਾਰੇ ਮਮ ਬੇਟੇ । ਸੋ ਭੀ ਦੁਰਗਾ ਤੈਨੂੰ ਭੇਟੇ ॥
ਤੁਰਕਾਂ ਤੇ ਮਰਵਾਕੇ ਰਣ ਮੈਂ । ਤੈਨੂੰ ਦੇਹੁ ਭੇਟ ਯਹ ਗਲ ਮੈਂ ॥
ਫੇਰ ਮਰਨ ਲੱਖਾਂ ਹੀ ਸਿੱਖ । ਖਾਂਈ ਕੱਢ ਉਨ੍ਹਾਂ ਦੀ ਮਿੱਖ ॥
ਇਹ ਸੰਤੋਖ ਸਿੰਘ ਦੀ ਬੁੱਧ । ਜਿਸ ਨੂੰ ਆਖਨ ਮੂਰਖ ਸੁੱਧ ॥
ਦਸਦੀ ਹੈ ਅਪਨੀ ਚਤੁਰਾਈ । ਮੁਰਦੇ ਖਾਣੀ ਦੱਸੀ ਮਾਈ ॥
ਕਿਆ ਅਪਨੇ ਹੀ ਲੱਗੀ ਖਾਨ । ਕਿਉਂ ਨਾ ਖਾਧੇ ਮਰੇ ਪਠਾਣ ॥
ਸਾਹਿਬ ਜਾਏ ਹੋਨ ਸ਼ਹੀਦ । ਲੜ ਕਰ ਉਪਰ ਧਰਮ ਅਕੀਦ ॥
ਫੇਰ ਉਨ੍ਹਾਂ ਨੂੰ ਖਾਵੇ ਦੇਵੀ । ਐਸੀ ਪਾਪਣ ਜੋ ਦੁਖ ਦੇਵੀ ॥

ਫਿਰ ਸਿੱਖਾਂ ਦਾ ਖਾਵੇ ਮਾਸ । ਲੋਹੁ ਦੇ ਭਰ ਛਕੇ ਗਲਾਸ ॥
 ਇਹ ਤਾਂ ਕੀਤੀ ਚੰਗੀ ਭੰਡੀ । ਰੰਡੀ ਦੇ ਘਰ ਹੋ ਗਈ ਮੰਡੀ ॥
 ਵਰ ਖਾਤਰ ਸੀ ਉਸ ਪ੍ਰਗਟਾਇਆ । ਸਗੋਂ ਟੱਬਰ ਚੁੱਕ ਮੁਕਾਯਾ ॥
 ਚੱਬ ਚੱਬ ਸਿੰਘਾਂ ਦੇ ਹੋਡ । ਲੱਗੀ ਭਰਨ ਪੇਟ ਦੀ ਖੱਡ ॥
 ਚੰਗੀ ਤੁੱਤਕੀ ਸਭਾ ਉਠਾਈ । ਪਹਿਲੇ ਅਪਨੀ ਕਦੋਂ ਬਿਛਾਈ ॥
 ਸੌਗੋਂ ਗੁਰ ਦਾ ਵੇਸ ਮੁਕਾਯਾ । ਮਗਰੋਂ ਸਿੱਖਾਂ ਪਰ ਝੜ ਲਾਯਾ ॥
 ਲੁੱਖਾਂ ਮੁਰਦੇ ਗਈ ਨਘਾਰ । ਖਾਕੇ ਵੱਸੇ ਖਬਰ ਨ ਸਾਰ ॥
 ਮੁੱਸਲਮਾਨਾਂ ਤੇ ਮਰਵਾਕੇ । ਖਾਂਦੀ ਬੈਠੀ ਜੀਭ ਹਲਾਕੇ ॥
 ਦੇਖੋ ਕੇਹੜੀ ਗੱਲੇ ਪਰਚੀ । ਮੁੱਸਲਮਾਨ ਬਨਾਇ ਬਬਰਚੀ । ੧੪੮
 ਦੁਵੈਯਾ

ਜਕਰ ਗੁਰੂ ਜੀ ਦੇ ਤਨ ਕੇਰਾ ਲੁਹੁ ਓਸ ਨੇ ਪੀਤਾ । ਅਰ
 ਦਾਰੇ ਫਿਰ ਸਾਹਿਬ ਜਾਦੇ ਲੁਕਮਾਂ ਅਪਨਾ ਕੀਤਾ । ਕਈ ਹਜ਼ਾਰਾਂ
 ਸਿੱਖ ਓਸ ਨੇ ਖਾਕੇ ਜੀਭ ਹਲਾਈ । ਏਹੋ ਜੇਹੀ ਡਾਇਣ ਨੂੰ
 ਕਿਉਂ ਆਖਨ ਰਹੀਏ ਮਾਈ ॥ ੧੪੯ ॥ ਅਪਨੇ ਪੁੱਤ੍ਰ ਧੋਤਿਆਂ
 ਦੀ ਤਾਂ ਸਭਨਾਂ ਨੇ ਸੁੱਖ ਮੰਗੀ । ਕਿਉਂ ਉਹ ਖਾਣ ਉਲਾਦ ਪਈ
 ਹੋ ਛੁੱਖੀ ਨੰਗ ਧੰਜੀਗੀ ॥ ਨਾਲੇ ਭੈੜੀ ਬਨ ਬਨ ਦੱਸੇ ਫਿਰ ਹੋ
 ਮੋਹਨ ਮੂਰਤ । ਕਹੋ ਮਾਤ ਹੋ ਕਿਉਂ ਸੀ ਕਰਦੀ ਬਹੁ ਰੂਪਨ ਦੀ
 ਸੂਤਤ ॥ ੧੫੦ ॥ ਤਾਂ ਤੇ ਏਹੁ ਗਾਪੋਜੇ ਸਾਰੇ ਹਨ ਮਨ ਘੜਤੀ
 ਲਾਏ । ਗੁਰ ਕੀ ਬਾਣੀ ਅੰਦਰ ਸਿਨਕਾ ਥੋਸ ਨ ਨਚਰੀ ਆਏ ॥
 ਅਰ ਨਾ ਸੁਖਾ ਸਿੰਘ ਬਤਾਵੇ ਫਿਰ ਸੂਰਜ ਪ੍ਰਕਾਸ਼ੀ । ਕਿੱਥੋਂ ਕੱਢ
 ਲਿਆਇਆ ਸੀ ਇਹ ਮਨੋਂ ਚੈਧਵੀਂ ਰਾਸੀ ॥ ੧੫੧ ॥ ਇਸ ਤੇ
 ਅੱਗੇ ਹੋਰ ਵਧਾਕੇ ਇਹ ਸੰਡੋਖ ਮ੍ਰਿਗਿੰਦਾ । ਅਪਨੇ ਗ੍ਰੰਥ ਵਿੱਚ ਹੈ

ਕਰਦਾ ਸਤਗੁਰ ਜੀ ਦੀ ਨਿੰਦਾ ॥ ਲੰਕੜੀਏ ਨੇ ਕੱਛ ਲਿਆਕੇ
ਗੁਰ ਜੀ ਨੂੰ ਸੀ ਦਿੱਤੀ । ਅਰ ਮਨ ਅੰਦ੍ਰ ਖੁਸ਼ੀ ਧਾਰਕੇ ਕਲਗੀ-
ਧਰ ਨੇ ਲਿੱਤੀ ॥ ੧੫੨ ॥

ਚੈਪਈ

ਇਸ ਪਰ ਮੈਂ ਇੱਕ ਪੁੱਛਾਂ ਤੈਨੂੰ । ਸੱਚਾ ਪਤਾ ਬਤਾਵੇ ਮੈਨੂੰ ॥
ਕਿਹੜੀ ਕੱਛ ਓਸ ਨੇ ਦੀਨੀ । ਜੋ ਕਰ ਪ੍ਰੇਮ ਗੁਰੂ ਨੇ ਲੀਨੀ ॥
ਕਿਆ ਜੋ ਤੇਜ਼ ਓਸ ਦੇ ਪਾਈ । ਓਸੇ ਵੇਲੇ ਸੀ ਉਤਰਾਈ ॥
ਆਪ ਗਿਆ ਹੋ ਨੰਗ ਮਲੰਗ । ਮੂਲ ਨ ਕੀਤੀ ਮਨ ਵਿਚ ਸੰਗ ॥
ਫਿਰ ਉਸਦਾ ਜੋ ਹੁਤਾ ਉਤਾਰ । ਸੋ ਪਹਿਰਿਆ ਗੁਰ ਜੀ ਅਵਤਾਰ ॥
ਕੈਸੀ ਸ਼ਰਮ ਨਾਕ ਹੈ ਥਾਤ । ਜੋ ਗੁਰ ਜੀ ਪਰ ਦੇਖ ਲਗਾਤ ॥
ਬਾਂਦਰ ਦੀ ਕਛਨੀ ਉਤਰਾਈ । ਹੋਇ ਪਸੰਨ ਆਪ ਗੁਰ ਪਾਈ ॥
ਹਾਇ ਗੁਰੂ ਪਰ ਦੇਸ਼ ਲਗਾਵੇ । ਨਹਿ ਸੰਭੇਖ ਹਰੀ ਸ਼ਰਮਾਵੇ ॥
ਰਾਮ ਚੰਦ ਦੇ ਜਦ ਸਾ ਪਾਸ । ਰਹਿੰਦਾ ਹਨ੍ਹਮਾਨ ਹੋ ਦਾਸ ॥
ਉਸ ਵੇਲੇ ਰਘਵਰ ਨੇ ਭਾਈ । ਲੈਕੇ ਕੱਛ ਨ ਅਪਨੇ ਪਾਈ ॥
ਜਿਸਦੇ ਬਲ ਤੇ ਮਰਦਾ ਰਾਵਨ । ਛੇਤੀ ਸੀਤਾ ਨੂੰ ਲੈ ਜਾਵਨ ॥
ਥਰ ਉਸ ਵੇਲੇ ਰਾਮ ਵਿਚਾਰੇ । ਰੱਖੀ ਧੋਤੀ ਜੰਗ ਮਝਾਰੇ ॥
ਨਾਂ ਹਨ੍ਹਮਾਨ ਉਨ੍ਹਾਂ ਨੂੰ ਦਿੱਤੀ । ਅਰ ਨਾਂ ਲਛਮਨ ਹੀ ਨੇ ਲਿੱਤੀ ॥
ਫਿਰ ਗੁਰ ਨੂੰ ਸੀ ਕਿਉਂ ਇਹ ਦੇਨੀ । ਅਰਧਰ ਪ੍ਰੇਮ ਓਸਤੇਲੇਨੀ ॥
ਅਰ ਜੇ ਕਹੋ ਹਨ੍ਹ ਦੇ ਪਾਸ । ਜੋ ਸੀ ਕਛ ਵੱਡੇ ਬਲ ਜਾਸ ॥
ਮੈਂ ਰਘਵਰ ਤੇ ਸੀ ਤਿਨ ਪਾਈ । ਨ ਸੀ ਹਨ੍ਹ ਦੀ ਅਪਨੀ ਕਾਈ ॥
ਫਿਰ ਭੀ ਮਨ ਵਿਚ ਦੇਖ ਵਿਚਾਰ । ਨਹੀਂ ਗੁਰੂ ਜੀ ਦਾ ਅਧਕਾਰ ॥
ਜੋ ਰਘਬਰ ਦਾ ਅਹੇ ਉਤਾਰਾ । ਲੈਕੇ ਅਪਨਾ ਕਰਨ ਗੁਜ਼ਾਰਾ ॥

ਮੰਗਤਿਆਂ ਤੇ ਮੰਗਨ ਜਾਹੀਂ । ਨਹਿ ਸ਼ੋਭਾ ਪਾਵਤ ਜਗ ਮਾਹੀਂ ॥
 ਭਲਾ ਦੱਸ ਬਸਤੁ ਗਜ ਢਾਈ । ਨਹੀਂ ਗੁਰੂ ਜੀ ਦੇ ਛਿਗ ਭਾਈ ॥
 ਯਾ ਦਰਜੀ ਨਾਂ ਸੀ ਕੋ ਪਾਸ । ਫਿਰ ਕਿਉਂ ਕੀਤਾ ਏਹੁ ਬਿਲਾਸ ॥
 ਹੋਰ ਬਾਤ ਸੁਨ ਦੇਕੇ ਚਿੱਤ । ਏਸ ਕਵੀ ਦੀ ਮੇਰੇ ਮਿੱਤ ॥
 ਕਹਤ ਗੁਰੂ ਕੋ ਹੈ ਅਵਤਾਰ । ਰਾਮ ਕ੍ਰਿਸ਼ਨ ਸਮ ਮੁਖੇ ਉਚਾਰ ॥
 ਜਿਨ ਕਾ ਦਾਸ ਹਨੂੰ ਥਾ ਭਾਰਾ । ਜਾਨਤ ਹੈ ਜਿਸ ਕੇ ਜਗ ਸਾਰਾ ॥
 ਦੁਹੈ ਗੁਰੂ ਰਾਮਾ ਅਵਤਾਰੀ । ਮੰਗਨ ਕਛ ਆਪ ਬਲਹਾਰੀ ॥
 ਯੰਨਜ ਭਾਗ ਅਰ ਬੁੱਧਿ ਏਹੁ । ਹੇ ਪਰਮੇਸੂ ਕਿਸੇ ਨ ਦੇਹੁ ॥
 ਜੋ ਸੰਤੇਖ ਹਰੀ ਨੇ ਪਾਈ । ਕਬਾ ਬਨਾਈ ਜੋ ਮਨ ਆਈ ॥ ੧੫੩ ॥

ਵੇਹਿਰਾ

ਹਨੂਮਾਨ ਦੀ ਕੱਛ ਵਿੱਚ ਸੀ ਸਕਤੀ ਵਡ ਭਾਰ ।

ਸੋ ਸਕਤੀ ਗੁਰ ਪੈ ਨ ਸੀ ਦੇਖੋ ਰਿਦੇ ਵਿਚਾਰ ॥ ੧੫੪ ॥

ਜੋ ਗੁਰ ਪੂਰਨ ਪੁਰਖ ਥੇ ਧਰਮ ਧੁਜਾ ਜਗ ਮਾਹੀਂ ।

ਬੰਦਰ ਕੀ ਕਛਨੀ ਬਿਨਾਂ ਤਿਨ ਕੀ ਭੁਜ ਬਲ ਨਾਹਿੰ ॥੧੫੫
 ਚੌਪਈ

ਜੋ ਸਮਰਥ ਗੁਰੂ ਜਗ ਰਾਈ । ਨਵਨਿਧ ਜਿਨਕੇ ਹਾਥ ਬਤਾਈ
 ਫਿਰ ਕਿਉਂ ਮੰਗਨਕੱਛਬਿਗਾਨੀ । ਸਮਝਦੇਖਮਨਮਹਿ ਅੱਗਜਾਨੀ
 ਜੇ ਤੂੰ ਕਹੋਂ ਏਸ ਪਰ ਏਹੁ । ਲੰਕੁਜੀਏ ਦਾ ਰੱਖ ਸਨੇਹੁ ॥
 ਸੀਉਹਕੱਛਦੂਸਰੀਲਿਆਇਆ । ਕਿਆਦਰਜੀਸੀਪਾਸਬਠਾਇਆ
 ਭਾਂਤੇ ਯਹ ਸਭ ਮਨਦੇ ਵੰਗੇ । ਮਾਰੇ ਕਵੀਅਨ ਮੰਦੇ ਚੰਗੇ ॥
 ਅਰ ਗੁਰਮਤ ਤੋਂ ਹਨ ਸੇਭ ਦੂਰ । ਸ਼ੋਭਾ ਪਾਵਨ ਨਾਹਿ ਹਜ਼ੂਰ ॥
 ਤਾਂਤੇ ਮਨ ਮਹਿ ਕਰੋ ਵੀਚਾਰ । ਜੋ ਗੁਰ ਬਾਣੀ ਕਰੇ ਉਚਾਰ ॥

ਊਸਤੇ ਊਲਟ ਬਾਤ ਹੈ ਜੋਈ । ਸਰਧਾ ਲਾਇਕ ਅਹੇ ਨ ਮੌਈ ।
 ਯਾਂਤੇ ਕਹੀ ਕਥਾ ਜੋ ਸਾਰੀ । ਸਿੱਧ ਨ ਕਰਤ ਬਾਤ ਕੁਛ ਬਾਰੀ ॥
 ਜੋ ਕੁਛ ਆਖੇ ਰਵਿ ਪ੍ਰਕਾਸ । ਪੂਰਨ ਕਰਤ ਨ ਤੇਰੀ ਆਸ ॥
 ਤਾਂਤੇ ਇਨਸੇ ਮਨ ਪਲਟਾਕੇ । ਆਦਰ ਲਹੋ ਗੁਰੂ ਮਤਪਾਕੇ ॥੧੫੬
 ਦੋਹਿਰਾ

ਇਸੇ ਤਰ੍ਹਾਂ ਜੋ ਆਖਜਾ ਗੁਰ ਨੇ ਮੀਟੇ ਨੈਨ ।
 ਜਿਸ ਪੰਚ ਦੇਵੀ ਨੇ ਬਹੁਰ ਭਾਖੇ ਅੰਮੇ ਬੈਨ ॥ ੧੫੭ ॥
 ਤਵ ਤਨ ਤਿਆਗੇ ਹੋਹਿਗੇ ਜਬਕੇ ਚਾਲੀ ਸਾਲ ।
 ਤਬ ਤੋਰੇ ਇਸ ਪੰਥ ਕਾ ਵਧ ਹੈ ਤੇਜ ਵਿਸਾਲ ॥ ੧੫੮ ॥
 ਇਹ ਕਿਸ ਨੇ ਹੈ ਦਸਿਆ ਏਸ ਕਵੀ ਨੂੰ ਜਾਇ ।
 ਸਾਲ ਡੇਢ ਸੈ ਮਗਰ ਤੇ ਗੱਪ ਸਨੇਹਾ ਆਇ ॥ ੧੫੯ ॥
 ਕਿਸ ਨਜੂਮ ਦੇ ਗ੍ਰੰਥ ਵਿੱਚ ਪਿਖ ਤਿਨ ਪਾਈ ਫਾਲ ।
 ਅਰ ਗੱਲਾਂ ਕਦ ਕੀਤੀਆਂ ਉਸਨੇ ਦੇਵੀ ਨਾਲ ॥ ੧੬੦ ॥
 ਨਾ ਗੁਰ ਜੀ ਨੇ ਦਸਿਆ ਨਾ ਦੇਵੀ ਤਿਸ ਕੋਲ ।
 ਨਾ ਸੁਖਾ ਸਿੰਘ ਆਖਦਾ ਇਸਦਾ ਕੋਈ ਬੋਲ ॥ ੧੬੧ ॥
 ਫਿਰ ਸੱਚੀ ਇਸ ਬਾਤ ਨੂੰ ਕਿਕੁਰ ਮੰਨੈ ਕੋਇ ।
 ਬਿਨ ਮੂਰਖ ਅਗਜਾਨੀਆਂ ਸਰਧਾ ਕਿਸਨੂੰ ਹੋਇ ॥ ੧੬੨ ॥

ਭਾਵੁ— ਭਾਈ ਮੰਡੇਖ ਸਿੰਘ ਜੀ ਨੇ ਜੋ ਕੁਛ ਦੇਵੀ ਦੇ ਪ੍ਰਗਟ
 ਹੋਨ ਪਰ ਗਪਾਸ਼ਟਕ ਮਾਰਿਆ ਹੈ ਸੋ ਸਭ ਇਕ ਮਨ ਘੜੇ ਮਸਲੇ
 ਬਨਾਏ ਹਨ, ਕਿਉਂਕਿ ਉਸ ਸਮਜ ਦਾ ਕੋਈ ਪੁਸਤਕ ਯਾ ਸ੍ਰੀ
 ਮੁਖਵਾਕ ਸਾਨੂੰ ਨਹੀਂ ਮਿਲਦਾ ਜਿਸਤੇ ਭਾਈ ਸਾਹਿਬ ਦਾ ਕਥਨ

ਚੋੜਾ ਜੇਹਾ ਭੀ ਸੱਚਾ ਠਹਿਰੇ ॥

ਭਾਈ ਮੰਤੋਖ ਸਿੰਘ ਜੀ ਨੂੰ ਇਸ ਕਵਤਾ ਰਚਨੇ ਵੇਲੇ ਪੁਰਖ
ਅਪਰ ਵਿਰੋਧ ਦਾ ਭੀ ਖਿਆਲ ਨਹੀਂ ਰਿਹਾ ਕਿਉਂਕਿ ਉਨ੍ਹਾਂ ਨੇ
ਨਾਲੇ ਤਾਂ ਗੁਰੂ ਜੀ ਨੂੰ ਰਾਮ ਕ੍ਰਿਸ਼ਨ ਸਮਾਨ ਅਵਤਾਰ ਮੰਨਿਆ ਹੈ,
ਅਰ ਕਰਨ ਕਾਰਨ ਸਮਰੱਥ ਲਿਖਿਆ ਹੈ, ਕਿੰਤੁ ਦੂਜੀ ਵਾਲੇ ਉਨ੍ਹਾਂ
ਵਿੱਚ ਇਤਨੀ ਸਮਰੱਥਾ ਭੀ ਨਹੀਂ ਸੀ ਜੋ ਦੇਵੀ ਤੇ ਤਲਵਾਰ
ਲਏ ਬਿਨਾਂ ਲੜ ਸਕਦੇ, ਏਸੇ ਤਰ੍ਹਾਂ ਉਨ੍ਹਾਂ ਨੂੰ ਤਿੰਨ ਗੜ੍ਹ ਕਪੜਾ
ਨਹੀਂ ਸੀ ਮਿਲਦਾ ਜਿਸ ਕਰਕੇ ਲੰਕਜੀਏ ਨੇ ਕਛ ਦਿੱਤੀ ਜਿਸਤੇ
ਇਹ ਸਾਬਤ ਹੁੰਦਾ ਹੈ ਕਿ ਦੇਵੀ ਦੇ ਬਾਂਦਰ ਦੀ ਕਛ ਵਿੱਚ ਭੀ
ਗੁਰੂ ਜੀ ਨਾਲੋਂ ਸ਼ਕਤੀ ਜ਼ਿਆਦਾ ਸੀ ॥

ਇਸਤੇ ਅੱਗੇ ਉਸ ਨੇ ਇਹ ਕਥਨ ਕੀਤਾ ਹੈ ਕਿ ਦੇਵੀ ਨੇ
ਅਪਨੇ ਹੱਥ ਦੀ ਤਲਵਾਰ ਵਿੱਤੀ ਜਿਸ ਦਾ ਨਾਉਂ ਕਰਦ ਹੈ,
ਉਸ ਨਾਲ ਪਤਾਸੇ ਪਾ ਕੇ ਅਪਨੇ ਹੱਥ ਨਾਲ ਹਲਾਕੇ ਸਿੱਖਾਂ ਨੂੰ
ਪਲਾਉਣ ਦੀ ਯੁਕਤੀ ਭੀ ਦੱਸੀ ਜਿਸਤੇ ਸਾਬਤ ਹੁੰਦਾ ਹੈ ਕਿ
ਜੋ ਕੁਛ ਕੀਤਾ ਸੋ ਦੇਵੀ ਨੇ ਹੀ ਕੀਤਾ ਕਿੰਤੁ ਗੁਰੂ ਜੀ ਨੂੰ ਕੁੱਝ ਭੀ
ਖਥਰ ਨਹੀਂ ਸੀ। ਪ੍ਰੰਤੂ ਜਦ ਗੁਰੂ ਜੀ ਨੇ ਅੰਮ੍ਰਿਤ ਛਕਾਯਾ ਸੀ
ਗੁਰੂ ਜੀ ਨੇ ਕਿ ਭਾਈ ਮੰਤੋਖ ਸਿੰਘ ਜੀ ਏਥੇ ਭੁੱਲ ਗਏ ਹਨ ॥

ਫਿਰ ਜੋ ਉਸ ਵੇਲੇ ਦੇਵੀ ਨੂੰ ਦੇਖਕੇ ਗੁਰੂ ਜੀ ਨੇ ਨੇੜ੍ਹ ਮੀਟ
ਲੈਣੇ ਦਮਕੇ ਚਾਲੀ ਸਾਲ ਮਗਰੋਂ ਪੰਥ ਦਾ ਚੇਜ ਵਧਨ ਦੀ
ਪੇਸ਼ੀਨਗੇਈ ਕੀਤੀ ਹੈ ਸੋ ਕਿਆ ਇਹ ਉਨ੍ਹਾਂ ਨੂੰ ਕਿਸੇ ਦੇਵੀ ਦੇ
ਭੁਲਨੇ ਨੇ ਆਕੇ ਖਥਰ ਦਿੱਤੀ ਸੀ ? ਇਸਤੇ ਪਾਇਆ ਜਾਂਦਾ ਹੈ

ਕਿ ਇਹ ਕਿਸ ਵਾਸਤੇ ਉਸਨੇ ਦੇਵੀ ਦਾ ਨਾਮ ਲੈ ਦਿੱਤਾ ਹੈ ਕਿ
ਗੁਰੂ ਜੀ ਦੇ ਮਗਰੋਂ ਮੁਸਲਮਾਨੀ ਬਾਦਸ਼ਾਹਤ ਦੇ ਪੈਰ ਮਿੱਖਾਂ ਨੇ
ਪੰਜਾਬ ਵਿੱਚੋਂ ਹਲਾ ਦਿੱਤੇ ਸਨ, ਪ੍ਰੰਤੂ ਅੱਛਾ ਹੀਦਾ ਜੇ ਉਹ ਕਵੀ
ਇਸ ਕਥਾ ਨੂੰ ਇਸਤਰ੍ਹਾਂ ਲਿਖਦੇ ਜਿਸਦਾ ਨਮੂਨਾਂ ਅਸੀਂ ਹੇਠਾਂ
ਲਿਖਕੇ ਦਸਦੇ ਹਾਂ, ਯਥਾ:

ਦੋਹਿਰਾ

ਪ੍ਰਗਟ ਹੋਈ ਜਾਲਫਾਂ ਸੂਹੇ ਚੌਲਜਾਂ ਨਾਲ ।

ਗਲ ਵਿੱਚ ਮਾਲਾ ਮੱਤੀਆਂ ਸਿਰ ਪਰ ਗੁਏ ਬਾਲ । ੧੯੩
ਚੌਪਈ

ਸਿਰ ਪਰ ਮੁਕਟ ਹਾਥ ਮਹਿ ਮਾਲਾ । ਕਵਲਨੈਨਮੁਖਚੰਦਵਿਸਾਲਾ ॥
ਖੁਬ ਰੇਸਮੀ ਲਹਿੰਗਾ ਪਾਯਾ । ਝੱਗਾ ਗੋਟੇ ਦਾਰ ਸੁਹਾਯਾ ॥

ਓਚ ਪੱਟ ਦਾ ਚਾਇ ਦੁਪੱਟਾ । ਫੰਗ ਸੁਹਾਵਾ ਜਿਸਦਾ ਖੱਟਾ॥

ਚਿੱਟਾ ਗੋਟਾ ਅਤੇ ਕਨਾਰੀ । ਦੇਵਤ ਥਾ ਛਥ ਤਨ ਪਰ ਭਾਰੀ ॥

ਜੋੜਾ ਚਰਨ ਚਾਂਦਨੀ ਸੋਹੇ । ਪਿਖ ਦੇਵਨ ਕਾ ਭੀ ਮਨ ਮੋਹੇ ॥

ਮੈਦਰ ਭੁਖਨ ਅਧਕ ਬਰਾਜੇ । ਜਿਨਕੋ ਦੇਖ ਕਿਰਨ ਰਵਿ ਲਾਜੇ ॥

ਮੀਲ ਭਰੇ ਦਿਗ ਮੀਠੇ ਬੈਨਾ । ਸੁਨਤ ਦੇਖ ਮਨ ਆਵਤ ਚੈਨਾ ॥

ਨਿਰਖ ਗੁਰੂ ਜੀ ਕੇ ਮੁਸਕਾਈ । ਮਾਨੁਹ ਦਾਰਮ ਗਈ ਲੁਕਾਈ ॥

ਹਾਥ ਵਿਖੇ ਮਾਲਾ ਕੋ ਫੇਰਤ । ਸਰਥ ਓਰ ਕਰਣਾਂ ਕਰ ਹੇਰਤ ॥

ਦੁਤੀ ਹਾਥ ਮਹਿ ਤੇਗ ਬਿਰਾਜੇ । ਦਾਮਨ ਦੇਖ ਜਾਂਹਿ ਕੋ ਲਾਜੇ ॥

ਮਾਬਦਾਸੀਆਂ ਸੋਹਤ ਚੰਗੀ । ਕਵਲ ਬਦਨ ਪਿਖ ਲਜਤ ਅਨੰਗੀ । ੧੯੪

ਦੋਹਿਰਾ

ਦੇਖ ਗੁਰੂ ਕੋ ਹਸ ਪਈ ਬੋਲੀ ਧਰ ਮਨ ਪ੍ਰੇਮ ।

ਅਹੋ ਸਗਰ ਪੁਜਨ ਭਯਾ ਜੋ ਤੁਮ ਕੀਨਾ ਲੇਮ ॥ ੧੯੫ ॥
 ਜਿਸ ਕੋ ਸੁਨ ਗੁਰ ਨੇ ਕਹਾ ਤੁਮ ਕਿਪਾ ਤੇ ਵੇਵ ।
 ਸਫਲ ਭਈ ਜੋ ਕਰੀ ਬੀ ਹਮ ਨੇ ਤੁਮਰੀ ਸੇਵ ॥ ੧੯੬ ॥
 ਤਾਂਤੇ ਤੁਰਕਾਂ ਹਨਨ ਹਿਤ ਕਰੀਯਹੁ ਕਛੂ ਉਪਾਇ ।
 ਜਿਸਤੇ ਭਾਰਤ ਵਰਖ ਕਾ ਸਭੀ ਟੁਮ ਮਿਟਜਾਇ ॥ ੧੯੭ ॥

ਚੌਪਈ

ਸੁਨਤ ਬਰਨ ਮੁਖ ਸੱਤ ਬਖਾਨੀ । ਤਬ ਥੋਲੀ ਜਗਦੰਬਾ ਰਾਣੀ ॥
 ਇਹ ਮੇਰੀ ਤਲਵਾਰ ਸੰਭਾਰੇ । ਇਸਕੇ ਬਲ ਸਭ ਤੁਰਕਨ ਮਾਰੇ ।
 ਪਿਨਾ ਭਗਤ ਬੁਲਾਇਆ ਜੱਟ । ਆਇ ਗਿਆ ਉਹ ਕਰਕੇ ਝੱਟਾ ॥
 ਦੇਵੀ ਕਿਹਾ ਭਗਤ ਜੀ ਜਾਵੇ । ਰੂਈ ਅਪਨੇ ਘਰੋਂ ਲਿਆਵੇ ॥
 ਮੰਨ ਹੁਕਮ ਉਹ ਘਰ ਨੂੰ ਗਿਆ । ਬੋਗ ਦੁੱਕ ਰੂਈਂ ਦਾ ਲਿਆ ॥
 ਧਰ ਦਿੱਤਾ ਦੁਰਗਾ ਦੇ ਅੱਗੇ । ਜੱਟ ਭਗਤ ਉਸ ਨਾਹਰ ਵੱਗੇ ॥
 ਝੰਡਾ ਬਾਢੀ ਫੇਰ ਬੁਲਾਇਆ । ਉਸਤੇ ਚਰਖਾ ਇੱਕ ਮੰਗਾਇਆ ॥
 ਦਾਦੁ ਪੀਂਜਾ ਭਗਤ ਬੁਲਾਕੇ । ਸਾਰੀ ਰੂਈਂ ਨੂੰ ਪਿੰਜਵਾਕੇ ॥
 ਲੱਗੀ ਦੁਰਗਾ ਕੱਤਨ ਫੇਰ । ਲਾ ਦਿੱਤੇ ਸੂਤ੍ਰ ਦੇ ਛੇਰ ॥
 ਫੇਰ ਕਬੀਰ ਜੁਲਾਹਾ ਸੱਦ । ਕਰੇ ਪਖੰਡਾਂ ਨੂੰ ਜੇ ਰੱਦ ॥
 ਕਿਹਾ ਭਗਤ ਜੀ ਬੁਣ ਦੇ ਤਾਣੀ । ਹੁਕਮ ਦੇਤ ਤੁਮਕੇ ਜਗ ਰਾਣੀ ॥
 ਤਦ ਕਬੀਰ ਨੇ ਖੰਡੀ ਪੱਟ । ਸਾਰੇ ਟੱਬਰ ਨੇ ਤਦ ਸੁੱਦ ॥
 ਬੁਣਕੇ ਰੇਜਾ ਅੱਗੇ ਧਰਿਆ । ਜਿਸ ਪਰ ਹੁਕਮ ਜੁਵਾਲਾਕਰਿਆ ॥
 ਨਾਮਾਂ ਛੀਂਬਾ ਭਗਤ ਬੁਲਾਓ । ਗਜਾਰਾਂ ਕੱਛਾਂ ਤੁਰਤ ਬਨਾਓ ॥
 ਆਇ ਭਗਤ ਨੇ ਕੈਂਚੀ ਵਾਈ । ਅਰ ਸੁਈ ਇਸ ਭਾਂਤ ਚਲਾਈ ॥
 ਲੈ ਕੱਛਾਂ ਸਭ ਅੱਗੇ ਧਰੀਆਂ । ਭੇਟਾ ਚੰਡੀ ਦੀ ਚਾ ਕਰੀਆਂ ॥

ਇਮਨਾਬਾਈ ਲਾਲੋ ਫੇਰ । ਲਿਆ ਬੁਲਾਇ ਨ ਕੀਨੀ ਦੇਰ ॥
 ਕਹੀ ਬਣਾਓ ਕੰਘੇ ਭਾਈ । ਅਰ ਕਜ਼ਿਆਂ ਦੀ ਕਰੋ ਘੜਾਈ ॥
 ਲੁਹਾਰਾਂ ਅਤੇ ਤਖਾਣਾ ਕੰਮ । ਜਾਵਣ ਦਾ ਉਹ ਹੈਸੀ ਥੰਮ ॥
 ਓਸੇ ਵੇਲੇ ਕਰੋ ਤਿਆਰ । ਰੱਖੇ ਦੇਵੀ ਪਾਸ ਸੁਧਾਰ ॥
 • ਜਿਸ ਪਰ ਸਭ ਸਾਮਾਨ ਬਨਾਕੇ । ਕਹੀ ਗੁਰੂ ਨੂੰ ਫਿਰ ਸਮਝਾਕੇ ॥
 ਹੁਣ ਆਨੰਦ ਪੁਰੀ ਨੂੰ ਜਾਓ । ਨਾਲ ਤੇਗ ਸਿੱਖਾਂ ਅੜਮਾਓ ॥
 ਪੰਜ ਪਿਆਰੇ ਨਿਕਸਨ ਜੋਇ । ਕਾਰਜ ਸਿੱਧ ਤਿਨਾਂ ਤੇ ਹੋਇ ॥
 ਇਕ ਇਕ ਕੋਛ ਤਿਨ੍ਹਾਂ ਪਹਰਾਵੇ । ਅਰਛੇਵੀਂ ਨਿਜਤਨਪਹਲਾਵੇ ॥
 ਬਾਕੀ ਇਕ ਇਕ ਰੱਖ ਸੰਭਾਲ । ਪਾਂਚਾ ਬਦਲੋ ਨਾਵਨ ਨਾਲ ॥
 ਕੰਘਾ ਕੜਾ ਕ੍ਰਿਪਾਨ ਸਜਾਕੇ । ਕਰੋ ਸਿੱਧ ਅੰਮ੍ਰਿਤ ਛਕਵਾਕੇ ॥
 ਜਿਨਕੇਬਲਕਰ ਤੁਰਕਨਸਾਉਨ । ਮੁੜਕਰਬਹੁਰ ਨ ਮੁਖ ਦਿਖਾਉਨ
 ॥੧੯੮॥

ਸੁਨ ਕਰ ਸਤਿਗੁਰ ਆਖਯਾ ਕਰਾਂ ਕਾਜ ਭਲ ਜਾਇ ।
 ਪਰ ਕੁਛ ਭੋਜਨ ਆਪ ਨੂੰ ਦੇਮਾਂ ਅਥੀ ਛਕਾਇ ॥੧੯੯॥

ਚੌਪਈ

ਕਹੀ ਚੰਡਦਾ ਦੇਹੁ ਅਹਾਰ । ਖਾਣੇ ਪਰ ਨਹਿੰ ਹੈ ਇਨਕਾਰ ॥
 • ਜਿਸਪਰ ਹੁਕਮ ਗੁਰੂਜੀਕੀਨਾ । ਭੋਜਨ ਤੁਰਤ ਤਿਆਰਕਰਲੀਨਾ
 ਚਾਵਲ ਦਾਲ ਖੀਰ ਅਰ ਪੁਰੀ । ਜ਼ਰਦਾ ਅਤੇ ਪੁਲਾਓ ਅੰਗੂਰੀ ॥
 ਫਿਰਨੀ ਦੂਧ ਫੇਨੀਆਂ ਸੰਗ । ਭੋਲੇ ਪਾਪਜ ਲਾਇਆ ਰੰਗ ॥
 ਬੈਂਗਨ ਮੂਲੀ ਪਾਲਕ ਸੋਏ । ਆਲੂ ਤੇ ਕਚਨਾਰ ਸਮੋਏ ॥
 ਨਾਲ ਮੂਗਰੇ ਕੁਲਫੇ ਸਾਗ । ਗੁੱਛੀ ਖੁਬਿਆਂ ਖਾਨ ਸੁਭਾਗ ॥
 ਚਟਨੀ ਕਈ ਅਚਾਰ ਸੁਹਾਏ । ਸ੍ਰੀਦ੍ਰ ਫੁਲਕੇ ਤਹਾਂ ਪਕਾਏ ॥

ਕਈ ਤਰ੍ਹਾਂ ਦੇ ਬਨੇ ਪਲਾਉ । ਖਾਇ ਖਾਇ ਮਨ ਉਪਜਯੋ ਚਾਉ ॥
 ਛਕ ਭੋਜਨ ਥਹਕੇ ਤ੍ਰਿਪਤਾਈ । ਸਤਿ ਸ੍ਰੀ ਅਕਾਲ ਗਸਾਈ ॥
 ਦੇ ਅਸੀਸ ਸੀਸ ਧਰ ਹਾਬ । ਗਈ ਪਹਾੜ ਦਾਸ ਲੈ ਸਾਬ ॥
 ਇਤੁ ਗੁਰ ਜੀ ਸਭ ਵਸਤ ਸਮਾਲ । ਆਏ ਪੁਰ ਸਭ ਸਿੱਖਾਂ ਨਾਲ
 ॥੧੨੦॥

ਦੋਹਿਰਾ

ਜੇ ਐਸਾ ਲਿਖ ਦੇਵੰਦਾ ਸੀ ਤਦ ਕਿਆ ਉਸ ਦੇਸ ।
 ਮੰਨਨ ਵਾਲੇ ਪੁਰਖ ਜੇ ਕਰਦੇਸਨ ਕੁਛ ਰੇਸ ? ॥ ੧੨੧ ॥
 ਪਰ ਉਸ ਕਵਿ ਦੀ ਅਕਲ ਵਿਚ ਆਈ ਨਾਂ ਇਹ ਗੱਲ ।
 ਜਿਸਤੇ ਸਾ ਤਿਸ ਸੁੱਝਿਆ ਪਾਇ ਦਿਆਂਤਰਬੱਲ ॥੧੨੨॥
 ਅਪਨੇ ਮਨ ਦੇ ਖਜਾਲ ਨੂੰ ਰੌਣਕ ਦਿੱਤੀ ਚਾਇ ।
 ਲੋਗਾਂ ਨੂੰ ਭਰਮਾਇਆ ਨੂੰਗੇ ਛੂਤ ਨਚਾਇ ॥੧੨੩॥

ਦੋਹਿਰਾ

ਸੰਤੋਖ ਸਿੰਘ ਕਵਿਰਾਜ ਕਾ ਕਥਨ ਨ ਸਰਧਾ ਜੋਗ ।
 ਛੁਲ ਗਏ ਜਿਸ ਦੇਖਕੇ ਜੋ ਅੱਗਜਾਨੀ ਲੋਗ ॥ ੧੨੪ ॥

ਭਾਵ—ਭਾਈ ਸੰਤੋਖ ਸਿੰਘ ਜੀ ਨੇ ਜੋ ਕੁਛ ਕਥਨ ਕੀਤਾ ਹੈ ਸੋ ਅਸਲ ਵਿਚ ਇੱਕ ਪੌਰਾਣਕ ਢੰਗ ਪਰ ਕਿਸਾ ਜੋੜ ਦਿੱਤਾ ਗੈ, ਜਿਸ ਤਰ੍ਹਾਂ ਉਸਨੇ ਅਪਨੇ ਚਿੱਤ ਵਿੱਤ ਉਸ ਦੀ ਸੰਦੂਤਾ ਮਮਕੀ ਓਸੇ ਤਰ੍ਹਾਂ ਕਥਨ ਕਰ ਦਿੱਤਾ ਜਿਸ ਨੂੰ ਅਗਿਆਨੀ ਲੋਗ ਯੋਲੇ ਪਰ ਕਾਲਾ ਲਿਖਿਆ ਜਾਣਕੇ ਸੱਚ ਮੰਨ ਬੈਠੇ, ਕਿੰਤੁ ਜੇ ਕਟੇ ਉਥ ਇਸ ਸਾਡੇ ਕਥਨ ਅਨੁਸਾਰ ਹੀ ਲਿਖ ਦੇਂਦਾ ਤਦ ਜ਼ਰੂਰ ਸੀ ਜੋ ਲੋਗ ਇਸ ਨੂੰ ਉਸ ਨਾਲੋਂ ਕਈ ਗੁਣਾਂ ਅੱਛਾ ਮੰਨਦੇ

ਕਿਉਂਕਿ ਗੁਵਾਹੀ ਤਾਂ ਨਾ ਕੋਈ ਭਾਈ ਸਾਹਿਬ ਦੇ ਕਥਨ ਪਰ
ਹੈ ਨਾ ਸਾਡੇ ਪਰ ਜਿਸ ਤੇ ਮਨ ਘੜਤ ਢੱਕੋਂ ਸਲੇ ਹੀ ਹਨ ਜਿਸ
ਤਰ੍ਹਾਂ ਆਏ ਲਾ ਦਿੱਤੇ ਤਾਂਤੇ ਅਜੇਹੇ ਲੇਖ ਪ੍ਰਮਣ ਸੂਨ ਹੋਨੇ ਤੇ
ਸਰਧਾ ਰੰਗ ਨਹੀਂ ॥

ਪ੍ਰੰਤੂ ਭਾਈ ਸੁਖਾ ਸਿੰਘ ਜੀ ਦੇ ਕਥਨ ਦਾ ਇਨ੍ਹਾਂ ਨਾਲੋਂ
ਖ਼ਹੁਤ ਛੋਦ ਹੈ, ਜਿਸਤੇ ਪਤਸਪਰ ਵਿਰੋਧ ਹੋਨ ਦੇ ਕਾਰਨ
ਮੁਕਦਮੇਂ ਦੇ ਗੁਵਾਹਾਂ ਸਮਾਨ ਵਿਚਾਰ ਕਰਨ ਤੇ ਇਹ ਸਭ ਮਨ
ਆਇਆ ਰੰਗ ਦਿਖਾਇਆ ਵਾਲੀ ਥਾਤ ਪਰਗਟ ਹੁੰਦੀ ਹੈ,
ਹੋਰ ਦੇਖੀ ਦਾ ਪ੍ਰਗਟ ਹੋਨਾ ਕਿਤੇ ਭੋ ਸਿੱਧ ਨਹੋਂ ਹੁੰਦਾ ਅਤੇ ਨਾ
ਪ੍ਰਗਟ ਕਰਨੇ ਵਿੱਚ ਗੁਰੂ ਜੀ ਦਾ ਨਿਸਚਾ ਹੀ ਪਾਇਆ ਜਾਂਦਾ ਹੈ॥
ਦੋਹਿਰਾ

ਇਹ ਸੁਰਸ ਪ੍ਰਕਾਸ ਦਾ ਦੱਸਿਆ ਮੈਂ ਭੁਛ ਹਾਲ ।
ਕਰ ਵਿਚਾਰ ਨੇਰ ਜੇ ਪੜ੍ਹੇ ਲੇਸੀ ਤੱਤ ਨਕਾਲ ॥੧੨੫॥

ਗੁਰਬਿਲਾਸ ਭਾਈ ਸੁਖਾ ਸਿੰਘ ਅਤੇ ਸੂਰਜ ਪ੍ਰਕਾਸ਼ ਦਾ ਪ੍ਰਸ਼ਸ਼ਪਰ ਵਿਰੋਧ

੧—ਭਾਈ ਸੁਖਾ ਸਿੰਘ ਜੀ ਅਪਨੇ ਗ੍ਰੰਥ ਵਿੱਚ ਲਿਖਦੇ ਹਨ ਕਿ ਜਦੋਂ ਗੁਰੂ ਜੀ ਸ਼ਕਾਰ ਖੇਡਕੇ ਆਏ ਤਦ ਖਜ਼ਾਲ ਹੋਇਆ ਕਿ ਪੰਥ ਸਾਜੀਏ ਕਿੰਤੂ ਇਸ ਕਾਰਜ ਲਈ ਦੇਵੀ ਪ੍ਰਗਟ ਕਰੀਏ॥

ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦੋਂ ਹਿੰਦੂ ਅਤੇ ਮੁਸਲਮਾਨ ਸਿੱਖਾਂ ਨੂੰ ਦੁੱਖ ਦੇਨ ਲੋਗੇ ਤਦ ਗੁਰੂ ਜੀ ਨੇ ਉਨ੍ਹਾਂ ਤੇ ਬਦਲਾ ਲੈਣਾ ਚਾਹਿਆ ਅਰ ਸੋਚਾ ਕਿ ਜਿਨ੍ਹਾਂ ਦੀ ਦੁਰਗਾ ਸਹਾਇਤਾ ਕਰਦੀ ਹੈ ਉਨ੍ਹਾਂ ਦੀ ਹੀ ਰਣ ਵਿੱਚ ਫਤਹ ਹੁੰਦੀ ਹੈ ਜਾਂਤੇ ਦੇਵੀ ਦਾ ਪੁਜਨ ਕਰਨਾ ਚਾਹੀਏ॥

੨—ਭਾਈ ਸੁਖਾ ਸਿੰਘ ਜੀ ਲਿਖਦੇ ਹਨ ਕਿ ਉਜੜੇਨ ਦਾ ਦੱਤਾ ਨੰਦ ਨਾਮੋਂ ਪੰਡਤ ਆਇਆ, ਅਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਕਾਂਥੀ ਦਾ ਕੋਸੇ ਦਾਸ ਪੰਡਿਤ ਆਇਆ॥

੩—ਭਾਈ ਸੁਖਾ ਸਿੰਘ ਜੀ ਲਿਖਦੇ ਹਨ ਕਿ ਪੰਡਤ ਨੇ ਪ੍ਰਤੱਗਯਾ ਕੀਤੀ ਸੀ ਕਿ ਜੇ ਗੁਰੂ ਸੱਚੇ ਅੰਤਰੂਯਾਮੀ ਹੋਏ ਤਾ ਮੇਰੇ ਪਾਸ ਆਪ ਆਉਨਗੇ ਅਰ ਮੈਨੂੰ ਨਹੀਂ ਬੁਲਾਉਨਗੇ ਇਸ ਵਾਸਤੇ ਉਸਦੇ ਰਿਦੇ ਦੀ ਦੁੱਝਕੇ ਬਗ ਵਿੱਚ ਗੁਰੂ ਜੀ ਆਪ ਗਏ ਅਤੇ ਦੇਵੀ ਦੇ ਪੁਜਨ ਦਾ ਹਾਲ ਪੁਛਿਆ ਅਤੇ ਉਸਨੇ ਦੱਸਿਆ॥

ਭਾਈ ਸੰਤੋਖ ਸਿੰਘ ਜੀ ਇਸਤੇ ਉਲਟ ਲਿਖਦੇ ਹਨ ਕਿ ਗੁਰੂ ਜੀ ਨੇ ਪੰਡਤ ਨੂੰ ਅਪਨੇ ਪਾਸ ਬੁਲਾਇਆ ਅਰ ਉਹ

ਥਹਲੀ ਪਰ ਚੜ੍ਹਕੇ ਗੁਰੂ ਜੀ ਦੇ ਦਰਬਾਰ ਵਿੱਚ ਗਿਆ॥

੪-ਭਾਈ ਸੁਖਾ ਸਿੰਘ ਜੀ ਦੇ ਗੁਰ ਬਿਲਾਸ ਤੇ ਸਾਬਤ
ਉਦਾ ਹੈ ਕਿ ਪੰਡਤ ਨੇ ਢਾਈ ਸਾਲ ਤਕ ਹਵਨ ਕੀਤਾ ਪਰ ਕੁਝ
ਨਾ ਹੋਇਆ ਜਿਸ ਪਰ ਗੁਰੂ ਜੀ ਨੇ ਪੰਡਤ ਨੂੰ ਪੁੱਛਿਆ ਉਸ ਨੇ
ਚਾਰ ਸਾਲ ਦਾ ਕੰਮ ਦੱਸਿਆ॥

ਭਾਈ ਸੰਤੋਖ ਸਿੰਘ ਜੀ ਆਖਦੇ ਹਨ ਕਿ ਪੰਜਮੇਂ ਮਹੀਨੇ
ਸੁਪਨੇ ਵਿੱਚ ਗੁਰੂ ਜੀ ਨੂੰ ਦਰਸ਼ਨ ਦਿੱਤਾ ਅਰ ਪ੍ਰਗਟ ਹੋਨ ਦੇ
ਨਸ਼ਾਨ ਜਤਾਏ॥

੫-ਭਾਈ ਸੁਖਾ ਸਿੰਘ ਜੀ ਆਖਦੇ ਹਨ ਕਿ ਗੁਰੂ ਜੀ ਦੇ ਪਾਸ
ਆਕੇ ਪ੍ਰਗਟ ਹੋਈ ਅਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ
ਕਿ ਸ਼ੇਰ ਪਰ ਸਵਾਰ ਹੋਕੇ ਪਹਾੜ ਪਰ ਖੜੀ ਹੋਗਈ ਸੀ॥

੬-ਭਾਈ ਸੁਖਾ ਸਿੰਘ ਜੀ ਆਖਦੇ ਹਨ ਕਿ ਗੁਰੂ ਜੀ ਨੇ
ਵਰ ਮੰਗਿਆ ਕਿ ਮੈਂ ਪੰਥ ਦਲਾਵਾਂ ਜਿਸ ਪਰ ਤੇਗ ਵਰ ਦੇਕੇ
ਲੋਪ ਹੋ ਗਈ ਅਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ
ਗੁਰੂ ਜੀਨੇ ਇੱਕਵਾਰ ਦੇਖਕੇ ਅੱਖੀਂ ਮੀਟ ਲਈਆਂ ਜਿਸਪਰ ਦੇਵੀ
ਨੇ ਆਖਿਆ ਕਿ ਆਪਦੀ ਵੇਹ ਤਿਆਗ ਥੋਂ ੪੦ ਸਾਲ ਮਗਰੋਂ ਪੰਥ
ਦਾ ਪ੍ਰਤਾਪ ਵਧੇਗਾ ਕਿਉਂਕਿ ਤੁਸੀਂ ਅੱਖੀਅਂ ਮੀਟ ਲਈਆਂ ਹਨ।

੭-ਭਾਈ ਸੁਖਾ ਸਿੰਘ ਜੀ ਆਖਦੇ ਹਨ ਕਿ ਪੰਡਤ ਨੇ
ਗੁਰੂ ਤੇ ਭੇਟਾ ਲਈ ਸਾਹਿਬਜ਼ਾਦੇ ਮੰਗੇ, ਅਤੇ ਭਾਈ ਸੰਤੋਖਸਿੰਘ
ਜੀ ਆਖਦੇ ਹਨ ਕਿ ਗੁਰੂ ਜੀ ਨੂੰ ਦੇਵੀ ਨੇ ਖੁਦ ਅਪਨੀ ਭੇਟਾ
ਲੈਨ ਲਈ ਕਿਹਾ ਜਿਸ ਪਰ ਗੁਰੂ ਜੀ ਨੇ ਕਰਦ ਨਾਲ ਅਪਨਾ
ਹੀ ਲੋਹੁ ਦਿੱਤਾ ਅਰ ਅਪਨੇ ਹਤਨੇ ਦਾ ਯਤਨ ਕੀਤਾ, ਇਸਤੇ ਅੱਗੇ

ਇਹ ਭੀ ਆਖਿਆ ਰਿ ਚਾਰੇ ਸਾਹਿਬਜ਼ਾਦੇ ਜਦ ਜੰਗ ਵਿੱਚ
ਸ਼ਹੀਦ ਹੋਨਗੇ ਉਹ ਭੀ ਮੈਂ ਆਪਣੀ ਭੇਟਾ ਦੇਵਾਂਗਾ ਏਸੇ ਤਰ੍ਹਾਂ
ਜੋ ਹਜ਼ਾਰਾਂ ਸਿੱਖ ਯੁੱਧ ਵਿੱਚ ਮਰਨਗੇ ਸੋ ਭੀ ਸਭ ਤੇਰੀ ਹੀ ਭੇਟਾ
ਹੋਨਗੇ, ਜਿਸ ਦਾ ਤਾਤਪਰਜ ਇਹ ਹੈ ਕਿ ਗੁਹੁ ਜੀ ਨੇ ਦੇਵੀ
ਨਾਲ ਇਕਰਾਰ ਕੀਤਾ ਕਿ ਅਸੀਂ ਤੁਹਾਡੇ ਤਾਈਂ ਅਪਨੇ ਸਾਰੇ ਸਿੱਖ
ਜੋ ਯੁੱਧ ਜੰਗਾਂ ਵਿੱਚ ਮਰਨ ਗੇ ਭੇਜ ਦੇ ਰਹੇਂਗੇ, ਇਸਤੇ ਦੇਖਿਆ
ਜਾਂਦਾ ਹੈ ਕਿ ਇਨ੍ਹਾਂ ਦੌਨਾਂ ਕਵੀਆਂ ਦਾ ਆਪਸਦਾ ਇਸ ਮਾਮਲੇ ਵਿੱਚ
ਪਰਸਪਰ ਕਿਤਨਾ ਵਿਰੋਧ ਹੈ ਜਿਸਤੇ ਸਾਬਤ ਹੁੰਦਾ ਹੈ ਕਿ ਇਹ
ਸਾਰਾ ਕਿੱਸਾ ਇੱਕ ਬਨਾਵਟੀ ਹੈ ਜਿਸਤੇ ਮੰਨਨੇ ਦੇ ਯੋਗ ਨਹੀਂ ਹੈ ॥

ਦੇਹਿਰਾ--ਤਾਂਤੇ ਤਜ ਕਰ ਮੁੜਤਾ ਗਹੋ ਗਜਾਨ ਮਨ ਮਾਂਹਿ ।

ਐਸੇ ਕਵੀਆਨ ਵਾਕ ਪਰ ਰੰਚਕ ਛੂਲੋ ਨਾਂਹਿ ॥ ੫੨੯ ॥

ਥਾਵਾ ਸੁਮੇਰਸਿੰਘ ਸਾਹਿਬ ਵਾਲੇ ਗੁਰ ਬਲਾਸ ਦੇ ਸਿੱਧਾਂਤ ਦਾ ਸੰਖੇਪ ਵਿਰਤਾਂਤ

ਸਵੈਯਾ

ਦਸਮੇਂ ਗੁਰਦੇਵ ਦਿਆ ਨਿਧ ਜੂ ਕਰਨਾਂ ਕਰਕੇ ਨਿਜ ਹਾਥ
ਪਸਾਰੋ। ਭਵ ਸਿੰਧ ਵਿਖੇ ਥਹਿ ਜਾਤਨ ਕੋ ਨਿਜ ਦੇ ਸਕਤੀ ਰਹਿ
ਪਾਰ ਉਤਾਰੋ॥ ਭ੍ਰਮ ਫਾਸ ਵਿਖੇ ਪਸੁ ਬੰਧ ਭਏ ਤਿਨਕੇ ਸਭ
ਬੰਧਨ ਢੁਰ ਬਿਦਾਰੋ॥ ਕਵਿ ਵਿੱਤ ਹਰਾਂ ਅਗ ਜੀਵਨ ਕੋ ਕਰ
ਛਕ ਮਯੁਖਨ ਕੋ ਉਜਿਆਰੋ॥ ੧॥ ਤਵ ਪੰਥ ਰ੍ਹਿਸ ਗੁਰੂ ਤਜ
ਕੈ ਮਨ ਮੱਤ ਕਰੈ ਇਸ ਆਪ ਬਣਾਓ॥ ਗੌਰ ਮੜ੍ਹੀ ਮਟ ਪੂਜਤ
ਹੈਂ ਇਨ ਪਾਪ ਪਿਸਾਚਨ ਤੇ ਛੁਟਕਾਓ॥ ਦੇਵਲ ਦੇਵ ਪੁਜੈ ਨ
ਮੁਕੈ ਕਰਕੇ ਕਰਨਾ ਸੁਭ ਮਾਰਗ ਪਾਓ॥ ਪਤ ਖੋਵਤ ਬੇਮੁਖ ਹੋ
ਗੁਰ ਤੇ ਮੁੜ ਫੇਰ ਇਸੇ ਚਰਣੀਂ ਨਿਸ ਲਾਓ॥ ੨॥

ਦੱਹਿਰਾ

ਇਨ ਅਪਨੇ ਅੱਗਜਾਨ ਕੋ ਅਰਪਨ ਕਰ ਗੁਰ ਮਾਂਹਿ।
ਦੈਖ ਲਗਾਇਆ ਲਾਜ ਤਜ ਰੰਚ ਭਰੇ ਮਨ ਨਾਂਹਿ॥ ੩॥
ਭਟਕ ਭਟਕ ਹੀ ਨਹਿ ਮਰੈਂ ਕਰੋ ਦਿਆ ਗੁਰਦੇਵ।
ਤਜੈਂ ਉਪਾਸਨ ਅੌਰ ਕੀ ਕਰੈਂ ਤਿਹਾਰੀ ਸੇਵ॥ ੪॥
ਇਸ ਦੇਵੀ ਕਾ ਜੋ ਪੜਾ ਇਨ ਮਹਿ ਆਨ ਘਮੰਡ।
ਸ੍ਰੀ ਮੁਖ ਵਾਕ ਪ੍ਰਚੰਡ ਤੇ ਖੰਡਨ ਕਰੋ ਪਖੰਡ॥ ੫॥

ਦੁਰਗਾ ਭਗਤ

ਵੇਹਿਰਾ

ਤੂੰ ਦੁਰਗਾ ਦਾ ਸੇਵਨਾ ਮਾਨਤ ਨਹਿ ਕਿਸ ਹੇਤ ।
ਬਾਬਾਂ ਸਿੰਘ ਸੁਮੇਰ ਜਿਸ ਆਪ ਗੁਵਾਹੀ ਦੇਤ ॥ ਈ ॥

ਚੌਪਈ

ਪਟਨਾ ਤਖਤ ਗੁਰੂ ਦਾ ਭਾਰਾ । ਜਿਸ ਜਾਗਾ ਗੁਰੈ ਧਰ ਅਵਤਾਰਾ ॥
ਤਿਸਕੇ ਰਹਨ ਹਾਰ ਵਡ ਪੂਰਾ । ਸਿੱਖੀ ਮਤ ਮਹਿ ਨਹੀਂ ਅਯੂਰਾ ॥
ਕੱਛ ਕੜੇ ਕ੍ਰਿਪਾਨ ਸੁਹਾਏ । ਨੀਲਾ ਬਾਣਾ ਅਧਿਕ ਸਜਾਏ ॥
ਚੱਕ੍ਰ ਕਰਦਾਂ ਸਜੀ ਘਨੇਰੀ । ਸ੍ਰੀ ਸਾਹਿਬ ਗਾੜ੍ਹ ਮਹਿ ਹੋਰੀ ॥
ਸੀਸੁ ਦਮਾਲਾ ਸੁੰਦੂ ਸੋਹੇ । ਦੇਖ ਰੂਪ ਜਿਨ ਕੋ ਮਨ ਮੋਹੇ ॥
ਵਿੱਦਜਾ ਮਾਨ ਕਵੇਸਰ ਭਾਰੇ । ਗਾਨਾਨ ਬੁੱਧ ਯਸ਼ ਮਹਿ ਉਜਿਆਰੇ
ਅਰ ਗੁਰ ਅੰਸ ਵਡੇ ਪ੍ਰਤਾਪੀ । ਜਿਨ ਮਿਥਜਾਨਹਿਗਿਰਾਅਲਾਪੀ॥
ਸੁਮੇਰ ਸਾਹਿਬ ਜਿਨ ਨਾਮਾਂ । ਅਹੋ ਮਹੰਤ ਗੁਰੂ ਕੇ ਧਾਮਾਂ ॥
ਤਿਨ ਇੱਕ ਅਪਨਾ ਰ੍ਗ੍ਬ ਬਨਾਯਾ । ਗੁਰਬਲਾਸਿਸਨਾਮਰਖਾਯਾ
ਤਿਸ ਮਹਿ ਦਸਮ ਗੁਰੂ ਕੀ ਕਥਾ । ਕਹੀ ਬੁੱਧਿ ਮਹਿ ਆਈਜਥਾ ॥
ਉਸ ਵਿੱਚ ਦੇਵੀ ਦੀ ਵਡਾਈ । ਜੇ ਬਾਵਾ ਜੀ ਮੁਖੋਂ ਅਲਾਈ ।
ਮੋ ਆਖਨ ਤੇ ਬਾਹਰ ਸਾਰੀ । ਸੁਨਤ ਅਨੰਦ ਦੇਤ ਮਨ ਭਾਰੀ ॥
ਜੇ ਕਰ ਤੂੰ ਉਸ ਨੂੰ ਸੁਨ ਲੇਵੇਂ । ਮੁੜਕੇ ਉੱਤ੍ਰ ਫੇਰ ਨ ਦੇਵੇਂ ॥
ਜਦ ਮੈਂ ਪੜ੍ਹਿਆ ਓਹ ਰ੍ਗ੍ਬ । ਜਿਸ ਨੂੰ ਮੰਨੇ ਸਾਗ ਪੰਥ ॥
ਤਦ ਨਿਸਚਾ ਮੇਰਾ ਦਿੜ ਭਯਾ । ਮਨ ਦਾ ਭਰਮ ਸਭੀ ਮਿਟ ਗਯਾ ॥
ਸੀ ਦੁਰਗਾ ਗੁਰ ਠੀਕ ਮਨਾਈ । ਜਿਸਪਰ ਧਰਬਲਪ੍ਰਗਟਾਈ

ਤਿਸਕੀ ਆਗਿਆ ਗੁਰ ਨੇ ਪਾਇ । ਦਿੱਤਾ ਸਾਰਾ ਪੰਥ ਸਜਾਇ ।
 ਤਾਂਤੇ ਜੇ ਤੂ ਮੈਨੂੰ ਆਖੋਂ । ਰੰਚਕ ਰੋਸ਼ ਨ ਮਨ ਮਹਿ ਰਾਖੋਂ ॥
 ਤਾਂ ਤੈਨੂੰ ਮੈਂ ਦਿਆਂ ਟੁਣਾਇ । ਤੇਰੀ ਫੰਕਾ ਸਭ ਮਿਟ ਜਾਇ ॥
 ਯੰਨ ਹੈਨ ਗੁਰ ਅੰਮ ਅਜੇਹੇ । ਜਿਨ ਪ੍ਰਸੰਗ ਗੁਰੂ ਦੇ ਕੇਹੇ ॥ ੨ ॥

ਤੱਤ ਖਾਲਸਾ

ਦੋਹਿਰਾ

ਮੇਰਾ ਹਠ ਇਸ ਵਿੱਚ ਨਹਿ ਕਿਸੀ ਤਰ੍ਹਾਂ ਦਾ ਭਰਾਤ ।
 ਕਿਉਂ ਮੰਨਾ ਨਾ ਓਸ ਨੂੰ ਜੋ ਹੈ ਸੱਚੀ ਬਾਤ ॥ ੮ ॥

ਚੌਪਈ

ਤੈਂ ਜੋ ਤਿਨ ਕੀ ਕਰੀ ਵਡਾਈ । ਸੋ ਮੇਰੇ ਮਨ ਕੋ ਸੁਖਦਾਈ ॥
 ਐਸੇ ਸਿੰਘ ਪੰਥ ਦੇ ਸੁਖੀਆ । ਮੇਟ ਭਰਮ ਦੁਖ ਕਰਤੇ ਸੁਖੀਆ ॥
 ਤਿਨਕੇ ਬਚਨ ਸੱਤ ਜੇ ਹੋਵਤ । ਕੌਨ ਕੰਠ ਮਹਿ ਨਾਹਿ ਪਰੋਵਤ ॥
 ਪਰ ਇਸ ਮਹਿ ਇੱਕ ਬਾਤ ਪਿਆਰੇ । ਹੈ ਸਭਹੀਜਨਕੇ ਅਧਿਕਾਰੇ ॥
 ਉਪਰਲੀ ਤਨ ਕੀ ਛਥ ਦੇਖ । ਅਰ ਸੰਦ੍ਰ ਸਾਜਿਆ ਵਡ ਵੇਖ ॥
 ਬਹੁਰ ਕੁਲੀਨ ਦੀਨ ਵਡਿਆਈ । ਹੈ ਚੰਗੀ ਜੇ ਹੋ ਸਚਿਆਈ ॥
 ਪਰ ਇਨ ਸਭ ਸੁਭ ਗੁਲ ਕੇ ਸੰਗਾ । ਨਹੀਂ ਸਤਕੋਜਾਮਹਿਰੰਗਾ ॥
 ਸੋ ਸਰਧਾ ਕੇ ਯੋਗ ਨ ਪਿਆਰੇ । ਕਹਿਤ ਬੁੱਧਿਜਨਸਗਲ ਪੁਕਾਰੇ
 ਸਰਧਾ ਵਾਕ ਸੱਤ ਪਰ ਹੋਵਤ । ਬਾਹਰ ਭੇਖ ਨ ਕੋਈ ਜੋਵਤ ॥
 ਬਾਲ ਬਿੱਧ ਅਰ ਹੁਪ ਕਰੂਪਾ । ਸੱਤ ਬਚਨ ਕਰ ਪਾਵਤ ਉਪਾ ॥
 ਅਤਿ ਸੰਦ੍ਰ ਚਾਤ੍ਰ ਵਡ ਭਾਰੀ । ਮਿੱਬਜਾ ਬੋਲ ਦੇਤ ਪਤ ਹਾਰੀ ॥
 ਏਹੋ ਬਾਤ ਬਖੇਕ ਅਲਾਈ । ਜੋ ਪ੍ਰਬੋਧ ਚੰਦ੍ਰ ਮਹਿ ਗਾਈ ॥

ਸਭਾ ਮਾਹੀਂ ਜਥੁਕਾਮ ਨਕਾਰਾ । ਅਪਨਾ ਹੀ ਯਲ ਗਾਵਤ ਸਾਰਾ ॥
 ਅਰ ਅਪਨੇ ਮਨ ਪਿਤ ਕੀ ਸ਼ੋਭਾ । ਭਾਖਤ ਪਾਇ ਜਨਨਮਨਰੋਭਾ ॥
 ਕਰੇ ਅਸੀਂ ਪਿਤ ਆਗਿਆਕਾਰੀ । ਅਰ ਬਬੈਕ ਤਿਸਤੇਇਨਕਾਰੀ ॥
 ਇਸ ਹੀ ਤੇ ਮਨ ਬਾਪ ਹਮਾਰੇ । ਪਕਰ ਬਬੈਕ ਢੁਰ ਕਰ ਢਾਰੇ ॥
 ਜਿਸ ਕੀ ਯਹ ਬਾਣੀ ਤਥ ਸੁਨਕੇ । ਕਹਾਂ ਬਿਬੈਕ ਸੀਸਕੋਧੁਨਕੇ ॥
 ਜੋ ਆਗੇ ਮੈਂ ਤੋਹ ਸੁਨਾਵਾਂ । ਤੇਰੇ ਮਨ ਕੀ ਸੇਕ ਮਿਟਾਵਾਂ, ਯਥਾ:- ॥

“ਹੇ ਮੂਰਖ ਜੇ ਯੌਂ ਕਹੈਂ ਮੋਹੀ । ਮਨ ਕਾ ਤਿਆਗ ਕੀਯੋ
 ਕਿਉਂ ਤੇਹੀ ॥ ਭਲੇ ਪ੍ਰਕਾਰ ਸੁਨਾਉਂ ਬਚਾ । ਧੰਡਤ ਗੁਰੂ ਅੱਚ
 ਪਿਤ ਮਾਤਾ ॥ ਅਜੋਗ ਚੇਸ਼ਟਾ ਵਿਰਤਿਆ ਲੋਰੇ । ਤਿਆਗੈ
 ਤਾਂਹਿ ਭਲੇ ਜੇ ਹੋਰੇ । ਅਯੋਗ ਬਚਨ ਬੰਡੇ ਬੂਹਮਾਂ ਕੋ । ਮਾਨਹਿ
 ਬਚਨ ਯੋਗ ਨੀਚਨ ਕੇ ” ਤਾਂਤੇ ਬਾਤ ਸਿੱਧ ਇਹ ਹੋਈ । ਉਪਰ
 ਵੇਖ ਨ ਰੀਝਤ ਕੋਈ ॥ ਜਿਸ ਬਾਣੀ ਮਹਿ ਹੋ ਸੱਚਆਈ । ਸਰਫ਼
 ਯੋਗ ਵਹੀ ਹੈ ਭਾਈ । ਤਾਂਤੇ ਮੈਨੂੰ ਆਖ ਸੁਨਾਉ । ਸਾਰਾ ਥੋੜ੍ਹ
 ਭੇਦ ਸਮਝ ਉ ॥ ਕਿਆ ਬਾਵਾ ਜੀ ਗ੍ਰੰਥ ਬਨਾਇਆ । ਜਿਸ
 ਮਹਿ ਦੁਰਗਾ ਨੂੰ ਪ੍ਰਗਟਾਇਆ ॥ ਜੇ ਸੌਚਾ ਹੋਇਆ ਪ੍ਰਸੰਗਾ ॥
 ਤਾਂ ਮੰਨਾਂਗਾ ਹੋਇ ਨਸੰਗਾ ॥ ਅਰ ਜੇ ਇਹ ਭੀ ਪਹਿਲਿਆਂ
 ਵਾਂਗ । ਪਾਨੀ ਵਿੱਚ ਚਲਾਵੇ ਡਾਂਗ । ਤਾਂ ਮੰਨਨ ਮੈਨੂੰ ਹੈ ਅੱਖਾ ॥
 ਇਹ ਰਸਤਾ ਮੈਂ ਦੱਸਿਆ ਸੌਖਾ । ਤਾਂਤੇ ਥੋੜ੍ਹ ਜਰਾ ਏਹ ਭੇਤ ॥
 ਕਿਆ ਬਾਵਾ ਜੀ ਬੀਜਿਆ ਖੇਤ । ਹੈ ਕੁਮਾਦ ਕੈ ਕਾਨੇ ਫਿੱਕੇ ॥
 ਮੂੰਹ ਦੇਖੇ ਨਾਂ ਲਾਈਂ ਟਿੱਕੇ ॥ ੯ ॥

ਦੁਰਗਾ ਭਰਾਤ

ਦੇਹਿਰਾ-ਤੇਰੇ ਅੱਗੇ ਆਉਣਾ ਜੋ ਕੁਛ ਸਾਰਾ ਹਾਲ ।

ਦੇਖ ਲਈਂ ਅਜ਼ਮਾਇਕੇ ਕੈਸਾ ਉਨ੍ਹਾਂ ਖਿਆਲ ॥ ੧੦ ॥
 ਉਹ ਇਸ ਤਰ੍ਹਾਂ ਸੁਨਾਉਂਦੇ ਹਨ ਸਾਰਾ ਪਸੰਗ ।
 ਜਿਸ ਦੇ ਸ੍ਰੂਵਨ ਕਰਨ ਤੇ ਮਨ ਵਿੱਚ ਹੋਇ ਉਮੰਗ ॥੧੧॥
 ਯਥਾ:- ਚੌਪਈ

- “ਜਬ ਸਤਿਗੁਰ ਗੁਰ ਗਾਏ ਰਾਜੇ । ਕੀਏ ਮਨੌਰਥ ਪੂਰਨ੍ਹ ਕਾਜੇ॥
 ਪੂਛੀ ਛਿਪ੍ਰ ਬਿਪਰ ਹੈ ਜੋਈ । ਲੇਹੁ ਦਿਵਾਨੀ ਮਮ ਘਰ ਸੋਈ ॥੩॥
 ਮਤੀ ਦਾਸ ਅਰ ਸਤਾ ਦਾਸ ਜਨ । ਰਹੇ ਪਿਤਾਫਿਗਪ੍ਰਾਨਦਾਨਸਨਾ
 ਦੁਰਗਾ ਮਲਹੀਰਾਨੰਦਛਿਪਰ ਗੁਰਹਰਿਰਾਇਨਿਕਟਰਹੇਬਿਪਰਾ॥
 ਅਥ ਤਿਨਕੀ ਕੁਲ ਕੋ ਜੋ ਕੋਈ । ਹਾਜ਼ਰ ਹੋਇ ਹੁਕਮ ਦਿਆਸੋਈ॥
 ਸਾਹਿਬ ਚੰਦ ਧਰਮਚੰਦ ਦੋਊ । ਹਾਥ ਜੋਰ ਠਾਢੇ ਭੇ ਸੋਊ ॥ ੫ ॥
 ਕਾਰਬਾਰ ਗੁਰ ਦੁਵਾਰ ਅਪਾਰਾ । ਹੈ ਅਤਿ ਕਠਨਹੋਇ ਕਿਮਸਾਰਾ॥
 ਸਤਿਗੁਰਕਹੀਕਰਤਿਮਾਰੇ । ਤਿਮਹੀਕਰੋਕ੍ਰਿਪਨਤਾਤਿਆਗੇ॥੬॥
 ਧਰਮ ਚੰਦ ਲਹਿਰਾਤ ਖਜ਼ਾਨਾ । ਸਾਹਿਬਚੰਦ ਘਰਬਾਰ ਦਿਵਾਨਾ ॥
 ਦੇਵੀ ਦਿੱਤਾ ਦਿਜ ਵਜ ਜਾਨੀ । ਪੌਰਾਣੀਕ ਪ੍ਰਮਾਣਕ ਮੁਨੀ ॥ ੭ ॥
 ਸਿਹ ਸੁਭ ਸਾਹਿਬ ਰਾਏ ਬਿਰੇ । ਸਦਾ ਸਮੀਪੀ ਸਰਣਾ ਕਰੇ ।
 ਇੱਕ ਦਿਨ ਭਾਰਤਕਥ ਪਕਾਸੇ । ਭੀਮਸੈਨਬਲਬਰਨਖਿਲਾਸੀ॥੮॥
 ਸਿਹ ਕ੍ਰੀਦਕ ਇਵਗਾਂ ਭਿਗਰਾਏ । ਅਥ ਲੋਘੁਮਤਅਕਾਸਨਆਏ
 ਦਸ ਹਜ਼ਾਰ ਮਤ ਗਾਜ ਚਲ ਤਾਂਕੇ । ਭੀਮਸੈਨ ਸਮ ਕੋ ਬਲਬਾਂਕੇਈ
 ਪ੍ਰਭੁ ਪੂਛੀਅਸਬਲਕਿਮਪਾਯੇ । ਪੰਡਿਤ ਕਹਿ ਦਿਜਲਾਖਜਿਮਾਯੇ॥
 ਜੰਗ ਕਰਿਯੋ ਪੁਜੀ ਭਿਗ ਦੰਬਾ । ਤਾਂਤੇ ਭਯੋ ਸੁਬਲ ਅਵਲੰਬਾ ੧੦
 ਜੰਗ ਕਰਨ ਤੇ ਅਸਬਲ ਹੋਈ । ਬੇਦ ਪੁਰਾਨ ਮੰਤ ਕਹਿ ਸੋਈ॥
 ਹਮ੍ਰੀ ਜੰਗ ਕਰੈਂ ਕਰਵੈਹੋਂ । ਕਿਥੋ ਕਥਾ ਮਾਤ੍ਰ ਸਮੜੈ ਹੋਂ ॥੧੧॥

ਪੰਡਿਤ ਕਹਾ ਨ ਜਾਗ ਕਰੈ ਹੋਂ । ਤੌ ਕਾਥੈ ਚਾਕਰੀ ਕਰੈ ਹੋਂ ॥
 ਸ੍ਰੀ ਮੁਖ ਕਹੀ ਜਗ ਹਮ ਕਰ ਹੈਂ । ਮਨ ਮਾਨੀ ਦਖਨਾ ਹ੍ਰਿਧਰੈ ॥੧੨
 ਪ੍ਰਗਟ ਭਵਾਨੀ ਦਰਸ਼ਨ ਦੈ ਹੈ । ਜਗ ਕੁੰਡ ਕੇ ਅਨਤਨ ਜੈ ਹੈ” ॥

ਦੋਹਿਰਾ

ਬਾਵਾ ਜੀ ਨੇ ਦੱਸਿਆ ਜੋ ਉੱਤਮ ਆਚਾਰ ।
 ਜੋ ਗੁਰ ਗਾਈ ਬੈਠ ਕੇ ਕੀਤਾ ਪਰਮ ਉਦਾਰ ॥ ੧੨ ॥

ਭਾਵ—ਬਾਵਾ ਜੀ ਨੇ ਦੇਵੀ ਪ੍ਰਗਟ ਕਰਨ ਦਾ ਕਾਰਨ
 ਇਹ ਦੱਸਿਆ ਹੈ ਕਿ ਜਦ ਗੁਰੂ ਜੀ ਗੱਦੀ ਪਰ ਬੈਠ ਗਏ ਤਦ
 ਉਨ੍ਹਾਂ ਨੇ ਛਿਪ੍ਪ ਜਾਤੀ ਦੇ ਬ੍ਰਹਮਨ ਬੁਲਾਈ ਅਰ ਅਪਨੇ ਘਰ
 ਬਾਰ ਦਾ ਸਾਰਾ ਪ੍ਰਬੰਧ ਉਨ੍ਹਾਂ ਦੇ ਹੱਥ ਵਿੱਚ ਦੇਣ ਲਈ ਆਖਜਾ,
 ਭਾਵੇਂ ਬ੍ਰਹਮਨਾਂ ਨੇ ਇਨਕਾਰ ਭੀ ਕੀਤਾ ਪ੍ਰੰਤੂ ਤੱਤੀ ਗੁਰੂ ਜੀ ਨੇ
 ਉਨ੍ਹਾਂ ਦੇ ਹੀ ਹਵਾਲੇ ਸਭ ਕਾਰੋ ਬਾਰ ਕਰ ਦਿੱਤਾ, ਜੈਸਾ ਕਿ ਧਰਮ
 ਚੰਦ ਦੇ ਹੱਥ ਖੜਾਨੇ ਦਿੱਤੇ ਅਰ ਸਾਹਿਬ ਚੰਦ ਨੇ ਘਰ ਬਾਰ ਦੀ
 ਦੀਵਾਨੀ ਲੀਤੀ, ਇੱਸੇ ਤਰਾਂ ਇੱਕ ਦੇਵੀ ਦਿੱਤਾ ਨਾਮੇਂ ਪੁਰਾਣਕ
 ਸਾ ਉਹ ਪੁਰਾਣਾਂ ਦੀ ਕਥਾ ਸੁਨਾਉਂਦਾ ਹ੍ਰਿਦਾ ਸੀ, ਜਿਸਤੇ ਇੱਕ
 ਦਿਨ ਭੀਮ ਚੰਦ੍ਰ ਦੇ ਬਲ ਦੀ ਕਥਾ ਆਈ ਕਿ ਉਨ੍ਹਾਂ ਨੇ ਲੜਾਈ
 ਵਿੱਚ ਖੁੰਦੇ ਵਾਂਗ ਹਾਥੀ ਭੁਵਾ ੨ ਕੇ ਮਾਰੇ ਜਿਸਤੇ ਉਹ ਅੱਜ ਤਕ
 ਆਕਾਸ ਵਿੱਚ ਹੀ ਭੌਂਦੇ ਹਨ ॥

ਇਸ ਪਰ ਗੁਰੂ ਜੀ ਨੇ ਪੁੱਛਿਆ ਕਿ ਭੀਮ ਵਿੱਚ ਇਤਨਾ
 ਬਲ ਕਿਸ ਤਰਾਂ ਹੋਗਿਆ ਸੀ ਜਿਸ ਦਾ ਉੱਤ੍ਰ ਦੇਵੀ ਦਿੱਤੇ ਨੇ
 ਇਹ ਦਿੱਤਾ ਕਿ ਉਸਨੇ ਸਵਾ ਲੱਖ ਬ੍ਰਹਮਨ ਨੂੰ ਭੋਜਨ ਛਕਾਯਾ

ਸਾ ਅਰ ਜੱਗ ਕਰਕੇ ਹਵਨ ਕੀਤਾ ਫਿਰ ਦੇਵੀ ਨੇ ਵਰ ਦਿੱਤਾ
 ਸੀ, ਇਸ ਪਰ ਗੁਰੂ ਜੀ ਨੇ ਕਥਨ ਕੀਤਾ ਕਿ ਕਿਆ ਤੁਸੀਂ ਭੀ
 ਅਜੇਹਾ ਜੱਗ ਕਰ ਸਕਦੇ ਹੋ ਕਿ ਐਵੇਂ ਗੱਲਾਂ ਨਾਲ
 ਹੀ ਪ੍ਰਚਾਉਂਦੇ ਹੋ ਇਸ ਨੂੰ ਸੁਨਕੇ ਪੰਡਤ ਨੇ ਬੇਨਤੀ ਕੀਤੀ ਕਿ
 “ਜੇ ਅਸੀਂ ਜੱਗ ਨਹੀਂ ਕਰਾਏਂਗੇ ਤਾਂ ਕਿਆ ਕਿਸੇ ਦੀ ਨੌਕਰੀ
 ਕਰਕੇ ਖਾਵੇਂਗੇ” ਜਦ ਉਸ ਪੰਡਤ ਨੇ ਇਤਨਾ ਦਮ ਮਾਰਿਆ
 ਤਦ ਗੁਰੂ ਜੀ ਨੇ ਕਿਹਾ ਕਿ ਅੱਛਾ ਅਸੀਂ ਭੀ ਜੱਗ ਕਰਾਉਂਦੇ ਹਾਂ
 ਤੁਸੀਂ ਸਾਨੂੰ ਭੀ ਦੇਵੀ ਪ੍ਰਗਟ ਕਰ ਦੇਵੋ ॥

ਦੋਹਿਰਾ

ਇਹ ਇਸ ਦਾ ਸਭ ਭਾਵ ਹੈ ਕਹੀ ਕਵੀ ਜੋ ਗਾਥ ।
 ਇਸ ਨੂੰ ਆਪ ਵਿਚਾਰੀਏ ਨੀਕੇ ਮਨ ਕੇ ਸਾਥ ॥ ੧੩ ॥
 ਜੈਸੇ ਸੁਖਾਸਿੰਘ ਅਰ ਸ੍ਰੀ ਸੰਤੇਖ ਮ੍ਰਿਗੇਸ ।
 ਦੁਰਗਾ ਪੂਜਨ ਹੈ ਕਿਹਾ ਤਿਮ ਇਨ ਦਿਆ ਸੰਦੇਸ ॥ ੧੪ ॥

ਤੱਤ ਖਾਲਸਾ

ਦੋਹਿਰਾ

ਕਹਾਂ ਕਰੋਂ ਇਸ ਅਕਲ ਕਾ ਜੋ ਤੁਮ ਮਹਿ ਪ੍ਰਤਾਪ ।
 ਬਿਨ ਸੋਰੇ ਹੀ ਬਾਤ ਕੇ ਦ੍ਰਿੜ੍ਹ ਕਰ ਲੇਵਤ ਆਪ ॥ ੧੫ ॥

ਚੌਪਈ

ਪਹਿਲੇ ਤਾਂ ਇਹ ਬਾਤ ਅਸੂਧਾ । ਸਮਝ ਦੇਖ ਵੂੰ ਅਪਨੀ ਬੂਧਾ ॥
 ਜੋ ਬਾਵਾ ਜੀ ਨਮੀਂ ਬਨਾਕੇ । ਦੱਸੀ ਹੈ ਪੁਸਤਕ ਮਹਿ ਪਾਕੇ ॥
 ਜੋ ਰੁਹ ਦੇਵੀ ਦਿੱਤ ਪਾਸ । ਸੁਨੇ ਪੁਰਾਨ ਧਾਰ ਮਨ ਆਸ ॥

ਭੀਮਚੰਦ ਕਾ ਬਲ ਸੁਨ ਭਾਈ । ਅਧਕ ਉਮਗ ਮਨ ਭੀਤਰਆਈ
 ਸੈ ਇਹ ਪਹਿਲੇ ਕਵੀਅਨ ਬਾਤ । ਨਹੀਂ ਕਹੀ ਪੜ੍ਹ ਦੇਖ ਭਰਾਤ ॥
 ਸੁੱਖਾ ਪੰਘ ਬਤਾਵੇ ਐਸੇ । ਥੇਲ ਸਕਾਰ ਗੁਰੂ ਮੁੜ ਚੈਸੇ ॥
 ਆਕਰ ਅਪਨੈ ਮਹਲ ਮਝਾਰੀ । ਤਬ ਯਹ ਮਨ ਕੇ ਮਾਂਹਿ ਵਿਚਾਰੀ
 ਪੰਥ ਸਾਜਨਾ ਰਹੀਏ ਭਾਰਾ । ਜਿਸ ਤੇ ਸੁਖ ਪਾਵੇ ਸੰਸਾਰਾ ॥
 ਇਸ ਤੇ ਉਲਟ ਰਵਿ ਪ੍ਰਕਾਸ । ਵਰਨਨ ਕਰਦਾ ਨਾਲ ਹੁਲਾਸ ॥
 ਆਏ ਛਦ ਸਤਿਗੁਰ ਨੇ ਸਿੱਖੀ । ਦਿੰਦ ਤੁਰਕ ਥੋਂ ਦੁਖੀਆ ਪਿੱਖੀ ॥
 ਅਰ ਰੰਗਤ ਨੇ ਆ ਪਗ ਮਾਹੀਂ । ਅਨਕ ਭਾਂਤ ਕੇ ਦੁੱਖ ਮਹਾਂਹੀਂ ॥
 ਕਹੇ ਹਿੰਦੂ ਤੁਰਕਨ ਤੇ ਹੋਵਤ । ਆਵਤ ਜਾਤ ਤਿਨੋਂ ਪਤ ਥੋਵਤ ॥
 ਜਿਸਪਰ ਰਿਸ ਗੁਰ ਪੰਥ ਚਲਾਨਾ । ਅਰ ਦੇਵੀ ਕਾ ਜੋ ਪ੍ਰਗਟਾਨਾ ॥
 ਕੀਨਾ ਸਕਲ ਉਪਾਇ ਨਵੀਨ । ਹਰਿ ਸੰਤੋਖ ਏਹ ਕਹਿ ਦੀਨ ॥
 ਸਮੇਰ ਸਿੰਘ ਜੀ ਨੇ ਜੋ ਗਾਯਾ । ਸੋ ਵੈਨਾਂ ਤੇ ਉਲਟ ਬਤਾਯਾ ॥
 ਦੇਵੀ ਦਿੱਤੇ ਦੀ ਸੁਨ ਕਥਾ । ਆਇ ਗਾਈ ਗੁਰ ਜੀ ਮਨ ਜਥਾ ॥
 ਤਿਸੀ ਤਰ੍ਹਾਂ ਬਲ ਪਾਵਨ ਹੇਤਾ । ਉੱਦਮ ਕਰਾ ਨਾਥ ਜੂ ਏਤਾ ॥
 ਹੁਨ ਇਨ ਤੀਨੋਂ ਮਾਂਹਿ ਪਿਆਰੇ । ਸਾਚਾ ਕੌਨ ਕਹੋ ਮਨ ਧਾਰੇ ॥
 ਦੇ ਪਹਿਲੇ ਕੇ ਬਾਵਾ ਏਹੁ । ਠੀਕ ਗੁਵਾਹੀ ਅਪਨੀ ਦੇਹੁ ॥
 ਯਾ ਪਹਿਲਿਆਂ ਨੇ ਸੂਠ ਬਤਾਯਾ । ਕੈ ਬਾਵਾ ਜੀ ਜੱਕੜ ਲਾਯਾ ॥
 ਇਸ ਪਰ ਪਹਿਲੇ ਕਰੋ ਵਿਚਾਰ । ਸੱਚ ਸੂਠ ਫਿਰਲੇਹੁ ਨਤਾਰ ॥੧੯੩॥

ਦਵੈਯਾ

ਵੇਖੋ ਬਾਵਾ ਜੀ ਨੇ ਸਭ ਤੇ ਨਵੇਂ ਢੰਗ ਕਰ ਦੀਨੇ । ਆਖੇ
 ਗੱਦੀ ਈਠ ਗੁਰੂ ਨੇ ਬੁਹਮਨ ਹੀ ਸੱਦ ਲੀਨੇ ॥ ਕਿਸੇ ਦੀਵਾਨ
 ਬਨਾਇਆ ਅਪਨਾ ਮੌਖਿਆ ਕਿਸੇ ਖੜਾਨਾ । ਕੋਈ ਪਾਸ ਰਹੇ

ਹਰ ਵੇਲੇ ਕਥਾ ਸੁਨਾਇ ਪੁਰਾਨਾ ॥ ੧੭ ॥ ਅਰ ਬ੍ਰਹਮਨ ਤੋ
 ਗੁਰ ਨੂੰ ਆਖਨ ਸਾਥੋਂ ਕੰਮ ਨ ਹੋਂਦੇ । ਪਰ ਸਤਿਗੁਰ ਜੀ ਬਦੋ-
 ਬਦੀ ਸਨ ਉਨ ਕੋ ਅੱਗੇ ਢੋਂਦੇ ॥ ਕਿਆ ਕੋ ਸਿੱਖ ਨ ਸੀ
 ਅਤਬਾਰੀ ਰੱਖੇ ਸਾਂਭ ਖੜਾਨਾ । ਜਿਸ ਤੇ ਸਿੱਖ ਦਿਵਾਨੇ ਦੇਖੇ
 ਬ੍ਰਹਮਨ ਕਰਾ ਦੀਵਾਨਾ ॥ ੧੮ ॥ ਨੰਦ ਚੰਦ ਦੀਵਾਨ ਗੁਰੂ ਦਾ
 ਅੰਜ ਤੀਕ ਸਭ ਕਹਿੰਦੇ । ਜਿਸਦਾ ਨੱਗਰ ਛਹਰੋਲੀ ਹੈ ਹਠੀ
 ਸਿੱਖ ਜਹਿ ਰਹਿੰਦੇ ॥ ਹਨ ਸੰਤਾਨ ਦੀਵਾਨ ਸਕਲ ਹੀ ਸਿੱਖ
 ਮੇਵਕਾਂ ਵਾਲੇ । ਤਿਨ ਕੋ ਤਜ ਕਰ ਬਾਵਾ ਜੀ ਕਿਉਂ ਸਾਹਿਬ
 ਚੰਦ ਨਿਕਾਲੇ ॥ ੧੯ ॥ ਕੇਹੀ ਬਾਤ ਅਚੰਭੇ ਵਾਲੀ ਬਾਵਾ ਜੀ
 ਲਿਖ ਮਾਰੀ । ਗੱਦੀ ਬੈਠ ਗੁਰੂ ਜੀ ਪਹਿਲੇ ਏਹੋ ਕਰੀ ਤਿਆਰੀ ॥
 ਮੱਦੇ ਬ੍ਰਹਮਨ ਛੇਤੀ ਤਿਨ ਕੋ ਸੌਂਪ ਖੜਾਨੇ ਸਾਰੇ । ਅਰ ਘੰਨ
 ਬਾਰ ਹਵਾਲੇ ਕਰਕੇ ਬੈਠੋ ਹੋਇ ਕਨਾਰੇ ॥ ੨੦ ॥ ਭੁੱਖੀ ਬਿੱਲੋਂ
 ਰਾਖੀ ਕੀਤੀ ਦੁੱਧ ਦਹੀਂ ਦੀ ਚੰਗੀ ॥ ਬਿਨ ਪੁੱਛੇ ਹੋ ਚੱਟਮ
 ਕਰਸੀ ਸਕਲ ਦਰਬ ਬਿਨ ਮੰਗੀ ॥ ਅੰਧੇ ਨੂੰ ਕੀ ਚਹੀਏ ਭਾਈ
 ਦੈਨੋਂ ਨੈਨ ਬਤਾਓ । ਖੁੱਲਾ ਮਿਲਿਆ ਖੜਾਨਾ ਗੁਰ ਦਾ ਬੈਠੇ
 ਮੌਜ ਉਡਾਓ ॥ ੨੧ ॥ ਫਿਰ ਜੋ ਅੰਦਰ ਬਾਹਰ ਗੁਰ ਦੇ ਲੈ ਬੈਠੇ
 ਮੁਖਤਿਆਰੀ । ਜਾਨ ਗਏ ਇਹ ਕਾਨ ਮਿਲੀ ਹੈ ਦੈਲਤ ਦੀ
 ਇੱਕ ਭਾਰੀ ॥ ਲੁੱਟਨ ਪੁੱਟਨ ਨੂੰ ਮਨ ਚਾਹਿਆ ਢੁੱਡਨ ਦਾਉ
 ਘਨੇਰੇ । ਅਰ ਲੋਭੀ ਨੂੰ ਹਨ ਮਿਝ ਜਾਂਦੇ ਫੰਧ ਫਰੇਬ ਬਖੇਰੇ ॥
 ੨੨ ॥ ਧਰਮਚੰਦ ਨੇ ਸਾਂਭ ਖੜਾਨਾ ਧਰਮ ਆਪਨਾ ਜਾਨਾ ਆਪਨੇ
 ਭਾਈਚਾਰੇ ਤਾਈਂ ਉਸਤੇ ਮਜ਼ੇ ਉਡਾਨਾ । ਅੱਗੋਂ ਦੇਵੀ ਵਿੱਤੇ ਨੇ
 ਤਾਂ ਅਪਨੇ ਦੇਵਨ ਹਾਰੀ । ਹੋਰ ਦੇਵਤਿਆਂ ਨਾਲੋਂ ਚੰਡੀ ਮਨ ਦੇ

ਵਿੱਚ ਵਿਚਾਰੀ ॥ ੨੩ ॥ ਜਿਸਤੇ ਪੜ੍ਹੁ ਪੌਰਾਨ ਗੁਰੂ ਛਿਗ ਗੋਲ੍ਹ
 ਭੀਮ ਸੁਨਾਵੈ । ਕਰਕਰ ਕਰਕਰ ਕਰਕੇ ਗੁਰ ਨੂੰ ਮਤਲਬ
 ਉੱਪਰ ਲਿਆਵੈ । ਪਰ ਗੁਰ ਜਾਣੀ ਜਾਨ ਰਿਦੇ ਦੀ ਤਾਜ਼ ਗਈ
 ਸਭ ਗਾਥਾ । ਪੁਛਨ ਲੱਗੇ ਕਹੋ ਮਿਸਰ ਜੀ ਕਿਉਂ ਬਲ ਥਾ
 ਤਿਸ ਹਾਥਾ ॥ ੨੪ ॥ ਜਿਸ ਪਰ ਬ੍ਰਹਮ ਭੋਜ ਹੀ ਦਸਿਆ ਕਰਨਾ
 ਜੱਗ ਜ਼ਟੂਰੀ । ਆਕੇ ਭਾਈ ਚਾਰਾ ਖਾਵੇ ਥੀਰ ਕਚੌਰੀ ਪੂਰੀ ॥
 ਅੱਗੇ ਲੰਥਾ ਕੈੜਾ ਪਾਇਆ ਦੁਰਗਾ ਪੁਜਨ ਕੇਰਾ । ਜਿਸਤੇ ਬੁਥ
 ਲਗਾਉਨ ਗੱਢੇ ਤਹਾਂ ਲਗਾਕੇ ਡੇਰਾ ॥ ੨੫ ॥ ਅਪਨੇ ਹੀ ਸਭ
 ਮਤਲਬ ਦਾ ਸਿਨ ਵੰਖੇ ਜਾਲ ਫੈਲਾਇਆ । ਗੋਰਖ ਯੰਦਾ ਰਚਕੇ
 ਚਾਹੁਨ ਸਾਰਾ ਦਰਬ ਖਪਾਇਆ ॥ ਸੱਚੇ ਪਾਤਸ਼ਾਹ ਨੂੰ ਕੱਚੇ
 ਛਲਨਾ ਚਾਹੁਨ ਐਸੇ । ਜਗ ਦੇ ਜੀਵਾਂ ਨਾਲ ਕਰੋਂਦੇ ਹੋਰ ਫੇਰ
 ਹਨ ਜੈਸੇ ॥ ੨੬ ॥ ਜਦ ਸਤਿਗੁਰ ਜੀ ਕਿਹਾ ਬਿੱਧ ਨੂੰ ਤੁਮ ਭੀ
 ਜੱਗ ਕਰਾਵੈ । ਕੇ ਐਵੇਂ ਬਹ ਪਾਸ ਅਸਾਡੇ ਗੱਪਾਂ ਹੀ ਚਾ ਲਾਵੈ ॥
 ਜਿਸ ਪਰ ਗੁਸਾ ਖਾਕੇ ਬੋਲਯਾ ਜੇ ਨਾ ਜੱਗ ਕਰਾਈਏ । ਤਾਂ ਕਜਾ
 ਹੋਇ ਕਿਸੇ ਦੇ ਨੌਕਰ ਟੁਕੜਾ ਪਿਆ ਕਮਾਈਏ ॥ ੨੭ ॥ ਸੁਣਕੇ
 ਉਸ ਦੀ ਛੇਖੀ ਨੂੰ ਗੁਰ ਕਿਹਾ ਕਰਾਵੈ ਪਿਆਰੇ । ਲੋਹਮ ਜੱਗ
 ਕਰਨ ਨੂੰ ਬੈਠੇ ਅਥ ਹੀ ਹੋਇ ਤਿਆਰੇ ॥ ਪਰ ਉਹ ਤਾਂ ਸਭ
 ਗੱਲਾਂ ਦੀ ਹੀ ਖੱਟੀ ਸੀ ਬਹ ਖਾਂਦਾ । ਖਾਲੀ ਸੰਖ ਬਜਾਵੇ ਦੀਪਾ
 ਬੋਲਿਆ ਹੋ ਬਰਮਾਂਦਾ ॥ ੨੮ ॥ ਸਾਨੂੰ ਤਾਂ ਇਹ ਵਿਧੀ ਨ ਆਵੈ
 ਜਿਸਤੇ ਨਹੀਂ ਕਰਾਈਏ । ਐਵੇਂ ਝੂਠੀ ਗੱਪ ਕਾਸਨੂੰ ਗੁਰ ਜੀ
 ਅੱਗੇ ਲਾਈਏ ॥ ਕਾਂਸੀ ਅਰ ਕਸਮੀਰੀ ਪੰਡਤ ਹਨ ਵਿੱਦਜਾ ਦੇ
 ਪੂਰੇ । ਜੱਗ ਹਵਨ ਉਹ ਜਾਨਨ ਕਰਨੇ ਹਨਪੰਡਤ ਵਡਸੂਰੇ ॥ ੨੯

ਦੋਹਿਰਾ

ਮਨ ਵਿਚ ਦੇਖ ਵਿਚਾਰਕੇ ਹੋ ਦੁਰਗਾ ਦੇ ਦਾਸ ।
ਸ਼ਰਮ ਨ ਆਈ ਓਸ ਨੂੰ ਮਿੱਬਜਾ ਕਰਤ ਬਲਾਸ ॥ ੩੦ ॥

ਦੁਰਗਾ ਭਗਤ

ਦੋਹਿਰਾ

ਸ਼ਰਮ ਭਲਾ ਕਿਸ ਗੱਲ ਵੀ ਹੈਸੀ ਇਸਦੇ ਵਿੱਚ ।
ਜਿਸ ਪਰ ਪੰਡਤ ਹੋਗਿਆ ਆਗੇ ਗੁਰ ਦੇ ਜਿੱਥ ॥ ੩੧ ॥
ਸੱਗੋਂ ਉਸਨੇ ਦੱਸਯਾ ਜੱਗ ਕਰਾਵਣ ਹਾਰ ।
ਬਾਵਾ ਸਿੰਘ ਸੁਮੇਰ ਜੂ ਕਰਦੇ ਜਿਸੇ ਉਚਾਰਾ ॥੩੨॥ ਯਥਾ—
ਦੋਪਈ

“ਕਾਸਮੀ ਕਾਸਮੀਰ ਦੇ ਪੰਡਤ । ਕਰਸਾਂ ਕਹਿ ਅਸ ਕਾਰਜ ਮੰਡਤੁ”
ਸ਼ਕਲ ਸਾਸਤ੍ਰ ਸੈਧਨ ਸੁਖਕਾਰੀ । ਹੈਤਹਿਕੇਦਿਜਸਭਾਅਧਕਾਰੀ॥

ਦੋਹਿਰਾ

ਇਸ ਵਿਚ ਪੰਡਤ ਦੱਸਯਾ ਜੋ ਸੀ ਅਸਲ ਉਪਾਇ ।
ਯੱਗ ਕਰਾਵਣ ਹਾਰ ਜਿਨ ਦਿੱਤੇ ਬਿੱਪ ਬਤਾਇ ॥ ੩੩ ॥
ਇਸ ਮਹਿ ਰਿਹਾ ਲੁਕਾਵ ਕਯਾ ਦਿੱਤਾ ਸੱਚ ਬਖਾਨ ।
ਬਿਰਬਾ ਦੇਸ਼ ਲਗਾਇਆ ਤੈਂਪੰਡਤ ਪਰ ਜਾਨ ॥ ੩੪ ॥
ਫਿਰ ਸੋ ਬ੍ਰਹਮਨ ਪਾਸ ਗੁਰ ਲੀਨੇ ਤੁਰਤ ਬੁਲਾਇ ।
ਇਸ ਮਹਿ ਬੁਰੀ ਨ ਬਤ ਕੁਛ ਦੇਖੋ ਮਨ ਭਲ ਭਾਇ ॥ ੩੫ ॥
ਉੱਤਮ ਕੁਲ ਸੁਰਮ ਘਨੀ ਅਰ ਮੰਤੋਖੀ ਲੋਗਾ ।
ਬ੍ਰਹਮਨ ਸਮ ਇਸ ਜਗਤ ਮਹਿ ਦੁਸਰ ਹੁਆ ਨ ਹੋਗਾ ॥ ੩੬ ॥

ਫਿਰ ਐਸੇ ਜਨ ਰਾਖਨੇ ਗੁਰ ਜੀ ਅਪਨੇ ਪਾਸ ।
ਜਾਨਤ ਬੇ ਸੁਖਦਾਇ ਅਤਿ ਮਨ ਮਹਿ ਧਾਰ ਹੁਲਾਸ ॥ ੩੭ ॥
ਤੁਮਰਾ ਵੈਖ ਅਰੋਪਨਾ ਇਸ ਕਾਰਜ ਮਹਿ ਛੋਇ ।
ਨਹੀਂ ਬੁਧਿ ਕੀ ਬਾਤ ਹੈ ਮੂਰਖਤਾ ਅਤਿ ਸੋਇ ॥ ੩੮ ॥

ਤੱਤ ਖਾਲਸਾ

ਦੇਹਿਰਾ

ਕਿਉਂ ਗੋਹੇ ਦਾ ਕਰਤ ਹੈ ਧਿੰਗੇ ਧਿੰਗ ਕੜਾਹੁ ।
ਝੂਠੋਂ ਸੌਚ ਬਣਾਉਨਾ ਕੱਥੋਂ ਰਾਹੁ ॥ ੩੯ ॥

ਦਵੈਯਾ

ਪਹਿਲੇ ਤਾਂ ਉਸ ਕੀਤੀ ਆਕੜ ਮੈਂ ਹੀ ਜਗ ਕਰਾਉਂ । ਤੇ
ਇਤਨੀ ਭੀ ਵਿਧੀ ਨ ਜਾਣਾ ਤਾਂ ਕਿਆ ਦਾਸ ਕਹਾਉਂ ॥ ਜਿਸ
ਪਰ ਪ੍ਰੀਛਾ ਲੈਨ ਹੇਤ ਗੁਰ ਕਹੀ ਕਰਾਵੈ ਭਾਈ । ਇਸ ਹੀ ਵੇਲੇ
ਸਵਾਧਾਨ ਹੋ ਵੈਵੈ ਵਿਧੀ ਬਤਾਈ ॥ ੪੦ ॥ ਅੰਥੇ ਪੈਲ ਪ੍ਰਗਟ
ਮਭ ਹੋਇਆ ਕਰ ਬੈਠਨਾ ਇਨਕਾਰੇ । ਆਖੀ ਮੈਨੂੰ ਰੀਤ ਜੱਗ
ਦੀ ਕਰਨੇ ਕੀ ਨਹਿ ਸਾਰੇ ॥ ਪਰ ਕਾਂਸੀ ਕਸਮੀਰ ਰਹਨ ਜੋ ਪੰਡਤ
ਮਾਡੇ ਭਾਈ । ਉਨ ਕੋ ਸਾਰੀ ਵਿਧੀ ਵੇਦ ਦੀ ਭਲੀ ਭਾਂਤ ਸੋਂ
ਆਈ ॥ ੪੧ ॥ ਓਥੋਂ ਸਦ ਬੁਲਾਓ ਉਨ ਕੋ ਕਰਵਾਉਨਗੇ
ਹਵਨਾ । ਜਿਸ ਤੇ ਪ੍ਰਗਟ ਹੋ ਜਗ ਦੰਬਾ ਯਸ ਹੋਵੇ ਤਿਭਵਨਾ ॥
ਜਿਸਤੇ ਉਸ ਬੁਹੁਮਨੇ ਦੀ ਸ਼ੇਖੀ ਉਡ ਗਈ ਉਸ ਹੀ ਵੇਲੇ । ਝੂਠ
ਵੇਲ ਕੇ ਸੀ ਜੋ ਚੁੰਦਾ ਲੈਣੇ ਪੈਸੇ ਧੇਲੇ ॥ ੪੨ ॥

ਤੁਹਾਂ ਗੁਰ ਜੀ ਦੇ ਪੁੱਛਨੋਂ ਕਿਉਂ ਨਾ ਭਜਾ ਅਲੋਗ ॥ ੪੩ ॥
 ਪੰਡਤ ਬਣ ਬਣ ਬੈਠਦਾ ਜੱਗ ਕਰਾਵਨ ਹਾਰ ।
 ਪੁੱਛਨ ਤੇ ਨੈਂ ਨੈਂ ਕਰੀ ਦੇ ਕਰਕੇ ਇਨਕਾਰ ॥ ੪੪ ॥
 ਕਿਆ ਉਸ ਸੱਚ ਸੁਨਾਇਆ ਦੱਸਜਾ ਕੌਲ ਉਪਾਇ ।
 ਬਣ ਬਣ ਦੀ ਜਿਨ ਲੱਕੜੀ ਸੱਗੋਂ ਲਈ ਬੁਲਾਇ ॥ ੪੫ ॥

ਚੈਪਈ

ਫਿਰ ਜੋ ਹੈ ਤੈਂ ਕਰੀ ਵਡਾਈ । ਉੱਤਮ ਕੁਲ ਅਰ ਸੁੱਚਮਤਾਈ ॥
 ਫਿਰ ਸੰਤੋਖੀ ਕਰੇ ਪੁਕਾਰ । ਬਾਵਾ ਜੀ ਦੇ ਮਤ ਅਨੁਸਾਰ ॥
 ਸੋ ਭੀ ਸਭ ਮਿੱਥਨਾ ਹੈ ਭਾਈ । ਨਹੋਂ ਸੱਤ ਇਸ ਮਹਿੰਇਕਰਾਈ ।
 ਬਾਵਾ ਜੀ ਪੁਰਬ ਦੇ ਵਿੱਚ । ਕਰੇ ਬੁਹਮਨ ਲੋਗਾਂ ਜਿੱਚ ॥
 ਲੋਟੇ ਧੋਇ ਧੋਇ ਦਿਖਲਾਇ । ਮੱਥੇ ਟਿੱਕੇ ਖੁਬ ਲਗਾਇ ॥
 ਬਾਵਾ ਜੀ ਨੂੰ ਚੁੱਕ ਰਿਝਾਇਆ । ਅਪਨਾ ਮੱਦਦਗਾਰ ਬਨਾਇਆ ।
 ਪਰ ਦਸ਼ਮੇਂ ਗੁਰ ਅੰਤ੍ਰਯਾਮੀ । ਜਾਨਨਹਾਰ ਰਿਦੇ ਦੀ ਸ੍ਰਾਮੀ ॥
 ਸੋ ਬਾਹਰ ਪਾਖੰਡਨ ਮਾਂਹੀਂ । ਰੀਝਤ ਨਹਿ ਕਥ ਹੀ ਲਖ ਤਾਂਹੀਂ ॥
 ਜਿਸਤੇ ਦਸਮ ਗੰਥ ਜੂ ਮਾਹੀਂ । ਕਹਤ ਧੋਪ ਜੂ ਉੱਤਮ ਨਾਹੀਂ ॥
 ਕ੍ਰਿਸ਼ਨ ਚਰਤ ਮਹਿੰ ਸਗਲ ਬਤਾਯਾ । ਜੋ ਇਨਲੋਗਨਕੀਹੈ ਮਾਯਾ ॥
 ਸੋ ਮੈਂ ਉਹੀ ਕਬਿੱਤ ਸੁਨਾਉਂ । ਬਾਵਾ ਜੀ ਕਾ ਭਰਮ ਉਠਾਉਂ ॥
 ਅਰ ਤੂੰ ਭੀ ਦੁਰਗਾ ਕੇ ਦਾਸ । ਸੁਨ ਕਰਕੇ ਮਨ ਹੋਹ ਹੁਲਾਸ ॥
 ਸੱਚਾ ਕਬਨ ਗੁਰੂ ਦਾ ਮੰਨੀਂ । ਬਾਵਾ ਜੀ ਦਾ ਸੁਣੀ ਨ ਕੰਨੀਂ ॥
 ਕ੍ਰਿਸ਼ਨ ਦੇਵ ਜੋ ਕੁਛ ਹੈ ਆਖੀ । ਤਿਸਕੀ ਦੇਤ ਗੁਰੂ ਸਾਖੀ ॥ ੪੬ ॥

ਕਬਿੱਤ

ਯਥਾ:- ਬਢੇ ਹੈਂ ਕੁਮਤੀ ਅੰਕੁਜਤੀ ਕੂਰ ਕਾਯਤੇ ਹੈਂ ਬਢੇ ਹੈਂ ਕੁਮੁਚ

ਅੰ ਕੁਜਾਤਿ ਬਡੇ ਜਗ ਮੈਂ । ਬਡੇ ਚੌਰ ਚੁਹਰੇ ਚਪਾਤੀ ਲੀਏ ਤਜੈ
ਪ੍ਰਾਣ ਕਰੈਂ ਅਤਿ ਯਾਰੀ ਬਾਟ ਪਾਰੀ ਅੰਰ ਮਗ ਮੈਂ ॥ ਬੈਠੇ ਹੈਂ
ਅਜਾਨ ਮਾਨੋ ਕਹੀਐ ਸਿਆਨੇ, ਕਛੁ ਜਾਨੈ ਨਹਿ ਗਯਾਨ ਮੈਂ
ਕੁਰੰਗ ਬਾਂਧੇ ਪਗ ਮੈਂ । ਬਡੇ ਹੈਂ ਕੁਛੈਲ ਪੈ ਕਹਾਵਤ ਹੈਂ ਛੈਲ,
ਐਸੇ ਫਿਰਤ ਨਗਰ ਜੈਸੇ ਫਿਰੈ ਢੋਰ ਬਗ ਮੈਂ” ॥

ਦੋਹਿਰਾ

ਦੇਖਨਾ ਗੁਰ ਨੇ ਕ੍ਰਿਸ਼ਨ ਦਾ ਦਿੱਤਾ ਕਿਆ ਪ੍ਰਮਾਨ ।
ਜਿਸ ਪਰ ਇਨ ਕੋ ਦੱਸਨਾ ਹਨ ਜਗ ਵਡੇ ਤੁਢਾਨ ॥੪੭॥

ਭਾਵ— ਬ੍ਰਹਮਨ ਦੇ ਇਸ ਕਥਨ ਤੇ ਇਹ ਭੀ ਮਿੱਧ ਹੁੰਦਾ ਹੈ
ਕਿ ਉਹ ਵੱਡਾ ਫਰੇਬੀ ਅਤੇ ਝੁਠਾ ਸਾ ਕਿਉਂਕਿ ਪਹਿਲੇ ਤਾਂ ਭੀ ਮਦੇ
ਬਲ ਦੀ ਕਥਾ ਸੁਨਾ ੨ ਕੇ ਗੁਰੂ ਜੀ ਨੂੰ ਜਗ ਕਰਨ ਦਾ ਉਪਦੇਸ਼
ਦੇਂਦਾ ਰਿਹਾ ਅਰ ਗੁਰੂ ਜੀ ਦੇ ਪੁੱਛਨੇ ਪਰ ਉਸ ਨੇ ਅਜੇਹਾ ਦਮ
ਮਾਰਿਆ ਕਿ ਮੈਂ ਜੋ ਜਗ ਨਹੀਂ ਕਰਾਊਂਗਾ ਤਾਂ ਕਿਆ ਕਿਸੇ ਦਾ
ਨੌਕਰ ਰਹਕੇ ਟੁਕੜਾ ਖਾਉਂਗਾ ਪਟੰਤੂ ਜਦ ਗੁਰੂ ਜੀ ਜਗ
ਕਰਨ ਲਈ ਤਿਆਰ ਹੋ ਗਏ ਤਦ ਝੱਟ ਇਨਕਾਰੀ ਹੋ ਬੈਠਾ,
ਜਿਸ ਬੋਂ ਉਹ ਫਰੇਬੀ ਅਤੇ ਝੁਠਾ ਸਾਬਤ ਹੁੰਦਾ ਹੈ ॥

ਇਸ ਤੇ ਬਿਨਾਂ ਉਹ ਨਿਰ ਬੁਧਿ ਅਤੇ ਵਿੱਦਜਾਹੀਨ ਭੀ ਸਾ
ਜੋ ਇਤਨਾ ਭੀ ਨਹੀਂ ਜਾਨਦਾ ਸੀ ਕਿ (ਸ੍ਰਾਹਾ ੨) ਕਰਕੇ ਅੱਗ
ਵਿੱਚ ਘੀਓ ਅਤੇ ਹੋਰ ਸਮੱਗਰੀ ਪਾਕੇ ਸ੍ਰਾਹ ਹੀ ਕਰ ਦਿੰਦਾ ॥

ਇਸ ਤੇ ਬਿਨਾਂ ਜੋ ਤੋਂ ਉਨ੍ਹਾਂ ਦੀ ਵੱਡੀ ਸੌਭਾ ਕੀਤੀ ਹੈ ਅਰ
ਇਹ ਦੱਸਨਾ ਹੈ ਕਿ ਗੁਰੂ ਜੀ ਨੇ ਉਨ੍ਹਾਂ ਦਾ ਪਾਸ ਰੱਖਨਾ ਇੱਕ

ਵੱਡਾ ਉੱਤਮ ਜਾਤਾ ਸੀ ਕਿਉਂਕਿ ਇਹ ਕੁਲੀਨ ਅਤੇ ਸੰਤੋਖੀ
ਹੀਦੇ ਹਨ ਸੋ ਇਸ ਪਰ ਮੈਂ ਅਪਨੇ ਵੱਲੋਂ ਤਾਂ ਕੁਝ ਨਹੀਂ ਆਖਿਆ
ਕਿੰਤੁ ਦਸ਼ ਗੰਦ ਵਿੱਚ ਗੁਰੂ ਜੀ ਨੇ ਕ੍ਰਿਸ਼ਨ ਦੇਵ ਦਾ ਕਬਨ,
ਜੋ ਗੋਪਾਂ ਨਾਲ ਹੋਇਆ ਸੀ, ਸੋਈ ਏਥੇ ਲਿਖ ਵਿੱਤਾ ਹੈ ਜਿਸਤੇ
ਤੁਸੀਂ ਦੇਖ ਸੱਕਦੇ ਹੋ ਕਿ ਇਨ੍ਹਾਂ ਦੀ ਕੋਹੈ ਜੇਹੀ ਉੱਤਮਤਾ ਰਾਪਕ
ਦੀ ਹੈ ॥

ਦੋਹਿਰਾ

ਬਾਵਾ ਜੀ ਦਾ ਕਬਨ ਇਹ ਹੈ ਕੁਛ ਗੱਪ ਸੜੱਪ ।
ਜੋ ਗੁਰੂਅਨ ਸੇਧਾਂਤ ਨੂੰ ਲੰਘੇ ਟੱਪ ਸੜੱਪ ॥ ੪੮ ॥
ਤਾਂਤੇ ਅੱਗੇ ਵੱਸ ਲੈ ਰੱਖੀਂ ਨਾਹਿ ਲੁਕਾਉ ।
ਭਲਾ ਓਸ ਦੇ ਵਿੱਚ ਭੀ ਜੇ ਲਗ ਜਾਵੇ ਦਾਉ ॥ ੪੯ ॥

ਦੁਰਦਾ ਭਰਾਤ

ਦੋਹਿਰਾ

ਜੋ ਕਾਰਜ ਜਿਸ ਹਾਥ ਤੇ ਸੁਧਰੇ ਭਲੀ ਪ੍ਰਕਾਰ ।
ਸੋਈ ਉੱਦਮ ਚਾਹੀਏ ਕਰਨੋਂ ਭਲੋ ਵਰਾਰ ॥ ੫੦ ॥
ਹਵਨ ਕਰਾਵਨ ਜੱਗ ਵਿਧ ਜਾਨਤ ਪੰਡਤ ਲੋਗ ।
ਇਸ ਹੀ ਤੇ ਗੁਰ ਬੋਲਦੇ ਦੇ ਆਦਰ ਲੱਖ ਜੋਗ ॥ ੫੧ ॥
ਤੀਨ ਵਰਨ ਸਿਰ ਤਾਜ ਹੈਂ ਪੁਨ ਈਸੂਰ ਮੁਖ ਏਹੁ ।
ਛੁਸੂਰ ਕਰ ਸਭ ਮੰਨ ਦੇ ਅੌਰ ਦਾਨ ਸੁਭ ਦੇਹੁ ॥ ੫੨ ॥
ਤਾਂਤੇ ਪੰਡਤ ਜਾਨਕੇ ਅਪਨੇ ਮੁਖੀ ਪ੍ਰਧਾਨ ।
ਸ੍ਰੀ ਸਤਿਗੁਰ ਸਨਮਾਨ ਕਰ ਦੀਨੇ ਤਿਨਕੇ ਦਾਨ ॥ ੫੩ ॥

ਦੇਸ ਵਿਦੇਸ਼ੋਂ ਆਇਕੇ ਜੁਰੇ ਬਿੱਪ ਵਡ ਭਾਗ।
 ਕਰ ਪ੍ਰਤੇਖਨ ਭਲੇ ਵਿਧ ਗੁਰ ਕੀਨੋਂ ਅਨੁਰਾਗ॥ ੫੪ ॥
 ਬਾਵਾ ਸਿੰਘ ਸੁਮੇਰ ਜੂ ਅਪਨੇ ਵਿੱਚ ਗੰਬ।
 ਅਮੈਸਾ ਆਖਨ ਗੁਰੂ ਨੇ ਪ੍ਰਗਟ ਕੀਨਾਂ ਪੰਬ॥ ੫੫ ॥

ਯਥਾ:- ਛੰਦ

“ਸਤਿਨਾਮ ਸ੍ਰੀ ਵਾਹਿਗੁਰੂ ਵਰ ਨਾਮ ਦਾਨ ਦੈ ਸਭ ਕੋ। ਸਿੰਘ
 ਪੰਬ ਨਿਰਮਾਣ ਕਰਹੁ ਮੈਂ ਮਤ ਪੁਰਬ ਬਿਧ ਤਬ ਕੋ॥ ੪ ॥
 ਬਿੱਪ੍ਰਨ ਕੋ ਪ੍ਰਤੇਖਨ ਪੁਜਨ ਦਾਨ ਮਾਨ ਮਨ ਮਾਨ। ਕਰ ਕਰ
 ਤੁਰਕਨ ਨਾਸ ਖਾਸ ਮਤ ਕਰਹੁ ਨਿਪਟ ਨਿਰਮਾਨ॥ ੫ ॥
 ਅਸ ਵਿਚਾਰ ਸਤਿਸਾਰ ਸੁਕ੍ਰਿਤ ਪਦ ਆਨ ਜਾਨ ਨਹਿ ਜਾਸੋ।
 ਜੰਗ ਅਦੰਭ ਸੁੰਮੇਰ ਸਿੰਘ ਕਰ ਕਾਰਨ ਕਰਨ ਸਦਾਸੋ॥ ੬ ॥
 ਯਹ ਸੁਧ ਦੇਸ਼ ਵਿਦੇਸ਼ ਪ੍ਰਗਟਾਨੀ। ਗੁਰੂ ਗੋਬਿੰਦ ਸਿੰਘ ਗੁਰ ਸਾਚੋ
 ਜੰਗ ਕਰਨਹਿਤ ਠਾਨੀ॥ ਸੁਨ ਸੁਨ ਦਿਜ ਬਰ ਢੂਰ ਢੂਰ ਤੇ ਦੌਰ
 ਦੌਰ ਜੁਰ ਆਏ। ਕੇਤੇ ਬਲਵਾਏ ਬਿਨ ਆਏ ਕੇਤੇ ਗੁਰ ਬਲ
 ਵਾਏ॥ ਕਾਂਸੀ ਮਬਰਾ ਐਰ ਅਜੁਧਯਾ ਛੂਸੁਰ ਪੰਡਤ ਜੇਤੇ।
 ਆਇ ਪਾਇ ਸਨਮਾਨ ਰਹੇ ਸਭ ਰੁਚਿ ਰੁਚਿ ਸੁਖਨ ਸੁਹੇਤੇ॥
 ਕੀਰਤ ਪੁਰ ਤੇ ਆਨੰਦ ਪੁਰਲੋ ਬਿੱਪਨ ਕੁਟੀ ਬਨਾਈ। ਵੇਦ ਧੁਨੀ
 ਕਾਸਤ੍ਰਾਬ ਸਦਾਈ ਸੁਨਤ ਰਹਤ ਗੁਰ ਰਾਈ॥ ੭ ॥

ਪੁਨਾ:

ਜਨਮ ਸਫਲ ਵਿੱਦਯਾ ਸਫਲ ਸਫਲ ਵੇਦ ਕੀ ਬਾਨੀ।
 ਹੋਤ ਸੁਮੇਰ ਸਿੰਘ ਗੁਰ ਆਗੋ ਲੱਖ ਛਬ ਸੁਰਤ ਬਿਕਾਨੀ॥

ਦੋਹਿਰਾ

ਗਾਇਤ੍ਰੀ ਜਹਿ ਕੰਠ ਨਹਿ ਬਿਧਵਤ ਜਾਨ ਜਨੇਉ ।
ਤੇਨ ਤਹਾਂ ਬੈਠਾਰੀਆਤਿ ਕਿਆ ਆਸ ਨਿਯਮ ਅਭੈਉ ॥ ੧ ॥

ਚੌਪਈ

ਜੇ ਤ੍ਰਿਕਾਲ ਸੰਧਿਆ ਨਿਤ ਕਰੈ । ਬਰਨਾਸਰਮ ਮਿਤ ਜਾਨਤਖਰੈ ॥
ਤੇ ਤਾਹਾਂ ਬਰ ਬੈਠ ਨ ਪਾਵਹਿ । ਉਪਰ ਤੇ ਉਪਰ ਕੇ ਆਵਹਿ ॥

ਦੋਹਿਰਾ

ਦੇਖਜਾ ਸੱਦ ਬ੍ਰਹਮਨਾਂ ਕਰਵਾਵਨ ਗੁਰ ਪਾਠ ।
ਜੰਡੂ ਤਿਲਕ ਸਜਾਇਕੇ ਆਸਨ ਬੈਠੇ ਮਾਠ ॥ ੫੯ ॥
ਸੁਨਤ ਵੇਦ ਅਰ ਸਿਮ੍ਰਤੀ ਭਲੀ ਭਾਂਤ ਮਨ ਲਾਇ ।
ਗਾਇਤ੍ਰੀ ਸੰਧਜਾ ਹੀਨੈ ਜੋ ਦੀਨੇ ਬਿੱਪ ਉਠਾਇ ॥ ੫੧ ॥

ਚੌਪਈ

ਫਿਰ ਸਭ ਕੀ ਗੁਰ ਪ੍ਰੀਛਾ ਲੀਨੀ । ਖੀਰ ਮਾਂਸ ਕੀਚੱਟਕਸੁਦੀਨੀ ।
ਸਭੀ ਲੋਭ ਮਹਿ ਹੋ ਗਏ ਅੰਧੇ । ਤ੍ਰੈਸ਼ਨਾ ਕੀ ਢਾਸੀ ਮਹਿ ਥੰਧੇ ॥
ਜਿਨਕੋ ਗੁਰ ਜੀ ਦਿਆ ਨਿਕਾਰ । ਰਹੇ ਤਿਨ ਬਾਕੀ ਸੁਧ ਸਾਰ ॥
ਲੱਛੀਰਾਮ ਏਕ ਸੀ ਸੋਉ । ਸ੍ਰੀ ਭਗਵਾਨ ਦੁਸਰਾ ਜੋਉ ॥
ਸ੍ਰੀ ਹਰਦਾਸ ਤੀਸਰਾ ਜਾਨੇ । ਏ ਤੀਨੋਂ ਕੇ ਨਾਮ ਪਛਾਨੇ ॥
ਤਿਨਕੋ ਕਰ ਆਦਰ ਗੁਰ ਭਾਖਾ । ਅਹੋ ਦੁਧ ਮਥ ਮਾਖਨ ਰਾਖਾ ॥
ਤੁਂਤੇ ਦੁਰਗਾ ਪ੍ਰਸ਼ਨ ਜੋਈ । ਕਹੋ ਕੌਨ ਬਿਧ ਹੋਵਤ ਸੋਈ ॥
ਅਰ ਪ੍ਰੱਤੱਖ ਕਰੋ ਤੁਮ ਕਾਲੀ । ਰਹੇ ਜਗਤ ਮਹਿ ਤੁਮਰੀ ਲਾਲੀ ॥
ਪਰ ਤਿਨ ਕਹੀ ਕ੍ਰਿਪਾਕੇਸਾਗਰ । ਤੀਨਭਵਨਮਹਿਆਪਉਜਾਗਰ ॥
ਸਾਡੇ ਵਿੱਚ ਨ ਸੁਕਤੀ ਏਹੁ ॥ ਤੁਂਤੇ ਨਾਹਿ ਪ੍ਰੀਛਾ ਲੇਹੁ ॥

ਪਰ ਦੋ ਪੰਡਤ ਅਸੀਂ ਬਤਾਵੈਂ । ਜਾਂ ਸਮ ਦੁਸਰ ਔਰ ਨ ਪਾਵੈਂ ।
 ਦੱਤਾਨੰਦ ਉਜੈਨੀ ਏਕ । ਗਯਾਨਵਾਨ ਉਰ ਬਸੈ ਬਿਬੇਕ ॥
 ਬਿਸ਼ਨ ਦਾਸ ਕਾਂਸੀ ਕਾ ਦੂਜਾ । ਕਰਵਾਏਗਾ ਦੁਰਗਾ ਪ੍ਰਸਾ ॥
 ਇਨ ਕੋ ਪ੍ਰਭਜੀਲੇਹੁਥੁਲਾਇ । ਕਾਰਜਮਫਲ ਸਗਲਹੋਇਜਾਇ ।
 ਜਿਨ ਕੀ ਸੁਨਕਰਸਤਗੁਰਬਾਨੀ । ਸ੍ਰੀਮੁਖਤੇਯੈਪ੍ਰਗਟਬਖਾਨੀ ॥੫੮॥

ਯਥਾ:- ਵੇਹਿਰਾ

‘ਤਾਂ ਛਿਨ ਮਨ ਕਲਗੀਧਰਨ ਗਨ ਗੁਨ ਕੀਨ ਬਿਚਾਰ ।
 ਬਿਨ ਜਗਦੰਬਾ ਕੇ ਨਹੀਂ ਸਥੈ ਸ਼ਸਤ੍ਰ ਸੰਘਾਰ ॥ ੧੪ ॥

ਚੌਪਈ

ਅਸ ਬਿਚਾਰ ਗੁਰ ਬਚਨ ਬਖਾਨਾ । ਧਰਹੁ ਧੀਰਹੁਰ ਪੀਰਪਛਾਨਾ ॥
 ਕਰ ਦੇਵੀ ਮੈਂ ਪ੍ਰਗਟ ਪਜਾਰੇ । ਲੈਹੋ ਪੰਥ ਬੈਰ ਬਿਸਥਾਰੇ ॥’

ਵੇਹਿਰਾ

ਬਿਨ ਦੁਰਗਾ ਦੇ ਸੇਵਿਆਂ ਸਕਤ ਨ ਸਤ੍ਰਨ ਜੀਤ ।
 ਤਾਂਤੇ ਸਤਗੁਰ ਨੈ ਕਰੀ ਪੁਰਨ ਸਗਰੀ ਰੀਤ ॥ ੫੯ ॥
 ਪਟਨੇ ਸਾਹਿਬ ਤਖਤ ਦਾ ਜਦ ਇਹ ਕਹੇ ਮਹੰਤ ।
 ਫਿਰ ਝੂਠੀ ਕਿਆ ਬਾਤ ਹੈ ਤੁਮਰੇ ਮਨਹ ਲਗੰਤ ॥ ੬੦ ॥
 ਤਾਂਤੇ ਮੰਨਨ ਚਾਹੀਏ ਗੁਰੂ ਅੰਸ ਦਾ ਵਾਕ ।
 ਫੇਰ ਸੁਮੇਰ ਮਿਗੰਦ ਦਾ ਨਾਂ ਜਿਸ ਦੁਜੀ ਝਾਕ ॥ ੬੧ ॥

ਤੱਤ ਖਾਲਸਾ

ਵੇਹਿਰਾ

ਇਸ ਬਾਵਾ ਜੀ ਨੇ ਸੁਣੋ ਗੰਢੇ ਵਿੱਚੇ ਗਾਲ ।

ਜੋ ਮਨ ਆਇਆ ਗਾਇਆ ਬੈਠੇ ਆਲ ਬਤਾਲ ॥ ੬੨ ॥
ਦਵੈਯਾ

ਪਹਿਲੇ ਆਖੀ ਪਾਸ ਗੁਰੂ ਜੀ ਲੱਗੀ ਬ੍ਰਹਮਨ ਮੰਡੀ । ਖਾਇ
ਮਾਸ ਅਰ ਖੀਰਾਂ ਸਾਰੇ ਪਾਉਨ ਬੈਠੇ ਭੁੰਡੀ ॥ ਜਦ ਇਹਹਾਲ ਉਨ੍ਹਾਂ
ਦਾ ਛਿੱਠਾ ਤਦ ਗੁਰ ਜੀ ਨੇ ਸਾਰੇ । ਆਜ਼ ਝੰਬ ਕੇ ਬਾਹਰ ਕੱਢੇ ਤੁਰ
ਗਏ ਸਭ ਪਤ ਹਾਰੇ ॥ ੬੩ ॥ ਬਾਕੀ ਦੱਸਿਆ ਤਿੰਨ ਰਹੇ ਜੋ ਸਮਝੇ
ਬਹੁਤ ਸਿਆਨੇ । ਪਰ ਉਨ ਮੈਂ ਭੀ ਦੁਰਗਾ ਪੁਜਾ ਕੋਈ ਪੁਰਖ ਨ
ਜਾਨੇ ॥ ਜਿਸ ਤੇ ਦੱਤਾ ਨੰਦ ਉਜੈਨੀ ਬਿਸ਼ਨਦਾਸ ਸੀ ਦੂਆ ।
ਕਾਂਥੀ ਵਾਲਾ ਏਸ ਕੰਮ ਨੂੰ ਆਕੇ ਹਾਜ਼ਰ ਹੁਆ ॥ ੬੪ ॥

ਚੈਪਈ

ਫਿਰ ਬਾਵਾ ਜੀ ਹੋਰ ਉਚਾਰੇ । ਕੇਡੀ ਗੱਪ ਰੱਜ ਕੇ ਮਾਰੇ ॥
ਆਖੇ ਗੁਰ ਨੇ ਕਹਾ ਸੁਨਾਇ । ਮੈਂ ਦੇਵੀ ਲੈਸਾਂ ਪ੍ਰਗਟਾਇ ॥
ਜਿਸ ਤੇ ਸਿੰਘ ਪੰਬ ਮੈਂ ਕਰਹੋਂ । ਜੋ ਪੁਰਖ ਸਾ ਸੋਈ ਧਰਹੋਂ ॥
ਕੇਡਾ ਬੱਪਗਾ ਭਾਰੀ ਨੂੰਣ । ਜਿਸ ਵਿੱਚ ਛੱਡੀ ਜ਼ਰਾ ਨ ਉੰਣ ॥
ਪੁਰਖਲਾ ਮਤ ਸੀ ਇਹ ਕਿਸ ਦਾ । ਦੱਸਨ ਬਾ ਬਾਵਾ ਜੀ ਜਿਸਦਾ
ਸਿੱਖੀ ਆਦ ਕਾਲ ਤੇ ਦੇਖੋ । ਵੇਦ ਪੁਰਾਨ ਖੇਲ ਕਰ ਪੇਖੋ ॥
ਕਿੰਚੇ ਨਾਮ ਖਾਲਸਾ ਦੱਸੇ । ਐਵੇਂ ਗੱਪ ਮਾਰ ਨਹਿ ਨੱਸੇ ॥
ਪੰਜੇ ਕੱਕੇ ਕਿਸ ਨੇ ਧਾਰੇ । ਵਾਹਿਗੁਰੂ ਕਿਨ ਨਾਮ ਉਚਾਰੇ ॥
ਕੁੜੀ ਨੜੀ ਮਾਰਕ ਕਾ ਤਿਆਗ । ਪ੍ਰਥਮ ਕਿਨ ਕਹੁਕਿਹਾਸੁਭਾਗ ॥
ਏਹੁ ਦੁਮਾਲੇ ਜੋ ਦਸਤਾਰੇ । ਆਦ ਕਹੈ ਕਿਸ ਸੈਨ ਸਵਾਰੇ ॥
ਪਹਿਲੇ ਵੇਦ ਪੁਰਾਨੇ ਚਾਰ । ਸੋ ਤਾਂ ਮੁੰਡਿਨ ਕਰਤ ਉਚਾਰ ॥
ਖੁਨਹ ਜਨੇਊ ਧਰਮ ਬਤਾਉਨ । ਜਦ ਪਾਵੇ ਤਦ ਭੀਖ ਮੰਗਾਉਨ ॥

ਅੱਗ ਪੈਨ ਪਾਨੀ ਰਵਿ ਚੰਦਾ । ਤਿਨ ਕੀ ਪੂਜਾ ਕਹਨ ਸੁ ਛੰਦਾ ॥
 ਪੂਰਬ ਕਾ ਇਹ ਮਤ ਹੈ ਪਿਆਰੇ । ਜੋ ਗੁਰ ਜੀ ਕੀਨਾ ਤ੍ਰਿਮਕਾਰੇ ॥
 ਫੇਰ ਪੁਰਾਣ ਦੇਖ ਪੜ੍ਹੁ ਸਾਰੇ । ਸੋ ਗੱਪਾਂ ਦੇ ਭਰੇ ਵਿਚਾਰੇ ॥
 ਕੋਈ ਕਹੈ ਯੌਲ ਨੇ ਧਰਤੀ । ਸਿੰਗਾਂ ਪਰ ਧਰ ਧਾਰਨ ਕਰਤੀ ॥
 ਕਹੈ ਏਕ ਕੱਛੁ ਹੋ ਰੱਬ । ਧਰਿਆ ਸੁਮੇਰ ਮਧਾਣੀ ਫੱਬ ॥
 ਕਹੇ ਪੁਰਾਨ ਇੱਕ ਇਹ ਬਾਤ । ਪਰਮੇਸ਼ੁਰ ਨੂੰ ਸੁਰ ਬਤਾਤ ॥
 ਫਿਰ ਦੱਸੇ ਕਦ ਮੱਤ ਪੁਰਾਨਾ । ਸੀ ਗੁਰ ਜੀ ਨੇ ਅਪਨਾ ਮਾਣਾ ॥
 ਜਿਸ ਕਾ ਖੰਡਨ ਕਰ ਗੁਰ ਦੀਨਾ । ਸੋ ਨਿਰਮਾਣ ਕਹੈ ਕਦਕੀਨਾ ॥
 ਫਿਰ ਜੋ ਪੂਰਬ ਕੇ ਵਡ ਲੋਗਾ । ਤਿਨਕਾ ਭੋ ਮਤ ਯਹ ਨਹਿਰੋਗਾ ॥
 ਰਾਮਚੰਦ ਸਿਰ ਪਟੇ ਸੁਹਾਏ । ਬਾਲਮੀਕ ਨਿਜ ਮੁਖੋਂ ਅਲਾਏ ॥
 ਕਾਕ ਪੰਥ ਕੋ ਧਾਰੇ ਰਾਮਾ । ਜੁਲਢੇਂ ਕਾਰੀ ਅਤੀ ਅਭਰਾਮਾ ॥
 ਫਿਰ ਸਿਰ ਪਰ ਦਸਤਾਰ ਨ ਧਾਰੀ । ਮੁਕਟਨਾਮਟੋਪੀਥੀ ਪਿਆਰੀ ॥
 ਇਹ ਮਤ ਕਹੁ ਗੁਰ ਕਾ ਕਦ ਭਾਈ । ਜਿਸਪਰਮੇਵੇਂ ਯੁਮਮਰਾਈ ॥
 ਇਹੋ ਕਿਸਨ ਕਾ ਹਾਲ ਪਛਾਨੋਂ । ਮੰਦੂ ਮੁਰਤ ਪਿਖ ਅਨਮਾਨੋਂ ॥
 ਹਾਥ ਬੰਸਰੀ ਨਾਚ ਦਖਾਵੇ । ਸੀਸ ਪਟੈ ਅਰ ਮੁਕਟ ਸੁਹਾਵੇ ॥
 ਏਹੋ ਮਤ ਥਾ ਪੂਰਬ ਕੇਰਾ । ਜੋ ਬਾਵਾ ਜੀ ਗੁਰ ਕਾ ਟੇਰਾ ॥
 ਭਾਂਤੇ ਸਭ ਝੂਠੀ ਹੈ ਬਾਤ । ਪੂਰਬ ਮਤ ਗੁਰ ਨਹੀਂ ਬਨਾਤ ॥
 ਗੁਰ ਜੀ ਅਪਨਾ ਜੇਇ ਸਿੱਧਾਂਤ । ਕਹਾ ਸ੍ਰੀ ਅਨਭਵ ਤੇ ਭਾਤ ॥
 ਜੋ ਅਕਾਲ ਨੇ ਸੀ ਫਰਮਾਇਆ । ਨਿਜਸ਼ਕਤੀਸੋਪੂਰਗਟਾਇਆ ॥
 ਤਾਂਤੇ ਯਹ ਮਤ ਗੁਰੂ ਚਲਾਯੇ । ਨਹਿਪਹਿਲੇਜੋਕਿਸੇਰਚਾਯੇ ॥੬੮॥
 ਦੇਹਿਰਾ
 ਫਿਰ ਬਾਵਾ ਜੀ ਜੋ ਕਹਾ ਬਿੱਪਨ ਪੁਜਨ ਤੋਥ ।

ਜਿਸ ਕੇ ਬਲ ਸੱਤ੍ਰੂ ਹਨੋਂ ਧਰ ਕਰ ਮਨ ਮਹਿ ਰੋਖ ॥੬੬॥
ਚੈਪਈ

ਇਹ ਭੀ ਚੌਲੇ ਬੀਜੇ ਚਾਇ । ਵਿੱਤੀ ਖੁਹੇ ਢੀਮ ਗਿਰਾਇ ॥
ਜੇ ਬਿੱਪਨ ਦਾ ਰਾਜੀ ਕਰਨਾ । ਮੀ ਤੁਰਕਨ ਕੇ ਬਲ ਕੋ ਹਰਨਾ ॥
ਐਸੀ ਸ਼ਕਤੀ ਰੱਖਨ ਬਿੱਪ । ਮੋਤੀ ਕੱਢਨ ਵਾਲੇ ਸਿੱਪ ॥
ਕਿਉਂ ਕਨੌਜ ਵਿੱਚ ਮਰੇ ਹਜ਼ਾਰਾਂ । ਵੱਡਾ ਵੱਡਾ ਸਿਰ ਵਰੀਆਂ ਧਾਰਾਂ
ਮੁਸਲਮਾਨ ਪਤਸ਼ਾਹ ਮੁਕਾਏ । ਵਾਂਗ ਬੱਕਰੇ ਫੜਕੇ ਘਾਏ ॥
ਛਾਹ ਦਏ ਸਭ ਦੇਵੀ ਦੁਵਾਰੇ । ਰੁਲਦੇ ਸਿਵ ਅਰ ਭੈਰੋਂ ਪਿਆਰੇ ।
ਕਿੱਥੇ ਸੁੱਤੀ ਥੀ ਤਦ ਦੇਵੀ । ਅੱਗੇ ਤੁਰਕਾਂ ਹੋ ਗਈ ਲੇਵੀ ॥
ਅਰ ਉਹ ਪ੍ਰਗਟ ਕਤਨੇ ਹਾਰੇ । ਕਿੱਥੇ ਗਏ ਬਿੱਪ ਸਨ ਸਾਰੇ ॥
ਫਿਰ ਜਦ ਸੋਮਨਾਥ ਨੂੰ ਤੋਜਿਆ । ਤਦਕਯੋਨਾਪੰਡਿਆਂਨੇ ਸੋਜਿਆ
ਸਗੋਂ ਸੋਮਨਾਥ ਦੀ ਮੂਰਤਿ । ਲੈ ਗਏ ਪੁਰ ਜੁਵਾਹਰ ਪੂਰਤ ॥
ਅੱਗੋਂ ਬਿਪਰ ਪਗੜੀ ਲਾਹਿ । ਗਿਰੇ ਮਹਮੂਦ ਪੈਰ ਪਰ ਜਾਹਿ ॥
ਕਹਨ ਲਗੇ ਧਨ ਲੈ ਮਨ ਭਾਜਾ । ਅਸੀਂ ਦੇਵਤਾ ਦਰੈਂ ਬਰਾਬਾਂ
ਜਿਸ ਪਰ ਕਹੀ ਤੁਰਕ ਨੇ ਐਸੀ । ਦੇਤ ਦਰਬ ਹਮ ਕੋ ਤੁਮ ਕੈਸੀ ॥
ਬੁੱਤ ਤੋਜਨ ਅੱਲ੍ਹਾ ਫੁਰਮਾਇਆ । ਮੈਂ ਨਾਹੀਂ ਬੁੱਤਬੇਚਨਾਮਾਇਆ
ਏਸ ਗਤੀ ਕੇ ਮਾਲਕ ਜੋਈ । ਗੁਰ ਕੋ ਕਿਆ ਫਲ ਦੇਵਤਸੋਈ ॥
ਕੇਵਲ ਟੁਕੜ ਗਦਾਈ ਬੰਦੇ । ਕਰਨ ਅੰਨ ਬੈਠੇ ਸਭ ਗੰਦੇ॥੬੭॥

ਦੇਹਿਰਾ

ਪੁਨ ਜੋ ਬਾਵਾ ਜੀ ਕਿਹਾ ਸੁਨਤ ਵੇਦ ਧੁਨ ਨਾਥ ।
ਸਫਲ ਜਨਮ ਬਾਨੀ ਸਫਲ ਸਫਲ ਨਿਗਮਕੀਗਾਥਾ॥੬੮॥
ਇਹ ਭੀ ਜੱਕੜ ਲਾਇਆ ਅਪਨੀ ਮਤ ਅਨੁਸਾਰ ।

ਗੁਰ ਬਾਨੀ ਮਹਿ ਹੈ ਨਹੀਂ ਕਹਾ ਵੇਦ ਸੁਖਕਾਰ ॥੯੮॥
ਉਲਟਾ ਗੁਰ ਨੇ ਦੇਵ ਨੂੰ ਖੰਡਨ ਕਰਾ ਬਨਾਇ ।
ਜੱਗ ਹੋਮ ਅਰ ਸਾਸਤ੍ਰੂ ਫੌਕਟ ਕਹੇ ਸੁਨਾਇ ॥੨੦॥

ਯਥਾ ਸ੍ਰੀ ਮੁਖ ਵਾਕ ਪਾ: ੧੦

‘ਜੇ ਸਿੰਮ੍ਰਿਤਿਨ ਕੇ ਭਏ ਅਨੁਰਾਗੀ । ਤਿਨ ਤਿਨ ਕਿਆ
ਬ੍ਰਹਮ ਕੀ ਤਿਆਗੀ ॥ ਜਿਨ ਮਨ ਹਰਿ ਚਰਨਨ ਠਹਰਾਯੋ ।
ਜੇ ਸਿੰਮ੍ਰਿਤਿਨ ਕੇ ਰਾਹ ਨ ਆਯੋ ॥੧੮॥ ਬ੍ਰਹਮੇ ਚਾਰ ਹੀ ਬੇਦ
ਬਨਾਏ । ਸਰਬ ਲੋਗ ਤਿਹ ਕਰਮ ਚਲਾਏ ॥ ਜਿਨ ਕੀ ਲਿਵ
ਹਰਿ ਚਰਨਨ ਲਾਗੀ । ਤੇ ਬੇਦਨ ਤੇ ਭਏ ਤਿਆਗੀ ॥੧੯॥
ਜਿਨ ਮਤ ਬੇਦ ਕਤੇਬਨ ਤਿਆਗੀ । ਪਾਰ ਬ੍ਰਹਮ ਕੇ ਭਏ
ਅਨੁਰਾਗੀ ॥ ਤਿਨ ਕੇ ਗੁੜ ਮਤਨ ਜੇ ਚਲ ਹੀ । ਭਾਂਤ ਅਨੇਕ
ਦੁਖ ਕੌ ਦਲ ਹੀ ॥੨੦॥

ਪੁਨਃ ਚੌਪਈ

ਕਈ ਕੋਟ ਮਿਲ ਪੜਤ ਕੁਰਾਨਾ । ਬਾਈਤ ਕਿਤੇ ਪੁਰਾਨ ਅਜਾਨਾ
ਅੰਤ ਕਾਲਕੋਈਕਾਮ ਨ ਆਵਾ । ਦਾਵਕਾਲਕਾਹੀਨਬਚਾਵਾ॥੪੮॥
ਕਿਉਂ ਨ ਜਪੋ ਤਾਂਕੇ ਤੁਮ ਭਾਈ । ਅੰਤਿ ਕਾਲ ਜੋ ਹੋਇ ਸਹਾਈ ।
ਫੌਕਟ ਧਰਮ ਲਖੋ ਕਰ ਭਰਮਾ । ਇਨਤੇਸਰਤਨਕੋਈਕਰਮਾਪਿਓ
ਇਹ ਕਾਰਨ ਪ੍ਰਭ ਹਮੈ ਬੁਲਾਯੋ । ਭੇਦ ਭਾਖਿ ਇਹ ਲੋਕ ਪਠਾਯੋ ॥
ਜੇ ਤਿਨ ਕਹਾਸੋਸਭਨਉਚਰੋਂ । ਡੰਭਵਿਭਕਛੁਨੈਕਨਕਰੋਂ॥੪੯॥’

ਚੌਪਈ

ਹੁਣੀ ਮੀਤੁ ਤੈਂ ਗੁਰ ਕੀ ਬਾਨੀ । ਦੁਰ ਕਰਤ ਸਭ ਵੇਦ ਕਹਾਨੀ ॥
ਅਰ ਸਿੰਮ੍ਰਿਤ ਪੈਰਾਨ ਕੁਰਾਨਾ । ਸ੍ਰੀ ਮੁਖ ਤੇ ਗੁਰ ਆਪ ਉਡਾਨਾ ॥

ਕਹੀ ਵੇਦ ਕੇ ਪੜ੍ਹਨੇ ਹਾਰੇ । ਪਰਮੇਸ਼ਰ ਤੇ ਰਹਤ ਕਨਾਰੇ ॥
 ਤਿਨ ਕੇ ਹਾਬ ਨ ਕਰਤਾ ਆਵੇ । ਜੋ ਬੇਦਨ ਕੇ ਜਾਲ ਫਸਾਵੇ ॥
 ਇਸੀ ਪ੍ਰਕਾਰ ਸਿੰਮਿਤੀ ਕੇਰਾ । ਕਰ ਦੀਨਾਂ ਗੁਰ ਆਪ ਨਥੈਰਾ ॥
 ਕਹਤ ਜੋਇ ਈਸ਼੍ਵਰ ਕੇ ਪਯਾਰੇ । ਸੋ ਸਿੰਮਿਤ ਸੇ ਰਹੇਂ ਕਨਾਰੇ ॥
 ਬਹੁਰ ਅਗਨ ਹੋਤ੍ਰ ਜੋ ਕਰਹੈਂ । ਵੇਦ ਮੰਤ੍ਰ ਤਾਂ ਸੰਗ ਉਚਰ ਹੈਂ ॥
 ਤਿਨਕੋਗੁਰਜੀਫੋਕਟਗਾਵੈ। ਸਭਕੇਮਨਕੋਭਰਮਗੁਵਾਵੈ ॥੨੧॥ ਯਥਾ:

ਸ੍ਰੀ ਮੁਖ ਵਾਕ ਪਾਂ ੧੦

“ਕਈ ਕੋਕ ਕਾਬ ਭਣੰਤ । ਕਈ ਬੇਦ ਭੇਦ ਕਹੰਤ ॥ ਕਈ
 ਸਾਸਤ੍ਰ ਸਿੰਮਿਤ ਬਖਾਨ । ਕਹੂੰ ਕਥਤ ਹੀ ਸੁ ਪੁਰਾਨ ॥ ੧੧ ॥
 ੪੧ ॥ ਕਈ ਅਗਨਹੋਤ੍ਰ ਕਰੰਤ । ਕਈ ਉਰਧ ਤਾਪ ਦੁਰੰਤ। ਕਈ
 ਉਰਧ ਵਾਹ ਸੰਨਿਆਸ । ਕਹੂੰ ਜੋਗ ਭੇਦ ਉਦਾਸ ॥ ੧੨ ॥ ੪੨ ॥
 ਕਹੂੰ ਨਿਵਲੀ ਕਰਮ ਕਰੰਤ । ਕਹੂੰ ਪਉਨ ਅਹਾਰ ਦੁਰੰਤ ॥
 ਕਹੂੰ ਤੀਰਥ ਦਾਨ ਅਪਾਰ । ਕਹੂੰ ਜਗਤ ਕਰਮ ਉਦਾਰ ॥ ੧੩ ॥
 ੪੩ ॥ ਕਹੂੰ ਅਗਨ ਹੋਤ੍ਰ ਅਨੁਪ । ਕਹੂੰ ਨਿਆਇ ਰਾਜ ਬਿਛੂਤ ।
 ਕਹੂੰ ਸਾਸਤਰ ਸਿੰਮਿਤ ਗੀਤ । ਕਹੂੰ ਬੇਦ ਸਿਉਂ ਬਿਪਰੀਤ ॥
 ੧੪ ॥ ੪੪ ॥ ਕਈ ਦੇਸ ਦੇਸ ਫਿਰੰਤ । ਕਈ ਏਕ ਠੈਰ ਇਸ-
 ਥੰਤ ॥ ਕਹੂੰ ਕਰਤ ਜਲ ਮਹਿੰ ਜਾਪ । ਕਹੂੰ ਸਹਤ ਤਨ ਪਰ
 ਤਾਪ ॥ ੧੫ ॥ ੪੫ ॥ ਕਹੂੰ ਬਾਸ ਬਨਹਿ ਕਰੰਤ । ਕਹੂੰ ਤਾਪ
 ਤਨਹਿ ਸਹੰਤ ॥ ਕਹੂੰ ਗ੍ਰਹਿਸਤ ਧਰਮ ਅਪਾਰ । ਕਹੂੰ ਰਾਜ ਨੀਤ
 ਉਦਾਰ ॥ ੧੬ ॥ ੪੬ ॥ ਕਹੂੰ ਰੋਗ ਰਹਿਤ ਅਭਰਮ । ਕਹੂੰ ਕਰਮ
 ਕਰਤ ਅਕਰਮ ॥ ਕਹੂੰ ਸੇਖ ਬਰਮ ਸਰੁਪ । ਕਹੂੰ ਨੀਤ ਰਾਜ
 ਅਨੁਪ ॥ ੧੭ ॥ ੪੭ ॥ ਕਹੂੰ ਫੋਗ ਸੋਗ ਬਿਹੀਨ ॥ ਕਹੂੰ ਏਕ

ਭਗਤ ਅਧੀਨ । ਕਹੂੰ ਰੰਕ ਰੋਜ਼ ਕੁਮਾਰ । ਕਹੂੰ ਬੇਦ ਬਿਆਸ
ਅਵਤਾਰ ॥ ੧੮ ॥ ੪੯ ॥ ਕਈ ਬ੍ਰਹਮ ਬੇਦ ਰਟੰਤ । ਕਈ ਸੇਖ
ਨਾਮ ਉਚੰਤ ॥ ਬੈਰਾਗ ਕਹੂੰ ਸੰਨਿਆਸ ॥ ਕਹੂੰ ਫਿਰਤ ਰੂਪ
ਉਦਾਸ ॥ ੧੯ ॥ ੫੦ ॥ ਸਭ ਕਰਮ ਫੋਕਟ ਜਾਨ । ਸਭ ਧਰਮ
ਨਿਹਫਲ ਮਾਨ । ਬਿਨ ਏਕ ਨਾਮ ਅਧਾਰ । ਸਭ ਕਰਮ ਭਰਮ “
ਵਿਚਾਰ” ॥ ੨੦ ॥ ੫੦ ॥

ਦੋਹਿਰਾ

ਦੇਖੋ ਸ੍ਰੀ ਗੁਰ ਦੇਵ ਜੀ ਸ੍ਰੀ ਮੁਖ ਵਾਕ ਦੁਵਾਰ ।
ਅਗਨ ਹੋਤਰ ਅਰ ਦੇਵ ਵਿਧ ਫੋਕਟ ਕਰਤ ਉਚਾਰ ॥੨੧॥
ਫੇਰ ਜਨੇਉ ਗਾਇਤਰੀ ਵੱਸੇ ਗੁਰਜੀ ਤੁੱਛ ।
ਸਿਰੀ ਮੁਖ ਵਾਕ ਉਚਾਰਕੇ ਕਹਾ ਨ ਇਨਮਹਿ ਕੁੱਛ ॥੨੩॥
ਆਦਿ ਗ੍ਰੰਥ ਮਹਿੰ ਆਦ ਗੁਰ ਆਸਾ ਰਾਗ ਮਝਾਰ ।
ਇਸ ਜੰਵੂ ਦੇ ਵਾਸਤੇ ਐਸੇ ਕਰਤ ਉਚਾਰ ॥ ੨੪ ॥

ਯਥਾ:— ਆਦਿ ਗ੍ਰੰਥ ਸਾਹਿਬ

“ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ । ਸਿਖਾਂ
ਕੌਨਿ ਚੜਾਈਆ ਗੁਰ ਬਰਾਹਮਣੁ ਬਿਆ ॥ ਓਹੁ ਮੁਆ ਓਹੁ
ਭੜਿ ਪਿਇਆ ਵੇਤਰਾ ਗਾਇਆ ॥ ਮਃ ੧ ॥ ਲਖ ਚੋਰੀਆ ਲਖ
ਜਾਰੀਆ ਲਖ ਕੁੜੀਆ ਲਖ ਗਾਲਿ ॥ ਲਖ ਠਗੀਆ ਪਹਿ-
ਨਾਮੀਆ ਰਾਤਿ ਦਿਨਸੁ ਜੀਅ ਨਾਲਿ ॥ ਤਗ ਕਪਾਹੁ ਕਤੀਐ
ਬਾਮਣੁ ਵਟੇ ਆਇ । ਕੁਹਿ ਬਕਰਾ ਰਿੰਨ ਖਾਇਆ ਸਭ ਕੋ ਆਖੈ
ਪਾਇ । ਹੋਇ ਪੁਰਾਣਾ ਸੁਟੀਐ ਭੀ ਫਿਰ ਪਾਈਐ ਹੋਰੁ ॥ ਨਾਨਕ
ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ” ॥

ਚੌਪਈ

ਏਹੁ ਜਨੇਊ ਹਾਲ ਪਿਆਰੇ । ਆਦਿ ਗੁਰੂ ਨਿਜ ਮੁਖੋਂ ਉਚਾਚੇ ॥
 ਨਹੀਂ ਧਰਮ ਕਾ ਸਾਰਾ ਰਿੰਨ । ਅਰ ਅਕਾਲ ਪਾਵਨ ਤੇ ਭਿੰਨ ॥
 ਮੁਲ ਲਿਆਇ ਪਵਾਇਆ ਧਾਗਾ । ਪਾਕਰ ਬਕਰਾ ਖਾਵਨਲਾਗਾ
 ਪਰ ਜਦ ਹੋਇ ਪੁਰਾਨਾ ਜਾਵੈ । ਤਦੇ ਸੁੱਟ ਗਲ ਹੋਰ ਪਵਾਵੈ ॥
 ਜੇ ਇਸ ਮਹਿੰ ਰੈ ਸ਼ਕਤੀ ਕੋਇ । ਤੈ ਨਹਿ ਭੁੱਟੈ ਕਦਹੀ ਸੋਇ ॥
 ਤਾਂਤੇ ਹੈ ਇਹ ਨਿਰਾ ਘੰਡ । ਰਚਾ ਬਿੱਪ ਜਨ ਵਡੋ ਪਖੰਡ ॥
 ਇਸੀ ਬਚਨ ਪਰ ਕਰ ਅਤਬਾਰ । ਦਸਮ ਗੁਰੂ ਨੇਦਿਆ ਉਤਾਰਾ
 ਅੰਮਰਤ ਛਕਤ ਜਨੇਊ ਤੋਰੈ । ਬਹੁਰ ਆਪਨੇ ਤਨ ਨਹਿ ਜੋਰੈ ॥
 ਜੇ ਗੁਰ ਲਖਤ ਜਨੇਊ ਚੰਗਾ । ਤੈ ਤਿਸਕੋ ਕਿਉਂ ਕਰਤੇ ਭੰਗਾ ॥
 ਭਾਂਤੇ ਮਨਕੇ ਮਾਹਿੰ ਵਿਚਾਰੇ । ਸਾਰਾ ਕੌਣ ਦੁਹਨ ਮਹਿੰ ਧਾਰੇ ।
 ਸ੍ਰੀ ਮੁਖ ਵਾਕ ਕਿ ਬਾਵੇ ਕਿਹਾ । ਮਾਰ ਗਪੈੜਾ ਦੀਨਾ ਜਿਹਾ ॥
 ਯਾਂਤੇ ਜੋ ਬਾਵਾ ਜੀ ਗਾਈ । ਸੋ ਗੁਰਮਤ ਸੇ ਬਿਖਮ ਦਿਖਾਈ ॥
 ਜਾਂਤੇ ਸਰਧਾ ਜੋਗ ਨ ਪਿਆਰੇ । ਗੁਰ ਸਿਧਾਂਤ ਤੇ ਦੂਰ ਨਿਹਾਰੇ ॥
 ਇਸ ਤੇ ਅੱਗੇ ਦੇਖੇ ਹੋਰ । ਲੈ ਗਏ ਅਕਲ ਕਵੀ ਦੀ ਚੋਰ ॥
 ਬਨ ਗਿਆ ਬੰਮਨ ਜੀ ਦਾ ਦਾਸ । ਗੁਰਮਤ ਤੇ ਹੋ ਅਧਿਕਉਦਾਸਾ
 ਕਹੇ ਗੁਰੂ ਬਿਪ ਰੱਖੇ ਸੋਇ । ਪੜ੍ਹਨ ਗਾਤ੍ਰੀ ਸੰਧਜਾ ਜੋਇ ॥
 ਬੁਨਾਸਰਮ ਰੀਤ ਕੇ ਗਯਾਤਾ । ਰੱਖੇ ਬਿੱਪਰ ਗੁਰ ਵਿਖਯਾਤਾ ॥
 ਪਰ ਇਸ ਲਿਖਨੇ ਵਾਲੇ ਭਾਈ । ਗੁਰ ਬਾਣੀ ਸਭ ਮਨੋਂ ਭੁਲਾਈ ॥
 ਸੰਧਜਾ ਅਤੇ ਗਾਇਤ੍ਰੀ ਜੋਈ । ਗੁਰਮਤ ਮਹਿ ਪ੍ਰਮਾਣ ਨ ਸੋਈ ॥
 ਉਲਟਾ ਤਿਸ ਕਾ ਕਰਾ ਨਥੇਧ । ਬਚਨ ਬਾਣ ਕਰ ਦੀਨਾ ਬੇਧ ॥
 ਸੋ ਸ੍ਰੀ ਮੁਖ ਕੇ ਬਚਨ ਪਿਆਰੇ । ਅਮਰ ਦੇ ਵੇਂ ਜੋ ਆਪ ਉਚਾਰੇ ॥

ਵੇ ਸੁਣੀਏ ਨੀਕੇਮਨਲਾਇ । ਜਾਕੇਸੁਨੇਭਰਮਮਨਜਾਇ॥੨੫॥
ਆਇ ਗ੍ਰੰਥ ਵਾਰ ਬਿਹਾਗੜਾ ਪਾਤਸਾਹੀ ੩

“ਏਹ ਸੰਧਿਆ ਪਰਵਾਣ ਹੈ ਜਿਤ ਹਰਿ ਪ੍ਰਭ ਮੇਰਾ ਚਿਤ
ਆਵੈ ॥ ਹਰਿ ਸਿਉ ਪ੍ਰੀਤਿ ਉਪਜੈ ਮਾਇਆ ਮੋਹਿ ਜਲਾਵੈ ॥
ਗੁਰਪ੍ਰਸਾਦਿ ਦੁਬਧਾ ਮਰੈ ਮਨੂਆ ਅਸਿਖਰ ਸੰਧਿਆ ਕਰੈ
ਵੀਚਾਰ ॥ ਨਾਨਕ ਸੰਧਯਾ ਕਰੈ ਮਨ ਮੁਖੀ ਜੀਉ ਨ ਟਿਕੈ ਮਹਿ
ਜੈਮੈ ਹੋਇ ਖੁਆਰ ॥ ਪੁਨਃ ਸੰਧਿਆ ਤਰਪਨ ਕਰਹਿ ਗਾਇਤ੍ਰੀ
ਬਿਨ ਬੁਜੈ ਦੁਖ ਪਾਇਆ ॥ ਪਾਇ ਕੇ ਰਾਗ ਸੋਰਠ
ਵੋਹਿਰਾ

ਦੇਖੋ ਆਇ ਗ੍ਰੰਥ ਮਹਿ ਤੀਸਰ ਗੁਰੂ ਉਦਾਰ ।
ਮਨਮੁਖ ਪੁਰਖਨ ਕੀ ਕਹੀ ਸੰਧਯਾ ਆਇਕ ਕਾਰ ॥੨੬॥
ਗੁਰੂ ਵਾਕ ਕੋ ਮਾਨ ਉਰ ਨਾਮਾਂ ਭਗਤ ਉਦਾਰ ।
ਵੇਦ ਬਿੱਪ ਕੀ ਗਾਇਤ੍ਰੀ ਲੰਗੜੀ ਕਰੇ ਉਚਾਰ ॥ ੨੭ ॥
ਰਾਗ ਬਲਾਵਲ ਗੋਡ ਮੈਂ ਦੇਖੋ ਮੀਤ ਪ੍ਰਸੰਗ ।
ਕਹੀ ਭਗਤ ਇੱਕ ਬਿੱਪ ਕੋ ਹੋਕਰ ਅਧਕ ਨਸੰਗ ॥੨੮॥

ਯਥਾ “ਆਜ ਨਾਮੇ ਬੀਠਲੁ ਦੇਖਿਆ ਮੁਰਖ ਕੋ ਸਮਝ-
ਦੀਰੇ ॥ ਰਹਾਉ ॥ ਪਾਂਡੇ ਤੁਮਰੀ ਗਾਇਤ੍ਰੀ ਲੋਧੈ ਕਾ ਖੇਤੁ ਖਾਤੀ
ਖੀ ॥ ਲੈ ਕਰਿ ਠੇਗਾ ਟਗਾਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥
੨ ॥ ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚਜ਼ਿਆ ਆਵਤ
ਦੇਖਿਆ ਥਾ ॥ ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ
ਆਰਿਆ ਥਾ ॥ ੨ ॥ ਪਾਂਡੇ ਤੁਮਰਾ ਰਾਮ ਚੰਦੁ ਸੌ ਭੀ ਆਵਤੁ
ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ

ਗੁਵਾਈ ਥੀ ॥ ੩ ॥ ਹਿੰਦੂ ਅੰਨਾ ਤੁਰਕੁ ਕਾਣਾ ਦੁਹਾਂ ਤੇ ਜਿਆਣੀ
ਮਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤ ॥ ਨਾਮੇ
ਸੋਈ ਸੇਵਿਆ ਜਹ ਦੇਹੁਰਾ ਨ ਮਸੀਤ ॥ ੪-੩-੨॥”
ਦੋਹਿਰਾ

ਏਥੇ ਨਾਮੇਂ ਭਗਤ ਸ੍ਰੁ ਗਉ ਗਾਇਤ੍ਰੀ ਉਪ ।
ਦੇਕਰ ਖੰਡਨ ਹੈ ਕਰੀ ਕਹੀ ਨ ਗਿਰ ਬਿੱਪ ਕੁਪ ॥ ੨੯ ॥
ਪੁਨ ਗਾਇਤ੍ਰੀ ਕੇ ਜਾਪ ਜੋ ਕਰਤੇ ਹਿੰਦੁ ਲੋਗ ।
ਸੋ ਅੰਧੇ ਬਤਲਾਇ ਕੇ ਕਹੇ ਨ ਸਰਧਾ ਜੋਗ ॥ ੩੦ ॥
ਤਾਂਤੇ ਜਿਨ ਕੋ ਭਗਤ ਭੀ ਅੰਧੇ ਕਹੇ ਬਨਾਇ ।
ਤਿਨ ਪਾਛੇ ਕਿਉਂ ਗੁਰੁ ਚਲੇ ਜੋ ਤ੍ਰਿਲੋਕੀ ਰਾਇ ॥ ੮੧ ॥
ਜਦ ਗੁਰੂਆਂ ਦੇ ਕਥਨ ਤੇ ਅਰ ਭਗਤਾਂ ਦੇ ਵਾਕ ।
ਖੰਡਨ ਕਰਨ ਪਖੰਡ ਦਾ ਤੂੰ ਤਜ ਦੂਜੀ ਝਾਕ ॥ ੮੨ ॥
ਬਾਵਾ ਸਿੰਘ ਸੁਮੇਰ ਜੀ ਹੋ ਅਗਿਆਨ ਅਧੀਨ ।
ਜੋ ਮਨ ਆਈ ਲਿਖ ਦਈ ਗੁਰਮਤ ਏਹੁ ਕਬੀ ਨ ॥ ੮੩ ॥
ਕਜਾ ਸਤਿ ਗੁਰ ਨੂੰ ਲੋੜ ਸੀ ਦੇਵੀ ਮੰਨਨ ਹੇਤ ।
ਜੋ ਬਿਨ ਕਰਤਾ ਪੁਰਖ ਕੇ ਪੁਜਨ ਕਿਸੇ ਨ ਦੇਤ ॥ ੮੪ ॥
ਅਪਨੇ ਆਦਿ ਗੁਰਨ ਕੇ ਕਰ ਦੇਤੇ ਮਤ ਖੰਡ ।
ਮਾਨ ਲੇਤ ਗੁਰੁ ਹੋਇ ਕੇ ਜੋ ਹੈ ਧੋਪ ਪਖੰਡ ॥ ੮੫ ॥

ਦੁਰਗਾ ਭਗਤ

ਦੋਹਿਰਾ

ਭਾਵੇਂ ਆਦਿ ਗ੍ਰੰਥ ਮਹਿ ਹੈ ਇਹ ਸੱਤ ਸਿੱਧਾਂਤ ।

ਬਿਨ ਕਰਤਾ ਕੇ ਮਾਨਨਾ ਚਹੀਏ ਨਹਿ ਈਕਾਂਤ ॥ ੯੬ ॥
 ਪੁਨ ਦਸਮੇਂ ਗੁਰ ਭੀ ਕਹਾ ਬਿਨ ਅਕਾਲ ਤੇ ਹੋਰ ।
 ਕ੍ਰਿਤਮ ਕੋਇ ਨ ਮਾਨੀਯਹੁ ਰਘਬਰ ਕੈ ਦੁਧ ਚੋਰ ॥੯੭॥
 ਪਰ ਥਾਵਾ ਜੀ ਏਸ ਦਾ ਉੱਤ੍ਰ ਦਿੱਤਾ ਜੋਇ ।
 ਸੋ ਭੀ ਸੁਨਨੇ ਜੋਗ ਹੈ ਹਾਸੀ ਲਖੇ ਨ ਸੋਇ ॥ ੯੮ ॥
 ਸਮਯ ਸਮਯ ਪਰ ਮਾਨੀਏ ਦੇਵੀ ਦੇਵ ਸੁਭਾਗ ।
 ਸੀਤਲ ਜਲ ਗ੍ਰੀਖਮਚੇਪੁਨਹਿਮ ਰੁਤਮਹਿ ਆਗ ॥੯੯॥
 ਸਮਯ ਸਮਯ ਦੇ ਖੇਲ ਸਭ ਕਰਤ ਸਿਆਨੇ ਲੋਗ ।
 ਬਜਾਹ ਸਮਯ ਹੋ ਸਿੱਠਣੀ ਮ੍ਰਿਤਕ ਹੋਣਾ ਸੋਗ ॥ ੧੦੦ ॥
 ਇਸ ਪਰ ਮੰਕਾ ਕਰਤ ਜੋ ਤਿਨ ਪ੍ਰਤਿ ਸਿੰਘ ਸੁਮੇਰ ।
 ਮੁਰਖ ਕਹਤ ਪੁਕਾਰ ਕੇ ਉੱਤ੍ਰ ਦੇਵਤ ਫੇਰ ॥ ੧੧ ॥
 ਸੋ ਮੈਂ ਏਥੇ ਆਖ ਕੇ ਤੈਨੂੰ ਕਹਾਂ ਪੁਕਾਰ ।
 ਦੁਰਗਾ ਮੰਨਨ ਲਗ ਜਾ ਨਹੀਂ ਮਿਲੇਗੀ ਗਾਰ ॥ ੧੨ ॥

ਯਥਾ:-- ਦੇਹਿਰਾ

“ਕਰਤ ਮੁੜ੍ਹ ਸੰਦੇਹੁ ਬਹੁ ਕਿਉਂ ਗੁਰ ਦੇਵੀ ਪੁਸ ।
 ਨਵਹੁ ਗੁਰਨ ਕੇ ਭਾਵ ਸੋ ਕਿਉਂ ਭਾਵ ਕਿਉਂ ਢੂਜ ॥੨੧॥
 ਭਾਉ ਭਗਤ ਮੁਖ ਕਰ ਕਹਿਓ ਮਦਾ ਆਤਮਾ ਧਿਆਨ ।
 ਤਿਨ ਮੁਖ ਮਰਦਨ ਯਹੁ ਕਹਹੁ ਉੱਤ੍ਰ ਪ੍ਰੇਮ ਪੁਰਾਨ ॥੨੨॥
 ਤਥ ਤੈਸੇ ਹੀ ਕਾਜ ਹੋ ਅਥ ਐਸੇ ਹੀ ਕਾਜ ।
 ਸਮਯ ਸਮਯ ਸਿਰ ਹੋਤ ਸਭ ਸੁਨੀਐ ਸੁਮਤ ਦਰਾਜ ॥੨੩॥
 ਸਮਯ ਹੋਤ ਨਰ ਸਿੰਘ ਕੇ ਥਾਵਨ ਬਲ ਕਾ ਹੋਤ ।
 ਕ੍ਰਿ਷ਨ ਰਾਸ ਮੰਡਲ ਮਹਤ ਕਿਮ ਰਘਨਾਥ ਸਜੋਤ ॥੨੪॥

ਕ੍ਰਿਸ਼ਨ ਚੰਦ ਪੂਜੀ ਪਰਮ ਚੰਡੀ ਸੁਖਨ ਨਿਧਾਨ ।
 ਕੰਸ ਹਤਨ ਹਿਤ ਸੋ ਲਿਖਨੇ ਹੈ ਹਰ ਬੰਸ ਪੁਰਾਨ ॥ ੨੫ ॥
 ਜੈਪ ਹੇਤ ਯਹ ਭਾਗਵਤ ਦੇਵੀ ਮਾਂਹਿ ਪ੍ਰਸੰਗ ।
 ਤੁ ਕੋਊ ਯੈ ਕਹਿ ਸਕਤ ਉਤ ਕ੍ਰਿਸਟਾ ਸੋ ਅੰਗ ॥ ੨੬ ॥
 ਇਸਟ ਸਿ੍ਰਸਟ ਯਾ ਸਮ ਨਹੋਂ ਆਨ ਵੇਵਿ ਅਤੁ ਦੇਵ ।
 ਯਾਂ ਤੇ ਮਾਤਾ ਕੀ ਦਯੋ ਗੋਦੀ ਪੰਥ ਅਛੇਵ ॥ ੨੭ ॥
 ਮਾਤਾ ਸਮ ਰੱਛਕ ਜਗਤ ਜਾਨਤ ਯਹ ਪ੍ਰਮਾਨ ।
 ਨਿਰ ਭੈ ਕੀਯੋ ਖਾਲਸਾ ਯਾਹੀ ਤੇ ਸੁਖ ਖਾਨ ॥ ੨੮ ॥
 ਗੁਰ ਗੁਰਮਤ ਜਾਨੇ ਬਿਨਾਂ ਕਰੇ ਸੰਕ ਜੋ ਕੋਇ ।
 ਤੁਂਕੇ ਭਾਗਨ ਕੀ ਕਹਾਂ ਕਹੀਐ ਹੋਇ ਸੁ ਹੋਇ ॥ ੨੯ ॥”
 ਦੋਹਿਰਾ

ਇਸ ਪ੍ਰਸੰਗ ਮਹਿ ਭਲੀ ਵਿਧ ਸਿੱਧ ਕਰੀ ਯਹ ਬਾਤ ।
 ਪੂਜਨ ਦੁਰਗਾ ਕਾ ਕਰਾ ਮਤਗੁਰ ਜੀ ਵਿਖਯਾਤ ॥ ੮੩ ॥
 ਦੇ ਪ੍ਰਮਾਣ ਪੁਰਾਨ ਕੇ ਅਠ ਯੁਕਤੀ ਤਿਸ ਮਾਂਹਿ ।
 ਕ੍ਰਿਸ਼ਨ ਦੇਵ ਦ੍ਰਿਸ਼ਟਾਂਤ ਸੇ ਸਿੱਧ ਦਯੋ ਕਰ ਤਾਂਹਿ ॥ ੮੪ ॥
 ਆਦਿ ਸ਼ਕਤ ਮਾਤਾ ਅਹੋ ਜਾ ਸਮ ਦੂਸਰ ਨਾਂਹਿ ।
 ਇਸਟ ਅਨਿਟਸਨ ਕੇ ਸਮੈ ਪਕਰਤ ਭਗਤਨਬਾਂਹਿ ॥ ੮੫ ॥
 ਖੰਡਨ ਸੰਕਾ ਹੋ ਗਈ ਤੁਮਰੀ ਇਸ ਮਹਿ ਮੀਤ ।
 ਜੋ ਬਾਵਾ ਜੀ ਨੇ ਕਹਾ ਮਾਨੋ ਸੱਤ ਪ੍ਰਤੀਤ ॥ ੮੬ ॥”

ਤੱਤ ਖਾਲਸਾ

ਦੋਹਿਰਾ-ਸ੍ਰੀ ਯੁਤ ਸਿੱਧ ਸੁਮੇਰ ਜੀ ਸੋ ਕੁਛ ਕਹਾ ਬਨਾਇ।

ਸੋ ਅਪਨੇ ਅਗਜਾਨ ਕਾ ਦੀਨਾ ਰੂਪ ਦਿਖਾਇ ॥ ੮੭ ॥
 ਸੰਕਾ ਕਰਨੇ ਹਾਰ ਕੋ ਜੋ ਤਿਨ ਭਾਖਾ ਮੁੜ੍ਹ ।
 ਸੋ ਭੀ ਕੋਪ ਜਤਾਇਂਦਾ ਨਾ ਗੁਰ ਕੋ ਮਤ ਗੁੜ੍ਹ ॥ ੮੮ ॥
 ਪੁਨ ਦੇਵੀ ਦਾ ਪੁਜਨਾ ਵੱਸਿਆ ਯੁਕਤੀ ਨਾਲ ।
 ਸੋ ਸਭ ਬੱਪਜਾ ਨਿਮਕ ਹੈ ਗੁਰ ਜੀ ਦੇ ਮਤ ਨਾਲ ॥ ੮੯ ॥
 ਤਾਂਤੇ ਤਿਨ ਕੀ ਗਾਰ ਪਰ ਹਮਹ ਨ ਚਹੀਏ ਰੋਸ ।
 ਨੀਤ ਰੂਬ ਇਸ ਬਾਤ ਪਰ ਰੰਚਕ ਵੰਤ ਨ ਦੋਸ ॥ ੧੦੦ ॥

ਯਥਾ:- ਦੋਹਿਰਾ

“ਮਤ ਵਾਰੇ ਕੀ ਗਾਰ ਸੋਂ ਕਿਧੋਂ ਪ੍ਰੀਤ ਸੋਂ ਦੇਇ ।
 ਮਾਤ ਪਿਤਾ ਗੁਰ ਮੀਤ ਸੈ ਰੋਸ ਨ ਸੁਘਰ ਕਰੇਇ ॥”
 ਤਾਂਤੇ ਹਮ ਕੇ ਚਾਹੀਏ ਇਨ ਕਾ ਅਤਿ ਸਤਕਾਰ ।
 ਯਦਯਪ ਇਨ ਕੇ ਟਿਦੇ ਮੈਂ ਹੈ ਅਗਜਾਨ ਅੰਧਾਰ ॥ ੧੦੧ ॥
 ਅਥ ਤਿਨ ਕੀ ਯੁਕਤੀ ਸਕਲ ਖੰਡਨ ਕਰੋਂ ਬਨਾਇ ।
 ਗੁਣਾਨ ਕੇ ਮੁਖ ਵਾਕ ਸੇ ਸੁਨਹੁ ਮੀਤ ਮਨਲਾਇ ॥ ੧੦੨ ॥

ਚੌਪਈ

ਪਹਿਲੇ ਜੋ ਬਾਵਾ ਜੀ ਭਾਖੀ । ਨਵ ਗੁਰ ਰੀਤ ਦਸਮ ਕਿਉਂ ਨਾਖੀ ।
 ਦੇਵੀ ਦੇਵ ਪ੍ਰਬੂ ਗੁਰ ਖੰਡਨ । ਫਿਰ ਦਸਮੰਕਿਉਂ ਤਿਨਕੋਮੰਡਨ ।
 ਇਸ ਪਰ ਯੁਕਤ ਕਹੀ ਤਿਨ ਅਸੀ । ਜਨ ਅਗਜਾਨੀਭਾਖਤ ਜੈਸੀ ।
 ਸਮਯ ਸਮਯ ਕਾ ਛੇਦ ਬਤਾਯਾ । ਹੈ ਨਰ ਸਿੰਘ ਦਿਸ਼ਟਾਂਤ ਅਲਾਯਾ ।
 ਜਾਂ ਤੇ ਪਹਿਲੇ ਗੁਰ ਜਬ ਭਏ । ਦੇਵੀ ਦੇਵ ਖੰਡ ਜਿਨ ਦਏ ॥
 ਸਾਡਥ ਸਮਾਂ ਇਸੇ ਕਾ ਭਾਈ । ਚਹੀਏ ਨਹਿ ਕੋ ਦੇਵ ਮਨਾਈ ॥

ਪਰ ਦਸਮੇਂ ਗੁਰ ਕੋ ਜੋ ਕਾਲ । ਸੋ ਦੇਵੀ ਪੁਜਨ ਕਾ ਭਾਲ ॥
ਧੰਨਯ ਅਹੇ ਯੁਕਤੀ ਯਹ ਭਾਈ । ਕੈਸੀਹੈਬੁਧਿਕੀ ਚਤੁਰਾਈ ੧੦੩
ਦਵੈਜਾ

ਪਹਿਲੇ ਨੌ ਗੁਰ ਨਿਆਰੇ ਨਿਆਰੇ ਜੋ ਬਾਵਾ ਜੀ ਗਾਏ ।
ਅਰ ਤਿਨ ਕੇ ਮੁਖ ਵਾਕਨ ਸੇਤੀ ਖੰਡਨ ਦੇਵ ਕਰਾਏ । ਜਿਸ ਤੇ
ਬਿਨਾਂ ਅਕਾਲ ਦੁਸਰਾ ਪੁਜਨ ਗੁਰਾਂ ਹਟਾਇਆ । ਮੜ੍ਹੀ ਮਸਾਣੀ
ਦੇਵਲ ਦੇਵੀ ਸਿਰ ਥੋਂ ਭਰਮ ਚੁਕਾਇਆ ॥ ੧੦੪ ॥ ਪਰ ਦਸਮੇਂ
ਗੁਰ ਉਲਟ ਤਿਨਾਂ ਤੇ ਪੁਜਨ ਕਰੀ ਭਵਾਨੀ । ਅਪਨੇ ਪਿਤਾ
ਪਿਤਾਮਾਂ ਦੀ ਸਭ ਦੂਰ ਹਟਾਕੇ ਬਾਨੀ ॥ ਗੁਰੂ ਗ੍ਰੰਥ ਪਰ ਨਿਸਰਾ
ਸਾਰਾ ਸੋ ਸਭ ਦੂਰ ਹਟਾਇਆ । ਬਿਪਨ ਆਖਿਆ ਮੰਨ ਹਵਨ
ਕਰ ਦੁਰਗਾ ਪਾਠ ਰਖਾਇਆ ॥ ੧੦੫ ॥ ਪਰ ਬਾਵਾ ਜੀ ਦਸਮ
ਗੁਰੂ ਦੀ ਜੇ ਪੜ੍ਹ ਲੈਂਦੇ ਬਾਣੀ । ਤਾਂ ਇਹ ਕਦੇ ਨ ਮੂਲ ਪਾਵੰਦੇ
ਟੋਭੇ ਵਿੱਚ ਮਧਾਣੀ ॥ ਨਵ ਗੁਰ ਕੇ ਇਕ ਰੂਪ ਬਤਾਇਆ ਦਸਮ
ਗੁਰੂ ਅਵਤਾਰੀ । ਸ੍ਰੀ ਮੁਖ ਵਾਕ ਗੁਵਾਹੀ ਇਸ ਪਰ ਦੇਖ ਲਵੇ ਜੀ
ਭਾਰੀ ॥ ੧੦੬ ॥ ਯਥਾ:-

ਬਿਚੰਤ੍ਰ ਨਾਟਕ ॥ ਚੌਪਈ ॥

ਤਿਨ ਇਹ ਕਲਮੋ ਧਰਮ ਚਲਾਯੋ । ਸਭ ਸਾਧਨ ਕੇ ਰਾਹੁਬਤਾਯੋ
ਜੇ ਤਾਂਕੇ ਮਾਰਗ ਮਹਿੰ ਆਏ । ਤੇ ਕਬਹੂੰ ਨਹੀਂ ਪਾਪ ਮੰਤਾਏ ॥੫॥
ਜੇ ਜੇ ਪੰਥ ਤਵਨ ਕੇ ਪਰੇ । ਪਾਪ ਤਾਪ ਤਿਨਕੇ ਪ੍ਰਭੁ ਹਰੇ ॥
ਦੂਖ ਛੂਖ ਕਬਹੂੰ ਨ ਮੰਤਾਏ । ਕਾਲ ਜਾਲ ਕੇ ਬੀਚ ਨ ਆਏ ੬॥
ਨਾਨਕ ਅੰਗਦ ਕੋ ਬਧੁ ਧਰਾ । ਧਰਮ ਪਰਚੁਰ ਇਹਜਗਮੋਕਰਾ
ਅਮਰ ਦਾਸ ਪੁਨ ਨਾਮ ਕਹਾਯੋ । ਜਨ ਦੀਪਕਤੇਦੀਪਜਗਾਯੋ ॥੭॥

ਜਬ ਬਰ ਦਾਨ ਸਮੈ ਵਹੁ ਆਵਾ । ਰਾਮ ਦਾਸ ਤਬ ਗੁਰੂ ਕਹਾਵਾ ।
 ਤਿਨ ਵਰ ਦਾਨ ਪੁਰਾਤਨ ਦੀਆਂ ਅਮਰਦਾਸ ਸੁਰਪੁਰਮਗਲੀਆਂ
 ਸ੍ਰੀ ਨਾਨਕ ਅੰਗਦ ਕਰ ਮਾਨਾ । ਅਮਰਦਾਸ ਅੰਗਦ ਪਹਿਚਾਨਾ ।
 ਅਮਰਦਾਸ ਰਾਮ ਦਾਸ ਕਹਾਯੋ । ਸਾਧਨ ਲਖਾ ਮੂੜ ਨਹਿੰ ਪਾਯੋਈ ।
 ਭਿੰਨ ਭਿੰਨ ਸਭੈਂ ਕਰ ਜਾਨਾ । ਏਕ ਰੂਪ ਕਿਨਹੈਂ ਪਹਿਚਾਨਾ ।
 ਜਿਨ ਜਾਨਾ ਤਿਨਹੀਂ ਸਿੱਧਪਾਈ । ਬਿਨਸਮੈਸਿੱਧਹਾਥਨਾਮਾਈ ੧੦
 ਰਾਮਦਾਸ ਹਰਿ ਸੇ ਮਿਲਗਏ । ਗੁਰਤਾ ਦੇਤ ਅਰਜਨਹਿ ਭਏ ॥
 ਜਬ ਅਰਜਨ ਪ੍ਰਭਲੋਕ ਸਿਧਾਏ । ਹਰਿਗੋਬਿੰਦ ਤਿਹਠਾਠ ਹਿਰਾਏ ੧੧
 ਹਰਿਗੋਬਿੰਦ ਪ੍ਰਭ ਲੋਕ ਸਿਧਾਰੇ । ਹਰੀਰਾਇ ਤਿਹ ਠਾ ਬੈਠਾਰੇ ॥
 ਹਰੀਕ੍ਰਿਸ਼ਨ ਤਿਨਕੇ ਸੁਤਵਏ । ਤਿਨਤੇ ਤੇਗ ਬਹਾਦਰ ਭਏ ੧੨ ॥
 ਚੌਪਈ

ਦਸਮ ਗੁਰੂ ਕੇ ਸ੍ਰੀਮੁਖ ਵਾਕ । ਦੂਰ ਕਰਤ ਹੈਂ ਸਗਰੀ ਝਾਕ ।
 ਨਹੀਂ ਗੁਰੂ ਨਵ ਰੰਚਕ ਭਿੰਨ । ਏਕ ਰੂਪ ਨਵ ਲਖੇ ਅਭਿੰਨ ॥
 ਜੋ ਤਿਨ ਭਿੰਨ ਭਿੰਨ ਨਵ ਮਾਨੇ । ਸ੍ਰੀ ਸਤਿਗੁਰ ਤਿਸਮੁੜਬਖਾਨੈ ॥
 ਅਰ ਜੋ ਏਕ ਰੂਪ ਕਰ ਧਿਆਵੈ । ਸਰਬਸਿੱਧ ਤਿਸ ਹਾਥ ਬਤਾਵੈ ।
 ਤੁਂਤੇ ਬਾਵਾ ਜੀ ਨਵ ਗਾਏ । ਅਰ ਤਿਨਕੇ ਮਤ ਜੁਦੇ ਠਗਾਏ ।
 ਸੋ ਹੈ ਪਾਪ ਜਾਲ ਪਰਭਾਉ । ਜੋ ਗੁਰਮਤ ਸੇ ਦੂਰ ਰਖਾਉ ॥
 ਜਾਂਤੇ ਨਵ ਗੁਰ ਏਕ ਸਰੂਪਾ । ਤਿਉਂ ਦਸਮੋਂ ਤਿਨ ਹੀ ਕੇ ਰੂਪਾ ।
 ਗੁਰਨਾਨਕ ਅਰ ਕਲਗੀਧਰਮੈਂ । ਨਹੀਂ ਭੇਦ ਸਮੈਂ ਉਰਘਰਮੈਂ ॥
 ਜਾਂਤੇ ਏਕ ਰੂਪ ਹੈ ਸਾਰੇ । ਤਾਂਤੇ ਮਤ ਮਹਿੰ ਭੇਦ ਨ ਪਜਾਰੇ ॥
 ਵਹੀ ਸਿਧਾਂਤ ਦਸਮ ਕਾ ਜਾਨੋ । ਜੋ ਨਵ ਪਾਤਸਾਹ ਕਾ ਮਾਨੋ ॥
 ਬਹੁਰ ਆਪ ਦਸਮੈਂ ਗੁਰਦੇਵਾ । ਕਰਾ ਪੰਥ ਕੋ ਹੁਕਮ ਅਭੇਵਾ ।

ਮਾਨਹੁ ਗੁਰੂ ਗ੍ਰੰਥ ਮਮ ਜਾਗਾ । ਅਹੋ ਖਾਲਸਾ ਪੰਥ ਸੁਭਾਗਾ ॥
 ਸੋ ਗੁਰ ਗ੍ਰੰਥ ਖੰਡ ਹੈ ਦੇਵੀ । ਫਿਰ ਦਸਮੇਂ ਗੁਰ ਕਿਉਂ ਕਰ ਦੇਵੀ ।
 ਸੋ ਪ੍ਰਮਾਣ ਕਹੋਂ ਗੇ ਆਗੇ । ਜਬ ਗੁਰਮੌਤ ਕਥਨੇਹਮਲਾਗੇ ੧੦੨
 ਦੇਹਿਰਾ ।

ਸਮਜ ਸਮਜ ਕੀ ਬਾਤ ਭੀ ਸਿੱਧ ਨ ਹੋਵਤ ਮੀਤ ।
 ਅੰਨ ਜੀਵ ਕੇ ਸਮਨ ਥੀ ਸ੍ਰੀ ਸਤਿਗੁਰ ਕੀ ਰੀਤ ॥੧੦੩॥
 ਚੌਪਈ

ਪ੍ਰਕ੍ਰਿਤ ਇਭਾਵ ਜੀਵ ਜਗ ਦੇਤੇ । ਛਿਣ ਭੰਗਰ ਹੋਵਤ ਹੈਂ ਤੇਤੇ ॥
 ਸਮਜ ਸਮਜ ਪਰਬਦਲਸੁਭਾਉਨਹਿਇਸਥਿਰਜਿਨਮਹਿੰਪ੍ਰਭਾਉ ॥
 ਰਾਗ ਵੈਖ ਬਸ ਟੋਕਰ ਸਾਰੇ । ਨਿੰਦਾ ਉਸਤਤ ਕਰਤ ਵਿਚਾਰੇ ।
 ਜਬ ਕੁਝ ਕਾਜ ਨ ਜਾਂਪਹਿੱਹੋਵਤ । ਤਾਂਕੋਂ ਨਹਿੰਨੈਨਨਮਹਿੰਜੋਵਤਾ ॥
 ਕਰਤ ਕੌਟ ਅਪਮਾਨ ਸੁ ਤਾਕੇ । ਨਹੀਂ ਕਾਜ ਹੋਵਤ ਸੰਗ ਜਾਕੇ ॥
 ਅਰ ਜਬ ਸ੍ਰਾਰਥ ਪਰ ਹੈ ਆਈ । ਤਿਸਹੀ ਕੀ ਚਾ ਕਰਤਵਡਾਈ ।
 ਭਾਵੇਂ ਹੋਇ ਪਖਾਨ ਸਮਾਨਾ । ਤਾਂਕੋਂ ਕਰਹੈ ਅਤ ਸਨਮਾਨਾ ॥
 ਯਹ ਸਭ ਲੋਗ ਭਾਖ ਮੁਖ ਗਾਵੈ । ਗਾਉਂ ਗਧੇ ਕੋ ਬਾਪ ਬਨਾਵੈ ॥
 ਤਾਂਤੇ ਇਹ ਮ੍ਰਯਾਦਾ ਸਾਰੀ । ਸੰਸਾਰਕ ਜੀਵਨ ਕੋ ਪਯਾਰੀ ॥
 ਸਤਵਾਦੀ ਨਰ ਜੋ ਅਵਤਾਰੀ । ਤਿਨਕੀ ਰੀਤ ਰਹਜ ਸਦਨਿਆਰੀ ॥
 ਰਾਗ ਵੈਖ ਤਿਨ ਮਹਿੰ ਨਹਿੰ ਦੇਉ । ਨਿਜਇਛਾਨਹਿੰਬਜਾਪਤਕੋਊ ॥
 ਕੇਵਲ ਪਰ ਉਪਕਾਰ ਕਰੰਤੇ । ਸਭ ਕੋ ਕਰਮਨ ਫਲ ਵਰਧੰਤੇ ।
 ਜਾਤ ਜਗਤ ਮਹਿੰ ਨਿਸਚਲ ਐਸੇ । ਉਡਗਨ ਮਾਹਿੰਦੰਮਾਂਜੈਸੇ ॥
 ਤਾਂਤੇ ਸ੍ਰੀ ਸਤਿਗੁਰ ਅਵਤਾਰੀ । ਹੁਤੇ ਧਰਮ ਧੁਜ ਪਰ ਉਪਕਾਰੀ ॥
 ਸਕਲ ਸ਼ਕਤਤਿਨਕੀਪਗਦਾਸੀ । ਨਾਮਲੇਤਜਹਿੰਮਿਟਤ ਚੁਰਾਸੀ ॥

ਮੈਂ ਕਿਤ ਕਾਰਨ ਐਸਾ ਕਰਤੇ । ਗੁਰੂ ਗ੍ਰੰਥ ਬਾਣੀ ਪਰ ਹਰਤੇ ॥
ਜਿਸ ਕੇ ਖੰਡਨਪ੍ਰਿਯਮੇਕੀਆ । ਫਿਰ ਤਿਨਇਸਟਮਾਨਕਯੋਂਲੀਆ
ਤਾਂਤੇ ਨਹਿ ਗੁਰ ਜੀ ਥੇ ਐਸੇ । ਸਿੰਘ ਸੁਮੇਰ ਬਤਾਵਤ ਜੈਸੇ ॥
ਵਹੁ ਥੇ ਤੀਨ ਕਾਲ ਸਮਦਰਸੀ । ਏਕ ਅਕਾਲ ਪੁਰਖ ਕੇ ਪਰਸੀ॥
ਤਿਸਤੇ ਭਿੰਨ ਆਨ ਕੀ ਪੂਜਾ । ਨਹੀਂ ਕਰਤ ਸਤਿਗੁਰਲਖਦੂਜਾ ।
ਜਾਂਤੇ ਗੁਰ ਕੋ ਹੈ ਮਤ ਸੋਈ । ਸੋ ਨਵ ਕੋ ਜਾਨਤ ਸਭ ਕੋਈ ॥
ਜਾਂਤੇ ਏਕ ਰੂਪ ਗੁਰ ਸਾਰੇ । ਤਾਂਤੇ ਮੱਤ ਨ ਤਿਨਕੇ ਨਜ਼ਾਰੇ । ੧੦੯
ਦੇਹਿਰਾ

ਕ੍ਰਿਸ਼ਨ ਦੇਵ ਕਾ ਪ੍ਰਸਨਾ ਕੰਸ ਮਾਰਨੇ ਹੋਤ ।
ਇਹ ਦਿਸ਼ਟਾਂਤ ਸੁਮੇਰ ਹਰਿ ਜੋ ਸਤਿਗੁਰ ਪਰ ਦੇਤਾ । ੧੧੦
ਚੌਪਈ

ਮੈਂ ਸੰਮਕ ਨਹਿਂ ਇਸ ਪਰ ਭਾਈ । ਕਬਾ ਕ੍ਰਿਸ਼ਨ ਜੀ ਦੀਜੋਗਾਈ ।
ਕ੍ਰਿਸ਼ਨਦੇਵ ਅਰ ਸਤਿਗੁਰ ਮਾਹੀਂ । ਅਹੇ ਭੇਦ ਬਹੁ ਭਾਖੇ ਤਾਹੀਂ ॥
ਹੁਤੇ ਕ੍ਰਿਸ਼ਨ ਇੱਕ ਪੁਰਖ ਪਰਧਾਨਾ ਜਿਨਨਿਜਾਇਸ਼ਟਵੇਦਬੋਮਾਨਾ ।
ਪੁਨ ਪੁਰਾਨ ਕੋ ਮਾਨਨ ਹਾਰਾ । ਸੀ ਇਕ ਹਿੰਦੂ ਲੋਗ ਵਿਚਾਰਾ ।
ਜਿਸਤੇ ਤਿਨਕੀ ਗੀਤਾ ਜੋਈ । ਦੇਵਨ ਕੀ ਪੁੜ੍ਹੀ ਹੈ ਸੋਈ ॥
ਜਾਂਤੇ ਵੇਦ ਵਿਧੀ ਕਾ ਦਾਸ । ਹੁਤੇ ਕ੍ਰਿਸ਼ਨ ਯਹ ਸਮਝ ਵਿਲਾਸ ॥
ਅਰ ਵੇਦਨ ਕੋ ਜੋਇ ਸਿਧਾਂਤ । ਜੇਕਰ ਪੜ੍ਹੋ ਹੋਇ ਏਕਾਂਤ ॥
ਤੈ ਵਹੁ ਜੜ੍ਹ ਵਸਤਨ ਕੀ ਪੂਜਾ । ਸਿੰਘ ਕਰਤ ਈਸੂਰ ਤੇ ਦੂਜਾ ।
ਅਗਨ ਹੋਤ੍ਰ ਅਰ ਮੰਤ੍ਰ ਭਾਰੇ । ਯੱਗ ਕਰਮ ਜਿਨ ਅਧਕ ਉਚਾਰੇ ॥
ਜਿਨਸੋਂ ਕਰਤ ਅਵਾਹਨ ਦੇਵਾ । ਵਿਧਵਤ ਕਰਤ ਤਿਨੋਂ ਕੀਮੇਵਾ ।
ਤਾਂਤੇ ਜੋ ਸ੍ਰੀ ਕ੍ਰਿਸ਼ਨ ਪਿਆਰੇ । ਅਪਨੀ ਰੱਛਾ ਹੋਤ ਵਿਚਾਰੇ ॥

ਖੁਜਨ ਕਰੀ ਭਵਾਨੀ ਭਾਂਹਿ । ਨਹੀਂ ਦੋਸ ਕੁਛ ਇਸਕੇ ਮਾਂਹਿ ॥
ਅਪਨੇ ਮਤ ਅਨੁਸਾਰ ਕੁਮਾਯਾ । ਜੋ ਦੇਵੀਭਜਕੰਸ ਮੁਕਾਯਾ ॥੧੧੧
ਦੋਹਿਰਾ

ਕਲਗੀਧਰ ਇਸ ਮੱਤ ਕੋ ਖੰਡਨ ਕਰਤ ਬਨਾਇ ।
ਵੇਦ ਕਤੇਬ ਪੁਰਾਨ ਕੀ ਵਿੱਤੀ ਅਲਖ ਚੁਕਾਇ ॥ ੧੧੨ ॥

ਚੌਪਈ

ਜਿਸਤੇ ਗੁਰ ਨਹੀਂ ਮਾਨਤ ਵੇਦਾ । ਨਹੀਂ ਪੁਰਾਨ ਲਖਤ ਦੁਖੁਛੇਦਾ॥
ਤਿਨਤੇ ਉਲਟ ਮਤੋਂ ਗੁਰ ਕੇਰਾ । ਕਹਕਰਭਰਮ ਹਤਜੋ ਮੈਂ ਤੇਰਾ ॥
ਜੈਸਾ ਸ੍ਰੀ ਮੁਖਤੇ ਗੁਰ ਗਾਇਆ । ਵੇਦਨ ਤੇ ਨਿਜਪੰਥਛੁਡਾਇਆ ॥
ਅਰ ਪੁਰਾਨ ਕੇ ਮਾਨਨ ਹਾਰੇ । ਕਹੇ ਅਜਾਨ ਲੋਗ ਗੁਰ ਸਾਰੇ ॥
ਸੋ ਸੁਨੀਏ ਨੀਕੇ ਮਨ ਲਾਈ । ਸਕਲਸੰਦੇਹਤੋਹਮਿਟਜਾਈ ॥੧੧੩
ਯਥਾ:- ਸ੍ਰੀ ਮੁਖ ਵਾਕ ਪਾਤਸ਼ਾਹੀ ੧੦

“ਕੋਈ ਪੜ੍ਹਤਿ ਕੁਰਾਨ ਕੋ ਕੋਈ ਪੜ੍ਹਤ ਪੁਰਾਨ । ਕਾਲ ਨ
ਸਕਤ ਬਚਾਇਕੈ ਫੌਕਟ ਧਰਮ ਨਿਦਾਨ ॥ ੪੯ ॥

ਚੌਪਈ

ਕਈ ਕੋਟ ਮਿਲ ਪੜ੍ਹਤ ਕੁਰਾਨਾ । ਬਾਚਤ ਕਿਤੇ ਪੁਰਾਨ ਅਜਾਨਾ॥
ਅੰਤਿ ਕਾਲ ਕੋਇ ਕਾਮ ਨ ਆਵਾ । ਦਾਵਕਾਲਕਾਹੁਨਬਚਾਵਾਈ ਦ
ਕਿਉਂ ਨ ਜਪੇ ਤਾਂਕੇ ਤੁਮ ਭਾਈ । ਅੰਤਿਕਾਲ ਜੋ ਹੋਇ ਸਹਾਈ ।
ਫੌਕਟ ਧਰਮ ਲਖੋ ਕਰ ਭਰਮਾ । ਇਨਤੇਸਰਤਨਕੋਈਕਰਮਾਂ ਪੱਧਿ
ਇਹ ਕਾਰਨ ਪ੍ਰੰਤੂ ਹਮੈਂ ਬੁਲਾਯੋ । ਭੇਦ ਭਾਖ ਇਹ ਲੋਗ ਪਠਾਯੋ॥
ਜੋ ਤਿਸ ਕਹਾ ਸੁ ਸਭਨ ਉਚਰੋਂ । ਛਿੰਭਵਿੰਭ ਕਛੁਨੈਕਨਕਰੋਂ ॥”

ਦੋਹਿਰਾ

ਦੇਖੋ ਸ੍ਰੀ ਮੁਖ ਵਾਕ ਮੇਂ ਕੀਨਾ ਗੁਰੂ ਬਖਾਨ ।

ਮੈਂ ਮਾਨਨ ਨਹਿੰ ਆਇਆ ਵੇਦ ਕਤੇਬ ਪੁਰਾਨ ॥੧੯੩॥

ਪੁਨ ਇਨ ਕੋ ਬਤਲਾਇਆ ਫੋਕਟ ਧਰਮ ਨਿਦਾਨ ।

ਫਿਰ ਗੁਰ ਪਰ ਯਹ ਦੌਸ਼ ਦੇਂ ਸੋ ਨਰ ਮਹਾਂਅਜਾਨ॥੧੯੪॥

ਚੌਪਈ

ਪੁਨ ਇਹ ਭੀ ਨਹਿੰ ਸੰਭਵ ਪਗਾਰੇ । ਕਰੇ ਕ੍ਰਿਸ਼ਨਜੇਕਰਮਅਪਾਰੇ ।

ਸੋ ਥੇ ਗੁਰ ਕੇ ਕਰਨੇ ਜੋਗ । ਜੈਸਾ ਲਖੈਂ ਅਗਯਾਨੀ ਲੋਗ ॥

ਦੇਖੋ ਕ੍ਰਿਸ਼ਨ ਚੁਰਾਏ ਮੱਖਨ । ਡਰਦੇ ਲੋਗ ਸਾਂਭ ਕਰ ਰੱਖਨ ॥

ਪਤ ਕਲਗੀਧਰ ਪਰ ਧਨ ਹਰਨਾ । ਕਹਤ ਪਾਪਦੀਰਘੈਕਰਨਾ ।

ਫੇਰ ਕ੍ਰਿਸ਼ਨ ਗੋਪਨ ਕੀ ਨਾਰੀ । ਕਰਲੀਨੀ ਸਭ ਅਪਨੀ ਪਨਾਰੀ ।

ਜਿਨ ਕੈ ਸੰਗ ਨਾਉ ਬਹੁ ਨਾਚੇ । ਜਾਇ ਬਨੇ ਮਹਿ ਕ੍ਰੀਤਾ ਰਾਚੇ ।

ਸ੍ਰੀ ਕਲਗੀਧਰ ਇਸਕੋ ਭਾਈ । ਜਾਨਤਥੇ ਅਤਿ ਹੀ ਬੁਰਿਆਈ ।

ਜਾਂਤੇ ਦੇਖ ਚਰਿੱਤ੍ਰੂ ਪਗਾਰੇ । ਰੂਪਕੌਰ ਕਿਆ ਸੀਖ ਉਚਾਰੇ ॥

ਕਹੀ ਗੁਰੂ ਤਿਸ ਨਾਰੀ ਤਾਈਂ । ਮੈਂਹ੍ਰੀ ਗੁਰੂ ਜਗਤ ਕੋ ਸਾਈਂ ।

ਜਾਂਤੇ ਸਕਲ ਪੁਰਖ ਅੰ ਨਾਰੀ । ਹੈ ਸੰਤਾਨ ਹਮਾਰੀ ਸਾਰੀ ॥

ਤਾ ਪਰ ਮੰਦ ਦਿਸਟ ਕੋ ਕਰਨਾ । ਅਹੇ ਪਾਪ ਸੋਂ ਆਤਮ ਭਰਨਾ ।

ਜਗਤ ਗੁਰੂ ਹੋਕਰ ਅਸ ਕਰ ਹੋਂ । ਆਪ ਕੁਪੰਥਨ ਮੈਂ ਜੇ ਪਰਹੋਂ ।

ਤੁ ਜਗ ਜੀਵ ਕਰੋਗੇ ਵੈਸੇ । ਲਖ ਹੈ ਚਰਤ ਹਮਾਰੇ ਜੈਸੇ ॥

ਪੁਨ ਅਪਨੇ ਪਿਤ ਕੀ ਜੇ ਸਿੱਖਜਾ । ਦਈ ਤਾਂਹਿ ਨਾਰੀਕੋ ਦਿਖਜਾ ।

ਸੋ ਸੁਨ ਕੈਸੀ ਹੈ ਸੁਖਦਾਈ । ਧਰਮ ਧੁਜਾ ਜੋ ਮੁਖਤੇ ਗਾਈ ॥ ਯਥਾ

“ਸੁਧ ਜਬਤੇ ਹਮ ਧਰੀ ਬਰਨ ਗੁਰ ਦਯੋ ਹਮਾਰੇ । ਪ੍ਰਤ ਸਦਾ

ਇਹ ਪੁਨ ਪ੍ਰਾਨ ਜਬ ਲਗ ਘਟ ਬਾਰੇ । ਨਿਜ ਨਾਰੀ ਕੇ ਸੰਗ
ਨੇਹ ਤੁਮ ਨੀਤ ਬਵੱਯੋ । ਪਰ ਨਾਰੀ ਕੀ ਸੇਜ ਭੂਲ ਸੁਪਨੇ ਨਹਿ
ਜੋਯੋ ॥”

ਦੇਖੋ ਇਹ ਉੱਤਮ ਮਰਯਾਦਾ । ਕਹੀ ਗੁਰੂ ਮਨ ਹਰੇ ਬਿਵਾਦਾ ॥
ਪਰ ਸ੍ਰੀ ਕਿਸ਼ਨ ਪਰਾਈ ਨਾਰੀ । ਕਰ ਉਪਦੇਸ਼ ਪਰੀ ਬਿਭ-
ਚਾਰੀ ॥ ਇਸੀ ਪ੍ਰਕਾਰ ਕਿਸ਼ਨ ਨੇ ਦੇਵੀ । ਹੋ ਨਿਰਥਲ ਬਲ
ਕਾਰਨ ਸੇਵੀ ॥ ਸੌ ਗੁਰ ਪਰ ਨਹਿੰ ਆਵਤ ਐਸੀ । ਕਰੀ ਕੁਰੀਤ
ਕਿਸ਼ਨ ਨੇ ਜੈਸੀ ॥ ਅਕਾਲ ਪੁਰਖ ਕੀ ਓਟ ਤਿਆਗੇ । ਦੇਵੀ
ਮਗਰ ਫਿਰਤ ਹੈਂ ਭਾਗੇ ॥ ੧੧੬ ॥

ਦੋਹਿਰਾ

ਐਰ ਦੂਸਰੋ ਭੇਟ ਇਕ ਇਸ ਮੈਂ ਭਾਖੇ ਤੋਹਿ ।

ਜਾਂਤੇ ਗੁਰ ਜੀ ਹੇਤ ਪੁਨ ਐਸੇ ਕਰਮ ਨ ਸੋਹਿ ॥੧੧੭॥

ਚੌਪਈ

ਕਿਸ਼ਨ ਦੇਵ ਜਗ ਭੀਤੁ ਆਯਾ । ਖੇਲ ਭੂਦ ਮਹਿ ਸਮਾਂ ਬਤਾਯਾ ॥
ਬਹੁਰ ਕੰਸ ਮਾਮੇਂ ਕੋ ਮਾਰਾ । ਕੈਰਵ ਪਾਂਡਵ ਕੋ ਘਰ ਗਾਰਾ ॥
ਯਾਦਵ ਕੁਲ ਕੀ ਅਲਖ ਚੁਕਾਇ । ਬਹੁਰ ਆਪ ਭੀਗਏਸਮਾਇਏ
ਪਰ ਤਿਨ ਕੈਮਨ ਕੋਇ ਬਨਾਈ । ਅਰਨਹਿ ਰੀਤਐਰ ਦਿਖਤਾਈ ॥
ਵਹੀ ਪੁਰਾਣੀ ਵੇਦ ਕਹਾਣੀ । ਅਪਨਾ ਇਸ਼ਟ ਤਿਨੋਂਨੇ ਮਾਨੀ ॥
ਜਾਂਤੇ ਤਿਨਕੀ ਦੇਵੀ ਪੂਜਾ । ਕਰਨਾ ਈਸ਼ਰ ਲਖ ਕਰ ਦੂਜਾ ॥
ਨਹੀਂ ਅਜੋਗ ਬਾਤ ਸੁਨ ਪਜਾਰੇ । ਕਰੇ ਕਰਮ ਜੇ ਹਿੰਦਨ ਵਾਰੇ ॥
ਪਰ ਗੁਰ ਜੀ ਜੋ ਜਗ ਮਹਿੰ ਆਏ । ਪੰਥ ਸਾਜਨੇ ਹੇਤ ਪਠਾਏ ॥
ਅਰ ਧਰ ਜੁਲਮਉਖਾਰਨਕਾਜਾ । ਲੀਨਜਨਮ ਗੁਰਗ੍ਰੀਬਨਿਵਾਜਾ

ਪੁਨ ਅਕਾਲ ਤੇ ਭਿੰਨ ਪਰਾਣੀ । ਮਾਨਤ ਥੇ ਸੈਤਕ ਅਗਜਾਨੀ ॥
 ਤਿਨ ਕੋ ਕਰਮ ਧਰਮ ਸਿਖਲਾਨਾ । ਸੀਗੁਰਜੀਕੇਜਗਮਹਿਆਨਾ ॥
 ਸੋ ਜੇ ਆਪ ਗੁਰੂ ਯਹ ਕਰਤੇ । ਅਕਾਲ ਪੁਰਖ ਕੋ ਪੂਜਨ ਹਰਤੇ ॥
 ਤਿਸਕੀ ਜਗ੍ਹਾ ਚੰਡਕਾ ਧਿਆਵੈ । ਅਰ ਵਰ ਦਾਨ ਤਾਹਿੰ ਤੇ ਪਾਵੈ ॥
 ਤੈ ਅੰਰਨ ਕੀ ਕਿਆ ਗਤ ਹੋਸੀ । ਅਪਨੇ ਧਰਮ ਸਕਲਨਰਖੋਸੀ ॥
 ਤਾਂਤੇ ਗੁਰ ਨਹੀਂ ਕਿਸ਼ਨਸਮਾਨ । ਪੂਜਤਦੇਵੀਇਸ਼ਟਪਛਾਨ ੧੧੮

ਦੁਰਗਾ ਭਗਤ

ਦੋਹਿਰਾ

ਇਹ ਤਾਂ ਗੱਲਾਂ ਤੇਰੀਆਂ ਹਨ ਧੱਕੇ ਦੀ ਯਾਰ ।

ਕਿਸ਼ਨ ਦੇਵ ਮਾਨਸ ਕਹੇਂ ਜੋ ਸੀ ਆਪ ਮੁਰਾਰ ॥ ੧੧੯ ॥

ਚੌਪਈ

ਸ੍ਰੀ ਕਿਸ਼ਨ ਜੋ ਜਗਤ ਅਧਾਰਾ । ਮੇਰ ਮੁਕਟ ਸਿਰਪਰਜਿਸਭਾਰਾ ॥
 ਧਰਤੀ ਭਾਰ ਉਤਾਰਨ ਕਾਜਾ । ਲਿਆ ਜਨਮ ਈਸ੍ਤੂ ਸਿਰਤਾਜਾ ॥
 ਆਪ ਅਕਾਲ ਪੁਰਖ ਚਲ ਆਯਾ । ਵਾਸ ਦੇਵਕੋ ਪੂਤ ਸਦਾਯਾ ॥
 ਜਿਸ ਪਰਮਕਲਭਗਤਬਲਹਾਰੇ । ਬਜਾਸਾਦਿਜਹਿਨਾਮਉਚਾਰੇ ॥
 ਪਾਂਡਵ ਕੀਰਤਖਿਆਜਿਨ ਕੀਨੀ । ਅਰਜਨ ਰਥਵਹੀਨਿਜਲੀਨੀ ॥
 ਅਰ ਜਿਨ ਆਪ ਕਹਾ ਵਿੱਚ ਗੀਤਾ । ਮੈਹੂ ਬ੍ਰਹਮ ਧਰੋਨਿਜਚੀਤਾ ॥
 ਸੋ ਤੁਮ ਕਿਉਂ ਖੰਡਨ ਹੈ ਕੀਨਾ । ਜੋ ਜਗ ਨੇ ਪਰਮੇਸ਼ੂਰ ਚੀਨਾ ॥
 ਦਸਮ ਗੁਰੂ ਜਿਨਕੋ ਅਵਤਾਰ । ਕਿਉਂ ਤਿਨਕੋ ਤੂ ਖੰਡਤ ਯਾਰਾ ॥
 ਪਹਿਲੇ ਇਸਦਾ ਭੇਦ ਬਤਾਈਂ । ਫਿਰ ਅੱਗੇ ਕੁਛ ਮੁਖੋਂ ਅਲਾਈਂ
 ਹੈਇਹਨਿਰਨੇ ਜੋਗਪਿਆਰੇ । ਕਿਆ ਮਨ ਆਈ ਬਾਤ ਤੁਮੁਚੇ ੧੨੦

ਤੌ ਖਾਲਸਾ

ਦੋਹਿਰਾ

ਇਸ ਦਾ ਨਿਰਨਾਂ ਆਪ ਹੀ ਕਰ ਦੀਨਾ ਗੁਰ ਦੇਵ ।
 ਪੜ੍ਹ ਕਰ ਸ੍ਰੀ ਮੁਖ ਵਾਕ ਕੋ ਭਰਮ ਕਰੋ ਤੁਮਛੇਵ ॥੧੨੬॥
 ਕਿਸੀ ਪੁਰਖ ਕੋ ਮਾਨਨਾਂ ਈਸੂਰ ਕਾ ਅਵਤਾਰ ।
 ਸ੍ਰੀ ਮੁਖ ਵਾਕਨ ਤੇ ਗੁਰੂ ਖੰਡਨ ਕਰਤ ਸੁਧਾਰ ॥੧੨੭॥
 ਦੇਤ ਢੰਡੇਰਾ ਸਕਲ ਕੋ ਉਚੇ ਢੋਲ ਬਜਾਇ ।
 ਅਕਾਲ ਪੁਰਖ ਨਹਿ ਕਬੀਹੀ ਪਰਤਗਰਭਮਹਿਆਇ ॥੧੨੮॥
 ਰਾਮ ਕ੍ਰਿਸ਼ਨ ਆਦਿਕ ਜਿਤੇ ਸੇ ਮਾਨਸ ਪਰਧਾਨ ।
 ਤਿਨ ਕੋ ਈਸੂਰ ਮਾਨਤੇ ਸੋ ਹੈਂ ਮਹਾਂ ਅਜਾਨ ॥੧੨੯॥
 ਸਥਦ ਹਜ਼ਾਰੇ ਮੈਂ ਲਿਖਾ ਬਹੁਰ ਸਵੈਯੇ ਦੇਖ ।
 ਕ੍ਰਿਸ਼ਨ ਹੇਤ ਕਿਆ ਕਹਤਹੈਂ ਸ੍ਰੀ ਸਤਿਗੁਰਕੇਲੇਖਾ ॥੧੨੩॥
 ਯਥਾ ਸ੍ਰੀਮੁਖ ਵਾਕ ਪਾਤਸਾਹੀ ੧੦

“ਬਿਨ ਕਰਤਾਰ ਨ ਕਿਰਤਮ ਮਾਨੋ ॥ ਆਦਿ ਅਜੋਨਿ ਅਜੈ
 ਅਥਨਾਸੀ ਤਿਹ ਪਰਮੇਸੂਰ ਜਾਨੋ ॥ ਕਹਾਂ ਭਯੋ ਜੋ ਆਨ ਜਗਤ
 ਮਹਿ ਦਸਿਕ ਅਸੁਰ ਹਰ ਘਾਏ ॥ ਅਧਕ ਪ੍ਰਾਪਤ ਵਿਖਾਇ
 ਸਭਨ ਕਹਿ ਆਪਹਿ ਬ੍ਰਹਮ ਕਹਾਏ ॥ ਭੰਜਨ ਗੜਨ
 ਸਮਰਥ ਸਦਾ ਪ੍ਰਾਤੁ ਸੋ ਕਿਮ ਜਾਤ ਗਿਨਾਯੋ ॥ ਤਾਂਤੇ ਸਰਬ
 ਕਾਲ ਕੇ ਅਸਿ ਕੋ ਘਾਇ ਬਚਾਇਨ ਆਯੋ ॥ ਕੈਸੇ ਤੋਹ ਤਾਰ ਹੈ
 ਸੁਨ ਜੜ ਆਪ ਢੁਥੈਂ ਭਵ ਸਾਗਰ । ਛੁਟਹੋ ਕਾਲ ਫਾਸ ਤੇ
 ਤੁਥ ਹੀ ਗਹੋ ਸੁਰਨ ਜਗ ਭਾਗਰ ॥ ਪੁਨਃ ਕੇਵਲ ਕਾਲ ਹੀ

ਕਰਤਾਰ ਆਦਿ ਅੰਤ ਅਨੰਤ ਮੁਰਤਿ ਗੜ੍ਹਨ ਭੰਜਨ ਹਾਰ ॥
 ਨਿੰਦ ਉਸਤਿਤ ਜਉਨ ਕੇ ਸਮ ਸਤ੍ਰ ਮਿਤ੍ਰ ਨ ਕੋਇ ॥ ਕਉਨ
 ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਇ ॥ ਤਾਤ ਮਾਤ ਨ ਜਾਤ
 ਜਾਂਕਰ ਪੁੜ੍ਹ ਪੌੜ੍ਹ ਮੁਕੰਦ । ਕਉਨ ਕਾਜ ਕਹਾਂਹਿਗੇ ਤੇ ਆਨ
 ਦੇਵਕਿ ਨੰਦ ॥ ਦੇਵ ਦੈਤ ਦਿਸਾ ਵਿਸਾ ਜਿਹ ਕੀਨ ਸਰਬ ਪਸਾਰ ।
 ਕਉਨ ਉਪਮਾਂ ਤਉਨ ਕੇ ਮੁਖ ਲੇਤ ਨਾਮ ਮੁਰਾਰ ॥

ਪੁਨਃ ਸਵੈਯਾ

ਜੋ ਕਹੋ ਰਾਮ ਅਜੋਨਿ ਅਜੈ ਅਤਿ ਕਾਹੇ ਕਉ ਕੌਸਲ ਕੁਖਿ
 ਜਯੋ ਜੂ ॥ ਕਾਲਹੂੰ ਕਾਨ ਕਹੈ ਜਿਹ ਕੇ ਕਿਹ ਕਾਰਣ ਕਾਲ ਤੇ
 ਦੀਨ ਭਯੋਜੂ ॥ ਸੰਤ ਸਤੁਪ ਬਿਬੈਰ ਕਹਾਇ ਸੁ ਕਯੋ ਪਥ ਕੇ ਰਥ
 ਹਾਂਕ ਧਯੋਜੂ ॥ ਤਾਹੀ ਕੋ ਮਾਨ ਪ੍ਰਭੂ ਕਰਕੈ ਜਿਹ ਕੋ ਕਉ ਭੇਦ
 ਨ ਲੇਨ ਲਯੋ ਜੂ ॥ ਪੁਨਃ ਅਕਾਲ ਉਸਤਤਿ ਪਾਂ ੧੦

ਕਿਤੇ ਕ੍ਰਿਸ਼ਨ ਸੇ ਕੀਟ ਕੋਈ ਉਪਾਏ ॥ ਉਸਾਰੇ ਗੜ੍ਹੇ ਫੇਰ
 ਮੇਟੇ ਬਨਾਇ ॥”

ਵੋਹਿਰਾ

ਇਨ ਸ੍ਰੀ ਵਾਕਨ ਮੈਂ ਕਹਾਂ ਕਹਾਂ ਕ੍ਰਿਸ਼ਨ ਹੈ ਕੀਟ ।
 ਕੰਸ ਮਾਰ ਰਥ ਹਾਂਕ ਜੋ ਗਏ ਨੈਨ ਫਿਰ ਮੀਟ ॥ ੧੨੯ ॥
 ਤਾਂਤੇ ਉਹ ਪਰਮਾਤਮਾਂ ਕਰਤੇ ਨਹਿ ਪ੍ਰਥੰਚ ।
 ਜਾਂਤੇ ਜਨਮ ਧਰਾਇਕੇ ਕਰੇ ਜਗਤ ਕੈ ਬੰਚ ॥ ੧੨੧ ॥
 ਤਾਂਤੇ ਸਿੱਧ ਸੁ ਹੋਗਯੋ ਗੁਰ ਵਾਕਨ ਤੇ ਮੀਤ ।
 ਲਹਿੰ ਗੁਰ ਜੀ ਕੋ ਇਸ਼ਟ ਥੀ ਕਰੀ ਕਿਸ਼ਨਜੋਰੀਤਾ ॥ ੧੨੩ ॥
 ਸੁਤੇ ਸਿੱਧ ਗੁਰ ਜਗਤ ਮਹਿ ਆਏ ਹਿਤ ਉਪਕਾਰ ।

ਨਾਂ ਦੇਵੀ ਕੇ ਪ੍ਰਸਾਦ ਹਿਤ ਸੀ ਜਿਨ ਕਾ ਅਵਤਾਰ ॥ ੧੨੮ ॥
ਚੌਪਈ

ਫਿਰ ਇੱਕ ਭਾਰਾ ਹੋਰ ਅਨਰਥ । ਲਾਇਆ ਬਾਵੇ ਬੋਲਬਿਆਰਥਾ
ਕਹੀ ਪੰਥ ਗੁਰ ਦੇਵੀ ਗੋਦ । ਪਾਇਆ ਮਨ ਮਹਿ ਧਰ ਵਡ ਮੋਦ ॥
ਮਾਤਾ ਸਮ ਰੱਛਕ ਤਿਸ ਜਾਨਾ । ਤਾਂਤੇ ਪੰਥ ਪੂਤ ਤਿਹ ਠਾਨਾ ॥
ਯਹ ਭੀ ਹੈ ਇੱਕ ਬਾਤ ਕਹਾਣੀ । ਜੋ ਗੁਰ ਵਾਕ ਕਰਤ ਹੈਂ ਹਾਨੀ ॥
ਦਸਮ ਗੁਰੂ ਨੇ ਪੰਥ ਪਿਆਰਾ । ਸਾਹਿਬ ਦੇਵਾਂ ਗੋਦ ਬਠਾਰਾ ॥
ਜਾਂਤੇ ਅਥ ਤਕ ਰੀਤ ਸੁਹਾਵੀ । ਚਲੀ ਪੰਥ ਮਹਿ ਆਵਤ ਹਾਵੀ ॥
ਅੰਮ੍ਰਿਤ ਛਕਨ ਸਮਜ ਉਪਦੇਸ਼ । ਦੇਤ ਸਿੰਘ ਕੋ ਹਰਨ ਕਲੇਸ਼ ॥
ਪਿਤਾ ਆਜ ਤੁਹਿ ਕਲਗੀ ਧਾਰੀ । ਮਾਤਾ ਸਾਹਿਬ ਦੇਵ ਤਿਹਾਰੀ ॥
ਤਥ ਬਾਵਾ ਜੀ ਕਾ ਯਹ ਕਹਨਾ । ਕਹੋ ਸਤ ਫਿਰਕਿਉਂਕਰਰਹਨਾ
ਜੇ ਸਤਿਗੁਰ ਚੰਡੀ ਕੀ ਗੋਦੀ । ਦੇਵਤ ਪੰਥ ਸਮਝ ਕਰ ਮੋਦੀ ॥
ਤਥ ਅੰਮ੍ਰਿਤ ਕੇ ਕਾਲ ਮਝਾਰੀ । ਦੇਤ ਗੁਰੂ ਯਹ ਸੀਖ ਸੁਧਾਰੀ ॥
ਆਜ ਤੁਮੈਂ ਮੈਂ ਸੁਨੋ ਪਿਆਰੇ । ਦੁਰਗਾ ਜੀ ਕੀ ਗੋਦ ਬਠਾਰੇ ॥
ਮੈਂ ਨਹਿ ਆਜ ਤਲਕ ਕੇ ਕਹੇ । ਫਿਰ ਬਾਵਾ ਕਿਉਂ ਉਲਟੇ ਰਹੇ ॥
ਅਰ ਦੇਵੀ ਜੋ ਦੱਸੀ ਰੱਛਕ । ਸੋ ਤਾਂ ਦੇਖੋ ਉਲਟੀ ਭੁੱਛਕ ॥
ਜਿਸ ਤੇ ਲੋਹੂ ਗੁਰ ਦਾ ਮੰਗੇ । ਖਾਧੇ ਸਿੱਖ ਪਕੜ ਜਿਨ ਚੰਗੇ ॥
ਖਾਇ ਪੀਯਰੱਛਕ ਕਹਲਾਈ । ਧੰਨਜਭਾਗਕਿਆ ਚੰਗੀ ਮਾਈ ॥੧੩੦॥

ਵੇਹਿਰਾ

ਫਿਰ ਬਾਵਾ ਜੋ ਕਬਨ ਮਹਿਹੇ ਦੂਖਨ ਇੱਕ ਹੋਰ ।

ਮੈਂ ਸੁਨਾਏ ਮਨ ਲਾਇਕੇ ਜੇ ਕੁਛ ਕਬਨਾ ਮੋਰ ॥੧੩੧॥

ਚੌਪਈ

ਜੇ ਵੇਵੀ ਦੀ ਬੋਲੀ ਪਾਕੇ । ਅਰ ਇਸ ਮਾਤਾ ਪੰਥ ਬਨਾਕੇ ॥
 ਭਏ ਪ੍ਰਮੰਨ ਗੁਜੁ ਅਵਤਾਰੀ । ਤੈ ਦੂਖਨ ਆਵਤ ਹੈ ਭਾਰੀ ॥
 ਭਈ ਹੰਡਕਾ ਮਿਖਨ ਮਾਂਇ । ਸਾਹਿਬ ਦੇਵਾਂ ਜੀ ਦੀ ਬਾਂਇ ॥
 ਤੈਂ ਫਿਰ ਪਿਤਾ ਪੰਥ ਦਾ ਪਯਾਰੇ । ਕਹੈ ਕੈਨ ਗੁਰ ਮੁਖੋਂ ਉਚਾਰੇ ॥
 ਤਾਂ ਗੁਰ ਜੀ ਦਾ ਕਿਆ ਸਨਬੰਧ । ਰਿਹਾ ਪੰਥ ਸੈ ਦੇਖਹੁ ਅੰਧ ॥
 ਬਨ ਗਏ ਮਾਤ ਪਿਤਾ ਜਦ ਔਰ । ਫਿਰ ਗੁਰ ਜੀ ਦੀ ਵਸੋ ਠੋਰ ॥
 ਤੈ ਸ੍ਰੀ ਗੁਰ ਜੀ ਦਾ ਹੁਰਮਾਨਾ । ਹੈ ਧਰ ਪਰ ਮੈਂ ਪੰਥ ਚਲਾਨਾ ॥
 ਮਿਥਨ ਭਯੋ ਸਗਲ ਸੁਨ ਭਾਈ । ਅਕਾਲਪੁਰਖਸਨਮੁਖਜੋਗਾਈ ॥
 ਜਾਂਤੇ ਪੰਥ ਪਿਤਾ ਗੁਰ ਹਈਏ । ਮਾਤਾ ਸਾਹਿਬ ਦੇਵਾਂ ਪਈਏ ॥
 ਸਿਨਕੇ ਪੂਤ ਖਾਲਸਾ ਭਯੋ । ਵੇ ਅੰਮ੍ਰਿਤ ਜੋ ਸਾਜਨ ਕਯੋ ॥
 ਤਾਂਤੇ ਯਹ ਸਭ ਕਲਪਤ ਬਾਨੀ । ਸ੍ਰੀ ਬਾਵਾ ਜੀ ਜੋਇ ਬਖਾਨੀ ॥
 ਸਰਬ ਪ੍ਰਕਾਰ ਜੁ ਅਹੇ ਅਸੁੱਧਾ । ਪੁਨ ਗੁਰਮਤ ਤੇ ਅਧਕਵਿਰੁੱਧਾ ॥
 ਜੇ ਜਨਗੁਰਮਤਿਸਹਬਤਾਵਤ । ਸੋਸਿਧਾਂਤਤੇਉਲਟਾਜਾਵਤ ॥੧੩੨॥

ਦੋਹਿਰਾ

ਗੁਰ ਮਤ ਮੈਂ ਮਾਨਨ ਨਹੀਂ ਦੇਵੀ ਦੇਵਲ ਕੋਇ ।
 ਜੇ ਇਸਕੇ ਗੁਰਮਤ ਕਹੈ ਦਏ ਭਾਗ ਤਿਨ ਥੋਇ ॥੧੩੩॥

ਦੁਰਗਾ ਭਰਤ

ਦੋਹਿਰਾ

ਦੁਮ ਜਾਨਤ ਨਹਿ ਸ਼ਕਤ ਕੀ ਸ਼ਕਤੀ ਅਧਕ ਮਹਾਨ ।
 ਜਾਂਤੇ ਸੰਕਾ ਕਰਤ ਹੈਂ ਹੋਕਰ ਅਧਕ ਅਜਾਨ ॥੧੩੪॥

ਚੌਪਈ

ਦੇਖ ਪੁਰਾਨ ਭਾਗ ਵਤ ਦੇਵੀ । ਕੈਸੀ ਸ਼ਕਤ ਦੇਵ ਮੁਨ ਸੇਵੀ ॥
 ਆਦ ਭਵਾਨੀ ਸ਼ਕਤ ਅਪਾਰ । ਜਿਸਕੇ ਬਿਨਸਭ ਜਗਤ ਅਸਾਰਾ ॥
 ਸੋ ਸ਼ਕਤੀ ਸਭ ਮਹਿ ਇੱਕ ਰੂਪ । ਰਹੀ ਬਿਆਪ ਧਰੇ ਅਤਿ ਉਪ ॥
 ਬਣ ਤਿਣ ਜਲ ਅਗਨੀ ਕੇ ਮਾਹੀਂ । ਅਹੇਸ਼ਕਤਜੈਬਲ ਕੋਤਾਹੀਂ
 ਸੋਈ ਹੈ ਜਗ ਆਦਿ ਭਵਾਨੀ । ਜੋ ਦੇਵਨ ਨਿਸਰੈ ਕਰ ਮਾਨੀ ॥
 ਜਿਸ ਮਹਿ ਸ਼ਕਤ ਅਧਕ ਜਗ ਹੋਵਤਾਤਿਸਕੋਜਨਸ੍ਥਮੀਕਰਜੋਵਤ
 ਬਿਨਾਂ ਸ਼ਕਤ ਪੂਛਤ ਨਹਿ ਕੋਈ । ਮਹਾਂ ਦੀਨ ਲਖ ਕਹੂੰ ਨ ਢੋਈ ॥
 ਬਿਸਨ ਕਿਸਨ ਅਰ ਰਾਮ ਅਵਤਾਰ । ਇੰਦ੍ਰ ਅੰ ਬ੍ਰਹਮਾਮੁਖਰਾਰ ॥
 ਇਨਕੀਕਰਤਸਕਲਜਗਸੇਵਾ । ਜਾਨਸ਼ਕਤ ਤਿਨ ਮਹਿਅਤਿਦੇਵਾ ॥
 ਔਰ ਸਿੱਧ ਸਾਧਕ ਜਗ ਕੇਤੇ । ਸ਼ਕਤ ਮਾਨ ਹੋਵਤ ਭਵ ਜੇਤੇ ॥
 ਤਿਨ ਕੀ ਸੋਭਾ ਭਵ ਮਹਿ ਹੋਵਤ । ਜਿਨਕੇ ਦੇਖ ਪਾਪ ਜਨ ਖੋਵਤ ॥
 ਸ਼ਕਤ ਹੀਨ ਜਬ ਹੋਵਤ ਕੋਊ । ਨਹੀਂ ਮਾਨ ਪਾਵਤ ਧਰ ਸੋਊ ॥
 ਸ਼ਕਤਅਧਾਰਸਕਲਜਗਹੋਈਏ । ਬਿਨਸ਼ਕਤ ਸਭਨਾਸੀਪੱਈਏ ॥
 ਜਬਹ ਕ੍ਰਿਸਨ ਨਿਰ ਸ਼ਕਤੀ ਭਯੇ । ਤਬ ਮਨ ਹੋ ਅਤ ਆਤ੍ਰਗਯੇ ॥
 ਜਾਂ ਤੇ ਸ਼ਕਤੀ ਰਿਦੇ ਧਿਆਈ । ਜਾਨਦਾਸ ਤਿਸ ਪਹਿ ਜਬਆਈ ॥
 ਤਾਂ ਕੇ ਬਲ ਫੜ ਕੰਸ ਪਛਾਰਾ । ਕੇਸਨ ਤੇ ਗਹਿ ਪਲਮਹਿਮਾਰਾ ॥
 ਤਾਂਤੇ ਮਨ ਮਹਿ ਸਮਝ ਪਿਆਰੇ । ਸੂਨੇ ਦੇਵ ਸ਼ਕਤ ਬਿਨ ਸਾਰੇ ॥
 ਯਾਹੀ ਤੇ ਤਿਸਕੋ ਸਭ ਚਾਹੇਂ । ਹੋਇ ਦੀਨ ਨਿਜ ਮਨ ਕੇ ਮਾਹੇਂ ॥
 ਸਕਲ ਭਏ ਜਗ ਜੇ ਅਵਤਾਰੀ । ਤਿਨ ਭੀ ਸ਼ਕਤਰਿਦੇਮਹਿਧਾਰੀ ॥
 ਜਾਂਤੇ ਸੋਈ ਆਦ ਭਵਾਨੀ । ਦਸਮ ਗੁਰੂ ਜੁ ਲਖਬਰ ਦਾਨੀ ॥
 ਕਰੀ ਪੂਜਨਾ ਨਿਜ ਬਲ ਹੇਤਾ । ਧਾਰ ਅਫੰਬਰ ਚਹੀਏ ਜੇਤਾ ॥

ਕਰ ਪ੍ਰੁਤੱਖ ਲਯੋ ਵਰ ਤਾਂਤੇ । ਹਨੇ ਢੁਰਕ ਪਾਕਰ ਬਲ ਜਾਂਤੇ ॥
 ਤਾਂ ਕਾ ਤੂੰ ਖੰਡਨ ਕਿਉਂ ਕਰਤਾ । ਆਦਿ ਸ਼ਕਤ ਤੇ ਹੈ ਮਨ ਡਰਤਾ॥
 ਜਿਸ ਕੋ ਸਗਰੇ ਮਾਨਤ ਆਏ । ਜੈ ਦੰਬਾ ਮੁਖ ਮਾਹਿ ਅਲਾਏ ॥
 ਅਰ ਜਿਸਕੀ ਲੈ ਓਟ ਅਧਾਰਾ । ਦੇਵਨ ਭੀ ਨਿਜ ਕਾਜ ਸੁਧਾਰਾ ॥
 ਤਿਸਕੋ ਜੇ ਗੁਰਦੇਵ ਮਨਾਯਾ । ਕਹੋ ਦੌਸ ਕਿਆ ਇਸਮਹਿਆਯਾ ॥
 ਜੇ ਸੰਕਾ ਕੁਛ ਹੈ ਮਨ ਮਾਹੀਂ । ਪੜ੍ਹੁ ਕਰ ਦੇਖ ਭਾਗਵਤ ਤਾਹੀਂ ॥
 ਕੈਸੀ ਸ਼ਕਤੀ ਸ਼ਕਤ ਅਲਾਵੈ । ਸਕਲ ਤਿਸੀ ਕੇ ਦਾਸ ਬਤਾਵੈ ॥
 ਤਾਂਤੇ ਮੰਕ ਨ ਕੀਜੇ ਭਾਈ । ਹੈ ਚੁਫਗਾ ਸਭ ਕੋ ਸੁਖ ਦਾਈ ॥
 ਪੂਜਨ ਜੋਗ ਏਕ ਹੀ ਅਹੇ । ਬੀਚ ਪੁਰਾਨ ਜਾਹਿ ਜਸ ਕਹੇ ੧੩੫॥

੩੩ ਖਾਲਸਾ

ਵੈਹਿਰਾ

ਅਹੋ ਪੁਰਾਨਨ ਕੀ ਕਬਾ ਤੈਂ ਜੋ ਕਹੀ ਅਜਾਂਨ ।
 ਤਾਂ ਕੋ ਭੇਦ ਨ ਜਾਣਯੋ ਕੈਸੇ ਕਰਤ ਬਖਾਂਨ ॥ ੧੩੬ ॥
 ਪਰ ਇਸ ਮਹਿ ਇਕ ਔਰ ਹੈ ਬਾਤ ਰੁਨੋ ਦੇ ਕਾਨ ।
 ਹਰ ਇਕ ਬੀਚ ਪੁਰਾਨਕੇ ਰੁਦਾ ੨ ਭਗਵਾਨ ॥ ੧੩੭ ॥
 ਬਜਾਸ ਮੁਨੀ ਨੇ ਰਚ ਦਏ ਠਾਰਾਂ ਜੋਇ ਪੁਰਾਨ ।
 ਉਪ ਪੁਰਾਨ ਭੀ ਤਾਂਹਿ ਨੇ ਕੀਨੇ ਰ੍ਹੂਬ ਮਹਾਨ ॥ ੧੩੮ ॥

ਚੈਪਈ

ਅਰ ਪੁਰਾਨ ਜਿਸਕਾ ਰਚ ਦੀਨਾ । ਤਿਸ ਮਹਿ ਤਿਸਕੋਈ ਸੂਰਕੀਨਾ॥
 ਸਕਲ ਔਰ ਤਿਸ ਦਾਸ ਬਨਾਏ । ਏਕੋ ਪੂਜ ਸੋਇ ਠਹਰਾਏ ॥
 ਜਿਉਂ ਦੇਵੀ ਭਗਵਤ ਮੇਂ ਗਾਈ । ਆਦਿ ਸ਼ਕਤ ਜਗਦੰਬਾ ਮਾਈ॥

ਤਿਸ ਬਿਨ ਐਰ ਬਤਾਏ ਦੀਨਾ। ਬਿਨ ਸਕਤੀ ਬਲ ਅਹੇਰਤੀਨਾ॥
 ਤਿਉਂ ਮੌਰਵ ਪੌਰਾਣ ਮਝਾਰੀ। ਸੁਰਜ ਕੋ ਭਾਖੜੇ ਬਲ ਕਾਰੀ॥
 ਕਹੀ ਪ੍ਰਕਾਸ਼ ਸਕਲ ਜਗ ਮੂਲਾ॥ ਸਕਲ ਸਿਸਟ ਕੋ ਜੋ ਅਨਕੂਲਾ॥
 ਸੋ ਪ੍ਰਕਾਸ਼ ਰੂਪ ਹੈ ਭਾਨੂ। ਜਾਂਤੇ ਕਰਤ ਜਗਤ ਸਨਮਾਨੂ॥
 ਦਿੱਬ ਰੂਪ ਦੇਵੀ ਜੋ ਗਾਈ। ਅਰ ਜੋਤਿ ਤਿਸ ਮਹਿ ਠਹਰਾਈ॥
 ਮੁਖ ਮਹਿ ਜੂਲਾ ਚਮਕ ਦਿਖਾਵੈ। ਤਜਤਾ ਸਮ ਦਿਪ ਜਗਤ ਡਰਾਵੈ॥
 ਜੋ ਹੈ ਤੇਜ ਚੰਡ ਮਹਿ ਜੇਤਾ। ਸੁਰਜ ਕਾ ਪਈ ਯੁਤ ਜਗ ਤੇਤਾ॥
 ਜੇ ਪ੍ਰਕਾਸ਼ ਸੁਰ ਨਹਿ ਦੇਵੈ। ਅਪਨੀ ਜੋਤ ਸਕਲ ਹਰ ਲੇਵੈ॥
 ਤੁ ਦੇਵੀ ਅਰ ਦੇਵ ਬਿਚਾਰੇ। ਫਿਰੋਂ ਅੰਧ ਹੋ ਬੀਚ ਅੰਧਾਰੇ॥
 ਕੋਇ ਕਿਸੀ ਕੋ ਨਹਿ ਪਹਚਾਨੇ। ਅਤ ਨਹਿ ਕੋਇ ਕਿਸੇ ਕੋ ਮਾਨੇ॥
 ਅੰਧਾ ਸੁੰਦ ਜਗ ਭੀਤਰ ਹੋਇ। ਨਿਜ ਬਿਵਹਾਰ ਬਹੈ ਸਭ ਖੋਇ॥
 ਤਾਂਤੇ ਸੁਰਜ ਸਮ ਕੋ ਨਾਹੀਂ। ਜਗ ਈਸੂਰ ਲਖੀਏ ਮਨ ਮਾਹੀਂ॥
 ਸੋ ਸੁਰਜ ਹੈ ਦੌਇ ਪ੍ਰਕਾਸੀ। ਸੁਨਹੁ ਰਿਦੇ ਮਹਿ ਬੁੱਧ ਹੁਲਾਸੀ॥
 ਏਕ ਰੂਪ ਭੋਤਕ ਤਿਹ ਗਾਇਆ॥ ਦੂਸਰ ਸੁਖਮ ਰੂਪ ਬਤਾਇਆ॥
 ਦੋਨੋਂ ਕਰ ਜਗ ਚਲਤ ਬਿਗਾਰਾ। ਜਾਂਤੇ ਤਾਂਕੇ ਕਰਹੁ ਸੁਹਾਰਾ॥
 ਸੁਖਮ ਰੂਪ ਸਕਲ ਘਟ ਮਾਹੀਂ। ਗਾਨਾਨ ਪ੍ਰਕਾਸ਼ ਕਰਤ ਜਗਤਾਹੀਂ॥
 ਅਰਪੁਨ ਚੇਤਨ ਤਾਂਹਿ ਬਖਾਨੇ। ਸਤਿ ਰਿਤ ਆਨੰਦ ਕਰ ਉਰਮਾਨੇ॥
 ਤਿਸ ਪ੍ਰਤਿਕ ਜੋਤੀ ਕੇ ਕਾਸ। ਧਰਤ ਧਿਆਨ ਮੁਨਗਨ ਰਿਖਤਾਸ॥
 ਬ੍ਰਹਮ ਸਨਾਤਨ ਜੋਤ ਸੁਹਾਈ। ਸੋ ਘਟ ਘਟ ਮਹਿ ਪੂਰਨਪਾਈ॥
 ਹੈ ਸੋ ਰੂਪ ਅਭੈਤਕ ਤਾਂਕਾ। ਸੁਰਜ ਨਾਮ ਦੁਤੀ ਹੇ ਜਾਂਕਾ॥
 ਫਿਰ ਦੂਸਰ ਜੋ ਪ੍ਰਗਟ ਰੂਪਾ। ਕਰਤ ਸਕਲ ਜਗ ਜਾਂਕੀ ਉਪਾ॥
 ਸੋ ਅਕਾਸ ਮੰਡਲ ਮਹਿ ਭਾਸੇ। ਕ੍ਰਿਨ ਪ੍ਰਤਾਪ ਸਕਲ ਤਮ ਨਾਸੈ॥

ਪੁਨ ਉਡਗਨ ਚੰਦ੍ਰ ਰਟਿਆਣੇ । ਦੀਪ ਮਸਾਲ ਜਿਤਕ ਜਗਜਾਨੇ
 ਅਰ ਚੌਂਕੇ ਮਹਿ ਅਗਨ ਅਪਾਰੀ । ਕਰਤ ਕਾਜ ਜਿਤਨੇ ਸੰਮਾਰੀ ॥
 ਸੋ ਸੂਰਜ ਕਾ ਦੁਸਰ ਰੂਪ । ਜਿਸ ਕੀ ਜਗਤ ਬਖਾਨਤ ਉਪ ॥
 ਦੋਇ ਰੂਪ ਸੂਰਜ ਕੇ ਜੋਈ । ਹੋਇ ਲੋਪ ਸਭ ਸ੍ਰੂਸ਼ਟ ਬਿਗੋਈ ॥
 ਇਕ ਛਿਨ ਮਹਿ ਹੋਜਾਵੇ ਨਾਸਾ । ਜੈਸੇ ਪਾਣੀ ਮਾਂਹਿ ਪਤਾਸਾ ॥
 ਤਾਂਤੇ ਦੇਵੀ ਦੇਵ ਅਪਾਰੇ । ਦਾਸ ਅਹੇ ਸੂਰਜ ਕੇ ਸਾਰੇ ॥
 ਯਹ ਮੌਰਵ ਪੌਰਾਨ ਅਲਾਵੈ । ਬਿਨ ਦੂਰਜ ਸਭਤੁੱਛਬਤਾਵੈ ॥ ੧੩੮
 ਦੋਹਿਰਾ

ਫਿਰ ਸੁਨ ਬਿਸਨ ਪੁਰਾਨ ਮਹਿ ਹੈ ਬਿਸਨੂ ਪ੍ਰਧਾਨ ।
 ਦੇਵੀ ਸੂਰਜ ਆਦਿ ਸਭ ਤਾਂਕੇ ਦਾਸ ਪਛਾਨ ॥ ੧੪੦ ॥

ਚੌਪਈ

ਵੇਖੋ ਤਿਸ ਪੌਰਾਣ ਮਝਾਰੀ । ਕਹਾ ਬਿਸਨ ਕੋ ਹੀ ਕਲਧਾਰੀ ॥
 ਮੈਨ ਕਰਤ ਵਹੁ ਖੀਰ ਸਮੁੰਦ੍ਰ । ਮਿਟੇ ਵਰਸ ਜਿਸਕੇ ਸਭ ਢੰਦ੍ਰ ॥
 ਸਿਆਮ ਵਰਨ ਗਲ ਮੌਤਨ ਹਾਰਾ । ਮੌਰ ਮੁਕਟ ਸੋਹਤ ਛਬਭਾਰਾ
 ਸੰਖ ਚੱਕ੍ਰ ਗਦ ਪਦਮ ਬਿਗਾਜੇ । ਦੇਖ ਰੂਪ ਛਬ ਰਵਿ ਲਖ ਲਾਜੇ ॥
 ਚਰਨ ਸਰਨ ਬਸ ਸਦਾ ਭਵਾਨੀ । ਕਰਤ ਸੇਵ ਨਿਜ ਮੁਕਤਪਛਾਨੀ
 ਸਾਕਤ ਅਹੇ ਸਕਤ ਕੋ ਸੋਊ । ਜਾਂ ਬਿਨ ਸਕਤ ਕਾਜ ਕਤ ਹੋਊ ॥
 ਜਬ ਤਬ ਧਰ ਪਰ ਪਾਪ ਬਬਾਰੇ । ਦੇਵ ਸੰਤ ਹੋਏ ਦੁਖਜਾਰੇ ॥
 ਵਧਾ ਪਾਪ ਕਾ ਜਗਤ ਪਸਾਰਾ । ਅਸੂਰ ਕਰਤ ਦੇਵਨ ਕੋ ਖੁਆਰਾ
 ਤਬ ਹੀ ਨਿਜ ਆਲਸਤਾ ਤਿਆਗੇ । ਰਤਨ ਮੰਚਤੇ ਬਹੁਰੇ ਜਾਗੇ ॥
 ਸੰਖ ਚੱਕ੍ਰ ਧਰ ਲੈ ਅਵਤਾਰਾ । ਕਰਤ ਸਕਲ ਦੁਸ਼ਟਨ ਕੋ ਛਾਰਾ ॥
 ਧਰਮ ਧਰਾ ਪਰ ਜਬ ਫੈਲਾਵੇ । ਬਹੁਰ ਖੀਰ ਸਾਗਰ ਮਹਿ ਜਾਵੇ॥

ਘੋੜੇ ਸੇਜ ਸੇਜ ਕਰ ਨੀਕੀ । ਜਾਨਨ ਹਾਰ ਭਗਤ ਜਨ ਜੀਕੀ ॥
 ਕਈ ਵੇਰ ਜਬ ਦੇਵ ਦੁਖਾਰੇ । ਅਸੁਰਨ ਕੇ ਦੁਖਤੇ ਦੁਖਜਾਰੇ ॥
 ਗਾਏ ਪਾਸ ਬਿਸਨੂ ਕੇ ਧਾਈ । ਨਿਜ ਦੁਖ ਕਹੇ ਉਪ ਤਿਸ ਗਾਈ ॥
 ਕਹੀ ਵਚਾਵਹੁ ਹੈ ਜਗ ਨਾਥਾ । ਹਮ ਹੈਂ ਦੀਨ ਮਲੀਨ ਅਨਾਥਾ ॥
 ਅਸੁਰਨ ਹਮਰੇ ਸੁਖ ਹਰ ਲੀਨੇ । ਲਾਤਨ ਕੇ ਪ੍ਰਹਾਰ ਸੁ ਕੀਨੇ ॥
 ਹਮਰੀ ਇਸ਼ਟ ਨਾਰ ਹਰ ਲੀਨੀ । ਅਧਕ ਪ੍ਰਕਾਰ ਸਾਸਨਾ ਦੀਨੀ
 ਤਾਂਤੇ ਦੁਖੀ ਹੋਇ ਹਮ ਆਏ । ਹੇ ਪ੍ਰਭੂ ਜੂ ਅਥ ਲੋਹੁ ਬਚਾਏ ॥
 ਸੁਨ ਕਰ ਤਿਨ ਕੇ ਦੁਖ ਕੀ ਗਾਥਾ । ਚੜ੍ਹੇ ਗਰੜ ਤ੍ਰਿਭਵਨਨ ਨਾਥਾ
 ਧਾਰ ਗਾਧਾ ਚੱਕਰ ਬਲ ਕਾਰੀ । ਅਸੁਰ ਸੰਘਾਰ ਵਡੇ ਬਲ ਧਾਰੀ ॥
 ਕਰਤ ਸੁਖੀ ਦੇਵਨ ਕੇ ਪਲ ਮੈਂ । ਜਾਇ ਬਰਾਜਤ ਬਹੁਰੋ ਜਲਮੈਂ ॥
 ਗਜ ਕੌ ਤ੍ਰਾਸ ਮਿਟਾਇਯੋ ਜਾਹੀਂ । ਦੁਸਰ ਗੌਰ ਨਹੀਂ ਸਮਤਾਹੀਂ ॥
 ਕੋਟ ਦੁਰਗਾ ਜਾਂਕੇ ਪੱਗ ਝਾਰਤ । ਕੋਟ ਇੰਦਰ ਜਹਿਬਾਰ ਬੁਹਾਰਤਾ
 ਤਾਂਤੇ ਬਿਸ਼ਨ ਏਕ ਹੀ ਦੇਵਾ । ਪੁਸਨ ਕਰਹੁ ਤਾਂਹ ਕੀ ਸੇਵਾ ॥
 ਚਾਰ ਪਦਾਰਥ ਘਰ ਮਹਿ ਪਾਵੈ । ਸੱਤ੍ਰਨ ਜੀਤ ਤੁਰਤ ਫਿਤ ਆਵਹੁ
 ਜਿਸ ਤੇ ਬਿਨਾ ਅਵਰ ਨਹਿ ਕੋਊ । ਰੱਖਕ ਜੀਵਨ ਕੋ ਜਗ ਜੋਊ ॥
 ਐਸੇ ਬਿਸ਼ਨ ਪੈਰਾਨ ਬਤਾਵੈ । ਏਕ ਵਿਸਨ ਈਸੂਰ ਠਹਰਾਵੈ ॥
 ਤਾਂਤੇ ਭਿੰਨ ਅੌਰ ਹੈਂ ਜੇਤੇ । ਨਿਸਚੇ ਅਹੇਅਨੀਸੂਰ ਤੋਤੇ ॥ ੧੫੨ ॥

ਦੋਹਿਰਾ

ਅਸੇ ਵਿਸਨ ਪੁਰਾਨ ਮਹਿ ਸਕਲ ਦੇਵ ਕੋ ਦੇਵ
 ਕਹਾ ਵਿਸਨ ਭਗਵਾਨ ਹੈ ਤਾਂਕੀ ਕਰੀਯਹੁ ਸੇਵ ॥ ੧੦੯ ॥

ਦੋਹਿਰਾ

ਆਗੇ ਸੈਵ ਪੁਰਾਨ ਕੀ ਕਥਾ ਸੁਨੋ ਦੈ ਕਾਨ ।

ਬਿਨ ਸਿਵ ਦੁਸਰ ਹੈ ਨਹੀਂ ਕਰੇ ਜਗਤ ਕਲਜਾਨ ॥ ੧੪੩ ॥
ਚੌਪਈ

ਸੈਵ ਪੁਰਾਨ ਕਹੇ ਸਿਵ ਈਸ । ਤੀਨ ਭਵਨ ਕੋ ਹੈ ਜਗਦੀਸ ॥
ਜਿਸ ਕੋ ਨਾਮ ਮੁਕਤ ਹੈ ਪਿਆਰੇ । ਸਦਾਮੁਕਤਸਿਵਸਗਲ ਉਚਾਰੇ
ਤੀਨ ਨੈਨ ਤੈਨੇਤ੍ਰ ਗਾਵੈਂ । ਤੀਨ ਦੇਵ ਜਹਿੰ ਮਹਿੰ ਠਹਰਾਵੈਂ ॥
ਬਿਸ਼ਨ ਰਹਤ ਮੌਜੇ ਦਿਗ ਜਾਂਤੇ । ਪਾਲਨ ਕਰਤ ਜਗਤ ਕੀ ਤਾਂਤੇ ॥
ਖੱਬੇ ਨੈਨ ਚਤਰਮੁਖ ਰਹੇ ਹੈ । ਉਤਪਤ ਕਰਤ ਜਗਤ ਕੀ ਵਹਿ ਹੈ ॥
ਭੀਸਰ ਅਗਨ ਨੇਤ੍ਰ ਕੇ ਮਾਂਹਿ । ਰਹਿਤ ਆਪ ਸਿਵ ਸੰਸੈ ਨਾਂਹਿ ॥
ਕਰਤ ਸੰਘਾਰ ਜਗਤ ਕੋ ਜੇਉ । ਤੀਨ ਸ਼ਕਤ ਇੱਕ ਸਿਵਮਹਿ ਹੋਉ
ਮਹਾਂਦੇਵ ਹੈ ਜਾਂਕੇ ਨਾਮਾਂ । ਸਭ ਸੇ ਅਧਕ ਜਾਂਹਿ ਕੇ ਕਾਮਾਂ ॥
ਰੀਛਤ ਨੈਂਕ ਗਾਲੁਕੇ ਬਾਜੇ । ਨਵ ਨਿਧ ਦੇਤ ਕਰਤ ਸਭ ਕਾਜੇ ॥
ਚਰਨ ਬਮਤ ਜਹਿ ਸਦਾ ਪਿਆਰੀ । ਦਾਸੀ ਹੋਇ ਸ਼ਕਤਸੁਖਕਾਰੀ ॥
ਅਰਧੰਗੀ ਜਿਨ ਆਪ ਬਨਾਈ । ਸਿਵਕੀ ਸ਼ਕਤ ਪੂਜਕਹਿਲਾਈ ॥
ਬਾਨ ਤ੍ਰਿਸੂਲ ਧਾਰਕਰ ਜਾਹੀਂ । ਤ੍ਰਿਪੁਰਬਧ ਕੀਨੋ ਖਿਨ ਮਾਹੀਂ ॥
ਤਾਂਕੇ ਪੂਤ ਗਣੈਸ ਕਹਾਵੈ । ਸਕਲ ਦੇਵ ਸੇ ਅਧਿਕ ਸਦਾਵੈ ॥
ਪ੍ਰਬਹੇਂ ਕਰਤ ਤਾਂਹਿ ਕੀ ਪੂਜਾ । ਬਹੁਰ ਮਨਾਵਤ ਹੈ ਨਰ ਦੁਸਾ ॥
ਜਾਂਕੇ ਪੂਤ ਅਹੇ ਪ੍ਰਤਾਪੀ । ਭਯੇ ਪ੍ਰਸਿਧ ਪਾਇ ਸਿਵ ਬਾਪੀ ॥
ਤਾਂ ਸਮ ਅੱਤ ਦੂਸਰੇ ਕੋ ਹੈ । ਲੋਕ ਪ੍ਰੋਲੋਕ ਪਤਿ ਸਿਵ ਸੋਹੈ ॥
ਆਨ ਦੇਵ ਸਮਸਰ ਨਹਿ ਜਾਂਕੇ । ਮਹਾਂਦੇਵ ਸਿਵ ਗੁਰ ਭਗਤਾਂਕੇ ॥
ਤਾਂਕੇ ਪੂਜਨ ਸਦਹੀ ਕੀਜੈ । ਮੁਕਤ ਪਦਾਰਥ ਪਲ ਮਹਿ ਲੀਜੈ ॥
ਜਾਂਕੀ ਕਾਂਸ਼ੀ ਪੁਰੀ ਮੜਾਰੀ । ਲਹਤ ਮੁਕਤ ਮਰ ਕਰ ਨਰ ਨਾਰੀ ॥
ਔਰ ਦੇਵ ਕੇ ਜੋਇ ਉਪਾਸੀ । ਪਰਤ ਜਾਇ ਯਮ ਕੀ ਸਭ ਫਾਸੀ ॥

ਪਰ ਸਿਵਾਨੀ ਕੇ ਸੇਵਨ ਹਾਰੇ । ਲਹਤ ਮੁਕਤ ਜਗ ਬੰਧਨ ਡਾਰੇ ॥
 ਤੁਂਤੇ ਕੇਵਲ ਸ਼ਿਵਹ ਧਿਆਵੈ । ਰਿੱਧ ਸਿੱਧ ਘਰ ਮਹਿ ਸਭ ਪਾਵੈ ॥
 ਅਮੈ ਸੈਵ ਪੁਰਾਨ ਬਤਾਯੋ । ਸਭਸੇ ਅਧਿਕ ਏਕ ਸ਼ਿਵਗਾਯੋ ॥੧੪੪
 ਦੋਹਿਰਾ

ਬਹੁਰ ਗਣੇਸ਼ ਪੁਰਾਨ ਮਹਿ ਸਭ ਦੇਵਨ ਕੋ ਏਸ ।

ਪ੍ਰਜਨ ਜੋਗ ਬਤਾਇਆ ਨੀਕੇ ਦੇਖ ਗਣੇਸ਼ ॥ ੧੪੫ ॥

ਦੌਪਈ

ਗਣ ਏਸੂਰ ਇੱਕ ਅਹੇ ਗਨੇਸ । ਜਾਂ ਸਮ ਦੁਸਰ ਮੇਸ਼ ਮਹੇਸ ॥
 ਨਹੀਂ ਜਗਤ ਮਹਿ ਪਈਯਤ ਕੋਈ । ਏਕ ਗਣੇਸ ਮੁਖ ਹੈ ਸੋਈ ॥
 ਸਭ ਕਾਰਜ ਕੇ ਆਦਿ ਅਦੰਭਾ । ਪ੍ਰਤ ਤ ਸਭ ਗਣਪਤ ਲਖਬੰਧਾ ॥
 ਬਿਘਨ ਸਕਲ ਕੇ ਹਰਤਾ ਏਕ । ਗਣਪਤ ਨਾਮ ਧਰਤ ਨਰਟੇਕ ।
 ਤੀਨ ਭਵਨ ਕੀ ਉੱਤਪਤ ਜੋਈ । ਤਿਸਕੀ ਸੁੰਡੀ ਸੇ ਸਭ ਹੋਈ ।
 ਸਕਤ ਹਾਥ ਮਹਿ ਨਵ ਨਿਧ ਲੀਨੇ । ਖਰੀ ਅਗਾਰੀਟੇਇਅਧੀਨੇ ।
 ਜੱਗ ਕਰਮ ਅਰ ਬਜਹ ਮਝਾਰੀ । ਪ੍ਰਥਮ ਪੁਸ ਗਣੇਸਉਚਾਰੀ ।
 ਜਾਂਤੇ ਬਿਘਨ ਸਕਲ ਵਹੁ ਖੇਵਤ । ਪੂਰਨ ਕਾਜ ਸੂਖਮਹਿਹੋਵਤਾ ।
 ਬਿਘਨ ਹਰਨਅਰਕਾਰਜਮਾਧਕ । ਅਹੇਗਾਦੇਸ਼ਸਕਲਦੁਖਬਾਧਕ ।
 ਮਾਤ ਤਾਤ ਭੀ ਜਾਹਿ ਮਨਾਵਤ । ਮਨ ਇੱਛੇ ਫਲ ਤਾਂਤੇ ਪਾਵਤ ।
 ਤਾਂਕੇ ਤਾਤ ਆਪ ਸਿਵ ਕੋਈ । ਨਿਜ ਸਕਤੀ ਜਬਲਖੀ ਨ ਕੋਈ ॥
 ਤਬ ਤਿਨ ਪ੍ਰਤ ਗਣੇਸ ਮਨਾਯਾ । ਜਾਂਕੇ ਬਲ ਤ੍ਰਿਪੁਰਾਰਮੁਕਾਯਾ ।
 ਬੀਰ ਪੁਰਾਨ ਕਬਾ ਇਮ ਗਾਈ । ਭਈ ਤ੍ਰਿਪੁਰ ਸੋ ਜਬਿਲਰਾਈ ।
 ਏਕ ਓਰ ਤ੍ਰਿਪੁਰ ਬਲ ਧਾਰੀ । ਦੁਤੀ ਓਰ ਸਿਵ ਜੂ ਅਵਤਾਰੀ ॥
 ਲਰਤ ਰਹੇ ਬਹੁ ਕਾਲ ਅਪਾਰਾ । ਪਰ ਤ੍ਰਿਪੁਰ ਤਿਸਤੇਨਹਿਹਾਰਾ ॥

ਉੜਕ ਸਿਵਜੀ ਭਏ ਲਚਾਰ । ਲੱਗੇ ਕਰਨ ਮਨ ਮਾਂਹਿ ਵਿਚਾਰ ॥
 ਕਜਾ ਕਾਰਨ ਹਮ ਮੈਂ ਬਲ ਨਾਹੀਂ । ਕੌਨ ਦੇਖ ਪਰਜੋਇਸਮਾਹੀਂ॥
 ਜਿਸ ਪਰ ਅੰਤ ਬਾਤਮਨਆਈ । ਨਹਿ ਗਣੇਸ਼ ਹਮਲੀਨਮਨਾਈ ॥
 ਜਾਂਤੇ ਫਤਹ ਨ ਹਮਰੀ ਭਈ । ਤਿ੍ਰ੍ਹੁਪੁਰ ਪੀਠ ਨ ਰਣਮੰਹਿੰ ਦਈ ॥
 ਤਿਸੀ ਸਮਜ ਸਿਵ ਧਯਾਨ ਲਗਾਯੇ । ਗਲਪਤਕੇ ਪੂਜਨਕਰਵਾਯੋ ॥
 ਭਏ ਸਹਾਇ ਲੰਬੇਦਰ ਦੇਵਾ । ਦੇਖ ਸੇਭ ਕੀ ਨੀਕੀ ਸੇਵਾ ॥
 ਜਿਸ ਪਰ ਲੈਵਰ ਤਿ੍ਰ੍ਹੁਪੁਰ ਮਾਰਾ । ਭੀਜ ਪਰੀ ਮਹਿ ਦੇਤ ਸਹਾਰਾ ॥
 ਤਾਂਤੇ ਗਣਨਾਇਕ ਜਗ ਸ੍ਰਾਮੀ । ਤੀਨ ਭਵਨ ਕੇ ਅੰਤ੍ਰਯਾਮੀ ॥
 ਪੁਜਨ ਜੋਗ ਸਗਲਕੋਸੇਈ । ਜਾਂ ਸਮ ਦੂਸਰ ਐੜਨਕੋਈ॥੧੪੬
 ਦੋਹਿਰਾ

ਜੈਵੀ ਭਗਵਤ ਇੱਕ ਜੋ ਲਿਖਜਾ ਬਜਾਸ ਪੁਰਾਨ ।
 ਜੋ ਪੜ੍ਹੁ ਲੇਵੈ ਓਸਨੂੰ ਚੰਬੜ ਜਾਇ ਸਿਤਾਨ ॥ ੧੪੨ ॥
 ਜੇ ਇੱਕ ਵੇਰੀ ਓਸਨੂੰ ਲੇਵੈ ਕੋਈ ਦੇਖ ।
 ਨਿਸਚੈ ਕਰ ਤੂੰ ਜਾਨ ਲੈ ਫੁੱਟਨ ਉਸਦੇ ਲੇਖ ॥ ੧੪੩ ॥
 ਚੌਪਈ

ਬਾਂਮ ਮਾਰਗ ਦਾ ਉਸ ਵਿੱਚ ਹਾਲ । ਵਰਨਨਕੀਤਾਨਾਲਾਕੁਚਾਲ ।
 ਮਹਾਂ ਮੰਦ ਜਿਸ ਕਰਮ ਬਤਾਏ । ਸੁਨ ਸੁਨ ਮੈਂ ਕੰਪ ਦੁੱਖ ਪਾਏ ।
 ਜੋ ਤਿਸਕੇ ਮੈਂ ਕਹਾਂ ਸੁਨਾਇ । ਗ੍ਰੰਥ ਸਕਣ ਹਦਾ ਹੋ ਜਾਇ ॥
 ਜਿਸਤੇ ਕਥਨੇ ਜੋਗ ਨ ਸੋਈ । ਮਹਾਂ ਭਰਿ ਤੂੰ ਤਾਤ ਹੈ ਜੋਈ ॥
 ਚੌਲੀ ਕੂੰਡਾ ਮਾਰਗ ਸਾਰੇ । ਚੱਕ੍ਰ ਭੈਰਵ ਜਥੇ ਨਿਹਾਰੇ ॥
 ਤਬਹੀ ਬੁੱਧ ਪੁਰਖ ਕੀ ਮਾਰੀ । ਲੋਕ ਪਰਲੋਕ ਵਿਖੇ ਪਤ ਹਾਰੀ ॥
 ਪਰ ਬਜਾਸ ਜੂ ਨੇ ਤਿਸ ਮਾਹੀਂ । ਕਰੀ ਸੰਕ ਲਿਖਤੇ ਕੁਛਨਾਹੀਂ ॥

ਤਿਸਕੇ ਮੌਖ ਹੋਤ ਬਤਲਾਇਆ। ਸਭ ਪੁਰਾਨਤੇ ਉੱਤਮ ਗਾਇਆ।
 ਫਿਰ ਜੂੰ ਕਹੁ ਭਾਈ ਇਸ ਜਾਗਾ। ਕੌਨ ਪੁਰਾਨ ਅਹੇ ਸੁਭਲਾਗਾ॥
 ਅਰ ਕਿਸਕੇ ਮਾਨੈ ਨਰ ਕੋਈ। ਅਪਨੇ ਸੁਖ ਕੋ ਅਰਥੀ ਜੋਈ॥
 ਤਾਂਤੇ ਏਹੁ ਪੁਰਾਨ ਬਖੇਜਾ। ਮੁਰਖ ਜਨ ਹਿਤ ਪਾਇਆ ਝੇੜਾ॥
 ਸੁਨ ਸੁਨ ਨਰ ਅਗਜਾਨੀ ਜੋਈ। ਹੋਤ ਪ੍ਰਸੰਨ ਰਿਦੇ ਮਹਿੰ ਮੌਈ।
 ਯਾਂਹੀ ਤੇ ਹਰਬੰਸ ਪੁਰਾਨ। ਜੋ ਬਾਵਾ ਜੀ ਕਰਾ ਬਖਾਨ॥
 ਮੋ ਭੀ ਹੈ ਇਨਹੀਂ ਕਾ ਭਾਈ। ਨਹੀਂ ਸਿੱਧ ਸਿਸ ਮੈਂ ਕੁਛ ਰਾਈ॥
 ਯਾਂਹੀ ਤੇ ਦਸਮੇਂ ਅਵਤਾਰੀ। ਪੁਰਾਨਨ ਤੇ ਸੰਗਤ ਨਿਜ ਟਾਰੀ।
 ਵੇਦ ਪੁਰਾਨ ਕੁਰਾਨ ਉਠਾਏ। *ਬਿੱਪਰ ਲੰਭ ਪਦਜਾਂ ਮਹਿੰਪਾਏ।
 ਤਾਂਕੋ ਤਿਆਗ ਭਲੇ ਕਰਵਾਯੋ। ਗੁਰੂ ਗ੍ਰੰਥ ਮਾਰਗ ਸਮਝਾਯੋ॥
 ਜੇ ਬਾਵਾ ਜੀ ਵਿੱਦਜਾ ਪਠਕੈ। ਦੇਖਤ ਸਭ ਪੁਰਾਨ ਅਤਿ ਠਠਕੈ।
 ਤੇ ਸਿੱਧਾਂਤ ਸਭ ਲੇਤ ਵਿਚਾਰ। ਜਾਂਤੇ ਮਨ ਸੇ ਦੇਤ ਵਿਸਾਰ।
 ਪਰ ਬਾਵਾ ਜੂ ਨਹੀਂ ਨਿਹਾਰੇ। ਸੁਨਕਰ ਹੀ ਮਨ ਮਹਿੰ ਨਿਰਧਾਰੇ।
 ਜਾਂਤੇ ਸਰਧਾ ਕਰ ਤਿਨ ਮਾਂਹੀਂ। ਅੰਨ ਜੀਵ ਸਮ ਮਾਨਤ ਜਾਹੀਂ॥
 ਜਾਂਤੇ ਰੁਗੁ ਦਸਮ ਜਗਨਾਥਾ। ਕਾਮ ਨ ਜਿਨ੍ਹੇ ਪੁਰਾਨਨ ਸਾਥਾ॥
 ਮੋ ਜੋ ਸਰਬ ਸ਼ਕਤ ਕੇ ਧਰਤੇ। ਅੰਨ ਸ਼ਕਤ ਕਿਉਂ ਪੂਜਨ ਕਰਤੇ॥
 ਸਰਬ ਸ਼ਕਤ ਜਿਨਕੀ ਹੈ ਦਾਸੀ। ਨਵਨਿਧ ਜਿਨ ਕੇ ਚਰਨ ਨਵਾਸੀ
 ਮੋ ਮਾਂਗਤ ਵਰ ਅੰਨਤ ਜਾਇ। ਨਜ਼ੀਮਾਰ ਕੋ ਸੰਗ ਲਵਾਇ।
 ਅਹਸਭਥਾਤ ਝੂਠੈ ਪਗਾਰੇ। ਜੋ ਕੁਛ ਮਿੰਘ ਸੁਮੇਰ ਉਚਾਰੇ॥੧੪੮॥

* ਠੰਗ ਵਾਕ ਫਿਲੀ ਹੈ ਜੇ ਕਿ ਕਿਵੇਂ ਹੈ।

ਦੁਰਗਾ ਭਗਤ

ਦੋਹਿਰਾ

ਬਾਤਾਂ ਤਾਂ ਹਨ ਸਰੀਆਂ ਜੇ ਤੈਂ ਕਹੀਆਂ ਮਿੱਤ ।

ਪਰ ਬਾਵੇ ਜੋ ਲੱਖਜਾ ਸੋ ਭੀ ਲਗਦਾ ਚਿੱਤ ॥੧੫੦॥

ਚੌਪਈ

ਪਹਿਲੇ ਇਹ ਸੁਨ ਲੀਸੇ ਸਾਰਾ । ਜੇ ਬਾਵਾ ਜੀ ਆਪ ਉਚਾਰਾ ।
ਜਿਸ ਪਰ ਸਰਧਾ ਮੈਂ ਕਰ ਲੀਨੀ । ਚੰਡੀ ਕਥਾ ਸਾਚਕਰ ਰੀਨੀ ।
ਜਦ ਬ੍ਰਹਮਨ ਸਭ ਗੁਰ ਛਿਗ ਆਏ । ਤਦਗੁਰਜੂਸਭਪਾਸਥਾਏ
ਪਾਛੇ ਕਹੀ ਬਾਤ ਸੁਨ ਪਜਾਰੇ । ਪ੍ਰਗਟ ਕਰੋ ਚੰਡ ਸੁਖਕਾਰੇ ।

ਜਿਸ ਪਰ ਤਿਨ ਨੇ ਵਹੀ ਅਲਾਜਾ । ਹਮਨਹਿਜਾਨਤਹੈਜਗਰਾਮ
ਦੱਤਾ ਨੰਦ ਉਜੈਨ ਨਿਵਾਸੀ । ਸੋ ਜਾਨਤ ਵਿਧ ਸਭ ਸੁਖਰਾਸੀ ।

ਜਿਸ ਪਰ ਵਹੁ ਪੰਡਤ ਭੀ ਆਏ । ਤਿਸਕੋ ਭੀ ਗੁਰ ਯਹੀਅਲਾਈ ।
ਜਿਸ ਪਰ ਪੰਡਤ ਉਜਰ ਉਠਾਯਾ । ਮੈਂ ਪੁਸਤਕਨਸਾਥਲਿਆਯਾ ।
ਜਿਸਪਰ ਸਿੰਘ ਸੁਮੇਰ ਅਲਾਈ । ਸੋ ਮੈਂ ਤੈਨੂਰਹਾਂਸੁਨਾਈ ੧੫੯

ਯਥ:- ਚੌਪਈ

“ਤੁਥ ਤਿਨ ਕਹੀ ਨ ਪੁਸਤਕ ਆਈ । ਕੈਸੇ ਹੋਇਕਾਜਜਗਰਾਈ
ਤੁਥ ਲਗ ਪੁਸਤਕ ਕੇਰਪਟਾਰਾਸਿੱਖਨਰਾਖਯੋਨਿਕਟਨਿਕਾਰਾਈ
ਅਤਿ ਅਚਰਜ ਪੰਡਤ ਮਗ ਨਾਨਾ । ਗੁਰਨਾਨਕਅਵਤਾਰਪਛਾਨਾ
ਖੂਭ ਪ੍ਰੇਰਤ ਪੰਡਹਿ ਪਧਾਰੇ । ਤਹਿਤੇ ਪੁਸਤਕ ਦਾਏ ਪਟਾਰੋਈਰਾ”

ਦੋਹਿਰਾ

ਜਦ ਪੰਡਤ ਜੀ ਪਾਸ ਨਹਿ ਧੋਖੀ ਪਿਖੀ ਦਿਆਰ ।

ਤਬ ਤਿਸ ਆਗੇ ਧਰ ਦਏ ਅਪਨੇ ਖੋਲ੍ਹ ਪਟਾਰ ॥੧੫੩॥
 ਜਿਸ ਨੂੰ ਦੇਖ ਆਨੰਦ ਹੋ ਲੱਗਾ ਕਹਿਨ ਦਿਜੇਸ਼ ।
 ਯਹ ਤੋਂ ਗੁਰ ਅਵਤਾਰ ਹੈਂ ਸ੍ਰੀ ਨਾਨਕ ਕੋ ਵੇਸ਼ ॥੧੫੪॥
 ਜੇ ਗੁਰ ਜੀ ਦੇ ਮਨ ਵਿਖੇ ਇੰਛਾ ਹੁੰਦੀ ਨਾਹਿ ।
 ਤੋਂ ਪਟਾਰ ਕਿਉਂ ਪੁਸਤਕਾਂ ਰਖਦੇ ਤਿਸਦੇ ਪਾਹਿ ॥੧੫੫॥

ਤੱਤ ਖਾਲਸਾ

ਦੋਹਿਰਾ

ਇਸ ਕਥਨੀ ਤੇ ਸਿੱਧ ਕੁਛ ਹੋਤ ਨਹੀਂ ਸੁਣ ਬੀਰ ।
 ਦਏ ਗ੍ਰੰਥ ਉਸ ਬਿੱਧ ਕੋ ਜੋ ਸਨ ਗੁਰ ਕੇ ਚੀਰ ॥੧੫੫॥

ਦਵੈਸਾ

ਪਰ ਇਹ ਸਾਰਾ ਪੰਡਤ ਦਾ ਸੀ ਦਿਸਦਾ ਇੱਕ ਬਹਾਨਾ । ਜੋ
 ਉਸਨੇ ਗੁਰ ਅੱਗੇ ਕੀਤਾ ਉਸ ਵੇਲੇ ਮਨ ਮਾਨਾ ॥ ਆਖੀ ਪੁਸ-
 ਤਕ ਮੇਰਾ ਨਾਹੀਂ ਜਿਸ ਦੁਵਾਰੇ ਜਗ ਸਾਂਈਂ । ਪੂਜਨ ਕਰਨੇ ਦੀ
 ਵਿਧ ਦੱਸਾਂ ਸਮਾਂ ਨ ਜਾਇ ਅਜਾਂਈਂ ॥੧੫੬॥ ਭਲਾ ਕਹੋ ਉਹ
 ਖਾਲੀ ਹੱਥੀਂ ਕਿਉਂ ਘਰ ਤੇ ਸੀ ਆਇਆ । ਈਦੋਂ ਪਿੱਛੇ ਤੰਬਾ
 ਉਸਨੇ ਛੁਕਨ ਹੋਤ ਰਖਾਇਆ ॥ ਜੁੱਧ ਸਮਜ ਨਾ ਸਸਤ੍ਰ ਪਹਿਰੇ
 ਫਿਰ ਕਦ ਪਹਿਰੇ ਭਾਈ । ਤਾਂਤੇ ਬਾਤ ਬਿੱਧ ਨੇ ਕੀਤੀ ਜੈਸੀ
 ਕਰਨ ਸੁਦਾਈ ॥੧੫੮॥ ਇਹ ਭੀ ਉਜਰ ਓਸਦਾ ਗੁਰ ਜੀ ਤੋਤ੍ਰ
 ਦਿਆ ਤੱਤਕਾਲਾ । ਅਪਨਾ ਭਰਾ ਪਟਾਰ ਪੁਸਤਕਾਂ ਤਿਸਕੇ ਰਾਇ
 ਦਿਖਾਲਾ । ਜਿਸ ਪਰ ਹੋਇ ਹਰਾਨ ਗਿਆ ਅਰ ਧੇਸ਼ ਨ ਚੱਲੀ
 ਕੋਈ । ਮਨ ਵਿੱਚ ਸੋਚੀ ਇਹਤਾਂ ਅੰਬੇ ਅਣਹੋਣੀਸੀਹੋਈ ॥੧੬੦॥

ਪਰ ਇਹ ਪੋਥੀ ਵਾਲੀ ਚਾਲੀ ਬਾਵਾ ਜੀ ਨੇ ਗਾਈ । ਝੁੱਖਸਿੰਘ
 ਮੰਤੇਖ ਹਰੀ ਨੇ ਪਹਿਲੇ ਨਹੀਂ ਸੁਣਾਈ ॥ ਕਿਆ ਜਾਣੇ ਇਹ
 ਖਬਰ ਇਨ੍ਹਾਂ ਨੂੰ ਕਿਸ ਨੇ ਦਿੱਤੀ ਆਕੇ । ਪੰਡਤ ਨੈਂ ਇਹ ਕਰਾ
 ਬਹਾਨਾ ਗੁਰ ਜੀ ਸਨਮੁਖ ਜਾਕੇ ॥ ੧੯੧ ॥ ਪਹਿਲੇ ਦੋਨਾਂ
 ਕਵੀਆਂ ਨਾਲੋਂ ਇਨ ਨੇ ਨਮਕ ਮਸਾਲਾ । ਹੋਰ ਲਗਾਕੇ ਚਾਇ ॥
 ਟਿਖਾਇਆ ਕਵੀ ਪਲੇ ਦਾ ਚਾਲਾ ॥ ਕੇਵਲ ਇਤਨਾ ਪ੍ਰਗਟ
 ਕੀਤਾ ਗੁਰ ਜੀ ਪਾਸ ਘਨੇਰੇ । ਭਰੇ ਪਟਾਰ ਪੁਸਤਕਾਂ ਹੈ ਸੱਨ
 ਪੜਨ ਸਿੱਖ ਬਹੁ ਛੇਰੇ ॥ ੧੯੨ ॥ ਤਾਂਤੇ ਇਸਦਾ ਖਜਾਲ ਛੱਡਕੇ
 ਅਸਲੀ ਬਾਤ ਬਤਾਓ । ਐਵੇਂ ਛੋਟੀ ਮੌਟੀ ਬਾਤਾਂ ਕਰਕੇ ਨਾ ਪਰ-
 ਚਾਓ ॥ ਦੱਸੋ ਉਸ ਪੰਡਤ ਨੇ ਦੇਵੀ ਸੀ ਪ੍ਰਗਟ ਕਰਵਾਈ । ਕੈ
 ਪੋਥੀ ਸਮ ਹੋਰ ਉਸ਼ਾਰ ਕਰ ਅਪਨੀ ਜਾਨ ਛੁਡਾਈ ॥ ੧੯੩ ॥

ਦੁਹਰਾ ਭਰਾਤ

ਦੋਹਿਰਾ

ਇਸਤੇ ਅੱਗੇ ਉਹੋ ਹੈ ਨਹੀਂ ਨਵੀਂ ਕੁਛ ਬਾਤ ।
 ਸਵਾ ਲੱਖ ਦੀ ਦੱਖਨਾ ਪੰਡਤ ਲੈਨ ਠਰਾਓ ॥ ੧੯੪ ॥
 ਜੋ ਪਹਿਲੇ ਕਵੀਅਨ ਕਹੀ ਸੋਈ ਸਿੰਘ ਸੁਮੇਰ ।
 ਦੱਸੀ ਲੈਨ ਸਮਗ੍ਰੀ ਲੱਖ ਰੁਪੱਈਏ ਫੇਰ ॥ ੧੯੫ ॥
 ਸੋ ਸਭ ਹੀ ਮੰਗਵਾਇਕੇ ਦਿੱਤੀ ਗੁਰ ਤਿਨ ਹਾਥ ।
 ਲਗੇ ਹਵਨ ਕਰਾਵਨੇ ਸਤੁੱਦ੍ਰਵ ਛਿਗ ਤਿਸ ਸਾਥ ॥ ੧੯੬ ॥
 ਉਸ ਵੇਲੇ ਦਾ ਹਾਲ ਇਹ ਬਾਵਾ ਕਹੇ ਪੁਕਾਰ ।
 ਜਾਕੇ ਬਰਨੀ ਬੈਠਿਆ ਪੰਡਤ ਦਸਕ ਹਸਾਰ ॥ ੧੯੭ ॥

(੨੦੧)

ਯਥਾ ਦੈਪਈ

“ਦੱਸੋ ਹਜ਼ਾਰ ਦਿਜ ਸਤ੍ਰੁਵੁ ਭੀਰਾ । ਬਰਨੀ ਬੈਠਪਰਮਮਤ ਧੀਰਾ
ਮਧੇ ਹੋਮ ਮੰਡਪ ਮਨ ਮਾਨਾ । ਤਾਂ ਮਹਿ ਅਦਿਆ ਕਰਅਸਬਾਨਾਈਂਦ
ਦੋਹਿਰਾ

ਪ੍ਰਥਮ ਪੂਜ ਨਵ ਗ੍ਰਹ ਕਰੀ ਸਭ ਦੇਵਨ ਕੀ ਸ਼ਾਂਤਿ ।
ਖੋੜਸ ਕਰੀ ਕੁਮਾਰ ਕੀ ਪੂਜਨ ਪੂਰਨ ਕਾਂਤਿ ” ॥ ੨੦ ॥

ਦੋਹਿਰਾ

ਕਾਰਜ ਚਾਇ ਅਰੰਭਿਆ ਤਬ ਟਿਜ ਵਰ ਨੇ ਜਾਇ ।
ਸ੍ਰੀ ਯੁਤ ਬਾਵਾ ਗ੍ਰੰਥ ਮਹਿ ਦਿੱਤਾ ਖੁਬ ਸੁਨਾਇ ॥ ੧੯੮ ॥

ਤੱਤ ਖਾਲਸਾ

ਦੋਹਿਰਾ

ਇਹ ਸਭ ਧਨ ਬਰਬਾਦ ਦਾ ਸਾ ਇੱਕ ਢੰਗ ਨਦਾਨ ।
ਬਾਵਾ ਜੀ ਪ੍ਰਗਟ ਕਰੇ ਨਹਿੰ ਕੁਛ ਸਿੱਧ ਪਛਾਨ ॥ ੧੯੯ ॥

ਦੋਹਿਰਾ

ਲੁੱਟਨ ਖਾਵਨ ਭੜਕੁ ਪਾਵਨ ਮਨ ਦੇ ਵਿੱਚ ਨਰਾਇਆ ।
ਜਾਕੇ ਨਦੀ ਕਨਾਰੇ ਜਿਨ ਨੇ ਛੇਤੀ ਭੇਰਾ ਲਾਇਆ ॥ ਮੁਖਤ
ਝੋਰਿਆਂ ਦੀ ਸੀ ਢਾਣੀ ਓਥੇ ਕੌਠੀ ਹੋਈ । ਅੰਧਜਾਂ ਲੁੱਟ ਬਜ਼ਾਰ
ਮਰਾਈ ਰੋਕਨਹਾਰ ਨ ਕੋਈ ॥ ੧੨੦ ॥ ਭਰਕੇ ਪੇਟ ਪਦਾਰਥ
ਖਾਂਦੇ ਜਠਰਾ ਅਗਨ ਬੜਾਉਨ । ਘੇਉ ਤਿਲਾਂ ਦੀ ਪਾਇ ਅਹੁੜੀ
ਓਧਰ ਅਗਨ ਜਲਾਉਨ ॥ ਖਾਂਦੇ ਖਾਹਾ ਸੂਹੋ ਸੂਹਾ ਹੁੰਦੀ ਪਈ
ਪ੍ਰਕਾਰਾ । ਆਖਨ ਅਸੀਂ ਦੇਵਤਾ ਪੂਜੇਂ ਲਾਕੇ ਜ਼ੋਰ ਕਰਾਰਾ ॥ ੧੨੧ ॥

ਇਸੇ ਤਰ੍ਹਾਂ ਦੀ ਧਮੜ ਧੁਮੜ ਗਹਮਲ ਗਹਮਲ ਹੋਵੇ । ਉਚ
ਉਚੇ ਮੰਤ੍ਰ ਪੜ੍ਹਦੇ ਕੌ ਜਾਗੀ ਕੌ ਸੋਵੇ ॥ ਪਰ ਇਹ ਭੇਟ ਗੁਰੂ ਜੀ
ਬਾਝੋਂ ਹੋਰ ਨ ਕੋਈ ਜਾਨੇ । ਜਿਸਤੇ ਲੈਨ ਪ੍ਰੀਛਾ ਤਿਨ ਕੀ
ਇਸ ਹੀ ਇੱਕ ਬਹਾਨੇ ॥ ੧੨੨ ॥

ਦੋਹਿਰਾ

ਦੂਜਾ ਇੱਕ ਅਨਰਥ ਜੋ ਤੋਲਨਾ ਬਾਵੇ ਚਾਇ ।
ਜਿਸਕੇ ਪੜ੍ਹਕਰ ਬਹੁਤ ਹੀ ਸਿੱਖਾਂ ਮਨ ਦੁਖ ਜਾਇ ॥੧੨੩॥
ਦਸਮ ਗੁਰੂ ਪਰ ਲਾਇਆ ਬਿਖਾ ਦੇਸ ਪਛਾਨ ।
ਗੁਰ ਮਤ ਜਿਸਹ ਬਖਾਨਯਾਂ ਮੇਂ ਹੈ ਮਹਾਂ ਤੁਢਾਨ ॥੧੨੪॥
ਨਵਗ੍ਰਹ ਪੂਜਾ ਕਰਨ ਕੀ ਨਹਿ ਗੁਰ ਘਰ ਮਹਿ ਰੀਤ ।
ਸਗਨ ਸਾਮੜ੍ਹ ਦੇਖਨੇ ਗੁਰਮਤ ਮਾਂਹਿ ਅਨੀਤ ॥ ੧੨੫ ॥
ਗੁਰੂ ਗ੍ਰੰਥ ਜੂ ਵਾਕ ਜਿਸ ਖੰਡਨ ਕਰਤ ਬਨਾਇ ।
ਮੈਂ ਦੁਰਗਾ ਦੇ ਭਰਤ ਜੀ ਸੁਨ ਲੀਜੈ ਮਨ ਲਾਇ ॥੧੨੬॥

ਯਥਾ ਆਦਿ ਗ੍ਰੰਥ ਸਾਹਿਬ

“ਸੁਖ ਸਹਿਜ ਆਨੰਦ ਘਨਾ ਹੋਰਿ ਕੀਰਤਨ ਗਾਉ । ਗਾਰਹਿ
ਨਿਵਾਰੇ ਸਤਿਗੁਰੂ ਦੇ ਅਪਨਾ ਨਾਉ ॥ ਮਃ ੫ ॥” ਪੁਨਃ “ਸਿਰੀ
ਰਾਗ ਮਃ ੫ ॥ ਸੋਈ ਸਾਸਤਿ ਸਉਣ ਸੋਇ ਜਿਤੁ ਜਿਤੁ ਜਪੀਐ
ਹੋਰਿ ਨਾਉ ॥” ਪੁਨਃ “ਸਗਨ ਅਪ ਸਗਨ ਤਿਸ ਕੇ ਲਗਹਿ
ਜਿਸ ਚੀਤੁ ਨ ਆਵੈ ॥ ਆਸਾ ਮਃ ੫ ।” “ਪ੍ਰਭੂ ਹਮਾਰੈ
ਸਾਸਤ੍ਰ ਸਉਣਾ ॥ ਸੁਖ ਸਹਿਜ ਆਨੰਦ ਗ੍ਰੰਥ ਭਉਣਾ ॥ ਭੈਰਉ ਮਃ ੫ ॥”
ਪੁਨਹ ਭਾਈ ਗੁਰਦਾਸ ਵਾਰ ਪੰਜ
“ਸਉਣ ਸਗਨ ਵੀਚਾਰਣੇ ਨਉ ਗ੍ਰਹਿ ਬਾਰਹਿ ਰਾਸ ਵਿਚਾਰਾ

॥ ਕਾਮਣ ਟੁਣੇ ਅਉਸੀਆਂ ਕਲੋ ਸੋਈ ਪਸਾਰ ਪਾਸਾਰਾ ॥ ਤਾਂ ਦੇ
ਕੁਤੇ, ਬਿਲੀਆਂ, ਇਲਮ, ਲਾਲੀ, ਗਿਦੜ ਛਾਰਾ ॥ ਜਾਤ
ਪੁਰਖ, ਪਾਣੀ, ਅਗਨ, ਛਿਕ, ਪਦ, ਹਿਡਕੀ ਵਰਤਾਰਾ ॥ ਬਿਜ,
ਵਾਰ, ਭਦ੍ਰਾ ਭਰਮ ਦਿਸਾਸੂਲ ਸੱਹਿਸਾ ਸੰਸਾਰਾ ॥ ਵਲ ਛਲ ਤੇ
ਵਿਸਾਸ ਲਖ ਬਹੁ ਚੁਖੀਂ ਕਿਉਂ ਰਵੈ ਭਤਾਰਾ ॥ ਗੁਰਮੁਖ ਤੁਵ
ਛਲ ਪਾਰ ਉਤਾਰਾ ॥ ਪੁਨਃ ਭਾਈ ਗੁਰਦਾਸ ਵਾਰ ੨੦ ॥ ਜਾ
ਖਬਾ ਸਉਣਨ ਮੰਨ ਵਸਾਇਆ ॥ ਨਾਰ ਪੁਰਖਨੇ ਵੇਖਨ ਤੇ
ਹਟਾਇਆ ॥ ਭਾਖ ਸਭਾਖ ਵੀਚਾਰ ਨ ਛਿਕ ਮਨਾਇਆ ॥ ਰੋਖੀ
ਦੇਵਨ ਸੇਵ ਨ ਪੂਜ ਕਰਾਇਆ ॥ ਭੰਭਲ ਭੁਸੇ ਖਾਇ ਨ ਤੇ
ਭਰਮਾਇਆ ॥ ਗੁਰ ਸਿਖ ਸਦਾ ਖੇਤ ਬੀਜ ਫਲਾਇਆ ।”

ਪੁਨਃ ਕਬਿਤ ਭਾਈ ਗੁਰਦਾਸ

ਬੈਸਨੋ ਅਨੰਨ ਬ੍ਰਹਮੰਨ ਸਾਲਗਰਾਮ ਸੇਵਾ ਤਤਿ ਭਰਾ ॥
ਸ੍ਰੋਤਾ ਏਕਾਕੀ ਕਹਾਵਈ ॥ ਤੀਰਥ ਧਰਮ ਦੇਵ ਜਾਤਾ ਕੋ ਪੰਤੇ
ਪੁਛ ਕਰਤ ਗਵਨ ਸੋ ਮਹੂਰਤ ਸੋਧਾਵਈ ॥ ਬਾਣਰ ਨਿ ॥
ਗਰਧਥ ਸ੍ਰਾਨ ਸਗਨ ਕੈ ਸੰਕਾ ਉਪਰਾਜਤ ਬਹੁਰ ਘਰ ਆਵ ॥
ਪਤਿਬ੍ਰੂਤ ਗਹਿ ਗਹਿ ਸਭ ਤਿਨ ਏਕ ਟੇਕ ਦੁਬਿਧਾ ਅਛ ॥
ਪਰਮ ਪਦ ਪਾਵਈ ॥ ੧ ॥ ਗੁਰਸਿੱਖ ਸੰਗਤ ਮਿਲਾਪ ਕੋ ਧੁ
ਐਸੇ ਪਤਿਬ੍ਰੂਤ ਏਕ ਟੇਕ ਦੁਬਿਧਾ ਨਿਵਾਰੀਐ ॥ ਪੁਛਤਨ ਤੇ
ਅਉ ਬੇਦ ਬਿਤ ਵਾਰ ਕੁਛ ਗ੍ਰਹ ਅਉ ਨਛੱਤ੍ਰ ਕੀ ਨ ਸੰਕਾ ॥
ਯਾਰੀਐ ॥ ਜਾਨਤ ਨ ਸਗਨ ਲਗਨ ਆਨਦੇਵ ਸੇਵ
ਸੁਰਤਿ ਲਿਵ ਨੇਹ ਨਿਰੰਕਾਰੀਐ ॥ ਸਿਖ ਸੰਤ ਬਾਲਿਕ ਸ੍ਰੀ
ਪ੍ਰਤਿ ਪਾਲਕ ਹੁਇ ਜੀਵਨ ਮੁਕਤਿ ਗਤਿ ਬ੍ਰਹਮ ਬੀਚਾਰੀਐ ॥

ਦੋਹਿਰਾ

ਵੇਖੋ ਗੁਰ ਜੀ ਕਿਆ ਕਹਾ ਅਰ ਭਾਈ ਗੁਰਦਾਸ ।
 ਨਵ ਗ੍ਰਹ ਸਗਨ ਮਨਾਵਨੇ ਗੁਰਮਤਕਰਤਨਿਰਾਸ ॥੧੨੨॥
 ਪਰ ਬਾਵਾ ਜੀ ਉਲਟ ਇਸ ਹੋਕਰ ਵਸ ਅਗਜਾਨ ।
 ਗ੍ਰਹ ਪੂਜਨ ਕਰਵਾਇਆ ਜੋ ਹੈ ਮੰਦ ਮਹਾਨ ॥੧੨੩॥
 ਤਾਂਤੇ ਰਿਦੇ ਵਿਚਾਰਕੇ ਦੇਖੋ ਮਤਿ ਪ੍ਰਬੀਨ ।
 ਸੱਤ ਸ੍ਰੀ ਮੁਖ ਵਾਕ ਹੈ ਯਾ ਬਾਵੇ ਲਿਖ ਦੀਨ ॥੧੨੪॥
 ਸਭ ਮਿਖਨ ਕੋ ਜੋਗ ਹੈ ਮਾਨਨ ਗੁਰ ਕੋ ਵਾਕ ।
 ਨਹਿ ਜੋ ਬਾਵਾ ਜੀ ਕਿਹਾ ਨਵ ਗ੍ਰਹਿ ਪੂਜਨ ਝਾਕਾ ॥੧੨੦॥
 ਨਵ ਗ੍ਰਹ ਆਦਿਕ ਪੂਜਨਾਂ ਅਰ ਪੁਨ ਸਗਨ ਵਿਚਾਰ ।
 ਹੈ ਅੱਗਜਾਨੀ ਜਨੋਂ ਮਹਿ ਨਹਿ ਗੁਰਮਤ ਅਨੁਸਾਰ ॥੧੨੧॥
 ਸਭ ਗ੍ਰਹ ਜਾਕੇ ਚਰਨ ਕੀ ਨਹਿ ਧੂਲੀ ਕੇ ਤੁੱਲ ।
 ਸੋ ਸਤਗੁਰ ਤਿਨ ਮਾਨਤੇ ਯਹ ਬਾਵੇ ਕੀ ਭੂੱਲ ॥੧੨੨॥
 ਤਾਂਤੇ ਆਗੇ ਕਥਨ ਕਰ ਕਯਾ ਕੀਨਾ ਦਿਜ ਫੇਰ ।
 ਪ੍ਰਗਟ ਕੀਤੀ ਕੇ ਨਹੀਂ ਮਨ ਵਿਚ ਹੋਇ ਦਲੇਰ ॥੧੨੩॥

ਦੁਰਗਾ ਭਗਤ

ਦੋਹਿਰਾ

ਇਸਤੇ ਅੱਗੇ ਦੱਸਦੇ ਪਟਨੇ ਤਖਤ ਮੰਤ ।
 ਰੋਇ ਸਾਲ ਬੀਤੇ ਸਹੀ ਬੈਠੇ ਗੁਰੂ ਇਕੰਤ ॥ ੧੮੪ ॥
 ਚੈਪਈ
 ਲੱਗਾ ਹਵਨ ਹੋਨ ਤਿਸ ਜਾਗਾ । ਬੈਠੇ ਬਿੱਧ ਮਹਾਂ ਵਡ ਭਾਗਾ ॥

ਵੈਦ ਧੁਨੀ ਅਰ ਮੰਤ੍ਰ ਸਾਰੇ । ਕਰਮ ਕਾਂਡ ਮਹਿ ਜਿਨ ਅਧਕਾਰੇ ॥
 ਬੈਠੇ ਕਰਤ ਵਿਧੀ ਸਭ ਪੂਰੀ । ਕਰ ਸਭ ਕਪਟ ਰਿਦੇ ਕੇ ਦੂਰੀ ।
 ਸ੍ਰੀ ਸਤ ਗੁਰ ਸੁ ਤਿਨ ਕੇ ਸੰਗਾ । ਕਰਤ ਕਾਮ ਤਿਨਸੇ ਭੀ ਚੰਗਾ ।
 ਦੇਵੀ ਅਸਤੋਤ੍ਰ ਕਰ ਪਾਠਾ । ਆਸਨ ਪਦਮ ਧਰਾ ਪਰ ਮਾਠਾ ॥
 ਇਸੀ ਤਰ੍ਹਾਂ ਦੇ ਸਾਲ ਬਿਤਾਏ । ਨਹਿ ਕਿਛੁ ਰਮਤਕਾ ਰਜਬਪਾਏ ।
 ਤੁਥ ਰਿਸ ਕਰ ਬਿੱਪਨ ਕੇ ਤੁਈਂ । ਕਹੀਗਰਜਸਭ ਜਗਕੇ ਸਾਈਂ ।
 ਜੋ ਬਾਵੇ ਦਾ ਗੁਰੂ ਬਲਾਸ । ਵਰਨਨ ਕਰਦਾ ਨਾਲ ਹੁਲਾਸ ॥
 ਸੋ ਮੈਂ ਤੈਨੂੰ ਪ੍ਰਗਟ ਕਰਸਾਂ । ਸੱਚ ਕਹਨ ਥੋਂ ਨਾਹੀਂ ਡਰਸਾਂ ੧੯੫

ਯਥਾ:- ਚੌਪਈ

“ਸ੍ਰੀ ਪ੍ਰਭ ਕਹੀ ਬਰਖ ਵੈਂ ਭਾਏ । ਦਰਸਨ ਪ੍ਰਤੱਖ ਮਾਤ ਨਹਿ ਦਏ
 ਕੈ ਹਮ ਮਹਿ ਕੈ ਚੁਕ ਤਿਹਾਰੀ । ਕਾਰਜ ਸਿੱਧ ਬਿਲੰਬ ਬਿਰਾਰੀ
 ਪੁਨ ਪੰਡਤ ਮਨ ਕੀਨ ਬਿਰਾਰਾ । ਯਹ ਤੇ ਕਠਨ ਕਰੀ ਕਰਤਾਰਾ ।
 ਪੁਨਃ ਦੋਹਿਰਾ

“ਦੱਤਾ ਨੰਦ ਆਦਿਕ ਤਬੇ ਉਰ ਅਪਨੇ ਅਨਮਾਨ ।

ਸਭ ਗੁਰ ਸਨ ਸੁ ਬਚਨ ਕਹਯੋ ਦੀਨ ਬੰਦ ਭਗਵਾਨ ॥੧
 ਚੌਪਈ:-ਕਾਲੀਦਾਸ ਐਰ ਬਰ ਗਾਨੀ । ਹੋ ਪੰਡਤ ਪੂਰਨ ਗੁਨ
 ਖਾਨੀ ॥ ਤਾਂਕੇ ਪ੍ਰਭ ਅਵਤਾਰ ਪਛਾਨੈ । ਤਾਂ ਸਮ ਆਜਨ ਮਨ
 ਮਹਿ ਜਾਨੈ ॥ ੧੨ ॥ ਰਹਤ ਸ਼ਹਰ ਗੁਜਰਾਤ ਸੁ ਪੰਡਤ । ਠਾਕੁਰ
 ਦੁਆਰ ਮਾਹਿ ਗੁਨ ਮੰਡਤ । ਸੋ ਆਦਿਆ ਦਰਸਨ ਕਰ ਵੈਹੈ ।
 ਪ੍ਰਗਟ ਪਗਟ ਬਚ ਆਨਨ ਹੈਹੈ ॥ ਤਾਂਹਿ ਬੁਲਾਵਨ ਹੇਤ
 ਵਿਆਲਾ । ਭੇ ਜੋ ਕੋਊ ਧਾਵਨ ਮਤ ਵਾਲਾ ॥ ਪੁਨਃ

ਲਿਖ ਪੱਤ੍ਰਕਾ ਤਹਿ ਲਿਖ ਭੇਜੀ । ਜੋਗ ਕੰਗਾਵਹੁ ਰਿਖਥਰ

ਏਹੀ ॥ ਹਮ ਛੁੱਝੀ ਪ੍ਰਭ ਦ੍ਰਹਮਨ ਗਜਾਣੀ । ਕਰਹਿ ਸਪੂਰਨ
ਜਗ ਪ੍ਰਮਾਣੀ ॥ ਲੈ ਧਾਵਨ ਮੇਂ ਵੜੋ ਗਯੋ ਮੈਂ । ਅਤਿ ਵਿਨੀਤ
ਗੁਰ ਬਰਨ ਕਹਯੋ ਮੈਂ । ਇਤ ਗੁਰ ਨੇਤ੍ਰ ਤੁਗ ਤਟ ਗਏ । ਮੁਖ
ਤੂਖ ਚਹਮਨ ਮੰਗ ਲਏ ॥ ‘ਸਾਖੀ ਸਾਰੀਗ’

ਵੰਖਤ ਕੋਊ ਏਕਾਂਤ ਸਥਾਨਾ । ਜਹਾਂ ਬਿਘਨ ਨਹਿ ਹੋਇ
ਕੋਊ ਹੋਮ ਜੱਗ ਬਿਧਾਨਾ ॥ ੧ ॥ ਦੂਰ ਯੋਹਿਕ ਲਖਯੋ ਨੀਕੇ ਥਾਨ
ਨੈਨਾ ਵੇਵ । ਅਥ ਹੁਨੇ ਮੈਂ ਪ੍ਰਸਿਗ ਤਾਂਕੇ ਦਿੱਪ੍ਰ ਬਰਜ ਅਭੇਵ ॥
੨ ॥ ਨਾਮ ਨੈਨਾ ਧੇਨ ਪਾਲਕ ਇਹਾਂ ਧੇਨ ਚਰਾਇ । ਨਿੱਤ ਗੋਬਨ
ਮੈਂ ਫਰਵਰ ਲਖ ਰਹਿਯੋ ਦਿੱਤ ਲੁਭਾਇ ॥ ੩ ॥ ਭਯੋ ਕਾਥੈ
ਗਾਂਡ ਫਨਮੈਂ ਸਮੜ ਨੈਨਾ ਯੀਰ । ਏਕ ਦਿਨ ਤਬ ਗਯੋ ਪਾਛੇ
ਹਿਤ ਤਬ ਤਤਬੀਰ ॥ ੪ ॥ ਕਹਾਂ ਵੇਖੇ ਚਾਰ ਘਟਕਾ ਰਹਯੋ
ਜਾ ਦਿਨ ਮਾਨ । ਗਊ ਮਤਾ ਜਾਇ ਟੁਆਂ ਹੀ ਠਾਢੀ ਭਈ
ਣਿ ਨ ॥ ੫ ॥ ਕਚੁਨ ਤੇ ਸ੍ਰਵ ਪਰਤ ਤੱਖਸਣ ਦੁਘਪ ਜੇਤਕ
ਸੀ । ਕਰ ਪਟਕ੍ਰਮਾਂ ਤੀਨ ਆਈ ਰਹਤ ਤਿਨ ਲਖ ਲੀਨ ॥
੬ ॥ ਨਿਰਖ ਨੈਨਾ ਥਾਨ ਸੋਈ ਸਾ ਬਿਧ ਪੁਜਨ ਕੀਨ । ਭਈ
ਪ੍ਰਟ ਆਦਿ ਸਕਤੀ ਜਗਤ ਅੰਬਾ ਬੀਨ ॥ ੭ ॥ ਸੁਨ ਸੁ ਨੈਨੇ
ਤੁ ਤਬ ਸੁਚ ਸੇਵ ਵੇਵੀ ਕੀਨ । ਥਾਰ ਥਾਰ ਮਨਾਇ ਅੰਬਹਿ
ਬਿਪਰ ਬਰ ਬਰ ਲੀਨ ॥ ੮ ॥

ਦੇਹਿਰਾ

ਥਾਲੀ ਵਾਸ ਬੁਲਾਉਨੇ ਭੇਜ ਦੀਆ ਗੁਰ ਦਾਸ ।

ਆਪ ਗਏ ਲੈ ਪੰਡਤਾਂ ਨੈਨਾਂ ਵੇਵੀ ਪਾਸ ॥ ੧੯੯ ॥

ਗੁਰੂ ਹੈ ਹੈ ਵੇਵੀ ਨਾਮ ਦਾ ਦੱਸਯਾ ਭੇਦ ਨਖਾਰਾ ।

ਜਿਸ ਦੀ ਅੱਗੇ ਕਿਸੇ ਨੂੰ ਨਾ ਮੀ ਖਚਰਨ ਸਾਰ ॥ ੧੯੨॥

ਭਾਵ— ਦੇਖੋ ਭਾਈ ਤੱਤ ਖਾਲਸਾ ਜੀ ਸ੍ਰੀ ਬਾਵਾ ਜੀਨੇ ਇਸ ਪ੍ਰਸੰਗ ਵਿੱਚ ਠੀਕ ਤੌਰ ਪਰ ਲਿਖ ਦਿੱਤਾ ਹੈ ਕਿ ਜਦ ਦੋ ਸਾਲ ਤਕ ਪੰਡਤ ਹਵਨ ਕਰਦੇ ਰਹੇ ਅਰ ਕੁਝ ਨਾ ਬਨਿਆ ਤਦ ਗੁਰੂ ਜੀ ਨੇ ਉਨ੍ਹਾਂ ਪਾਸੋਂ ਗੁੰਮੇ ਹੋਕੇ ਪੁੱਛਿਆ ਕਿ ਕਿਥਾ ਕਾਰਨ ਹੈ ਜੋ ਅੱਜ ਤਕ ਦੇਵੀ ਪ੍ਰਗਟ ਨਾ ਹੋਈ ਸੋ ਇਸ ਵਿੱਚ ਤੁਹਾਡਾ ਕਸੂਰ ਹੈ ਯਾ ਸਾਡਾ ?

ਇਸ ਬਚਨ ਪਰ ਪੰਡਤ ਜੀ ਘਬਰਾ ਗਏ ਅਰ ਸੋਰਕੇ ਉੱਤ੍ਰ ਦਿੱਤਾ ਕਿ ਮਹਾਰਾਜ ਇੱਕ ਪੰਡਤ ਕਾਲੀਦਾਸ ਨਾਮੋਂ ਗੁਜਰਾਤ ਵਿੱਚ ਰਹਿੰਦਾ ਹੈ ਸੋ ਮਾਨੋਂ ਅਵਤਾਰ ਹੈ, ਇਸ ਕਾਰਜ ਨੂੰ ਉਹ ਪੂਰਾ ਕਰੇਗਾ, ਆਪ ਕ੍ਰਿਪਾ ਕਰਕੇ ਉਸ ਨੂੰ ਬੁਲਾ ਲੋਵੋ, ਜਿਸ ਪਰ ਗੁਰੂ ਜੀ ਨੇ ਇੱਕ ਪੱਤ੍ਰ ਕਾ ਲਿਖਕੇ ਮੈਵਜ਼ੇ ਦੇ ਹੋਬ ਦੇਕੇ ਉਸ ਦੇ ਬੁਲਾ ਉਨਲਈ ਤੌਰ ਦਿੱਤਾ ਕਿ ਕਾਲੀਦਾਸ ਨੂੰ ਸੱਦਲਿਆਵੇ, ਅਰ ਏਧਰ ਆਪ ਨੈਣਾ ਦੇਵੀ ਦੇ ਮੰਦਿਰ ਪਰ ਬੁਹਮਨਾਂ ਨੂੰ ਨਾਲ ਲੈਕੇ ਚਲੋ ਗਏ ਅਰ ਕੋਈ ਪਵਿੱਤ ਜਗ੍ਹਾ ਵੇਖਨੇ ਲੱਗੇ ਜੋ ਇਸ ਕਾਰਜ ਦੇ ਜੋਗ ਸੀ, ਜਿਸਦੇ ਨੈਨਾਂ ਦੇ ਵੀ ਦਾ ਬਾਨ ਵੇਖਿਆ ॥

ਇਸ ਪ੍ਰਸੰਗ ਵਿੱਚ ਬਾਵਾ ਜੀ ਨੇ ਨੈਨਾਂ ਦੇ ਵੀ ਪਦ ਦਾ ਅਰਥ ਭੀ ਐਸਾ ਉੱਤਮ ਕੀਤਾ ਹੈ ਜੋ ਅੱਗੇ ਕੋਈ ਨਹੀਂ ਜਾਨਦਾ ਸਾ, ਕਿ ਇੱਕ ਨੈਨਾਂ ਨਾਮੋਂ ਚਰਵਾਲਾ ਗਾਈ ਚਾਰਦਾ ਸੀ ਤਦ ਇੱਕ ਗਉਂ ਨੇ ਇੱਕ ਜਗ੍ਹਾ ਪਰ ਦੁੱਧ ਬਣਾ ਤੇ ਗਿਰਾ ਉਨ੍ਹਾਂ ਸੁਰੂ ਕੀਤਾ ਜਿਸ ਪਰ ਫਿਰ ਮੁੜ ਆਈ ਜਦ ਨੈਨਾਂ ਨੇ ਇਹ ਹਾਲ ਵੇਖਨਾ ਤੇ

ਸੋਚਯਾ ਕਿ ਇਸਦਾ ਕਯਾ ਕਾਰਨ ਹੈ ਜੋ ਇਹ ਗਊ ਦੁੱਧ ਥਣਾਂਦਾ ਕੱਢ
ਆਈ ਹੈ ਤਦ ਓਬੇ ਗਿਆ ਤਾਂ ਕਿਆ ਦੇਖਿਆ ਜੋ ਦੇਵੀ ਨੇ ਦੁੱਧ
ਪੀਤਾ ਅਰ ਨੈਨੇ ਨੇ ਪ੍ਰਗਟ ਕੀਤੀ, ਜਿਸਤੇ ਅਜੇਹੇ ਚਮਤਕਾਰ
ਵਾਲੀ ਜਗ੍ਹਾ ਦੇਖਕੇ ਗੁਰੂ ਜੀ ਨੇ ਭੀ ਉਹੋ ਪਸੰਦ ਕੀਤੀ ।

ਤੱਤ ਖਾਲਸਾ

ਦੋਹਿਰਾ

ਅੱਗੇ ਹੁਣ ਤੂੰ ਜਾਹੁ ਨਹਿੰ ਐਥੇ ਜ਼ਰਾ ਖਲੋਇ ।

ਤੂੰ ਭੀ ਧਾਰਾਂ ਦੁੱਧ ਦੀਆਂ ਬਹਿਕੇ ਲੇਵੀਂ ਚੋਇ ॥ ੧੯੯ ॥

ਪਹਿਲੇ ਤਾਂ ਦੋ ਸਾਲ ਤਕ ਰਹੇ ਉਡਾਂਦੇ ਮੌਜ ।

ਕੁਛ ਖਾਧੀ ਕੁਛ ਅੱਗ ਵਿੱਚ ਪਾਈ ਗੁਰ ਦੀ ਮੌਜ ॥ ੧੯੮ ॥

ਅਰ ਜਦ ਪੁੱਛਿਆ ਗੁਰੂ ਜੀ ਕਹੋ ਨ ਪ੍ਰਗਟੀ ਦੇਵ ।

ਦੋਸ ਬਤਾਓ ਕਿਸਦਾ ਗੋਪ ਨ ਰਖੋ ਭੈਵ ॥ ੧੯੦ ॥

ਸੁਨ ਇਹ ਧਮਕੀ ਗੁਰੂ ਦੀ ਪੰਡਤ ਮੁੱਕੇ ਪ੍ਰਾਨ ।

ਦੁਖੇ ਕਰਕੇ ਟਾਲ ਇਕ ਲੱਗੇ ਜਾਨ ਬਚਾਨ ॥ ੧੯੧ ॥

ਦਵੈਯਾ

ਸਭਨਾਂ ਨੂੰ ਫਿਰ ਪਿੱਸੂ ਪੈ ਰਾਏ ਲੱਗੇ ਸੋਚਾਂ ਕਰਨੇ । ਲੈਣੇ ਦੇ
ਜਦ ਵੇਣੇ ਆਏ ਖਾਧੇ ਆਏ ਭਰਨੇ । ਆਖਨ ਇਹ ਤਾਂ ਕਠਨ
ਬਾਤ ਹੁਨ ਗੁਰ ਜੀ ਨੇ ਪੁੱਛ ਲੀਨੀ । ਇਤਨੇ ਚਿਰ ਤਾਂ ਬਹਿਕੇ
ਸਾਰਿਆਂ ਦੰਗੀ ਟੋਡੀ ਕੀਨੀ ॥ ੧੯੨ ॥ ਆਖਰ ਸਭਨਾਂ ਮਤਾਂ
ਪਕਾ ਕੇ ਚਾਲਾ ਏਹੁ ਕਰਾਇਆ । ਲੰਬਾ ਪੀਹਣ ਨਵਾਂ ਤਿਨਾਂ ਨੇ
ਹੋਰ ਵਧੇਰੇ ਪਾਇਆ । ਆਖੀ ਅਪਨੇ ਗਲੋਂ ਬਲਾਈ ਲਾਹਿ

ਹੋਰ ਦੇ ਪਾਓ । ਇਸ ਔਕੜ ਦੇ ਹੱਥੋਂ ਭਾਈ ਅਪਨੀ ਜਾਨ
ਬਚਾਓ ॥ ੧੮੩ ॥ ਜਿਸ ਪਰ ਆਖੀ ਸੁਨੋ ਗੁਰੂ ਜੀ ਅਸੀਂ ਸੌਚ
ਕਹਿ ਵੱਈਏ । ਜਿਤਨਾ ਚਿਰ ਇੱਕ ਮੁੱਖ ਬੁਹਮਨ ਅਸੀਂ ਬੁਲਾ-
ਇ ਨ ਲਈਏ ॥ ਉਤਨਾ ਚਿਰ ਇਹ ਹੋਣੀ ਨਾਹੀਂ ਪੁਰੀ ਕਾਰਰਵਾਈ
। ਤਾਂਤੇ ਕਰੋ ਸਿਤਾਬੀ ਸੋਈ ਜੋ ਸਾਡੇ ਮਨ ਆਈ ॥ ੧੮੪ ॥
ਕਾਲੀਦਾਸ ਨਾਮ ਇੱਕ ਪੰਡਤ ਹੈ ਗੁਜਰਾਤ ਮੜਾਰੀ । ਦੇਵੀ
ਪ੍ਰਗਟ ਕਰਨੇ ਦੀ ਉਹ ਵਿਧੀ ਜਾਨਦਾ ਸਾਰੀ । ਭੇਜ ਸਿੱਖ ਉਸ
ਨੂੰ ਸਦਵਾਓ ਕਰਸੀ ਕਾਜ ਚੰਗੇਗਾ । ਏਸ ਬਾਤ ਪਰ ਪੱਕੀ ਦੰਦਾ
ਸਾਖੀ ਹੈ ਮਨ ਮੇਰਾ ॥ ੧੮੫ ॥ ਇਸਨੂੰ ਸੁਨਕੇ ਗੁਰਜੀ ਨੇ ਫਿਰ
ਏਹੋ ਉੱਦਮ ਕੀਨਾ । ਲਿਖ ਪੱਤ੍ਰ ਦੇ ਹੱਥ ਮੇਵਜੇ ਤੋਰ ਤਹਾਂ ਕੋ
ਦੀਨਾ ॥ ਏਧਰ ਆਪ ਗਏ ਚੜ੍ਹ ਪਰਬਤ ਲੈਕੇ ਪੰਡਤ ਚੰਗੇ ।
ਬਾਕੀ ਛੱਡੇ ਓਸੇ ਜਾਗਾ ਜੋ ਸਨ ਭੁਖੇ ਨੰਗੇ ॥ ੧੮੬ ॥ ਪਹਿਲੇ
ਤਾਂ ਹੈ ਸੋਚਨ ਲਾਇਕ ਏਹੁ ਬਾਤ ਸੁਨ ਭਾਈ । ਅਪਨੇ ਘਰ ਦੇ
ਦੇਵੀ ਇਤੇ ਸੀ ਕਿਆ ਪੁਰੀ ਪਾਈ ॥ ਜੱਗ ਕਰਨ ਦੀ ਆਕੜ
ਵੱਸੀ ਓੜਕ ਦੰਦ ਨਕਾਲੇ । ਆਖੀ ਮੈਂ ਨਾ ਜਾਣਾ ਗੁਰ ਜੀ ਮੰਤ੍ਰ
ਕਾਸੀ ਵਾਲੇ ॥ ੧੮੭ ॥ ਫਿਰ ਕੇਸਵ ਨੇ ਕਾਝੀ ਤੇ ਆ ਕੀ ਕੁਛ
ਕਰ ਦਿਖਾਇਆ । ਕਰਕੇ ਕੱਠਾ ਭਾਈਚਾਰਾ ਗੁਰ ਦਾ ਦਰਬ
ਲੁਟਾਇਆ ॥ ਓੜਕ ਉਸਨੇ ਭੀ ਹੱਸ ਦਿੱਤਾ ਆਖੀ ਮੈਂ ਕਿਆ
ਕਰਸਾਂ । ਜੋ ਕੁਛ ਹੋ ਸਕਯਾ ਸੋ ਕੀਤਾ ਦੁਖ ਸੁਖ ਸਾਰਾ ਜਰਸਾਂ ॥
੧੮੮ ॥ ਪਰ ਦੱਤਾਨੰਦ ਪੰਡਤ ਭਰਾ ਜੋ ਉਜੈਨ ਤੇ ਆਵੈ । ਸਾਰਾ
ਕਾਰਜ ਓਸੇ ਵੇਲੇ ਗੁਰ ਜੀ ਦਾ ਬਨ ਜਾਵੈ ॥ ਓੜਕ ਨੂੰ ਫਿਰ
ਉਹ ਭੀ ਆਇਆ ਸਾਲ ਬੀਤ ਗਏ ਢਾਈ । ਉਸਦੇ ਮੰਤ੍ਰ ਪੜ੍ਹਨੇ

ਤੇ ਭੀ ਚੂਹੀ ਨਾਂ ਪ੍ਰਗਟਾਈ ॥ ੧੮੮ ॥ ਜਦ ਕੁਛ ਪੇਸ਼ ਨ ਕਿੱਠੀ
ਜਾਂਦੀ ਤਾਂ ਗੁਜਰਾਤ ਵਿਚਾਰੀ । ਆਈ ਯਾਦ ਬੁਲਾਇਆ ਕਾਲੀ
ਕਹ ਪੰਡਤ ਅਵਤਾਰੀ ॥ ਏਹੋ ਜੇਹੇ ਤਰਲੇ ਸਨ ਇਸ ਮੰਗਤ
ਵਾਧੇ ਕੀਤੇ । ਕਈ ਤੜ੍ਹਾਂ ਦੇ ਪਾਪ ਜਿਨ੍ਹਾਂ ਨੇ ਅਪਨੇ ਸਿਰ ਪਰ
ਲੀਤੇ ॥ ੨੦੦ ॥ ਜਦ ਉਸ ਹਵਨ ਕ੍ਰੀਡ ਪਰ ਦੇਵੀ ਨਾਸੀ ਰਾਜੀ
ਹੋਈ । ਫਿਰ ਉਥੋਂ ਭੀ ਤੁਰੇ ਅਗੇਰੇ ਮਿਲਦੀ ਕਿਤੇ ਨ ਢੋਈ ॥
ਜਾਣੀ ਜਾਣ ਹੁਜੂ ਭੀ ਆਖਨ ਚੱਲੋ ਕਿੱਥੇ ਮਰਜ਼ੀ । ਓਜ਼ਕ ਨੂੰ
ਇਹ ਨਿਕਲ ਜਾਸੀ ਸਭ ਤੁਮਹੀ ਖੁਦਗਰਜ਼ੀ ॥ ੨੦੧ ॥ ਜਿਸਤੇ
ਜਾਕੇ ਇੱਕ ਨਗ੍ਨਾ ਪਰ ਆਸਨ ਸਭ ਨੇ ਲਾਇਆ । ਓਥੇ ਤੰਦਨ
ਤਾਣਾ ਮੁੜਕੇ ਓਸੇ ਤੜ੍ਹਾਂ ਵਛਾਇਆ । ਨੈਨਾਂ ਦੇਵੀ ਦੀ ਜਾ
ਜਾਗਾ ਲੱਗੇ ਹਵਨ ਕਰਾਉਣ । ਸ੍ਰਾਹਾ ਸ੍ਰਾਹਾ ਕਰਕੇ ਉਚੇ ਦੁਰਗਾ
ਹੇਤ ਹੁਲਾਉਣ ॥ ੨੦੨ ॥ ਭਲਾ ਕਰੋ ਉਹ ਕਦੋਂ ਅਜੇਹੀ ਏਡੀ
ਨਰਮ ਵਿਚਾਰੀ । ਇਨਕੇ ਸੰਘ ਪਾੜਨੇ ਉਪਰ ਆ ਜਾਂਦੀ ਇੱਕ
ਵਾਰੀ ॥ ਓਥੇ ਭੀ ਕੁਛ ਘੱਟ ਨ ਕੰਤੀ ਇਤਨਾ ਰੌਲਾ ਪਾਇਆ ।
ਸਾਰਾ ਪਿਆ ਪਹਾੜ ਗੂੰਜਦਾ ਭਾਂਬੜ ਅੱਗ ਮਰਾਇਆ ॥ ੨੦੩ ॥

ਦੇਹਿਰਾ

ਨੈਨਾਂ ਦੇਵੀ ਦਾ ਕਿਹਾ ਕਿੱਸਾ ਬਾਵੇ ਜੋਇ ।
ਸੋ ਬੱਚਿਆਂ ਦੀ ਬੇਡ ਹੈ ਸਰਧਾ ਜੋਗ ਨ ਸੋਇ ॥ ੨੦੪ ॥
ਐਸੀ ਕਈ ਕਹਾਨੀਆਂ ਕਹਿਨ ਜਗਤ ਕੇ ਜੀਵਾ ।
ਧਰਮ ਬੁਧਿ ਤੇ ਹੀਨ ਨਰ ਮਾਨਤ ਹੈਂ ਧਰ ਗ੍ਰੀਵ ॥ ੨੦੫ ॥
ਗਜਾਨਵਾਨ ਜਨ ਇਨੋਂ ਪਰ ਹਾਸੀ ਕਰਤ ਬਨਾਇ ।
ਜਿਉਂ ਬਾਲਕਕੀ ਬੇਲਪਰਨਹਿੰਸਜਾਨਾਲਲਚਾਇ ॥ ੨੦੬ ॥

ਭਾਵ— ਅਜੇਹੇ ਪੌਰਾਣਕ ਕਿਸੇ ਕਹਾਣੀਆਂ ਨਿਰੀਆਂ ਚਿੱਤਾਂ
 ਦਾ ਪਰਚਾਵਾ ਅਰ ਮੂਰਖ ਲੋਗਾਂ ਨੂੰ ਭਰਮ ਵਿੱਚ ਪਾਕੇ ਨਿਰਾ
 ਠੱਗਾਨ ਲਈ ਹੀ ਹੁੰਦੀਆਂ ਹਨ, ਹੋਰ ਇਨ੍ਹਾਂ ਤੇ ਕੁਝ ਭੀ ਕੰਮਨਹੀਂ
 ਸਰਦਾ ਅਤੇ ਨਾ ਇਨ੍ਹਾਂ ਵਿੱਚ ਕੁਝ ਸੱਤਹੀ ਹੁੰਦਾ ਹੈ, ਕਲਪਨਾਂ ਕਰੋ
 ਕਿ ਜੇ ਨੈਨਾ ਕੋਈ ਗਉਂਥਾਂ ਚਾਰਨ ਵਾਲਾ ਠੀਕ ਹੀ ਸਾ ਕੋ ਬਾਵਾ
 ਜੀਨੇ ਕਥਨ ਕੀਤਾ ਹੈ ਅਰ ਕਿਸੇ ਗਉਂਥ ਦਾ ਦੁੱਧ ਆਪੇ ਚੋਇਪਿਆ
 ਜੀ ਤਾਂ ਭੀ ਇਹ ਬਾਤ ਕੋਈ ਵੱਡੀ ਕਰਾਮਾਤ ਵਾਲੀ ਨਹੀਂ ਹੈ
 ਕਿਉਂਕਿ ਅੱਜ ਕਲ ਭੀ ਅਜੇਹੀਆਂ ਕਈ ਗਉਂਥਾਂ ਹਨ ਜਿਨ੍ਹਾਂ
 ਦੇ ਥਣਾਂ ਥੋਂ ਆਪੇ ਸੁਵਣ ਲਗ ਜਾਂਦਾ ਹੈ ਇਸ ਵਾਸਤੇ ਉਹ
 ਭੀ ਕੋਈ ਅਜੇਹੀ ਗਉਂਥ ਹੋਵੇਗੀ ਜੋ ਚਰਦੀਰ ਇੱਕ ਜਗ੍ਹਾ ਪਰ ਜਾ
 ਠਹਰਦੀ ਹੋਵੇਗੀ ਫਿਰ ਉਥੇ ਦੁੱਧ ਸ਼ੋਰ ਪਾ ਦੇਂਦਾ ਹੋਵੇਗਾ ਸੋ ਥਣਾਂ
 ਤੇ ਗਿਰਨ ਲਗ ਜਾਂਦਾ ਹੋਵੇਗਾ ਜਿਸ ਨੂੰ ਦੇਖਕੇ ਉਹ ਮੂਰਖ
 ਚਰਵਾਲਾ ਇੱਕ ਕਰਾਮਾਤ ਜਾਨਨ ਲੱਗ ਗਿਆ ਹੋਵੇਗਾ,
 ਪਹਾੜ ਵਿੱਚ ਅਕਸਰ ਬਹੁਤ ਲੋਗ ਦੇਵੀ ਨੂੰ ਹੀ ਮੰਨਦੇ ਹਨ
 ਜਿਸ ਤੇ ਉਨ੍ਹਾਂ ਦੇ ਮਿਲਨ ਅਤੇ ਵਿੱਛੜਨ ਦੇ ਸਮਯ ਪਰ ਭੀ ਜੈ
 ਦੇਵਾ ਹੀ ਆਖਦੇ ਹਨ ਇਸ ਵਾਸਤੇ ਉਸ ਮੂਰਖ ਚਰਵਾਲੇ ਨੂੰ ਭੀ
 ਹੋਰ ਦੇਵਤਾਂ ਤਾਂ ਕੋਈ ਯਾਦ ਹੀ ਨਹੀਂ ਸਾ ਜਿਸਤੇ ਏਹੋ ਜੋਦਿਆ
 ਹੋਵੇਗਾ ਜੋ ਇਹ ਦੁੱਧ ਦੇਵੀ ਹੀ ਪੀਂਦੀ ਹੈ ਕਿਉਂਕਿ ਜਦ ਬਾਵਾ
 ਸੁਮੇਰ ਮਿੰਘ ਜੀ ਜੈਸੇ ਲਿਖੇ ਪੜ੍ਹੇ ਹੋਏ ਅਰ ਗੁਰੰਸ ਕਹਾਵਨ
 ਵਾਲੇ ਸਿੰਘ ਦਾ ਇਹ ਖਿਆਲ ਹੈ ਤਾਂ ਇੱਕ ਅਨਪੜ੍ਹ ਫੰਗਰ
 ਚਾਰਨੇ ਵਾਲੇ ਦਾ ਟੌਣਾ ਕੋਈ ਵੱਡੀ ਬਾਤ ਨਹੀਂ ਹੈ, ਜੈਸਾ

ਗੁਸਾਈਂ ਤੁਲਸੀਦਾਸ ਨੇ ਆਖਿਆ ਹੈ ਕਿ “ਜਹਿੱਬਜਾਰ ਗਿਰਮੇਰ
ਉਡਿਹੀ। ਕਹੋ ਤੁੱਲ ਕਿਹ ਲੇਖੇ ਮਾਂਹੀ” ॥ ਅਰਥਾਤ ਜਿਸ ਪੌਣ
ਅੱਗੇ ਪਹਾੜ ਉੱਡ ਜਾਨ ਉਸ ਦੇ ਅੱਗੇ ਰੂਈਂ ਦਾ ਉੱਡ ਜਾਣਾ
ਕਿਆ ਚੀਜ਼ ਹੈ, ਇਸੇ ਤਰ੍ਹਾਂ ਜਿਸ ਅਗਜਾਨ ਦੇ ਵਸ ਹੋਕੇ ਬਾਵਾ
ਸੁਮੇਰ ਸਿੰਘ ਜੀ ਜੈਸੇ ਭੁੱਲ ਗਏ ਫਿਰ ਉਸ ਦੇ ਅੱਗੇ ਇੱਕ
ਵਲੇਈ ਮੁੜਿਆ ਭੁੱਲ ਜਾਣਾ ਕੋਈ ਵੱਡੀ ਬਾਤ ਨਹੀਂ ਸੀ ॥

ਇਸ ਤੇ ਬਿਨਾਂ ਇਸ ਪਤ ਇੱਕ ਇਹ ਭੀ ਬਾਤ ਵਿਚਾਰ ਜੋਗ
ਹੈ ਕਿ ਜੇ ਦੇਵੀ ਦਾ ਉਹ ਸਥਾਨ ਸੀ ਜਿੱਥੇ ਗੁਰੂ ਜੀ ਨੇ ਹਵਨ
ਕੀਤਾ ਅਰ ਨੈਨੇ ਨੇ ਗਊ ਨੂੰ ਦੁੱਧ ਪਲਾਉਂਦੇ ਛਿੱਠਾ ਸਾ ਤੁਂ
ਫਿਰ ਜਿੱਥੇ ਹੁਣ ਨੈਨਾ ਦੇਵੀ ਦਾ ਮੰਦਰ ਹੈ ਸੋ ਅਸਲ ਨਹੀਂ
ਸਮਝਨਾ ਚਹੀਦਾ ਕਿੰਤੂ ਉਹ ਝੂਠਾ ਹੈ ਅਰ ਜੋ ਲੋਗ ਉਸ ਨੂੰ
ਮੰਨਦੇ ਹਨ ਸੋ ਗਲਤੀ ਵਿੱਚ ਹਨ। ਪਰੰਤੂ ਜਦ ਵਿਚਾਰ ਕੇ
ਦੇਖਿਆ ਜਾਏ ਤਾਂ ਨੈਨਾ ਕੋਈ ਆਦਮੀ ਨਹੀਂ ਸੀ ਕੇਵਲ ਇਹ
ਅਪਨੇ ਮਨ ਘੜਤ ਗਿੱਤਾ ਹੈ ਕਿੰਤੂ ਇਹ ਇੱਕ ਨਾਮ ਹੈ ਜੈਸਾ
ਕਿ ਮਨਸਾ ਦੇਵੀ, ਵੈਸ਼ਨਵ ਦੇਵੀ, ਅਦਿੰਤ ਪੁਰਨੀ ਦੇਵੀ ਆਦਿਕ
ਪ੍ਰਸਿੱਧ ਨਾਮ ਹਨ ਏਸੇ ਤਰ੍ਹਾਂ ਇੱਕ ਨੈਨਾ ਦੇਵੀ ਭੀ ਨਾਮ ਹੈ ਜੇ
ਇਸੇ ਤਰ੍ਹਾਂ ਇਨ੍ਹਾਂ ਦੇ ਨਾਮਾਂ ਪਰ ਅਜੇਹੀਆਂ ਕਹਾਣੀਆਂ ਬਨਾ-
ਈਆਂ ਜਾਨ ਤਾਂ ਹੋ ਸਕਦਾ ਹੈ ਕਿ “ਮਨਸਾ ਦੇਵੀ” ਪਰ ਭੀ
ਆਖਿਆ ਜਾਏ ਕਿ ਇੱਕ ਮਨਸਾ ਨਾਮੇਂ ਇਆਲੀ ਹੁੰਦਾ ਸੀ
ਉਹ ਬਕਰੀਆਂ ਚਾਰਦਾ ਸੀ ਤਦ ਇੱਕ ਦਿਨ ਉਸ ਨੇ ਇੱਕ
ਬੱਕਰੇ ਨੂੰ ਦੇਖਿਆ ਜੋ ਓਥੇ ਗਾਰਦਨ ਸੁੱਟਕੇ ਪੈ ਗਿਆ ਜਦ
ਇੱਕ ਘੜੀ ਮਗਰੋਂ ਉੱਠਿਆ ਤਾਂ ਉਸ ਦੇ ਗਲੇ ਨੂੰ ਲੋਹੂ ਲੋਗਾ

ਡਿੱਠਾ ਜਿਸ ਪਰ ਉਹ ਓਥੇ ਦੇਖਨ ਲਈ ਗਿਆ ਤਾਂ ਉਸ ਜਗ੍ਹਾਏਵੀ
ਨਜ਼ਰ ਆਈ ਜਿਸ ਪਰ ਉਸ ਨੇ ਜਾਤਾ ਕਿ ਇਹ ਲੋਹੁ ਦੇਵੀ ਨੇ
ਅਪਨੀਬਲੀ ਲੀਤੀ ਹੈ ਉਸੇ ਦਿਨ ਤੇ ਉਸ ਜਗ੍ਹਾ ਦਾ ਨਾਮ ਮਨਸਾ
ਦੇਵੀ ਪੈ ਗਿਆ ਅਰ ਅੱਜ ਕਲ ਓਥੇ ਦੋ ਭੋਲ੍ਹ ਬਣੇ ਹੋਏ ਹਨ
ਜਿਨ੍ਹਾਂ ਪਰ ਲੋਗ ਬਕਰੇ ਚਾੜ੍ਹੁ ਦੇਨ ਫਿਰ ਕਿਆ ਦੋਸ਼ ਹੈ ॥

ਪਰੰਤੂ ਜੇ ਇਸ ਗੱਲ ਨੂੰ ਸੱਚੀ ਭੀ ਮੰਨਜਾ ਜਾਏ ਤਾਂ ਭੀ ਇਹ
ਨਤੀਜਾ ਨਿਕਲਦਾ ਹੈ ਜੋ ਇਨ੍ਹਾਂ ਸਾਰੇ ਪੰਡਤਾਂ ਨਾਲੋਂ ਉਹ ਨੈਨਾਂ
ਅਨਪੜ੍ਹ ਭੰਗ੍ਰਾਂ ਦਾ ਚਰਵਾਲਾ ਹੀ ਦੰਗਾ ਸਾ, ਜਿਸ ਨੇ ਸੇਰ ਕੁ
ਦੁਧ ਪਲਾਕੇ ਦੇਵੀ ਨੂੰ ਪ੍ਰਗਟ ਕਰ ਲੀਤਾ, ਅਰ ਏਧਰ ਲੱਖ ਤਕ
ਰੁਪੱਥੇ ਦੀ ਸਾਮਰ੍ਗੀ ਖਰਚ ਕਰਨੇ ਪਰ ਭੀ ਨਾ ਪ੍ਰਗਟਹੋਈ ਜਿਸਤੇ
ਇਹ ਸਭ ਅਲਫ ਲੇਲਾਂ ਦੀ ਕਹਾਨੀਆਂ ਬਨੀਆਂ ਹੋਈਆਂ ਹਨ।
ਦੋਹਿਰਾ

ਤਾਂਤੇ ਇਹ ਸਭ ਕਲਪਨਾ ਹੈ ਅਨਹੋਈ ਮੀਤ ।

ਅਗਜਾਨੀ ਸਰਧਾ ਕਰੋਂ ਗਯਾਨੀ ਧਰਤ ਨ ਚੀਤ ॥ ੨੦੨ ॥

ਇਸ ਤੇ ਅੱਗੇ ਦਸ ਫਿਰ ਕੀਤਾ ਕੌਨ ਉਪਾਇ ।

ਤੇਰੇ ਮਨ ਦੀ ਹੌਸ ਕੁਛ ਬਾਕੀ ਨਾ ਰਹ ਜਾਇ ॥ ੨੦੩ ॥

ਦੁਰਗਾ ਭਗਤ

ਦੋਹਿਰਾ

ਨੈਨਾਂ ਦੇਵੀ ਜਾਇਕੇ ਕੀਤਾ ਹਵਨ ਮਹਾਨ ।

ਨਿਜਤਨਪਰਅਤਿਕਸ਼ਟਯਰ ਸ੍ਰੀਸਤਿਗੁਰ ਭਗਵਾਨ ੨੦੪

(੩੧੪)

ਚੌਪਈ

ਐਰ ਵਾਸਨਾਂ ਸਗਲ ਨਿਵਾਰੀ । ਗ੍ਰਹ ਕੇ ਕਾਰਜ ਦਏ ਵਿਸਾਰੀ ॥
 ਬੈਠ ਇਕਾਂਤ ਬਿੱਧ ਲੈ ਸਾਥ । ਕਰਤ ਹਵਨ ਤ੍ਰਿਲੋਕੀ ਨਾਥ ।
 ਜੋ ਬੁਹਮਨ ਤਿਸ ਜਾਗਾ ਬਿਰੇ । ਅਰ ਗੁਰ ਜੂ ਕੇ ਮਨ ਕੇ ਪਿਰੇ ।
 ਤਿਨ ਕੇ ਨਾਮ ਸੁਨੋ ਮਨ ਲਾਈ । ਪੁਨ ਜੋ ਰੀਤੀ ਤਾਂਹਿ ਕਰਾਈ ।
 ਜੈਸੇ ਬਾਵਾ ਮੁਖੋਂ ਅਲਾਵੇ । ਸੋਈ ਦੇਵੀ ਭਗਤ ਸੁਨਾਵੇ ॥
 ਜਾਕੇ ਸੁਨਤਪਾਪਮਿਟਸਾਵਤ । ਰਿੱਧਸਿੱਧਰਮਹਿਨਰਪਾਵਤ ॥੨੧੦

ਯਥਾ ਦੇਹਿਰਾ

“ਦੱਤਾ ਨੰਦ ਆਨੰਦ ਪਤਿ ਮਤਾ ਕਹੇ ਸੋ ਹੋਇ ।
 ਪ੍ਰਜਨੀਯ ਸਭ ਭਾਂਤ ਮੈਂ ਬਾਤ ਬਾਤ ਮੈਂ ਸੋਇ ॥ ੧੦੪ ॥

ਚੌਪਈ

ਕੇਸਵਰਾਇ ਮੁਖ ਸਭ ਮਾਹੀਂ । ਬਿਸ਼ਨ ਪਾਲ ਪੰਡਤ ਸੁਖਦਾਰੀ ।
 ਸ੍ਰੀ ਸਿਵਬਾਕ ਸ੍ਰੀ ਹਰਦਾਸ । ਲਛਮੀ ਰਾਮਭਗਵਾਨਪ੍ਰਕਾਸ਼ ॥੧੦੫
 ਦਿਆ ਰਾਮ ਅਰ ਦੇਵੀ ਦਿੱਤਾ । ਉਪਰ ਕਰਹਿ ਕਾਮ ਅਨ ਜਿਤਾ ।
 ਜਹਾਂ ਸੂਦ ਜਨ ਛੁੱਟ੍ਟ ਨ ਜਾਵੈ । ਤਹਾਂ ਸਮੱਗ੍ਰੇ ਏ ਪਹੁੰਚਾਵੈ॥੧੦੬

ਛੰਦ

ਕੇਸਵ ਦੱਤ ਪ੍ਰਗਟ ਤਵ ਕੀਨੀ ਅਗਨ ਨਿਪਟ ਮਨ ਭਾਈ ।
 ਰਿਤ ਗਗਨ ਬੈਠੈ ਤਹਿ ਪੰਡਤ ਪੁਸਤਕ ਧਰ ਅਗਵਾਈ ॥
 ਖੋੜ ਸਾਖਜਰਹਿ ਪੜ੍ਹੁ ਪੜ੍ਹੁ ਬੋਲੈਂ ਸ੍ਰਾਹਾ ਸਾਚੇ ਸਾਹੁ । ਸ੍ਰਾਹਾ ਸ੍ਰਾਹਾ
 ਸਭ ਰਿਤ੍ਰੁਗ ਕਹਿ ਕਰਹਿ ਹੋਮ ਸੁ ਉਮਾਹੁ ॥ ਪੁਨਃ
 ਚੰਤ ਭਾਂਤਨ ਕੇ ਕਰੈ ਤਹਿ ਬਿੱਧ ਬਿਧਾਨ ਸੁਨੈਮ ॥ ਹਸਤ ਸੁੰਡ

“ਪਚਾਂ ਪਹਿਰ ਸੋ ਸਾਚੇ ਸਾਹਿਬ ਪ੍ਰਥਮ ਦਿਨ ਕਿਆ ਹੋਮ ।
 ਭਾਂਤ ਭਾਂਤਨ ਕੇ ਕਰੈ ਤਹਿ ਬਿੱਧ ਬਿਧਾਨ ਸੁਨੈਮ ॥ ਹਸਤ ਸੁੰਡ

ਸਮਾਨ ਧਰਾ ਪ੍ਰਤਿ ਕੈਡ ਮਝਾਰ । ਜਗ ਪੁਰਖ ਪ੍ਰਸੰਨਤਾ ਹਿਤ
 ਪਵਤ ਮੰਤ੍ਰ ਅਪਾਰ ॥ ੧੧੪ ॥ ਚਿੱਤ ਚੰਡੀ ਛਬ ਅਭੰਗੀ ਮਾਤ
 ਚੰਡੀ ਜਾਨ । ਜਗਤ ਜਨਨੀ ਆਦ ਸਕਤੀ ਈਸਰੀ ਪਹਚਾਨ ॥
 ਬੂਮ ਆਸਨ ਹਵਿਖ ਆਸਨ ਕਰਤ ਸੀਰਣ ਧੀਰ । ਨਿੱਤ ਪ੍ਰਤਿ
 ਲੱਖ ਪ੍ਰੀਤ ਪ੍ਰਭ ਕੀ ਚਕੜੇ ਪੰਡਤ ਬੀਰ ॥ ੧੧੫ ॥ ਲਗੇ ਦ੍ਰਾਦਸ
 ਜਾਮ ਜਾਪਨ ਜਜਨ ਦੇਵ ਉਦਾਰ । ਅਚਕੜਾ ਬਰਛੰਦ ਕਰ
 ਕਰ ਕਰਤ ਸੋਭ ਅਪਾਰ ॥ ”

ਦੋਹਿਰਾ

ਐਸੇ ਪੰਡਤ ਗੁਣ ਨਿਧੀ ਸਾਬ ਲਏ ਗੁਰ ਦੇਵ ।
 ਸੁਚ ਸੰਜਮ ਮਨ ਸਾਧ ਕੇ ਕਰਤ ਭਵਾਨੀ ਸੇਵ ॥ ੨੧੧ ॥
 ਸੁਦੂ ਵੈਸ਼ ਨ ਤਹਾਂ ਪਰ ਜਾਨਾ ਪਾਵਤ ਕੋਇ ।
 ਸਭ ਕਾਰਜ ਕੇ ਸਾਧਤਾ ਬ੍ਰਹਮਨ ਹੀਂ ਤਹਿੰ ਹੋਇ॥ ੨੧੨ ॥

ਤੱਤ ਖਾਲਸਾ

ਵੋਹਿਰਾ

ਇਸ ਮਹਿ ਪ੍ਰਗਟ ਹੋਗਿਆ ਜੋਕੁਛ ਦੁਰਗਾ ਮੂਲ ।
 ਲੱਧਾ ਭੇਟ ਜਨੇਤ ਦਾ ਪਾਧੇ ਨਾਉਂ ਰਸੂਲ ॥ ੨੧੩ ॥

ਦੌਪਈ

ਸੁਨ ਭਾਈ ਤੂੰ ਕੰਨ ਲਗਾਕੇ । ਅਰਵਿਚਾਰਫਿਰਮਨਮਹਿਲਜਾਕੇ ।
 ਕਿਆ ਇਸ ਵਿੱਚ ਤੂੰ ਤੱਤ ਪਛਾਨੈ । ਜਿਸਕੇ ਆਪੇ ਹੀ ਤੂੰ ਮਾਨੈ ॥
 ਉਪਰ ਗਿਣੇ ਬ੍ਰਹਮਨ ਜੋਈ । ਚੱਟੁ ਸਾਬ ਵਹੀ ਹੈਂ ਮੋਈ ॥
 ਜਿਨ ਗੁਰ ਜੀ ਤੇ ਯਤਨ ਕਰਾਯਾ । ਅਪਨਾਭਾਈਦਾਰਾਲਿਆਯਾ ॥

ਹੁਣ ਲਿਆ ਦੇਨ ਸਮੱਗ੍ਰੀ ਸਾਰੀ । ਅਰ ਕਰਦੇ ਹਨ ਚੌਕੀਦਾਰੀ ।
 ਨਹੀਂ ਕਿਸੇ ਨੂੰ ਦੇਂਦੇ ਜਾਣ । ਮਤ ਕੋ ਲੇਵੇ ਭੇਦ ਪਛਾਨ ॥
 ਏਥੇ ਇਨ ਇਹ ਚੱਕਰ ਦੀਆ । ਬਹਾਰਦਾਨਸ਼ ਤੇ ਕੰਮ ਸੁਲੀਆ
 ਕਲੇਲਾਂ ਦਮਨਾ ਵਾਲੀ ਚਾਲ । ਕਰ ਬੈਠੇ ਹਿਕਮਤ ਦੇ ਨਾਲ ।
 ਪਰ ਇਹ ਹਾਂਡੀ ਕਾਠ ਪਿਆਰੇ । ਕਿਤਨਾ ਚਿਰ ਚੱਲੇ ਸੰਸਾਰੇ ॥
 ਓੜਕ ਉੱਘੜ ਜਾਸੀ ਪਾਜ । ਹੇਮ੍ਰੀ ਦਾ ਢਾਈ ਦਿਨ ਰਾਜ ।
 ਇਹ ਸ੍ਰੂਹਾ ਹੋ ਜਾਸੀ ਸ੍ਰਾਹ । ਜਾਂਦੀ ਨੂੰ ਨਹਿੰ ਲੱਭੁ ਰਾਹ ॥੨੧੪॥
 ਦਵੈਯਾ

ਦੂਜੀ ਬਾਵਾ ਜੀ ਨੇ ਆਖੀ ਸੁਦਰ ਜਾਣ ਨ ਪਾਵੈ । ਇਹ
 ਭੀ ਸਾਰੇ ਮਨ ਦੇ ਵੰਗੇ ਪੂਰਬ ਵਿੱਚ ਲਗਾਵੈ ॥ ਜਿਸ ਤੇ
 ਅਪਨੇ ਮਨ ਦੀ ਕਲਪਨ ਆਪੇ ਕਰੀ ਬਨਾਕੇ । ਭਲਾ ਕਹੋ ਕਦ
 ਦੇਖਜਾ ਸੀ ਇਹ ਬਾਵਾ ਜੀ ਨੇ ਜਾਕੇ ॥ ੨੧੫ ॥ ਜੋ ਸ਼ਕਤੀ
 ਹਨ ਪ੍ਰਗਟ ਕਰਦੇ ਸੋ ਈਸ਼ੂਰ ਦੀ ਗਾਈ । ਜੋ ਸੰਸਾਰ ਸਗਲ
 ਦੀ ਕਹੀਏ ਜਨਨੇ ਵਾਲੀ ਮਾਈ ॥ ਸਾਰੇ ਜੀਵ ਉਸਦੇ ਬੇਟੇ
 ਇੱਕੋ ਜਿਹੇ ਪਯਾਰੇ । ਫਿਰ ਉਹ ਸੁਦਰ ਵੈਸ ਕਿਸੇ ਨੂੰ ਜਾਨ ਕਦੋਂ
 ਦੁਰਕਾਰੇ ॥ ੨੧੬ ॥ ਮਾਤਾ ਨੂੰ ਤਾਂ ਸਾਰੇ ਪੁੱਤ੍ਰ ਹੁੰਦੇ ਇੱਕੋ ਜੇਹੇ ।
 ਉਚ ਨੀਚ ਉਹ ਕਿਸੇ ਨ ਆਖੇ ਸਭੋ ਮਨ ਸੁਖ ਦੇਹੇ ॥ ਜਾਂਤੇ
 ਦੇਵੀ ਤਾਈਂ ਕਹਨਾ ਸੁਦਰ ਦੇਖ ਭਰਾਈ । ਤਾਂ ਉਹ ਨਾਰ ਪੋਪਨੀ
 ਕੋਈ ਨਾ ਸ਼ਕਤੀ ਹੈ ਭਾਈ ॥੨੧੭॥ ਸੁਦਰ ਵੈਸ਼ ਛੱਤਰੀ ਬਰਹਮਨ
 ਇਹ ਜੋ ਚਾਰੇ ਵਰਨਾ । ਇਨਕੇ ਕਰਮ ਧਰਮ ਅਰ ਰਸਤੇ ਜੋ
 ਕੁਛ ਜਿਸ ਨੇ ਕਰਨਾ । ਸੋ ਸਾਰੇ ਹਨ ਕਰੇ ਮਨੁੱਖਾਂ ਨਾ ਈਸੂਰ
 ਨੇ ਭਾਈ । ਜਿਸ ਤੇ ਉਹ ਸਮਦਰਸੀ ਚਹੀਏ ਜੋ ਸਭ ਜਗ ਦੀ

ਮਾਈ ॥ ੨੧੮ ॥ ਫਿਰ ਗੁਰੂਅਨ ਕੇ ਮੱਤ ਵਿਖੇ ਨਾਂ ਜਾਤ ਪਾਤ
ਨਹਿ ਵਰਨਾਂ । ਕਹਨ ਏਸ ਨੂੰ ਮੂਰਖ ਲੋਗਾਂ ਧਰਾ ਖੇਤ ਜਿਉਂ
ਛਰਨਾਂ ॥ ਜਿਸ ਤੇ ਸ੍ਰੀ ਮੁਖਵਾਕ ਪਜਾਰੇ ਸੁਨ ਕੀ ਇਸ ਪਰ
ਕਹਿੰਦੇ । ਜਾਤ ਪਾਤ ਅਰ ਬਰਨ ਅਸਰਮਾਂ ਧਰਮ ਵਿਖੇ ਨਹਿ
ਰਹਿੰਦੇ ॥ ੨੧੯ ॥

ਯਥਾ:-ਆਦਿ ਗ੍ਰੰਥ ਸਾਹਿਬ

“ਫਕੜ ਜਾਤੀ ਫਕੜ ਨਾਉਂ ॥ ਸਭਨਾਂ ਜੀਅਾਂ ਇੱਕਾ ਛਾਉਂ ॥
ਵਾਰ ਸ੍ਰੀ ਰਾਗ ਮਃ ੧ ॥” ਪੁਨਃ “ਆਗੇ ਜਾਤਿ ਰੂਪ ਨ ਜਾਇ ॥
ਤੇਹਾਂ ਹੋਵੈ ਜੇਹੋ ਕਰਮ ਕੁਮਾਇ ॥ ਆਸਾ ਮਃ ੩” ॥ “ਪਤਤਪਵਿੱਤ
ਲੀਏ ਕਰ ਅਪਨੇ ਸਗਲ ਕਰਤ ਨਮਸਕਾਰੇ ॥ ਬਰਨ ਜਾਤਿ
ਕੋਊ ਪੂੜੈ ਨਾਹੀ ਬਾਛਹਿ ਚਰਨ ਰਵਾਰੇ ॥ ਗੁਜਰੀ ਮਃ ੫ ॥”
ਪੁਨਃ “ਜਾਤਿ ਕਾ ਗਰਬ ਨ ਕਰੀਅਹੁ ਕੋਈ ॥ ਬ੍ਰਹਮ ਬਿੰਦੇ ਸੇ
ਬ੍ਰਹਮਣ ਹੋਈ ॥ ਜਾਤਿ ਕਾ ਗਰਬ ਨ ਕਰ ਮੂਰਖ ਗਾਵਾਰਾ ॥
ਇਸ ਗਰਬ ਤੇ ਚਲਹਿ ਬਹੁਤ ਵਿਕਾਰਾ ॥ ਚਾਰੇ ਵਰਨ ਆਖੈ
ਸਭ ਕੋਈ ॥ ਬ੍ਰਹਮ ਬਿੰਦੇ ਤੇ ਸਭ ਓਪਤ ਹੋਈ ॥ ਮਾਟੀ ਏਕ
ਸਗਲ ਸੰਸਾਰਾ ॥ ਬਹੁ ਬਿਧ ਭਾਂਡੇ ਘੜੇ ਕੁਮਾਰਾ ॥ ਪੰਚ ਤੱਤ
ਮਿਲ ਦੇਹੀ ਕਾ ਅਕਾਰਾ ॥ ਘਟ ਵਧਕੋ ਕਰੈ ਵੀਚਾਰਾ ॥ ਕਹਿਤ
ਨਾਨਕ ਇਹ ਜੀਉ ਕਰਮ ਬੰਧ ਹੋਈ ॥ ਬਿਨ ਸਤਿਗੁਰ ਭੋਟੇ
ਮੁਕਤ ਨ ਹੋਈ ॥ ਭੈਰਉ ਮਃ ੩ ॥” ਪੁਨਃ “ਗਰਭ ਬਾਸ ਮਹਿ
ਕੁਲ ਨਹੀਂ ਜਾਤੀ ॥ ਬ੍ਰਹਮ ਬਿੰਦੇ ਤੇ ਸਭ ਉਤਪਾਤੀ ॥ ਕਹੁ ਰੇ
ਪੰਡਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮ ਮਤ
ਥੇਏ ॥ ਜੋ ਤੂ ਬ੍ਰਹਮਣ ਬ੍ਰਹਮਣੀ ਜਾਇਆ ॥ ਤਉ ਆਨ ਬਾਟ

ਕਾਹੇ ਨਹੀਂ ਆਇਆ ॥ ਤੁਮ ਕਤ ਬ੍ਰਹਮਣ ਹਮ ਕਤ ਸੂਦ ॥
ਹਮ ਕਤ ਲੋਹੁ ਤੁਮ ਕਤ ਦੂਧ ॥ ”

ਵੈਹਿਰਾ

ਆਦਿ ਗ੍ਰੰਥ ਖੰਡਨ ਕਰੇ ਬਰਨ ਅਸਰਮਾਂ ਜਾਤ ।

ਫਿਰ ਬਾਵਾ ਜੀ ਸਿੱਖ ਕੌ ਸੂਦਰ ਕਿਵੇਂ ਬਤਾਤ ? ੨੨੦ ॥

ਦਸਮ ਗੁਰੂ ਜੀ ਨੇ ਕਰੇ ਖੰਡਨ ਕਲਪਤ ਭੇਦ ।

ਜਿਨ ਸ੍ਰੀ ਮੁਖ ਕੇ ਵਾਕ ਤੇ ਹਰਤ ਰਿਦੇ ਜਨ ਖੇਦ ॥ ੨੨੧ ॥

ਯਥਾ ਸ੍ਰੀ ਮੁਖਵਾਕ ਪਾਉਸ਼ਾਹੀ ੧੦ ਅਕਾਲ ਉਸਤਤ
ਕਬਿੱਤ

“ਕੋਊ ਭਇਓ ਮੁਝੀਆ ਸਨਿਆਸੀ ਕੋਊ ਜੋਗੀ ਭਇਓ ਬ੍ਰਹ-
ਮਚਾਰੀ ਕੋਊ ਜਤੀ ਅਨਮਾਨ ਬੋ । ਹਿੰਦੂ ਤੁਰਕ ਕੋਊ ਰਾਵਜੀ
ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਰਾਨ ਬੋ ॥
ਕਰਤਾ ਕਰੀਮ ਜੋਈ ਰਾਜਕ ਰਹੀਮ ਸੋਈ ਦੂਸਰੋਂ ਨ ਭੇਦ ਕੋਈ
ਭੂਲ ਭੂਮ ਮਾਨ ਬੋ । ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ
ਏਕ ਹੀ ਸਰੂਪ ਸਬੈ ਏਕੈ ਜੋਤ ਜਾਨ ਬੋ ॥ ੧੫ ॥ ਦੇਹਰਾ ਮਸੀਤ
ਜੋਈ ਪੁਜਾ ਅੰਨਿਵਾਜ ਉਈ ਮਾਨਸ ਸਬੈ ਏਕ ਪੈ ਅਨੇਕ
ਕੋ ਭ੍ਰਮਾਉ ਹੈ । ਵੇਵਤਾ ਅਦੇਵ ਜਛ ਗੰਧ੍ਰ ਤੁਰਕ ਹਿੰਦੂ ਨਿਆਰੇ
ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈਂ ॥ ਏਕੈ ਨੈਨ ਏਕੈ ਕਾਨ
ਏਕੈ ਦੇਹ ਏਕੈ ਬਾਨ ਬਾਕ ਬਾਦ ਆਤਸ਼ ਅੰਨ ਆਬ ਕੋ ਰਲਾਉ
ਹੈ । ਅਲਹ ਅਭੇਖ ਸੋਈ ਪੁਰਾਨ ਅੰਨ ਕੁਰਾਨ ਉਈ ਏਕਹੀ ਸਰੂਪ
ਸਬੈ ਏਕ ਹੀ ਬਨਾਉ ਹੈ ॥ ੧੬ ॥

ਵੈਹਿਰ-ਇਹ ਦਸਮੰਗੁਰ ਗ੍ਰੰਥ ਮਹਿ ਕੀਨੇ ਵਾਕ ਬਖਾਨ ।

ਸਭ ਮਾਨਸ ਇੱਕ ਸੇ ਕਹੋ ਮਾਨਤ ਭੇਦ ਅਜਾਨ ॥੨੯੯॥
 ਪੁਨ ਭਾਈ ਗੁਰਦਾਸ ਜੂ ਕਹਤ ਗੁਰੂ ਮਤ ਸਾਰ ।
 ਖੰਡਨ ਕੀਨਾ ਵਰਨ ਕਾ ਪੜਹੁ ਗਜਾਰਵੀ ਬਾਰ ॥੨੧੩॥
 ਯਥਾ “ਚਾਰ ਵਰਨ ਇਕ ਵਰਨ ਕਰ ਵਰਨ ਅਵਰਨ
 • ਕੁਬੋਲ ਗੁਲਾਲੇ । ਅਸਟ ਧਾਤ ਇਕ ਧਾਤ ਕਰ ਵੇਦ ਕਤੇਬਨ
 ਭੇਦ ਵਿਚਾਲੇ ॥”

ਦੋਹਿਰਾ

ਆਦਿ ਗ੍ਰੰਥ ਦਸਮੋਂ ਗੁਰੂ ਪੁਨ ਭਾਈ ਗੁਰ ਦਾਸ ।
 ਅਕਾਲ ਪੁਰਖਅਰਧਰਮ ਮਹਿ ਕਰਤੇਬਰਨ ਨਿਰਾਸ ॥੨੧੪॥
 ਤਾਂਤੇ ਪੁੱਛ ਪਜਾਰਿਆ ਬਾਵਾ ਜੀ ਨੂੰ ਜਾਇ ।
 ਕਿਸ ਮਤ ਕੋਲੋਂ ਕੌਂਛਿਆ ਸੂਦ੍ਰ ਪਨ ਤੁਮ ਆਇਆ ॥੨੧੫॥
 ਏਹੋ ਜੇਹੀਆਂ ਪੂਰੀਆਂ ਅੱਗੇ ਪੈਸਨਯਾਰ ।
 ਛੱਡੋ ਇਸ ਮਨ ਮੱਤ ਨੂੰ ਗੁਰਮਤ ਕਰੋ ਪਿਆਰ ॥੨੧੬॥

੬ ਦੁਰਗਾ ਭਗਤ

ਦੋਹਿਰਾ

ਹੁਣ ਤਾਂ ਥੋੜਾ ਰਹਿ ਗਿਆ ਇਹ ਸਾਰਾ ਪ੍ਰਸੰਗ ।
 ਥੋੜ੍ਹਾ ਗੱਲੋਂ ਕਾਸਨੂੰ ਹੁੰਦੇ ਐਵੇਂ ਤੰਗ ॥੨੧੭॥
 ਓਧਰ ਕਾਲੀਦਾਸ ਭੀ ਪਹੁੰਚ ਗਿਆ ਗੁਰ ਪਾਸ ।
 ਜਿਸਨੂੰ ਦੇਖਤ ਸਰਬ ਦੇ ਮਨ ਵਿੱਚ ਭਯਾਹੁਲਾਸਾ ॥੨੧੮॥
 ਜਿਸ ਨੂੰ ਗੁਰ ਜੀ ਪੁੱਛਿਆ ਕੀ ਹੈ ਕਰਨਾ ਜੋਗ ।
 ਦੇਖੋ ਉਹ ਕੀ ਆਖਦਾ ਦੁਰ ਕਰਨ ਹਿਤ ਰੋਕ ॥੨੧੯॥

ਯਥਾ ਚੌਪਈ

ਸੁਨਤਹਿ ਕਾਲੀਦਾਸ ਮੁਨੀਸਾ । ਬੋਲਯੇ ਸੁਨੀਏ ਸ੍ਰੀ ਸੋਵੀਸਾ ॥
 ਅਖਸਭੂਅਨਕਰਤਾਜਗਜਨਨੀ । ਦਰਸਨਦੈਹੈਮੰਕਨਗਨਨੀ ॥੧੪੧
 ਬਰਤ ਚਾਰਸੌ ਉਪ ਬਾਸ ਕਰਈਏ । ਆਸਨਏਕਬੈਠਗੁਨਰੀਏ ॥
 ਅਗਨਕ੍ਰੀਡਤੇ ਤਥ ਸ੍ਰੀਮਾਤ । ਦਰਸਨ ਦੈਹੈ ਅਖਸ ਬਿਧਾਤਾ ॥੧੪੨॥

ਦੋਹਿਰਾ

ਪਹਰ ਤੀਨ ਸੈ ਬੀਸ ਕੋ ਬਰਤ ਕੀਨੋਂ ਗੁਰ ਰਾਇ ।

ਬਰ ਬਰ ਕਾਪਨ ਗਿਰ ਲਗਯੋ ਡਰੇ ਦੇਵ ਸਮਦਾਇ ॥੧੪੩
 ਪੁਨਃ ਚੌਪਈ

ਨੰਦ ਚੰਦ ਆਗਿਆ ਅਨੁਸਾਰੀ । ਰੱਖਯਾ ਕਰਤ ਚਤ੍ਰਦਿਸ ਦੂਰੀ ।
 ਉਰ ਬਾਸਰਅਤਹੀਦੁਖਮਾਨਾ । ਮਖਭੰਗਨ ਮਿਸਕਰ ਪੂਰਾਨਾ ॥੧੪੪
 ਅਨਕ ਭਾਂਤ ਬਨ ਕੈਸੁ ਡਰਾਵੇ । ਦੇਵੀ ਟੁਪ ਅਨੁਪ ਦਿਖਾਵੇ ।
 ਲਾਗ ਅਖੰਡ ਸਮਾਧਅਪਾਰਾ । ਪੁਜਤਜਗਦੀਸੂਰੀਆਘਾਰਾ ॥੧੪੫
 ਦੋਹਿਰਾ

ਮਤਿਨਾਮ ਗੁਰ ਮੰਤ੍ਰ ਪੜ੍ਹੁ ਪ੍ਰਖਮਹਿ ਕੀਨੀ ਕਾਰ ।

ਬਿਘਨ ਨਿਕਟ ਆਵੈ ਨਹੀਂ ਕੋਊ ਤਿਹ ਆਗਾਰਾ ॥੧੪੬॥

ਚੌਪਈ

ਨਾਟਕਇਵਬਾਹਰ ਬਡਮਾਰਹਿ । ਹਮਅਸਹਮਅਸ ਕਾਜਸੁਧਾਰਹਿ ।
 ਵੇਵੀ ਦਿਵੇ ਆਦਿ ਸਭ ਸਿੱਧੀ । ਕਰ ਅਗਾਰਰਹੈਬਿਨਬਿੱਧੀ ॥੧੪੭
 ਯਹ ਉਪਾਉ ਲਖ ਦਿਜ ਹਰਖਾਨੇ । ਸਭ ਮੰਤ੍ਰਨਤੇਅਧਕਪਛਾਨੇ ॥
 ਮਤਨਾਮ ਸਮ ਮੰਤਰਨ ਕੋਊ । ਰਖਕ ਚੇਤਸ ਆਖਰ ਸੋਊ ॥
 ਦੋਹਿਰਾ-ਚੰਖੇ ਚਾਲੀ ਬਰਤ ਗੁਰ ਕੰਖੇ ਸਭੀ ਪਹਾੜ ।

ਰਿੱਧ ਸਿੱਧ ਅਰ ਦੇਵਤਿਆਂ ਲਗੀ ਅਗੇਰੇ ਧਾੜ ॥੧੩੦॥

ਭਾਵ— ਸ੍ਰੀ ਬਾਵਾ ਜੀ ਦੇ ਕਬਨ ਦਾ ਤਾਤਪ੍ਰਸ਼ਾਸ਼ ਇਹ ਹੈ ਕਿ ਜਦ ਕਾਲੀਦਾਸ ਪੰਡਿਤ ਗੁਜਰਾਤ ਤੇ ਆਗਿਆ ਤਦ ਉਸ ਨੂੰ ਆਉਂਦੇ ਹੀ ਗੁਰੂ ਜੀ ਨੂੰ ਪ੍ਰਿਥਮੀ ਪਰ ਸੌਨ ਲਈ ਆਖਿਆ ਅਪਨਾਂ ਚਾਲੀ ਵਰਤ ਰੱਖਨੇ ਦੱਸੇ, ਜਦ ਗੁਰੂ ਜੀ ਨੇ ਇਹੋ ਯਤਨ ਕੀਤਾ ਤ੍ਰਦ ਪਹਾੜ ਕੰਬ ਉਠੇ ਅਰ ਕਈ ਤਰ੍ਹਾਂ ਦੇ ਦੇਵੀ ਦੇਵਤੇ ਅਰ ਅਸੁਰ ਰੂਪ ਵਿਟਾ ਕੇ ਅੱਗੇ ਆ ਖੜੇ, ਅਤੇ ਸਭ ਏਹੋ ਆਖਦੇ ਸਨ ਕਿ ਅਸੀਂ ਤੁਹਾਡਾ ਕੰਮ ਸਵਾਰ ਦੇਵਾਂਗੇ, ਇਸੇ ਤਰ੍ਹਾਂ ਰਿੱਧੀਆਂ ਅਤੇ ਸਿੱਧੀਆਂ ਭੀ ਪਈਆਂ ਪੁਕਾਰ ਦੀਆਂ ਸਨ, ਪਰੰਤੁ ਗੁਰੂ ਜੀ ਨੇ ਉਸ ਵੇਲੇ ਉਨ੍ਹਾਂ ਨੂੰ ਵਿਘਨ ਕਾਰੀ ਜਾਨਕੇ ਸਤਿਨਾਮ ਦਾ ਮੰਤ੍ਰ ਪੜ੍ਹਕੇ ਕਾਰ ਕਰ ਦਿੱਤੀ, ਜਿਸ ਵਿੱਚ ਇਤਨੀ ਸ਼ਕਤੀ ਸੀ ਜੋ ਕੋਈ ਦੇਵੀ ਦੇਵਤਾ ਉਸ ਨੂੰ ਉਲੰਘ ਨਹੀਂ ਸਕਦਾ ਗਾ ਜਿਸ ਪਰ ਆਪ ਸਮਾਧੀ ਲਾਕੇ ਸਥਿਰ ਬੈਠੇ ਰਹੇ, ਅਰ ਇਹ ਬਾਤ ਦੇਖਕੇ ਪੰਡਿਤ ਹੈਰਾਨ ਹੋ ਗਏ ਅਤੇ ਜਾਨ ਖਲ ਕਿ ਸਤਿਨਾਮ ਦਾ ਮੰਤ੍ਰ ਸਾਰੇ ਮੰਤ੍ਰਾਂ ਨਾਲੋਂ ਪ੍ਰਬਲ ਹੈ ॥

ਦੋਹਿਰਾ

ਐਸੀ ਅਧਿਕੁਤ ਕਥਾ ਹੈ ਗੁਰ ਜੀ ਚਰਤ ਮਝਾਰ ।
 ਜਿਸ ਨੂੰ ਸੁਨ ਕਰ ਆਤਮਾਂ ਹੋਵਤ ਸਾਂਤਿ ਅਪਾਰ ॥੧੩੧॥
 ਇਸ ਵਿੱਚ ਤਾਂ ਕੁਛ ਦੇਖ ਨਹਿੰਦਿਸਦਾ ਹੈ ਸਭ ਸੱਤ ॥
 ਕੈਸੀ ਉੱਤਮ ਹੋ ਵੱਡੀ ਬਾਵਾ ਜੀ ਦੀ ਮੱਤ ॥੧੩੨॥

ਤੌਤ ਖਾਲਸਾ

ਦੇਹਿਰਾ

ਕਿਆ ਉਪਮਾਂ ਇਸ ਬੁੱਧ ਦੀ ਕਰਾਂ ਪਜਾਰੇ ਲਾਲ ।
ਜੋ ਪਰਦੀ ਹੈ ਬਹੁਤ ਹੀ ਐਸੀ ਗੱਪਾਂ ਨਾਲ ॥ ੧੩੩ ॥

ਕਾਲੀ ਪ੍ਰਗਟ ਕਰਨ ਨੂੰ ਆਇਆ ਕਾਲੀ ਦਾਸ ।
ਗੁਜਰਾਤੋਂ ਉਹ ਚੱਲਕੇ ਸਤ ਗੁਰ ਜੀ ਦੇ ਪਾਸ ॥ ੧੩੪ ॥

ਦੇਹਿਰਾ

ਤਿਨ ਆਕਰ ਨਹਿ ਖੈਰ ਗੁਜ਼ਾਰੀ । ਅਪਨੀ ਲੀਲ੍ਹਾਨਵੀਂਬਿਬਾਰੀ ।
ਮੰਜਿ ਪੀੜੇ ਢੂਰ ਹਟਾਏ । ਧਰਤੀ ਪਰ ਆਸਨ ਬਿਛਵਾਏ ।
ਲੱਗਾ ਆਖਨ ਧਰ ਧਰ ਸਵੀਏ । ਠੱਥੇ ਬਰਤ ਕਸ਼ਟ ਤਨ ਤਵੀਏ ।
ਪਹਰ ਤਿੰਨ ਸੈ ਬੀਸ ਪ੍ਰਯੰਤ । ਰੱਖੇ ਭੁੱਖੇ ਗੁਰੂ ਅਨੰਤ ।

ਐਸਾ ਤਿਸ ਨੇ ਫੰਧ ਚਲਾਇਆ । ਲੰਗਰਭੀਚਾ ਬੰਦ ਕਰਾਇਆ ।
ਇਸ ਵਿੱਚ ਉਸਦੀ ਇਹੋ ਚਲਾਕੀ । ਅੱਗੇ ਭੁੱਖ ਨ ਰਹਮਨਆਕੀ ।
ਸਰਬ ਦੁੱਖ ਤੇ ਭਾਰੀ ਦੁੱਖ । ਅਹੇ ਜਗਤ ਮਹਿ ਕੇਵਲ ਭੁੱਖ ॥

ਜਿਸ ਜਾਗਾ ਆ ਪੈਰ ਟਕਾਵੇ । ਗਜਾਨ ਧਜਾਨ ਸਭ ਬੁੱਧ ਨਸਾਵੇ ।
ਤਾਂਤੇ ਜਬ ਗੁਰ ਭੁੱਖ ਸਤਾਏ । ਆਪੇ ਕਹਨ ਨਹੀਂ ਬਨ ਆਏ ।
ਹੈ ਅਤਿ ਕਠਨ ਧਰਨ ਬ੍ਰਤ ਐਸਾ ॥ ਤੈਂ ਪੰਡਤ ਜੀ
ਭਾਖਜੋ ਜੈਸਾ । ਤਬ ਮੈਂ ਕਹੂੰ ਕਾਲਕਾ ਮੇਲ । ਨਹੀਂ
ਗੁਰੂ ਜੀ ਹਾਮੀ ਖੇਲ । ਕਰਤ ਵਡੇ ਤਪ ਸਾਲ ਅਠਾਸੀ । ਅੰਨ
ਨ ਖਾਤ ਰਹਤ ਉਪਵਾਸੀ । ਤੋਂ ਹੁਹ ਸਿੱਧੀ ਸਾਧਤ ਜੋਗੀ । ਐਸੇ
ਯਤਨ ਕਰਤ ਕਥ ਭੋਗੀ ॥ ਤਬ ਗੁਰ ਅਪਨਾ ਦੇਖ ਨਿਹਾਚੇ ।

ਹਮਰੇ ਪਰ ਜਾਵੈ ਬਲਹਾਰੇ ॥ ਤਜ ਕਰ ਹਠ ਹਮ ਕੋ ਧਨ ਦੇਉ ।
 ਮੁੜ ਕਰ ਦੁਰਗਾ ਨਾਮ ਨ ਲੇਉ ॥ ਯਹ ਪੰਡਤ ਕਾ ਥਾ ਸਭ
 ਚਾਲਾ ॥ ਆਇ ਗੁਰੂ ਫਿਗ ਜੋਇ ਨਿਕਾਲਾ ॥ ਪੁਨ ਭਰ ਕਈ
 ਭਾਂਤ ਬਤਲਾਏ । ਦੱਸੇ ਪਰਥਤ ਭੀ ਧਰ ਕਾਏ । ਜਿਉਂ ਤਿਉਂ
 ਕਰ ਤਿਨ ਕਠਨ ਬਤਾਈ । ਜੋ ਦੁੱਖ ਨਹੀਂ ਸਹਾਰਿਆ ਜਾਈ ॥
 ▶ ਪਰ ਕਲਗੀਧਰ ਧੀਰਜ ਧਾਰੀ । ਕਹਾਂ ਕਰਤ ਤਿਨ ਮੇਇਨ-
 ਕਾਰੀ ॥ ਕਹੀ ਢਰੋ ਨਹਿ ਬਿੱਪ ਪਿਆਰੇ । ਮੈਂ ਪੂਰਨ ਕਰ ਹੋ
 ਬ੍ਰਤ ਸਾਰੇ ॥ ੨੩੫ ॥

ਦੇਹਿਰਾ

ਇਹ ਸਾਰਾ ਹੈ ਭੇਟ ਸੁਨ ਏਸ ਬਾਤ ਕੇ ਮਾਹਿ ।
 ਬਿਨ ਸਤਗੁਰ ਕੇ ਦੁਸਰਾ ਜਿਸਕੋ ਸਮਝਿਆ ਨਾਹਿ ॥ ੨੩੬ ॥
 ਫਿਰ ਜੋ ਦੇਵੀ ਦੇਵਤੇ ਬਿਘਨ ਪਾਵਨੇ ਹੇਤ ।
 ਆਏ ਸਤਗੁਰ ਸਾਮੁਨੇ ਇਸ ਵਿੱਚ ਦੱਸਾਂ ਭੇਤ ॥ ੨੩੭ ॥

ਭਾਵ—ਪੁਰਾਣਾਂ ਵਿੱਚ ਇਹ ਕਈ ਜਗ੍ਹਾ ਪਰ ਕਬਾ ਆਉਂ-
 ਦੀਆਂ ਹਨ ਕਿ ਫਲਾਨੇ ਰਾਜਾ ਯਾ ਰਿਖੀ ਨੇ ਹਵਨ ਕੀਤਾ ਸਾ ਜਿਸ
 ਵਿੱਚ ਵਿਘਨ ਪਾਉਣ ਲਈ ਰਾਕਨ ਯਾ ਦੇਵਤੇ ਆਏਸੇ, ਅਰ ਉਨ੍ਹਾਂ
 ਦੇ ਰੋਕਨੇ ਲਈ ਉਸਨੇ ਅਮਕੇ ਮੰਤ੍ਰ ਦਾ ਜਾਪ ਯਾ ਦੇਵਤੇ ਦਾ ਅਰਾ-
 ਧਨ ਕੀਤਾ ਸਾ, ਜਿਸਤੇ ਉਹ ਹਵਨ ਅਥਵਾ ਜਗ ਪੁਰਾ ਹੋਗਿਆ ਸੀ
 ਏਸੇ ਤਰ੍ਹਾਂ ਸਾਡੇ ਪੌਗਾਣਕ ਖਿਆਲ ਵਾਲੇ ਬਾਵਾ ਜੀ ਨੇ ਭੀ ਚਿਤ
 ਵਿੱਚ ਏਹੋ ਵਿਦਾਰਿਆ ਹੋਵੇ ਗਾ ਕਿ ਅਸੋਂ ਇਹ ਲਿਖ ਦਈਏ
 ਜੋ ਗੁਰੂ ਜੀ ਦੇ ਹਵਨ ਵਿੱਚ ਭੀ ਬਹੁਤ ਸਾਰੇ ਦੇਵੀ ਦੇਵਤੇ ਵਿਘਨ

ਪਾਉਣ ਆਏ ਸਨ ਪਰ ਗੁਰੂ ਜੀ ਨੇ ਸਤਿ ਨਾਮ ਦੇ ਮੰਤ੍ਰ ਦੀ
ਕਾਰ ਕਰ ਦਿੱਤੀ ਸੀ ਜਿਸ ਪਰ ਉਹ ਅੰਦੂ ਨਹੀਂ ਲੰਘ ਸਕਦੇ
ਸਨ ਜਿਸ ਤਰ੍ਹਾਂ ਲਛਮਨ ਦੀ ਕਾਰ ਕੌਂਢੀ ਹੋਈ ਥੋਂ ਰਾਵਨ ਨਹੀਂ
ਲੰਘ ਸਕਗਾ ਸਾ ॥

ਇਸ ਜਗ੍ਹਾ ਪਰ ਬਾਵਾ ਜੀ ਦੇ ਚਿਤ ਵਿੱਚ ਇੱਕ ਖਾਲਸਾ
ਧਰਮ ਦੇ ਉਤਮ ਹੋਨ ਦਾ ਭਾਵ ਭੀ ਜਾਗ ਪਿਆ ਸਾ ਜਿਸ ਪਰ
ਉਨ੍ਹਾਂ ਨੇ ਇਹ ਸਾਬਤ ਕਰਕੇ ਦੱਸਿਆ ਹੈ ਕਿ ਸਤਿਨਾਮ ਦੇ ਮੰਤ੍ਰ
ਵਿੱਚ ਸਭਨਾ ਮੰਤ੍ਰਾਂ ਨਾਲੋਂ ਵਧਕੇ ਸਮਰੋਬਾਂ ਹੈ ਇਸਦੇ ਪਾਠਤੋਂ ਸਭ
ਬਿਖ਼ਨ ਕਾਰੀ ਡਰ ਜਾਂਦੇ ਹਨ, ਅਰ ਇਹ ਭੀ ਪ੍ਰਗਟ ਕੀਤਾ ਹੈ
ਕਿ ਪੰਡਿਤ ਲੋਗ ਇਸ ਮੰਤ੍ਰ ਦੀ ਸ਼ਕਤੀ ਨੂੰ ਦੇਖਕੇ ਵੱਡੇ ਹੀ
ਹੈਰਾਨ ਹੋਏ ਸਨ, ਅਰ ਇਸ ਬਾਤ ਨੂੰ ਮੰਨ ਗਏ ਸਨ ਕਿ
ਇਸ ਗੁਰ ਮੰਤ੍ਰ ਵਿੱਚ ਸਭ ਤੇ ਵਧਕੇ ਸ਼ਕਤੀ ਹੈ॥

ਦੋਹਿਰਾ

ਪਰ ਇਸਦੇ ਲਿਖਨੇ ਸਮਝ ਕੀਤੀ ਨਹੀਂ ਵਿਚਾਰ ।

ਕਿਉਂ ਸਨ ਦੇਵੀ ਦੇਵਤੇ ਵਿਖ਼ਨ ਕਰਨਨੂੰ ਤਿਆਰ ੨੩੮
ਦਵੈਯਾ

ਜਦ ਸਤਗੁਰ ਦਾ ਉੱਦਮ ਦੱਸਨ ਤੁਰਕ ਨਾਸ ਕੇ ਹੇਤਾ ।
ਜੰਨ੍ਹ ਤਿਲਕ ਬਚਾਵਨ ਕਾਰਨ ਕਹਨ ਯਤਨ ਸਭ ਏਤਾ ॥ ਫਿਰ
ਦੇਵੀ ਅਰ ਹੋਰ ਵੇਵਤੇ ਬਿਖ਼ਨ ਕਰਨ ਕਿਉਂ ਆਏ । ਤੁਰਕੀ
ਰਾਜ ਵਿਖੇ ਸੇ ਜਿਨ ਨੇ ਅਪਨੇ ਕੁਰਬਾਏ ॥ ੨੩੮ ॥ ਦੇਵ-
ਤਿਆਂ ਦੇ ਭਾਰੇ ਮੰਦ ਅਰ ਦੇਵੀ ਦੇ ਦੁਆਰੇ । ਛਾਹ ਮਸੀਤਾਂਦੇ ਸਨ
ਕੀਤੇ ਤੁਰਕਾਂ ਚਾਇ ਮੁਨਾਰੇ ॥ ਫਿਰ ਕਿਆ ਏਸ ਦੁੱਖ ਤੇ ਦੁੱਖਕੇ

ਹੋਏ ਨਾ ਸ਼ਰਮਿਦੇ । ਉਸ ਵੇਲੇ ਸੀ ਲਾਜਮ ਤਿਨ ਕੋ ਮਦੱਦ ਗੁਰ
 ਨੂੰ ਦਿੰਦੇ ॥ ੨੪੦ ॥ ਸਗੋਂ ਨਾਲ ਸਹਾਈ ਹੋਕੇ ਨਾਲ ਗੁਰੂ ਤੁਰ
 ਯੈਂਦੇ । ਹੱਥੋਂ ਹੱਥੀਂ ਭੁਰਕਾਂ ਕੋਲ਼ੋਂ ਅਪਨੇ ਬਦਲੇ ਲੈਂਦੇ । ਜਿਸ ਪਰ
 ਉਲਟ ਉਨ੍ਹਾਂ ਨੇ ਦੇਖੇ ਗੁਰ ਛਿਗ ਧੂਮ ਮਚਾਈ । ਇਸ ਤੇ ਸਾਬਤ
 ਹੀਦਾ ਹੈ ਨਾਂ ਅਕਲ ਉਨ੍ਹਾਂ ਨੂੰ ਕਾਈ ॥ ੨੪੧ ॥ ਮਾਰਨ ਅਤੇ ਬਚਾ-
 ਵਨ ਹਾਰਾ ਇੱਕੋ ਜੇਹਾ ਸਾਨੌ । ਸਗੋਂ ਮਾਰਨ ਵਾਲੇ ਕੋਲੋਂ ਨਸਨ
 ਲੈਕੇ ਪ੍ਰਾਨੇ ॥ ਅਰ ਜੋ ਉਨ੍ਹਾਂ ਬਚਾਵਨ ਕਾਰਨ ਕਹਾ ਯਤਨ ਗੁਰ
 ਰਾਈ । ਤਿਸ ਪਰ ਬਿਘਨ ਪਾਵਨੇ ਕਾਰਨ ਆਕੇ ਭੰਡੀਪਾਈ ॥ ੨੪੨
 ॥ ਏਹੋ ਜੇਹੀ ਅਕਲ ਵਾਣੀਆਂ ਜੇ ਸਨ ਦੇਵੀ ਮਾਈਆਂ । ਤਾਂਹੀਂ
 ਭੁਰਕਾਂ ਦੇ ਸਨ ਹੱਥੋਂ ਅਪਨੀ ਜੜਾਂ ਪੁਟਾਈਆਂ । ਅਰ ਅਪਨੇ
 ਜੋ ਭਗਤ ਵਿਚਾਰੇ ਛੈਣੇ ਕੁੱਟਨ ਹਾਰੇ । ਕਿਤਨੇ ਮੁਸਲਮਾਨ
 ਬਨਾਏ ਕਿਤਨੇ ਗਰਦਨ ਮਾਰੇ ॥ ੨੪੩ ॥ ਫਿਰ ਜੋ ਸੱਤਨਾਮ ਦੇ
 ਬਦਲੇ ਬਿਘਨ ਪਾਵਨੇ ਹਾਰੇ । ਭੁਤ ਪਰੇਤ ਦੇਵਤੇ ਦੇਵੀ ਦੂਰ ਰਹੇ
 ਸਨ ਸਾਰੇ । ਕੋਈ ਕਾਰ ਉਝੰਘ ਨ ਸਕਿਆ ਗੁਰ ਮੰਤ੍ਰ ਦੀ ਕੀਤੀ ।
 ਜਿਸ ਪਰ ਪੰਡਤ ਲੋਗਾਂ ਨੇ ਭੀ ਸੱਤ ਮਾਨ ਉਰ ਲੀਤੀ ॥ ੨੪੪ ॥
 ਤਾਂ ਨੌਗ੍ਰਹ ਦੀ ਪ੍ਰਜਾ ਜੋ ਸੀ ਸੋ ਕਿਹੜੇ ਕੰਮ ਆਈ । ਅਰ ਉਹ
 ਸ੍ਰਾਹਾ ੨ ਕਰਨੀ ਕਿਉਂ ਨਾ ਭਈ ਸਹਾਈ ? ਹੋਰ ਮੰਤ੍ਰ ਤੇ ਵੇਦ
 ਪਾਠਨੇ ਕਿਉਂ ਨਾਂ ਭੁਤ ਹਟਾਏ । ਓੜਕ ਨੂੰ ਕਿਉਂ ਸੱਤ ਨਾਮ ਦੇ
 ਮੰਤ੍ਰ ਕਾਰ ਕਰਾਏ ॥ ੨੪੫ ॥ ਅਰ ਜੇ ਸਾਰੇ ਵੇਦ ਮੰਤਰੋਂ ਸੱਤ-
 ਨਾਮ ਸੀ ਚੰਗਾ । ਫਿਰ ਕਿਉਂ ਘੀਉ ਅੱਗ ਵਿਚ ਛੂਕੈ ਹੋਰ ਸਮੱ-
 ਗੀ ਸੰਗਾ ॥ ਫਿਰ ਉਸਦੇ ਹੀ ਬਲਤੇ ਕਿਉਂ ਨਾਂ ਦੁਰਗਾ ਪ੍ਰਗਟ
 ਕੀਤੀ । ਪੰਡਤ ਵਾਲੀ ਸ੍ਰਾਹਾ ਬੀ ਕਿਉਂ ਓਟ ਤਦੋਂ ਸੀ ਲੀਤੀ ॥

੨੪੯ ॥ ਏਹੋ ਜੇਹੀ ਬਾਤਾਂ ਲਿਖਦੇ ਸੌਰਨ ਨਾਹਿ ਪਰਾਣੀ ।
 ਅਪਨੀ ਹੀ ਮਨ ਘੜਤਾ ਲਾਕੇ ਰਚਦੇ ਚੁੱਕ ਕਹਾਣੀ ॥ ਅਪਨੇ
 ਮਨ ਅਨੁਸਾਰ ਗਪੋੜੇ ਗੁਰਮਤ ਉਨ੍ਹਾਂ ਬਤਾਉਣ । ਸੁੱਧ ਵੁੱਧ ਦੇ
 ਬਦਲੇ ਦੇਖੋ ਲੱਸੀ ਚਾਇ ਬਿਕਾਉਣ ॥ ੨੪੭ ॥ ਤਾਂਤੇ ਇਹ ਸਭ
 ਘੜੇ ਮਸਾਲੇ ਗੁਰ ਦੀ ਹਿਤ ਵਡਿਆਈ । ਅਰ ਇਹ ਮੂਲ ਨ
 ਸਮਝਨ ਉਲਟਾ ਕਰਸੀ ਲੋਗ ਹਮਾਈ ॥ ਗੁਰਮਤਬਾਹਰਅਕਲੋਂ
 ਬਾਹਰ ਧਰਮੋ ਬਾਹਰ ਕਹਿੰਦੇ । ਫਿਰ ਉਹ ਹੋਇ ਕਵੀਸ਼ਰ ਭਾਰੀ
 ਲੋਗਾਂ ਮੋਹੁਲ ਬਹਿੰਦੇ ॥ ੨੪੮ ॥ ਫਰਜ ਕਰੋ ਜੇ ਸੱਚੀ ਹੋਵੇ
 ਇਹ ਸਭ ਲਿਖੀ ਕਹਾਨੀ । ਤਾਂ ਉਹ ਦੇਵੀ ਕੌਨ ਹੋਵਸੀ ਜੇ
 ਕਰਦੀ ਸੀ ਹਾਨੀ । ਕਿਵੇਂ ਕੋਈ ਸੀ ਸਉਕਲ ਉਸਦੀ ਯਾਂ ਚੰਡੀ
 ਦੀ ਤਾਈ । ਕਿਹੜੀ ਜਿੱਦੋਂ ਵਿਘਨ ਪਾਉਣੇ ਓਥੇ ਨੱਠੀ ਆਈ ॥
 ੨੪੯ ॥ ਭਲੇ ਕੰਮ ਵਿਚ ਵਿਘਨ ਪਾਉਨਾ ਦੇਵਤਿਆਂ ਨੂੰ
 ਮਾੜਾ । ਜਾਂਤੇ ਦੱਸੋ ਕਿਸ ਬਾਤੋਂ ਸੀ ਉਠਨਾ ਮਨ ਮਹਿ ਮਾੜਾ ॥
 ਤਾਂਤੇ ਇਹ ਸਭ ਹਨ ਮਨ ਘੜੀਆਂ ਬਾਤਾਂ ਚੁਕ ਬਨਾਈਆਂ ।
 ਲੀਤਾ ਪਾਪ ਸੀਸ ਜੋ ਤਿਨ ਨੈ ਗੁਰ ਜੀ ਉੱਪਰ ਲਾਈਆਂ ॥ ੨੫੦

ਦੇਹਿਰਾ

ਗਾਜਾਨ ਵਾਨ ਇਸ ਬਾਤ ਨੂੰ ਜਾਨਨ ਮਹਾਂ ਤੁਢਾਨ ।
 ਪੜ੍ਹ ਸੁਨ ਮੁਰਖ ਰੀਝਦੇ ਹੋ ਮਨ ਵਿਚ ਹੈਰਾਨ ॥ ੨੫੧ ॥
 ਇਸ ਮਹਿ ਤੱਤ ਨ ਪਿਆਰਿਆ ਹੈ ਸਭ ਕੁਝੇ ਕੁਝ ।
 ਸਗੋਂ ਬਿਰਬਾ ਯਤਨ ਕਰ ਪਈ ਉਡਾਈ ਯੂਜ਼ ॥ ੨੫੨ ॥

ਦੁਰਗਾ ਭਗਤ

ਦੇਹਿਰਾ

ਬਿਰਥਾ ਮੈਂ ਕਿਉਂ ਜਾਣਸਾਂ ਜਦ ਫਲ ਦੋਸੇ ਮੋਹਿ ।
 ਸਮਾਂ ਦਿਵਸ ਪ੍ਰਗਟਾਨ ਕਾ ਥਾਵਾ ਦੋਸੇ ਤੋਹਿ ॥ ੧੫੩ ॥
 ਪਹਲੇ ਉਨ ਕਾ ਆਖਨਾ ਹੁਨ ਲੇਵੇ ਹਿਤ ਨਾਲ ।
 ਫਿਰ ਜੋ ਰੰਕਾ ਦੋਵਸੀ ਕਰਨੀ ਮੁਜ਼ਬ ਖੜਾਲ ॥ ੧੫੪ ॥
 ਸਫਲ ਯਤਨ ਗੁਰ ਕਾ ਭਇਆ ਅਰੰਡਤ ਦਾ ਜੇਤ ।
 ਪ੍ਰਗਟ ਭਈ ਜਬ ਕਾਲਕਾ ਗ੍ਰੰਥ ਗੁਵਾਹੀ ਦੇਤ ॥ ੧੫੫ ॥

ਯਥਾ ਨੈਤ ਸਿਰੀ

“ਵੇਵੀ ਪ੍ਰਗਟ ਸਮਾਂ ਜਬ ਆਯੋ । ਝਾਂਚਾ ਐਨ ਬਹੀ ਝੰਕਾਰਤ
 ਪ੍ਰੂਲਜ ਸ਼ਬਦ ਪ੍ਰਗਟਾਯੋ ॥ ਆਪਸਮੈਂ ਗਿਰ ਭਿਰ ਭਿਰ ਪਰ ਹੀ
 ਅਤਿ ਹਿਰਾਸ ਸਭ ਮਾਂਹੀ । ਬਾਰ ਬਾਰ ਭੁੰਕਪ ਟੋਤਭੋ ਕੇਵਲ
 ਜਿਤਨ ਛਰਾਹੀ । ਕਬਹੂੰ ਘਟਾ ਕਾਰ ਕਬ ਬਿਜਲੀ ਚਮਕਤ
 ਚਾਲ ਦਿਖਾਵੈ । ਹੁਧ ਭਿਆਨਕ ਧਰ ਧਰ ਕਰ ਕਬ ਹੂੰ
 ਪ੍ਰਗਟ ਦੁਰਜਾਵੈ ॥ ਦਿੜ ਆਸਨ ਇਕ ਧਿਆਨ ਪਰਾਇਣ
 ਬੈਠੇ ਸ੍ਰੀ ਰਣਧੀਰਾ । ਫੇਢ ਪਹਰ ਦਿਨ ਰਹਿਓ ਸੁਰਵਿ ਦਿਨ
 ਨਵਮੀ ਬਿਤ ਹਰ ਪੀਰਾ । ਅਗਨ ਕ੍ਰੀਡ ਤੇ ਅਗਨ ਜੁਵਾਲ
 ਸਮ ਪ੍ਰਗਟੀ ਸੀ ਜਗ ਦੰਬਾ । ਮਿੰਧ ਹੁਦੂ ਅਸਟਭੁਜ ਆਯੁਸ
 ਦਿਸਾ ਬਸੜ੍ਹ ਅਵਲੰਬਾ ॥ ਦੀਰਘ ਦਾੜ ਮੁੰਡ ਮਾਲਾ ਗਰ ਸਜਾਮ
 ਸਰੋਰਹੁ ਬਦਨੀ । ਕਰ ਕਾਂਚੀ ਕਿੰਕਨੀ ਬਰਾਕਤ ਨੈਤ ਰਛ ਅਰ
 ਕਦਨੀ । ਏਕ ਹਾਬ ਕਰਵਾਰ ਬਰਾਜਤ ਦੂਸਰ ਸਹਿਯਮ ਦਾਢਾ ।

ਤੀਸਰ ਸਾਂਗ ਚਤੁਰ ਤਿੰਸਲਹਿ ਪੰਜਮ ਧਨਖ ਸੁਢਾਲਾ ।
 ਖਸਟਮ ਮਹਿ ਸੋਸਕਤਿ ਬਿਰਾਜਤ ਸਪਤਮ ਮਾਹਿ ਕੁਠਾਰਾ ।
 ਅਸਟਮ ਹਾਥ ਗੁਲੇਲ ਹਾਰ ਕਰ ਅਸਟਾ ਯੁਧ ਭੁਜ ਦੁਵਾਰਾ ॥
 ਵੱਡੀ ਵੇਰ ਲੌਹੋਰ ਫੇਰ ਕਰ ਪੁਨ ਬਿਤ ਅੱਗ੍ਰ ਬਿਰਾਨੀ । ਹਤਿ
 ਸਮੇਰ ਕਰ ਜੈਰ ਸੋਚ ਪਤਿ ਉਠੋਨੁ ਅਭਿਮਤ ਦਾਨੀ ॥ ੧੧੮ ॥”
 ਵੇਹਿਰਾ

ਸ੍ਰੀ ਚੰਡ ਜਗ ਮੋਹਨੀ ਲੈ ਸਸਤਰ ਕਰ ਮਾਂਹਿ ।
 ਵੇਖੋ ਪ੍ਰਗਟ ਹੋਗਈ ਕਿਆ ਸ੍ਰੀਦ ਛਬ ਤਾਂਹਿ ॥ ੨੫੯ ॥

ਤੱਤ ਖਾਲਸਾ

ਦਵੈਯਾ

ਝਾਜਾ ਪੌਣ ਪਹਾੜ ਉਡਾਏ ਅਤ ਬਿਜਲੀ ਚਮਕਾਈ । ਇਹ
 ਤਾਂ ਪਹਿਲੇ ਕਵੀਅਨਾਂ ਨੇ ਭੀ ਸਾਰੀ ਕਥਾ ਸੁਨਾਈ ॥ ਕਾਲਾ
 ਰੰਗ ਦੰਦ ਸਨ ਵੱਡੇ ਗਲ ਵਿੱਚ ਸਿਰ ਲਟਕਾਏ । ਇਹ ਭੀ
 ਪਹਿਲੇ ਪਏ ਕੁਕੜੇ ਇਨ ਨਹਿ ਨਵੇਂ ਬਤਾਏ ॥ ੨੫੭ ॥ ਇਸ
 ਬਾਵਾ ਜੀ ਏਹ ਬਤਾਇਆ ਪ੍ਰਗਟ ਹੋ ਛਪ ਜਾਵੇ । ਲੁਕਨ-
 ਮੀਟੀਆਂ ਬੇਲ ਬੇਲਕੇ ਆਪੇ ਪਈ ਦਿਖਾਵੇ ॥ ਭਲਾ ਕਹੋ ਕਿਆ
 ਕੰਮ ਓਸਦਾ ਪ੍ਰਗਟ ਹੋ ਛਿਪ ਜਾਨਾ । ਕੇਵਲ ਨਾਰ ਸੁਭਾਵ
 ਵਿਖਾਵੇ ਸਨਮੁਖ ਹੋ ਸੁਕ ਚਾਨਾ ॥ ੧੫੮ ॥ ਜਗ ਦੀ ਨਾਰਾਂ ਭੀ
 ਹਨ ਭਾਈ ਇਹੋ ਕਾਰ ਕੁਮਾਂਦੀ । ਮੁਖ ਦਿਖਾਇ ਪੁੰਡ ਫਿਰ ਕੱਢਨ
 ਹਾਵ ਭਾਵ ਦਿਖਾਂਦੀ ॥ ਸੋ ਦੇਵੀ ਨੂੰ ਨ ਸੀ ਚਾਹੋਦਾ ਲੁਕ ਲੁਕ
 ਪ੍ਰਗਟ ਹੋਨਾ । ਐਵੇਂ ਬਿਖੇ ਕੰਮਾਂ ਦੇ ਵਿੱਚ ਸਮਾਂ ਅਮੇਲਕ ਬੋਨਾ

॥ ੧੫੮ ॥ ਅਰਜੋ ਅਗਨ ਕੁਛ ਤੇ ਨਿਕਸੀ ਸਿੰਘ ਚੜ੍ਹੀ ਬਤ-
 ਲਾਈ । ਸੋ ਪਹਿਲੇ ਕਵੀਆਂ ਨੇ ਨਾਹੀਂ ਐਮੀ ਬਾਤ ਸੁਨਾਈ ॥
 ਕਿਆ ਜਾਣਾ ਇਹ ਬਾਵਾ ਜੀ ਮੀ ਪਾਸ ਖੜ੍ਹੇ ਉਸ ਵੇਲੇ । ਦੇਖਨ
 ਜੋ ਕੁਛ ਸੀ ਉਹ ਕਰਦੀ ਚੁਪਕੇ ਬੈਠ ਇਕੇਲੇ ॥ ੧੬੦ ॥
 ਅਸਟ ਭੁਜੀ ਜੋ ਕਹੀ ਕਾਲਕਾ ਸਸਤ੍ਰੁ ਫੜਕੇ ਆਈ । ਇਸ ਤੇ
 ਭੋ ਕੁਛ ਉਸ ਦੀ ਸੋਭਾ ਵੈਂਦੀ ਨਹੀਂ ਦਿਖਾਈ ॥ ਬਹੁਤੀ ਬਾਹਾਂ
 ਵਾਲਾ ਜੇਕਰ ਜਗ ਵਿੱਚ ਬਲੀ ਕਹਾਵੇ । ਤਾਂ ਰਾਵਨ ਹੀਂ ਉਸ
 ਦੇ ਕੋਲੋਂ ਡਾਢਾ ਬੀਰ ਸਦਾਵੇ ॥ ੧੬੧ ॥ ਫੇਰ ਸਹੇਸ੍ਰ ਬਾਹੂ ਦੇ
 ਸੀ ਬਾਹ ਹਜ਼ਾਰ ਸੁਹਾਈ । ਜੋ ਦੇਵੀ ਤੇ ਕਈ ਗੁਣਾ ਸੀ ਵਧਕੇ
 ਦੇਖੋ ਭਾਈ ॥ ਕੰਨ ਖਜੂਰੇ ਇਕ ਜੀਵ ਦੇ ਬਾਹਾਂ ਹੋਨ ਘਨੇਰੀ ।
 ਫਿਰ ਇਨ ਅੱਠਾਂ ਬਾਹਾਂ ਵੀ ਕਿਆ ਸਨ ਮੁਖ ਉਨ੍ਹਾਂ ਦਲੇਰੀ ॥
 ੧੬੨ ॥ ਫਿਰ ਜੋ ਅੱਠੇ ਹੱਥਾਂ ਦੇ ਵਿੱਚ ਸਸਤ੍ਰ ਅੱਠ ਫੜਾਏ । ਸੋ
 ਭੀ ਬਰਛੀ ਅਤੇ ਕੁਹਾੜੇ ਇਤਨੇ ਕੰਮ ਨ ਆਏ ॥ ਜਿਤਨੀ ਇੱਕੋ
 ਤੌਪ ਲਿਆਕੇ ਰੱਖ ਪਹਾੜ ਚਲਾਂਦੀ । ਇੱਕੇ ਡਾਇਰਨਾਲ ਹਜ਼ਾਰਾਂ
 ਰਾਸਕ ਪਈ ਮੁਕਾਂਦੀ ॥ ੧੬੩ ॥ ਫਿਰ ਸਸਤ੍ਰ ਭੀ ਦੇਣੇ ਨਾਹੀਂ
 ਬਾਵਾ ਜੀ ਨੂੰ ਆਏ । ਨਾਲ ਕਮਾਨ ਭੀਰ ਨਹਿ ਦਿੱਤੇ ਕਿਆ
 ਉਹ ਪਕੜ ਚਲਾਏ । ਹੋਰ ਗੁਲੇਲੇ ਭੀ ਨਹਿ ਦੱਸੇ ਫੁੰਡੂ ਕਿਵੇਂ
 ਨਸਾਨੇ । ਕਿਆ ਉਹ ਧਨਖ ਗੁਲੇਲ ਚਲਾਉ ਬਿਨਾਂ ਗੁਲੇਲੇ
 ਕਾਨੇ ॥ ੧੬੪ ॥ ਇਹ ਬਾਵਾ ਜੀ ਨਾਟਕ ਦੀ ਹੈ ਏਥੇ ਚਮਕ
 ਦਿਖਾਈ । ਜਿਉਂ ਰਾਵਨ ਦੇ ਬੀਸ ਹੱਥ ਵਿੱਚ ਸਸਤ੍ਰ ਦੱਸੇ ਭਾਈ ॥
 ਜਿਉਂ ਇਨ ਏਥੇ ਭੀ ਲਿਖ ਮਾਰੇ ਸਾਂਗ ਕਮਾਨ ਕੁਹਾੜੇ । ਪਰ
 ਗਿਣਨੇ ਦਾ ਫੰਗ ਨ ਆਇਆ ਬ੍ਰਿਬੇ ਦਾਬੇ ਚਾੜ੍ਹੇ ॥ ੧੬੫ ॥

ਦੇਹਿਰਾ

ਜੇ ਇਸ ਜਾਗਾ ਗੁਰੂ ਕੇ ਸਸਤ੍ਰ ਦੇਵਤ ਚਾਇ ।

ਅਸਟ ਭੁਜੀ ਤੇ ਦਸ ਭੁਜੀ ਦੇਵੀ ਖੂਬ ਬਨਾਇ ॥ ੯੬੬

ਮੈ ਮੰਨਨ ਦੇ ਜੰਗ ਭੀ ਹੋ ਜਾਂਦੀ ਸਭ ਬਾਤ ।

ਦਸਮ ਗੁਰੂ ਜਿਨ੍ਹ ਸਸਤ੍ਰਨ ਕੋ ਨਿਜਮੁਖਪੀਰਬਤਾਤ ॥ ੯੬੭

ਯਥ:- “ਅਸ, ਕ੍ਰਿਪਾਣ, ਖੰਡੋ, ਖੜਗ, ਤੁਪਕ, ਤਬਰਅਰ

ਤੀਰ ॥ ਸੈਫ, ਸਰੋਹੀ, ਸੈਹਬੀ, ਯਹੀ ਹਮਾਰੇ ਪੀਰ”॥

ਦੌੰਪਈ

ਜੇ ਇਹ ਲਿਖਦੇ ਬਾਵਾ ਪਿਆਰੇ । ਤਾਂ ਸੋਭਾ ਹੁੰਦੀ ਸੇਸਾਰੇ ॥

ਬਾਹਾਂ ਮਹਿ ਦੁਰਗਾ ਵਧ ਜਾਂਦੀ । ਦੇ ਸਸਤ੍ਰ ਰਣ ਅਧਕ ਚਲਾਂਦੀ ।

ਅਰ ਗੁਰ ਵਾਕ ਵਿਰੁੱਧ ਨ ਹੁੰਦਾ । ਸੀ ਪ੍ਰਮਾਣ ਪ੍ਰਥਮ ਹੀ ਗੁੰਦਾ ॥

ਫਿਰ ਭੁੱਲਾਂ ਤੇ ਭੀ ਬਰ ਜਾਂਦੇ । ਨਾ ਕਮਾਨ ਸਸਤ੍ਰ ਬਤਲਾਂਦੇ ।

ਜੋ ਕਮਾਨ ਸਸਤ੍ਰ ਬਤਲਾਈ । ਅਰ ਗੁਲੋਲ ਤਿਸ ਸੰਗ ਰਲਾਈ ।

ਸੋ ਸਸਤਰ ਨਾਂਹੀ ਹਨ ਪਿਆਰੇ । ਹੈਂ ਜੰਤਰ ਸਸਤਰ ਕੇ ਸਾਰੇ ।

ਸਸਤਰ ਤੀਰ ਕਹਾਵਤ ਭਾਈ । ਜੰਤਰ ਮੁਕਤ ਕਹਤ ਜਿਸ ਗਾਈ ।

ਸਸਤ੍ਰ ਚਾਰ ਪ੍ਰਕਾਰ ਬਤਾਏ । ਮੁਕਤ, ਅਮੁਕਤ ਦੂਸਰੇ ਗਾਏ ।

ਮੁਕਤਾ ਮੁਕਤ ਤੀਸਰੇ ਕਹੀਏ । ਜੰਤਰ ਮੁਕਤ ਚਤੁਰ ਥੇ ਲਹੀਏ ।

ਚੱਕਰ ਆਦਿਕ ਸਸਤਰ ਕੇਤੇ । ਕਰਮੇ ਛੋਰ ਚਲਾਵਤ ਜੇਤੇ ॥

ਮੈ ਹੈਂ ਮੁਕਤ ਕਹਾਵਤ ਨਾਮਾਂ । ਜੁੱਧ ਵਿਖੇ ਆਵਤ ਹੈਂ ਕਾਮਾਂ ॥

ਤੇਗ ਸੈਫ ਖੰਡਾ ਹੈ ਜੋਈ । ਕਰ ਮਹਿ ਧਾਰ ਚਲਾਵਤ ਸੋਈ ॥

ਕਹਤ ਅਮੁਕਤ ਤਾਂਹਿ ਕੋ ਸਾਰੇ । ਸਸਤਰ ਵਿੱਦਜਾ ਜਾਨਨ ਹਾਰੇ ।

ਬਰਛੀ ਨੇੜਾ ਮੁਕਤ ਅਮੁਕਤਾ । ਦੋਨੋਂ ਤਰਹ ਚਲਤ ਸਹਿਯੁਕਤਾ

ਜਾਂਤੇ ਮੁਕਤ ਅਮੁਕਤ ਕਹਾਵੈ । ਹਾਥ ਸਹਤ ਪੁਨ ਛੋਰ ਚਲਾਵੈ ॥
 ਤੀਰ ਅੰਤ ਗੋਲੀ ਲਗ ਜੇਤੇ । ਜੰਤਰ ਮੁਕਤ ਕਹਤ ਸਭ ਤੇਤੇ ।
 ਚਲਤ ਕਿਸੀ ਜੰਤਰ ਕੇ ਦੁਵਾਰੇ । ਨਹੀਂ ਆਪ ਕੁਛ ਕਾਮ ਸੁਧਾਰੇ ।
 ਤਾਂਤੇ ਜੰਤਰ ਅਹੇ ਕਮਾਨ । ਸਸਤਰ ਤਿਸ ਕੋ ਨਾਹਿ ਪਛਾਨ ।
 ਫਿਰ ਸਸਤਰ ਮਹਿ ਕਿਉਂਗਿਣਲੀਆ॥ ਸਬਕੇਤੀਰਨਤਾਮਹਿਦੀਆ॥
 ਤਾਂਤੇ ਚੰਗਾ ਹੁੰਦਾ ਭਾਈ । ਜੇ ਲਿਖਦੇ ਬਾਵਾ ਜੀ ਮਾਈ ॥
 ਕਈ ਹਜ਼ਾਰ ਭੁਸਾਂ ਧਰ ਚੰਗੇ । ਲੈ ਆਈ ਸਸਤਰ ਸਭ ਜੰਗੀ ।
 ਸਸਤਰ ਨਾਮ ਮਾਲ ਜੋ ਸਾਰੀ । ਸਿਰੀ ਦਸਵੇਂ ਗੁਰ ਆਪ ਉਚਾਰੀ॥
 ਮੌ ਸਭ ਹੁਤੇ ਚੰਡਕਾ ਪਾਸ । ਜਿਸ ਤੇ ਧਰੇ ਗਰੰਥ ਸੁਖ ਰਾਸ ॥
 ਕਿਆ ਅੱਛੀ ਸੀ ਏਹ ਕਹਾਨੀ । ਅਰ ਬਾਵਾ ਜੀ ਕੇ ਮਨ ਮਾਨੀ ॥
 ਤਾਂਤੇ ਸਿਰੀ ਬਾਵਾ ਨੂੰ ਭਾਈ । ਲਿਖਦੇ ਵੇਲੇ ਸਮਝ ਨ ਆਈ ॥
 ਨਹਿ ਸਸਤਰ ਵਿਦਯਾ ਖੁਦ ਜਾਨਤ । ਜਾਂਤੇ ਸੁਧੋ ਅਸੁਧੋ ਬਖਾਨਤ ।
 ਤਾਂਤੇ ਜੋ ਬਾਵਾ ਜੀ ਗਾਈ । ਸਰਧਾ ਜੋਗ ਨਹੀਂ ਸੋ ਭਾਈ ॥ ੧੯੮ ॥

ਦੁਰਗਾ ਭਗਤ

ਦੋਹਿਰਾ

ਤ੍ਰੀ ਭੀ ਐਵੇਂ ਮਾਰਦਾ ਜੱਕੜ ਗੁੰਦ ਪੁਰਾਣ ।
 ਭੇਰੇ ਨਾਲੋਂ ਤਾਂ ਨਹੀਂ ਸਿਰੀ ਬਾਵਾ ਅਨੁਜਾਣ ॥ ੧੯੯ ॥
 ਐਡਾ ਪੁਸਤਕ ਜਿਨ੍ਹਾਂ ਨੇ ਰਚਕੇ ਦਿਆ ਦਿਖਾਇ ।
 ਐਸੇ ਗੁਣੀਆਂ ਕੇ ਕਹਾਂ ਕਿੱਕਰ ਭੁਲੇ ਚਾਇ ॥ ੨੦੦ ॥

(੨੩੧)

ਤੱਤ ਖਾਲਸਾ

ਦੋਹਿਰਾ

ਮੈਂ ਤਾਂ ਨਾਹੀਂ ਆਖਜਾ ਸਨ ਉਹ ਕਵਿ ਅਨਜਾਣ ।
ਮੇਰੇ ਨਾਲੋਂ ਮਿੱਤਰਾ ਹਨ ਸੌ ਗੁਣਾਣ ॥ ੧੨੧ ॥

ਚੰਪਈ

ਫਿਰ ਉਨ ਮਹਿ ਹੈ ਸ਼ਕਤਿ ਵਡੇਰੀ । ਜਿੱਥੇ ਵਾਹ ਨ ਚਲਦੀ ਮੇਰੀ ।
ਜਿਨ ਨੇ ਦੇਵੀ ਪਰਗਟ ਹੋਈ । ਦੱਸੀ ਅੱਗੀ ਆਨ ਖਲੋਈ ॥
ਅਰ ਬਾਹਾਂ ਭੀ ਅੱਠਬਨਾਈਆਂ । ਗੁਲੇ ਲੁਕੁਹਾ ਜੇਨਾਲ ਸਜਾਈਆਂ
ਮੇਰੇ ਮੈਂ ਕਦ ਸ਼ਕਤੀ ਐਸੀ । ਗੁਲੇ ਲੁਕੁਹਾ ਜੇ ਘੜਦੀ ਜੈਸੀ ।
ਮੈਥੋਂ ਇੱਕ ਬਾਹ ਨਹੀਂ ਬਣਦੀ । ਜਿਸ ਵਿੱਚ ਬਰਛੀ ਹੋਵੇ ਮਣਦੀ ॥
ਤਾਂਤੇ ਮੈਂ ਮੰਨਾਂ ਇਹ ਸਾਰੀ । ਬਾਵਾ ਜੀ ਹਨ ਗਯਾਨੀ ਭਾਰੀ ॥
ਪਰ ਜੋ ਮੈਨ੍ਹੂ ਸੰਸਾ ਭਾਈ । ਸੋ ਕਿਉਂ ਰੱਖਾਂ ਦੱਸ ਲੁਕਾਈ ॥
ਜਿਸਤੇ ਵਿੱਤਾ ਸਾਫ ਸੁਨਾਇ । ਇਸਦਾ ਉੱਤਰ ਦੇਹੁ ਬਨਾਇ ।
ਫਿਰ ਦਸੇ ਉਸ ਦੇਵੀ ਨਾਲ । ਕਰੈ ਬਚਨ ਸਨ ਕੈਸੇ ਦਿਆਲ ॥
ਇਹ ਰਚਨਾ ਭੀ ਝੁਗ ਬਨਾਦੇ । ਬਾਵਾ ਜੀ ਦਾ ਕਾਬ ਸੁਨਾਦੇ ।
ਜਿਸ ਪਰ ਮੈਂ ਕਛੁ ਕਰਾਂ ਵਿਚਾਰ । ਸੱਤਬਾਤ ਮੰਨਾਂ ਕਰਪਯਾਰ ॥੧੨੨॥

ਦੁਰਗਾ ਭੁਗਤ

ਦੋਹਿਰਾ

ਅੱਗੇ ਗੁਰ ਜੀ ਨਾਲ ਜੋ ਹੋਏ ਬਚਨ ਬਿਲਾਸ ।
ਸੋ ਸੁਨੀਏ ਮਨ ਲਾਇਕੇ ਕੈਸਾ ਦੇਨ ਹੁਲਾਸ ॥ ੧੨੩ ॥

ਸੁਮੇਰ ਸਿੰਘ ਜੀ ਕਹਤ ਹੈ ਨਿਜ ਮੁਖ ਤੇ ਇਸ ਭਾਂਤ ।

ਪੁਰਖ ਮੁਮੁਛੂ ਕੇ ਰਿਦੇ ਹੋਵਤ ਸੁਨਕੇ ਸਾਂਤ ॥ ੨੪੧ ॥

ਯਥਾ “ਸਤਿਗੁਰ ਤਥ ਪਦ ਮੌਲ ਝੁਕਾਯੋ । ਮਾਤ ਭਵਾਨੀ
ਆਦ ਈਸ਼੍ਵਰੀ ਤਥਹੀ ਕੰਠ ਲਗਾਯੋ ॥ ਬਹੁ ਬਿਧਿ ਲਾਡ ਲਡਾਇ
ਮਾਤ ਬਰ ਪੁਰਬ ਸੁਰਤ ਮੰਭਾਰੀ । ਮਾਨੋਂ ਮਿਲੀ ਕੁਸਲਯਾਰਾਮਹਿ
ਸੋ ਛਥ ਟਰਤ ਨ ਟਾਰੀ ॥ ਮਾਂਗ ਮਾਂਗ ਬਰ ਪੂਤ ਪਿਆਰੇ । ਨਹਿ
ਅਦੇਇ ਕੁਛ ਮੌਰੇ ਤੁਰੇ ਯਾ ਮੈਂ ਸਾਰ ਨਿਹਾਰੇ ॥ ਸਮੇਂ ਹਾਥ ਐਸੇ
ਨਹਿੰ ਐਹੈ ਤੂੰ ਤੇ ਆਪਹਿ ਗਾਯਾਨੀ । ਨਰ ਅਨੁਹਾਰ ਚਰਿੱਤ੍ਰ
ਕਰਤ ਹੈ ਜਾਨੀ ਜਾਨ ਪ੍ਰਮਾਨੀ ॥

ਸ੍ਰੀ ਗੁਰੈ ਵਾਚ

ਦੀਜੈ ਮੋਹ ਯਾਹ ਬਰਦਾਨਾ । ਕਰੋਂ ਤੁਰਕਨ ਨਾਸ ਜਾਤੇ ਬਵੇ
ਧਰਮ ਨਿਦਾਨਾ । ਹੋਇ ਜਾਤੇ ਜੱਗ ਪੂਜਾ ਬਢੈ ਬੈਦਕ ਰੀਤ ।
ਬਢੈ ਜਾਤੇ ਆਰਯ ਬੰਸਹਿ ਫੇਰ ਧਰਮ ਪ੍ਰਤੀਤ । ਪੰਥ ਕਰ
ਨਿਰਮਾਣ ਨੂੰਤਨ ਲੇਹੁ ਬੈਰ ਬਨਾਇ । ਜੋ ਪਿਤਾ ਮੁਰਸਨ ਕਰੋ
ਇਨ ਮੁੜ ਮਨ ਮਤ ਲਾਇ ॥

ਦੇਵੀ ਵਾਚ

ਬਿਹਸ ਬਚ ਸ੍ਰੀ ਜਗ ਦੰਬਾ ਰਾਨੀ । ਬੋਲੀ ਸਭ ਫੁਰ ਹੋਤ
ਕਹੀ ਜੋ ਪੂਤ ਤਿਹਾਰੀ ਬਾਨੀ । ਪੰਥ ਪ੍ਰਿਥਮ ਪੁਸਨ ਕੇ ਲਾਇਕ
ਅਤਿ ਘਾਇਕ ਤਵ ਹੈ ਹੈ । ਜਾਲਮ ਭਯੈ ਨ ਹੈ ਨਹਿੰ ਹੈ ਹੈ ਨਿਰ
ਊਪਮ ਇਹੀ ਲਾਈ ਹੈ । ਤੁਰਕ ਤੇਜ ਮਹਿੰ ਤੇਲ ਅਥਹਿ ਦੈ ਜਰ

ਨਿਰਬਲ ਕਰ ਰੈਹੋ । ਸਤ ਧਰਮ ਪਰ ਪੁਰਨ ਪ੍ਰਾਪਕ ਸਿੰਘ ਪੰਥ
ਸੁਚ ਕੈ ਹੋ ॥ ਦਿਆ ਬੰਡਾ ਨਿਜ ਕਰਤੇ ਤਾਂਤੇ ਕਰਦ ਨਾਮ ਤਿਹ
ਜਾਨੋਂ । ਮੂੰਦਰਪ ਸਿੰਘ ਪੰਥ ਕੀ ਸਾਚੀ ਭਈ ਭੱਬਜ ਹਿਤ ਮਾਨੋ ॥
ਐਂਤ ਕਹੀ ਯਾਹੀ ਕੇ ਬਲ ਤੇ ਪੰਥ ਜੀਤ ਹੈਂ ਜਗ ਮੈਂ । ਮੇਰੋ
ਬਿਗ੍ਰਹ ਯਾ ਸਮ ਨਾਹੀਂ ਪਾਖਾਣਾਦਿਕ ਅਗ ਮੈਂ ॥

ਪੁਨਃ ਦੇਵੀ ਦਾ ਭੇਟਾ ਮੰਗਾਨਾ

ਯਥਾ ਬਿਸ਼ਨ ਪਦ ਲਲਤ

ਅਥ ਸੁਤ ਮੇਰੀ ਭੇਟਾ ਦੀਜੈ । ਆਪਨ ਕਾਰਜ ਸਫਲ
ਕੀਜੀਏ ਜਗ ਪਾਵਨ ਯਸ ਲੀਜੈ ॥ ਮੁਨ ਬਰ ਕਹੀ ਦੀਜੀਏ
ਸਤਗੁਰ ਕਹੀ ਲੀਜੀਏ ਦਿਆਲਾ । ਦੌਰੂ ਕਰ ਤਿਨ ਆਗੇ ਕੀਨੇ
ਕਟੇ ਖੜਗ ਕਰ ਵਾਲਾ ॥ ਦਿਆ ਸੰਗਤੀਆ ਭੇਟ ਅਰ ਨਿਜ
ਤਨ ਕਾਟਨ ਲਾਗੇ । ਰੁਧਰ ਸੂਵਤ ਲਖ ਮਾਤਾ ਬਰਜਿਯੇ ਬਸ
ਪਾਯੇ ਮੁਹਿ ਮਾਗੇ ॥

ਸ੍ਰੀ ਰਾਤੇ ਵਾਚ

ਚਾਰਹੁ ਤਾਤ ਪੰਥ ਕੇ ਲਾਖਹੁ ਭੇਟ ਤਿਹਾਰੀ ਮਾਤਾ । ਤਨ
ਮਨ ਧਨ ਸਭ ਵਸਤ ਅਨੂਪਮ ਜੋ ਜੋ ਕੁਛ ਸੁਖ ਦਾਤਾ ॥ ਰਹੀ
ਐਂਤ ਨਹਿੰ ਬਾਕੀ ਮਾਈ ਜੋ ਕੁਛ ਤੋਹਿ ਚੜ੍ਹਾਉਂ । ਤਵ ਪ੍ਰਸਾਦਿ ਤੇ
ਪੰਥ ਮਾਹਿ ਮੈਂ ਬਿਜਨ ਵਿਸੁ ਧਨ ਪਾਉਂ ॥

ਦੇਵੀ ਵਾਚ

ਥੰਨਜ ਧੰਨਜ ਸਤ ਧੰਨਜ ਧੰਨਜ ਸੁਤ ਤੂ ਸਪੂਤਮਮ ਬੇਟਾ ।

ਤੇਹਿ ਮਿਲਤ ਮਨ ਪਿਰਹੁ ਪੁਰਾਤਨ ਅਥ ਸਗਰੋ ਮੈਂ ਮੇਟਾ॥
ਕਰਹੋਂ ਜਿਤਕ ਸਹਾਇਤ ਤੇਰੀ ਜਹਾਂ ਕਰਹੁਗੇ ਧਿਆਨਾ॥ ਤਾਂਤੇ
ਪੰਥ ਸਦਰਸ ਪ੍ਰਿਯ ਮੇਰੇ ਹਰਿ ਸੁਮੇਰ ਨਹਿ ਆਨਾ॥

ਦੋਹਿਰਾ

ਏਥੇ ਸਾਰਾ ਦਸਤਾ ਗੁਰ ਜੀ ਦਾ ਸੰਬਾਦ ।

ਦੇਵੀ ਸਨਮੁਖ ਹੋਇਆ ਮੇਟੇ ਸਗਰ ਬਿਖਾਦ ॥ ੨੩੫ ॥

ਭਾਵ—ਇਸ ਪੰਜਾਗ ਵਿੱਚ ਬਾਵਾ ਜੀ ਨੇ ਸਾਰਾ ਖੋਲ੍ਹਕੇ
ਪ੍ਰਗਟ ਕਰ ਦਿੱਤਾ ਹੈ ਕਿ ਗੁਰੂ ਜੀ ਨੇ ਦੇਵੀ ਅੱਗੇ ਸੀਮ
ਨਵਾਇਆ ਜਿਸ ਪਰ ਉਸ ਨੇ ਗੋਦੀ ਵਿੱਚ ਲੈਕੇ ਪਹਿਲੇ ਲਾਡ
ਕੀਤਾ, ਅਰ ਅਜੇਹਾ ਮੋਹ ਜਤਾਇਆ ਜੇਹਾ ਰਾਮ ਜੀ ਨਾਲ
ਕੌਸ਼ਲਜਾ ਦਾ ਬਾਲਮੀਕ ਤੁਮਾਇਣ ਵਿੱਚ ਵਰਨਨ ਕੀਤਾ ਹੈ ॥

ਇਸ ਤੇ ਮਗਹੋਂ ਗੁਰੂ ਜੀ ਨੂੰ ਆਖਜਾ ਕਿ ਅਜੇਹਾ ਸਮਾਂ ਹੋਂਥ
ਨਹੀਂ ਆਉਣਾ ਇਸ ਵਾਸਤੇ ਜੋ ਕੁਛ ਮੰਗਨਾ ਹੈ ਸੋ ਮੰਗ ਲੈਵੋਂ,
ਜਿਸ ਪਰ ਗੁਰੂ ਜੀ ਨੇ ਤੁਰਕਾਂ ਦਾ ਨਾਸ ਕਰਨੇ ਅਰ ਪਿਤਾ ਦੇ
ਵੈਰ ਲੈਨ ਦਾ ਵਰ ਮੰਗਗਾ ਤਦ ਦੇਵੀ ਨੇ ਖੁਸ਼ ਹੋਕੇ ਕਿਹਾ
ਕਿ ਮੈਂ ਇਹ ਖੰਡਾ ਦਿੰਦੀ ਹਾਂ ਜਿਸ ਦਾ ਨਾਉਂ ਕਰਦ ਹੈ ਇਸ ਦੇ
ਬਲ ਨਾਲ ਦੁਸਮਨਾਂ ਪਰ ਫਤਹ ਪਾਓਗੇ, ਅਰ ਤੁਹਾਡਾ ਪੰਥ
ਚਲੇਗਾ ਅਤੇ ਮੈਂ ਤੁਰਕਾਂ ਦੇ ਤੇਜ਼ ਦੀ ਜੜ੍ਹਾਂ ਤੇਲ ਦੇ ਦਿੱਤਾ ਹੈ ॥

ਇਤਨਾ ਵਰ ਦੇਕੇ ਫਿਰ ਗੁਰੂ ਜੀ ਤੇ ਅਪਨੀ ਭੇਟਾ ਮੰਜੀ
ਜਿਸ ਪਰ ਗੁਰੂ ਮਹਾਰਾਜ ਨੇ ਇੱਕ ਮੰਗਤੀਏ ਨਾਮੋਂ ਸਿੱਖ ਨੂੰ
ਆਖਿਆ ਕਿ ਤੂੰ ਅਪਨੇ ਆਪ ਨੂੰ ਬਲੀਦਾਨ ਦੇਹ, ਜਿਸ ਪਦ

ਉਸ ਨੇ ਦੋਨੋਂ ਹੱਥ ਅੱਗੇ ਕੀਤੇ ਕਿ ਲੇਵੇ ਮਹਾਰਾਜ ਤਦ ਗੁਰੂ ਜੀ
 ਨੇ ਪਹਿਲੇ ਉਸਦੇ ਦੋਨੋਂ ਟੱਬ ਤਲਵਾਰ ਨਾਲ ਵੱਡਕੇ ਭੇਟਾ ਦਿੱਤੇ
 ਫਿਰ ਉਸਨੂੰ ਬਲੀ ਦਿੱਤਾ ਜਿਸਤੇ ਮਗਰੋਂ ਅਪਨੇ ਸਰੀਰਨੂੰ ਕੱਟਨ
 ਲਗੇ ਤਦ ਰੁਧਰ ਵਗਦਾ ਦੇਖਕੇ ਦੇਵੀ ਪ੍ਰਸਿੰਨ ਹੋਗਈ ਅਰ
 ਚੋਕ ਦਿੱਤੇ ਅਤੇ ਰੁਹੂ ਜੀ ਨੂੰ ਧੰਨ ੨ ਉਚਾਰਨ ਲੱਗੀ ਪ੍ਰੰਤੂ
 ਗੁਰੂ ਜੀ ਨੇ ਫਿਰ ਏਹ ਭੀ ਆਖਿਆ ਕਿ ਹੇ ਭਵਾਨੀ ਜੀ ਮੌ
 ਰਾਰੇ ਅਪਨੇ ਸਾਹਬਜ਼ਾਦੇ ਅਰ ਪੰਥ ਦੇ ਲੱਖਾਂ ਹੀ ਤੇਰੀ ਭੇਟਾ
 ਦਿਆਂਗਾ ਜਿਸ ਨੂੰ ਸੁਨਕੇ ਦੇਵੀ ਨੇ ਆਖਿਆ ਕਿ ਤੂ ਮੇਰਾ ਵੱਡਾ
 ਸਪੁੱਤ੍ਰ ਹੈਂ ਅਰ ਤੇਰਾ ਪੰਥ ਮੈਨੂੰ ਵੱਡਾ ਪਿਆਰਾ ਹੋਵੇਗਾ ॥

ਦੋਹਿਰਾ

ਏਹੁ ਕਬਾ ਗੁਰਦੇਵ ਦੀ ਕੈਸੇ ਮਿੱਥਜਾ ਹੋਇ ।

ਮਾਰਾ ਜਗ ਜਿਸ ਆਖਦਾ ਆਖੇ ਇੱਕ ਨ ਦੋਇ ॥੨੭੬॥

੩੩ ਖਾਲਸਾ

ਦੋਹਿਰਾ

ਧੰਨ ਬਨਾਵਨ ਹਾਰ ਹਨ ਸੁਨਨੇ ਹਾਰੇ ਧੰਨ ।

ਕਤਰੇ ਜਿਨ੍ਹਾਂ ਬਨਾਇਕੇ ਖੂਬ ਝੂਠ ਦੇ ਕੰਨ ॥ ੨੭੭ ॥

ਦਵੈਯਾ

ਇਹ ਕੀ ਵੇਲਾ ਲਾਡ ਲਡਾਵਨ ਦਾਸੀ ਟੁਰਗਾ ਪਾਇਆ
 ਗੋਦ ਬਠਾਇ ਗੁਰੂ ਨੂੰ ਜਿਸ ਨੇ ਗੁਲ ਦੇ ਨਾਲ ਲਗਾਇਆ ॥
 ਵਾਂਗ ਕੁਮੱਲਯਾ ਹੋ ਕਰ ਕਰਦੀ ਪਿਆਰ ਗੁਰੂ ਸੰਗ ਐਸਾ ॥
 ਸਾਂਤਿ ਗੁਭਾਵ ਵਿਆਲੂ ਮਾਤਾ ਕਰਦੀ ਜਗ ਮਹਿੰ ਜੈਸਾ ॥ ੨੭੮ ॥

ਗੁਰ ਦੇ ਬਦਲਾ ਲੇਵਨ ਕਾਰਨ ਪੰਥ ਰੱਖਨੇ ਕਾਜਾ । ਖੰਡਾ ਭੀ
 ਨਿਜ ਕਰਤੇ ਦਿੱਤਾ ਜੋ ਲੀਤਾ ਮਹਾਰਾਜਾ ॥ ਤੁਰਕਾਂ ਦੀ ਜੜ੍ਹ
 ਤੇਲ ਪਾਇਕੇ ਸੌ ਭੀ ਚਾਇ ਉਖਾੜੀ । ਵੇਦ ਜੱਗ ਪੁਸਾ ਕੁਲ
 ਆਰਯ ਵਧੇ ਖੇਤ ਜਿਉਂ ਵਾੜੀ ॥ ੨੯੮ ॥ ਇਹ ਸਭ ਬਾਚਾਂ
 ਫਰਕੇ ਫਿਰ ਕੀ ਰੰਗ ਹੋਰ ਦਿਖਲਾਇਆ । ਗੁਰ ਦੇ ਪਿਆਰੇ
 ਸਿੱਖ ਖਾਣ ਦਾ ਝੱਸ ਕਬਾਂਓਂ ਆਇਆ ॥ ਪਿਆਰ ਕਰਨ ਦਾ
 ਛਿੜਕ ਨੂੰ ਸੀ ਏਹੋ ਫਲ ਤਿਸ ਦੇਨਾ । ਬਿਨ ਅਪਤਾਧ ਸਿੱਖਾਂ ਦਾ
 ਲੋਹੂ ਰਾਕਸ਼ ਵਾਂਗਰ ਲੇਨਾ ॥ ੨੯੯ ॥ ਫਿਰ ਗੁਰ ਜੋ ਦਾਭੀ ਤਿਨ
 ਪੀਤਾ ਰੁਧਰ ਸ਼ਰੀਰੋਂ ਐਸੇ । ਕਲ ਜੋਗਨ ਯਾ ਕੋਇ ਪਿਸਾਰਨ ਆਕੇ
 ਪੀਂਦੀ ਜੈਸੇ । ਇਹ ਤਾਂ ਨਹੀਂ ਕੁਮੱਲਯਾ ਮਾਤਾ ਹੈ ਕੋਈ ਕਲਜੋ-
 ਗਨ । ਪਜਾਰ ਬਹਾਨੇ ਕੁਛੜ੍ਹਜ਼ ਲੈਕੇ ਦਾਹੇ ਲੋਹੂ ਭੋਗਨ ॥ ੨੧੧ ॥
 ਗੁਰ ਜੀ ਦਾ ਜਿਨ ਲੋਹੂ ਪੀਕੇ ਸਿੱਖ ਮੁਕਾਇਆ ਓਥੇ । ਸਾਹਿਬ
 ਜ਼ਾਦੇ ਹੋਰ ਸਿੰਘ ਖਾ ਕਰ ਦਿੱਤੇ ਜਿਨ ਥੋਥੇ । ਕਰੇ ਗੜੱਪ ਹੜੱਪ
 ਤੁਰਤ ਤਿਨ ਪੁਛਿਆ ਨਾਹੀਂ ਪਾਧਾ । ਚੰਗਾ ਮੰਗਨ ਆਈ ਮਾਤਾ
 ਸਿੰਘਾਂ ਦਾ ਸੀ ਵਾਧਾ ॥ ੨੧੨ ॥ ਇਹ ਤਾਂ ਭਾਵੇਂ ਹੋਰ ਪੁਦਨਾ ਰੂਪ
 ਵਟਾਕੇ ਆਈ । ਯਾ ਕੇਕੇਈ ਜਨਮ ਧਾਰਕੇ ਬਦਲਾ ਲੈਣੇ ਧਾਈ ॥
 ਮਹਾਂ ਬੁਰੇ ਤੇ ਬੁਰਾ ਪੁਰਖ ਭੀ ਐਸਾ ਕੰਮ ਨ ਕਰਦਾ । ਡਾਇਣ
 ਭੀ ਨਿਜ ਪੁੱਤ ਨ ਖਾਂਦੀ ਹੈ ਸਾਰਾ ਜਗ ਰਰਦਾ ॥ ੨੧੩ ॥ ਦੂਜਾ
 ਜੋ ਗੁਰ ਇਹ ਵਰ ਮੰਗਿਆ ਵੇਦ ਜੱਗ ਧਰ ਹੋਵੈ । ਆਰਯ ਵੰਸ
 ਜਗਤ ਮਹਿ ਫੈਲੈ ਤੁਰਕ ਰਾਜ ਸਭ ਥੋਵੈ ॥ ਸੌ ਭੀ ਠੀਕ ਨਹੀਂ
 ਹੈ ਭਾਈ ਗੁਰ ਬਾਣੀ ਇਹ ਦਸੈ । ਵੇਦ ਪੁਰਾਨ ਕਹਾਨ ਉਠੈਂਕੇ
 ਇਨ ਤੇ ਕਿਤਵਲ ਨੱਸੈ ॥ ੨੧੪ ॥ ਜੱਗ ਹੈਮ ਅਰ ਬਰਤ ਨੇਮ

ਮਛ ਛੋਕਟ ਧਰਮ ਹਟਾਉਂ । ਹਿੰਦੂ ਦੁਰਕ ਮਤ ਮਰਦਨ ਕਰਕੈ
 ਚੀਸਰ ਪੰਥ ਰਚਾਉਂ ॥ ਇਹ ਸਤਿ ਗੁਰ ਦੇ ਵਾਕ ਗ੍ਰੰਥ ਮਹਿ ਦੇਂਦੇ
 ਦੇਖ ਗੁਵਾਹੀ । ਫਿਰ ਵੇਦਾਂ ਦੇ ਰੱਖਨ ਕਾਰਨ ਗੁਰ ਦਾ ਉੱਦਮ
 ਨਾਹੀ ॥ ੨੯੫ ॥ ਇਸੇ ਤਰ੍ਹਾਂ ਜੋ ਵੈਰ ਪਿਤਾ ਦਾ ਗੁਰ ਭੀ ਲੈਣ
 ਨ ਚਾਹਾ । ਯਹ ਤੋਂ ਗੁਰ ਨੇ ਆਪ ਪਿਤਾ ਕੋ ਦੀਨਾ ਹੁੱਤੇ ਉਮਾਹਾ ॥
 ਭੁਲਮ ਧਰਾ ਤੇ ਦੂਰ ਕਰੋ ਪ੍ਰਭ ਅਪਨਾ ਸੀਸ ਲਗਾਕੇ । ਐਸਾ
 ਕਹ ਕਰ ਵਿੱਲੀ ਤੁਰੇ ਧਰਮ ਹੇਤ ਸੁਖ ਪਾਕੇ ॥ ੨੯੬ ॥ ਜਿਨ
 ਕੇ ਮਗਾਰੋਂ ਤਖਤ ਬੈਠਕੇ ਅਪਨਾ ਉੱਦਮ ਸਾਰਾ ॥ ਸ੍ਰੀ ਮੁਖ ਤੇ
 ਸਭ ਜਗ ਕੇ ਤਾਈਂ ਹੈ ਇਸ ਭਾਂਤ ਉਚਾਰਾ ॥ ਧਰਮ ਪ੍ਰਚਾਰ
 ਕਰਨ ਮੈਂ ਆਇਆ ਅਰ ਨਾ ਵੈਰ ਕਮਾਉਨ । ਸੰਤਨ ਕੀ
 ਰੱਖਯਾ ਕੇ ਕਾਰਨ ਦੁਸ਼ਟਨ ਮੂਲ ਖਪਾਉਨ ॥ ੨੯੭ ॥ ਜਿਸ
 ਕਾਰਨ ਪ੍ਰਭ ਏਸ ਜਗਤ ਮਹਿੰ ਭੇਜ ਮੁਝੇ ਹੈ ਦੀਆ । ਸੋਈ
 ਕਰਹ ਆਇਕਰ ਏਥੇ ਵੈਰ ਨਾ ਕਾਹੂੰ ਲੀਆ ॥ ਸੋ ਅਪਨਾ
 ਪਸੰਗ ਥੋਲੂ ਕੇ ਕਹਾ ਸੁਨੋ ਮਨ ਲਾਈ । ਆਪ ਬਚਿੜ੍ਹ ਨਾਟਕ
 ਮੈਂ ਜੋ ਸ੍ਰੀ ਮੁਖ ਤੇ ਫੁਰਮਾਈ ॥ ੨੯੮ ॥

ਯਥਾ:-—ਸ੍ਰੀ ਮੁਖ ਵਾਕ ਰੱਖਈ

“ਇਹ ਕਾਰਨ ਪ੍ਰਭ ਮੋਹਿ ਪਠਾਯੋ । ਤਥ ਮੈਂਜਗਤਜਨਮਧਰਮਾਯੋ ।
 ਜਿਸ ਤਿਨ ਕਹਾ ਇਨੇ ਤਿਮ ਕਹਿਹੋਂ । ਅੌਰਕਿਸੂਤੇਬੈਰਨਗਹਿਹੋਂ”
 ਦੋਹਿਰਾ

ਏਸ ਸ੍ਰੀ ਮੁਖ ਵਾਕ ਤੇ ਸਿੱਧ ਹੋਤ ਯਹਿ ਬਾਤ ।

ਕਿਸੀ ਪੁਰਖ ਤੇ ਵੈਰ ਨਹਿ ਲੈਨਾ ਗੁਰੂ ਬਤਾਤ ॥ ੨੯੯ ॥

ਜੋ ਅਕਾਲ ਨੇ ਹੁਕਮ ਦੇ ਭੇਜੇ ਇਸ ਜਗ ਮਾਹਿ ।

ਵਹੀ ਸੰਦੇਸਾ ਦੇਨ ਹਿਤ ਆਏ ਥੇ ਨਰ ਨਾਹਿ ॥ ੨੯੦ ॥

ਤਾਂਤੇ ਬਾਵਾ ਜੀ ਕਹਾ ਜੋ ਲੇਵਨ ਹਿਤ ਵੈਰ ।

ਦੁਰਗਾ ਤੇ ਗੁਰ ਮੰਗਯਾ ਵਰ ਰੱਖਨ ਹਿਤ ਖੈਰ ॥ ੨੯੧ ॥

ਮੈਨਾਰੀ ਹੈ ਕਲਪਨਾਂ ਅਪਨੇ ਮਨ ਕੀ ਸੋਇ ।

ਜੋ ਗੁਰ ਜੀ ਮੁਖ ਵਾਕ ਤੇ ਰੰਚਕ ਸਿੱਧ ਨ ਹੋਇ ॥ ੨੯੨ ॥

ਢੌਪਈ

ਤੁਰਕ ਹਿੰਦ ਗੁਰ ਕੋ ਸਮ ਦੇਈ । ਪ੍ਰਿਯ ਅਪ੍ਰਯ ਨ ਯਾ ਮਹਿ ਕੋਈ ।
ਜੇਸੇ ਸ੍ਰੀ ਮੁਖ ਵਾਕ ਦੁਵਾਰੇ । ਸਿੱਧ ਹੋਤ ਹੈਂ ਬਚਨ ਹਮਾਰੇ ॥

ਯਥਾ “ਭਰਮ ਗਯੇ ਜਿਹ ਉਰਕਾ । ਤਿਹ ਆਗੇ ਹਿੰਦੁ ਕਯਾ ਤੁਰਕਾ”

ਯਹ ਸ੍ਰੀ ਸਤਗੁਰ ਕਹਤ ਪੁਕਾਰੀ । ਕਾਉ ਸਾਥ ਨ ਦ੍ਰੈਖ ਹਮਾਰੀ ॥

ਹਮਰੋ ਦ੍ਰੈਖ ਝੁਲਮ ਸੋ ਅਹੋ । ਈਸ਼ੂਰ ਮਿਸ਼ਟ ਦੁਖਤ ਜਬ ਰਹੇ ।

ਪੁਨ ਜੇ ਦੇਖਹੁ ਰਿਦੇ ਵਿਚਾਰੀ । ਤੇ ਗੁਰ ਮਭਕੇਬੇਹਿਤਕਾਰੀ ॥੩੦੧॥

ਰਾਗ ਵੈਖ ਮਤਸਰ ਨਹਿ ਜਾਮਹਿ । ਕਰਨਾ ਮੈਤ੍ਰਾ ਮੁਦਤ੍ਰਾ ਤਾਮਹਿ ।

ਛੀਨਨ ਕੇ ਪ੍ਰਤੀ ਪਾਲਕ ਸੋਈ । ਦੁਸ਼ਟਨ ਮਾਂਹਿ ਉਪੇਖਯਾ ਹੋਈ ॥

ਯਥਾ “ਕਰਮ ਫਲ ਦੇਵਨ ਹਾਰੇ । ਏਕ ਸਮਾਨ ਦ੍ਰਿਸ਼ਟਕਰ ਸਾਰੇ”

ਦੋਹਿਰਾ

ਤੁਰਕ ਤੇਜ ਕੇ ਨਾਸ ਹਿਤ ਗੁਰਸੂ ਪੂਜੀ ਦੇਵ ।

ਹੈ ਮੁਰਖ ਜਨ ਖਜਾਲ ਯਹ ਜੋ ਕੁਛਲਖਹਿ ਨ ਭੋਵ ॥੨੯੩॥

ਭਾਵ—ਜੇ ਲੋਗ ਇਹ ਖਜਾਲ ਕਰਦੇ ਹਨ ਕਿ ਗੁਰੂ ਜੀਦਾ
ਤੁਰਕੀ ਬਾਟਸ਼ਾਹਤ ਯਾ ਦੀਨ ਇਸਲਾਮ ਨਾਲ ਵਿਰੋਧ ਸੀ
ਜਿਸਤੇ ਉਸਦੇ ਨਾਸ ਲਈ ਉਨ੍ਹਾਂ ਨੇ ਦੇਵੀ ਦਾ ਸਿਮਰਨ ਕੀਤਾ ਸਾ

ਸੋ ਇਹ ਬਿਲਕੁਲ ਝੂਠ ਹੈ ਕਿੰਤੂ ਗੁਰੂ ਜੀ ਦਾ ਕਿਸੇ ਵਕਤ ਦੇ ਬਾਦਸ਼ਾਹ ਯਾ ਕਿਸੇ ਮਜ਼ਹਬ ਨਾਲ ਵਿਰੋਧ ਨਹੀਂ ਸਾ, ਪ੍ਰੰਤੂ ਗੁਰੂ ਜੀ ਦਾ ਵਿਰੋਧ ਪਖੰਡ ਅਤੇ ਜੁਲਮ ਨਾਲ ਸਾ ॥

ਜਦ ਅਸੀਂ ਦਸਮ ਗ੍ਰੰਥ ਵਿੱਚ ਤਾਰੀਖੀ ਹਾਲਾਤ, ਜੋ ਗੁਰੂ ਜੀ ਮਹਾਰਾਜ਼ ਨੇ ਅਪਨੇ ਹਸਤ ਕਵਲ ਨਾਲ ਲਿਖੇ ਹਨ, ਪੜ੍ਹਦੇ ਹਾਂ ॥
 ਤਦ ਉਨ੍ਹਾਂ ਦੇ ਵਿਚਾਰਨ ਤੇ ਸਾਬਤ ਹੁੰਦਾ ਹੈ ਕਿ ਉਨ੍ਹਾਂ ਦਾ ਕਿਸੀ ਨਾਲ ਭੀ ਕੋਈ ਵਿਰੋਧ ਨਹੀਂ ਸਾ ਪ੍ਰੰਤੂ ਉਸ ਸਮਯ ਦੇਸ਼ ਵਿੱਚ ਸਾਹੀ ਜੁਲਮ ਕਰਕੇ ਗਦਰ ਸਾ ਜਿਸ ਪਰ ਪਹਾੜੀ ਰਾਜੇ ਅਰ ਮੁਲਕ ਦੇ ਹੋਰ ਲੋਗ ਕਦੇ ਗੁਰੂ ਜੀ ਦੇ ਨਾਲ ਅਤੇ ਕਦੇ ਬਾਦਸ਼ਾਹ ਨਾਲ ਵਿਗਾੜ ਜਾਂਦੇ ਸਨ, ਜਿਨ੍ਹਾਂ ਦੇ ਸਿੱਧਾ ਕਰਨ ਲਈ ਬਾਦਸ਼ਾਹ ਅਪਨੇ ਪੁੱਤ੍ਰ ਯਾ ਅਹਿਦੀਆਂ ਨੂੰ ਫੌਜ ਦੇਕੇ ਭੇਜਦਾ ਸੀ, ਅਰ ਏਧਰ ਗੁਰੂ ਜੀ ਭੀ ਅਪਨੇ ਬਚਾਉ ਲਈ ਅਪਨੇ ਵਿਰੋਧੀਆਂ ਨੂੰ ਯੁੱਧ ਨਾਲ ਰੋਕਦੇ ਸਨ, ਜਿਸਦਾ ਫਲ ਏਹ ਹੁੰਦਾ ਸਾ ਜੋ ਕਈ ਲੋਗ ਤਾਂ ਬਾਦਸ਼ਾਹ ਦੇ ਅਧੀਨ ਹੋ ਜਾਂਦੇ ਸਨ ਅਰ ਬਹੁਤ ਬਾਦਸ਼ਾਹ ਦੇ ਡਤਦੇ ਮਾਰੇ ਗੁਰੂ ਜੀ ਮਹਾਰਾਜ਼ ਦੇ ਪਾਸ ਆਕੇ ਉਨ੍ਹਾਂ ਦੇ ਸਿੱਖ ਬਨ ਜਾਂਦੇ ਸਨ, ਜੋ ਗੁਰੂ ਜੀ ਦੇ ਚਤੁਨਾਂ ਵਿੱਚ ਸਰੰਦਿਆਂ ਨਾਲ ਸਥਦ ਸੁਨਕੇ ਅਤੇ ਦੇਨੋਂ ਵਕਤ ਪਸ਼ਾਦ ਛਕਕੇ ਸਿੱਖ ਕਹਾਉਣ ਵਿੱਚ ਹੀ ਅਪਨਾ ਬਚਾਉ ਦੇਖਦੇ ਸਨ, ਪ੍ਰੰਤੂ ਜਦ ਕਦੀ ਬਾਦਸ਼ਾਹ ਵੱਲੋਂ ਹੱਲਾ ਗੁੱਲਾ ਹੁੰਦਾ ਸੁਨਦੇ ਸਨ ਅਰ ਅਪਨੇ ਬਚਾਉ ਵਾਸਤੇ ਰੁੱਕੂ ਜੀ ਮਹਾਰਾਜ਼ ਉਨ੍ਹਾਂ ਲੋਗਾਂ ਨੂੰ ਜੰਗ ਲਈ ਤਿਆਰ ਕਰਦੇ ਸਨ ਤਦ ਉਹ ਕਾਇਰ ਲੋਗ “ਮੁਸਾ ਛਰਦਾ ਮੌਤ ਤੇ ਅੱਗੇ ਮੌਤ ਖੜੀ” ਦੀ ਤਰ੍ਹਾਂ

ਇਹ ਖਿਆਲ ਕਰਕੇ ਕਿ ਅਸੀਂ ਤਾਂ ਪ੍ਰਾਨ ਬਚਾਉਣ ਲਈ
ਏਥੇ ਆਏ ਸਾਂ ਪਰ ਏਥੇ ਭੀ ਹੁਣ ਮੌਤ ਨੂੰ ਸਾਮੁੱਨੇ ਭੋਰਿਆ
ਜਾਂਦਾ ਹੈ ਸਮਝ ਕੇ ਚੋਰੀ ਹੀ ਚਲੇ ਜਾਂਦੇ ਸਨ । ਫਿਰ
ਅਜੇਹੇ ਬੇਮੁਖ ਪੁਰਖਾਂ ਦਾ ਜੋ ਹਾਲ ਹੁੰਦਾ ਸਾ ਸੋ ਸ੍ਰੀ ਗੁਰੂ
ਮਹਾਰਾਜ਼ ਜੀ ਅਪਨੇ ਮੁਖਾਰਬਿੰਦ ਤੇ ਇਸ ਤਰ੍ਹਾਂ ਦਾ ਕਥਨ ਕਰਦੇ
ਹਨ, ਜਿਸਤੇ ਪਾਇਆ ਜਾਂਦਾ ਹੈ ਜੋ ਗੁਰੂ ਜੀ ਦਾ ਤੁਰਕਾਂ ਨਾਲ
ਜਾਤੀ ਵਿਰੋਧ ਨਹੀਂ ਸਾ ਕਿੰਤੂ ਜੁਲਮ ਅਤੇ ਕ੍ਰਿਤਘਨ ਆਦਮੀਆਂ
ਨਾਲ ਸਾ ॥

ਯਥਾ ਸ੍ਰੀ ਮੁਖ ਵਾਕ ਪਾਤਸ਼ਾਹੀ ੧੦

ਅਫਸੂ || ੪੩੫ ||

ਸਹਿਜਾਏ ਕੋ ਆਗਮਨ ਮਦਰ ਦੇਸ ਚੌਪਈ

ਇਹ ਬਿਧ ਸੋ ਬਧ ਭਯੋ ਜੁਝਾਠਾ । ਆਨ ਬਸੇ ਤਬ ਧਾਮ ਲੁਝਾਰਾ
ਤਬ ਮੌਰੰਗ ਮਨ ਮਾਹਿ ਰਿਸਾਵਾ । ਮਦਰ ਦੇਸ ਕੋਪੂਤ ਪਠਾਵਾ ॥੧॥
ਤਿਹ ਆਵਤ ਸਭ ਲੋਕ ਡਰਾਨੇ । ਬਡੇ ਬਡੇ ਗਿਰ ਹੇਰ ਲੁਕਾਨੇ ।
ਹਮੂੰ ਲੋਗਾਨ ਅਧਕ ਡਰਾਯੋ । ਕਾਲ ਕਰਮ ਕੈ ਮਰਮਨ ਪਾਯੋ ੨।
ਕਿਤਕ ਲੋਗ ਤਜਿ ਮੰਗ ਸਿਧਾਰੇ । ਜਾਇ ਬਸੇਗਿਰ ਵਰਸਿਹਭਾਰੇ।
ਤਿਤ ਮੁਜੀਅਨ ਕੋ ਅਧਕ ਡਰਾਨਾ । ਤਿਨੈਉ ਬਾਰਨ ਅਪਨਾਜਾਨਾ ੩
ਤਬ ਮੌਰੰਗ ਜੀਅ ਮਾਹਿ ਰਿਸਾਏ । ਏਕ ਅਹਿਦੀਆਈਹਾਂਪਠਾਏ
ਹਮ ਤੇ ਭਾਜ ਬਿਮੁਖ ਜੇਗਾਏ । ਤਿਨਕੇ ਧਾਮ ਗਿਰਾਵਤ ਭਾਏ ॥ ੪ ॥
ਜੇ ਹਾਪਨੇ ਗੁਰ ਤੇ ਮੁਖ ਫਿਰ ਹੈਂ । ਇਹਾਂ ਉਹਾਂ ਤਿਨਕੇ ਗ੍ਰਿਹਗਿਰਹੈਂ ।
ਈਹਾਂ ਉਪਹਾਸ ਨ ਸੁਰ ਪੁਰ ਬਾਸਾ । ਸਭ ਬਾਤਨ ਤੇ ਰਹੈਂਨਿਰਿਸਾਂਪ
ਦੁਖ ਭੁਖ ਤਿਨ ਕੋ ਰਹੈ ਲਾਗੀ । ਸੰਤ ਸੇਵ ਤੇ ਜੋ ਹੈ ਤਿਆਗੀ ।

ਜਗਤ ਵਿਖੇਕੋਊਕਾਮ ਨ ਸਰਹੀ । ਅੰਤਰਿ ਕ੍ਰਿਡ ਨਰਕ ਕੀਪਰਹੀ ਵੰਡ
 ਤਿਨਕੇ ਸਦਾ ਜਗਤ ਉਪਹਾਸਾ । ਅੰਤਹਿ ਕ੍ਰਿਡ ਨਰਕ ਕੀ ਬਾਸਾ ।
 ਗੁਰ ਪਗ ਤੇ ਜੁ ਬਿਮੁਖ ਸਿਧਾਰੇ । ਇਹਾਂ ਉਹਾਂ ਤਿਨਕੇ ਮੁਖਕਾਰੇ ॥੭॥
 ਪੁੱਤ੍ਰ ਯੌਤ੍ਰ ਤਿਨਕੇ ਨਹੀਂ ਫਿਰੈ । ਦੁਖ ਦੈ ਮਾਤਰ ਪਿਤਾ ਕੋ ਮਰੈ ।
 ਗੁਰੂ ਦੇਖੀ ਸਗ ਕੀ ਮਿਤ ਪਾਵੈ । ਨਰਕ ਕੁੰਡ ਭਾਰੇ ਪਛਾਵੈ ॥੮॥
 ਬਾਬੇ ਕੇ ਬਾਬਰ ਕੇ ਦੇਉ । ਆਪ ਕਰੇ ਪਰਮੇਸਰ ਸੋਊ ॥
 ਦੀਨ ਸਾਹਿ ਇਨਕੇ ਪਹਿਜਾਨੋ । ਦੁਨੀ ਪਤਿ ਉਨਕੇ ਅਨੁਮਾਨੋਵਾਈ
 ਜੋ ਬਾਬੇ ਕੇ ਦਾਮ ਨ ਦੈਹੈਂ । ਤਿਨ ਤੇ ਗਹਿ ਬਾਬਰ ਕੇ ਲੈ ਹੈਂ ।
 ਵੈ ਦੈ ਤਿਨ ਕੋ ਬਡੀ ਸਜਾਇ । ਪੁਨ ਲੈ ਹੈ ਗ੍ਰਿਹਲੁਟਬਨਾਇ ੧੦
 ਜਬ ਹੈਂਹੇ ਬੇਮੁਖ ਬਿਨਾਂ ਧਨ । ਤਬ ਚੜ੍ਹ ਹੈ ਮਿਥਨ ਕਹਿ ਮਾਗਨ ।
 ਜੇ ਜੇ ਸਿੱਖ ਤਿਨੈ ਧਨ ਦੈ ਹੈਂ । ਲੁਟ ਮਲੇਛ ਤਿਨੁ ਕੋ ਲੈ ਹੈਂ ੧੧
 ਜਬ ਹੁਇ ਹੈ ਤਿਨ ਦਰਬਿਨਾਸਾ । ਤਬ ਧਰੈਂ ਨਿਜਗੁਰਕੀਆਸਾ ॥
 ਤਬ ਤੇ ਗੁਰ ਦਰਸਨ ਕੋ ਐਹੈ । ਤਬ ਤਿਨਕੇ ਗੁਰਮੁਖਨਲਗੈਹੈ ੧੨
 ਬਿਦਾ ਬਿਨਾਂ ਜੇ ਹੈ ਤਬ ਧਾਰੀ । ਸਰਹੈ ਕੋਈ ਨ ਤਿਨਕੋ ਕਾਰੀ ।
 ਗੁਰੂ ਦਰ ਛੋਈ ਨ ਪ੍ਰਭ ਪੁਰ ਵਾਸਾ । ਦੁਹੂੰ ਠੋਰਤੇਰਹੈਨਿਰਾਸਾ ॥੧੩॥
 ਜੇ ਜੇ ਗੁਰ ਚਰਨਨਿ ਰਤ ਹੈਂ । ਤਿਨਕੇ ਕਸਟ ਨ ਦੇਖਨ ਧੈਹੈਂ ।
 ਰਿੱਧ ਸਿੱਧ ਤਿਨਕੇ ਗ੍ਰਿਹ ਮਾਹੀਂ । ਪਾਪ ਤਾਪ ਛੂੰ ਸਕੈਨਛਾਹੀਂ ੧੪
 ਤਿਹ ਮਲੇਛ ਛੂੰ ਹੈ ਨਹੀਂ ਛਾਹੀਂ । ਅਸਟ ਸਿੱਧ ਹੈਂ ਘਰਿ ਮਾਹੀਂ ।
 ਹਾਸ ਕਰਤ ਜੋ ਉਦਮ ਉਠੈਹੈ । ਨਵਨਿਧਤਿਨਕੇਘਰਮਹਿਐਹੈ ੧੫
 ਮਿਰਜਾ ਬੇਗ ਹੁਤੇ ਤਿਹ ਨਾਮੀਂ । ਜਿਨ ਢਾਹੇ ਬਿਮੁਖਨ ਕੇ ਧਾਮੀਂ ।
 ਸਭ ਸਨਮੁਖ ਗੁਰ ਆਪ ਬਚਾਏ । ਤਿਨਕੈਬਾਰਨਬਾਕਨਪਾਏ ੧੬
 ਉਤ ਔਰੰਗਜ਼ੀਆਮਾਧਿਕਰਿਸਾਯੋਚਾਰਅਹਿਦੀਅਨਅਉਰਪਠਾਯੋ ।

ਜੇ ਬੇਮੁਖ ਤਾਂਤੇ ਬਚ ਆਏ । ਤਿਨ ਕੇ ਗ੍ਰੰਹ ਪੁਨ ਇਨੈ ਗਿਰਾਏ ॥
 ੧੭ ॥ ਜੇ ਤਜ ਭਜੇ ਹੁਤੇ ਗੁਰ ਆਨਾ । ਤਿਨ ਪੁਨ ਗੁਰੂ ਅਹਿਦੀ
 ਅਹਿ ਜਾਨਾ । ਮੂਤਰ ਢਾਰ ਤਿਨ ਸੋਸ ਪ੍ਰੈਡਾਏ ॥ ਪਾਹਰਿ ਜਾਨ
 ਗ੍ਰੰਹਾ ਲੈ ਆਏ ॥ ੧੮ ॥ ਜੇ ਜੇ ਭਾਜ ਹੁਤੇ ਬਿਨ ਆਇਸੁ ॥
 ਕਹੋ ਅਹਿਦੀਅਹਿ ਕਿਨੇ ਬਤਾਇਸੁ । ਮੰਡ ਮੂਡ ਕਰਿ ਸਹਿਰ
 ਫਿਰਾਏ । ਕਾਰ ਭੇਟ ਜਨੁ ਲੈਨ ਸਿਧਾਏ ॥ ੧੯ ॥ ਪਾਛੈ ਲਾਗਿ
 ਲਰਕਵਾ ਚਲੇ । ਜਾਨਕ ਸਿੱਖ ਸਖਾ ਹੈਂ ਭੁਲੇ । ਛਿਕੈ ਤੋਬਰਾ
 ਬਦਨ ਚੜਾਏ । ਜਨੁ ਗ੍ਰੰਹ ਖਾਨ ਮਲੀਦਾ ਆਏ ॥ ੨੦ ॥
 ਮਸਤਕ ਸੁਭੇ ਪਨਹੀਯਨ ਘਾਇ । ਜਨ ਕਰਿ ਟੀਕਾਦਏ ਬਨਾਇ ।
 ਸੀਸ ਈਟ ਕੈ ਘਾਇ ਕਰੇਹੀ । ਜਨ ਤਿਨ ਭੇਟ ਪੁਰਾਤਨ
 ਦੇਹੀ ॥ ੨੧ ॥ ਕਬਹੂੰ
 ਦੇਹਿਰਾ ।

ਰਨ ਜੂਝਿਯੋ ਨਹੀਂ ਕਛ ਦੈ ਜਸੁ ਨਹੀਂ ਲੀਨ । ਗਾਊ ਬਸਤਿ
 ਜਾਨਿਯੋ ਨਹੀਂ ਜਮ ਮੋ ਕਿਨ ਕਹਿ ਦੀਨ ॥ ੨੨ ॥ ਚੌਪਈ ॥
 ਇਹ ਬਿਧ ਤਿਨੋ ਭਯੋ ਉਪਹਾਸਾ । ਸਭ ਸੰਤਨ ਮਿਲ ਲਖਿਓ
 ਤਮਾਸਾ । ਸੰਤਨ ਕਸ਼ਟ ਨ ਵੇਖਨ ਪਾਯੋ । ਆਪ ਹਾਥ ਦੈ ਨਾਥ
 ਬਚਾਯੋ ॥ ੨੩ ॥ ਜਿਸ ਨੂੰ
 ਸਾਜਨ ਰਾਖਸੀ ਦੁਸ਼ਮਨ ਕਵਨ ਬਿਚਾਰ । ਛੈ ਨ ਸਕੈ ਤਿਹ
 ਛਾਹਿ ਕੈ ਨਿਹਫਲ ਜਾਇ ਗਵਾਰ ॥ ੨੪ ॥ ਜੇ ਸਾਧੂ ਸਰਨੀ
 ਪਰੇ ਤਿਨਕੈ ਕਵਣ ਬਿਚਾਰ । ਦੰਭ ਜੀਭ ਜਿਸ ਰਾਖੈ ਹੈ ਦੁਸ਼ਟ
 ਅਰਿਸ਼ਟ ਸੰਘਾਰ ॥ ੨੫ ॥ ਇਤਿ ਸ੍ਰੀ ਬਚਿੱਤ੍ਰ ਨਾਟਕ ਗ੍ਰੰਥੈ
 ਸਾਹਿਜਾਵੈ ਵੁ ਅਹਿਦੀਆ ਆਗਮਨ ਬਰਨਨੰ ਨਾਮ ਭ੍ਰੇਦਸਮੈ
 ਪਿਆਇ ਸਮਾਪਤ ਮਸਤ ਸੁਭ ਮਸਤ ॥੧੩॥”

ਇਨ੍ਹਾਂ ਸ੍ਰੀ ਮੁਖ ਵਾਕਾਂ ਤੇ ਪਾਇਆ ਜਾਂਦਾ ਹੈ ਜੋ ਗੁਰੂ ਜੀ ਅਪਣੇ ਆਪ ਨੂੰ ਦੀਨੀ ਪਾਤਸ਼ਾਹ ਜਾਨਦੇ ਸਨ ਅਤੇ ਬਾਬਰ ਦੀ ਐਲਾਟ ਨੂੰ ਦੁਨਿਆ ਵੀ ਸ਼ਾਹ ਖਜਾਲ ਕਰਦੇ ਸਨ, ਜਿਸ ਪਰ ਉਨ੍ਹਾਂ ਪਾੜੀਆਂ ਨੂੰ ਜੋ ਗੁਰੂ ਤੇ ਬੈਮੁਖ ਹੋਕੇ ਨਮ ਜਾਂਦੇ ਸਨ ਤੁਰਕਾਂ ਦੇ ਹੱਥੋਂ ਸੜਾ ਪਾਉਂਦੇ ਸੁਨਕੇ ਆਨੰਦ ਹੁੰਦੇ ਸਨ, ਇਸ ਵਾਸਤੇ ਤੁਰਕੀ ਰਾਜ ਨਾਲ ਗੁਰੂ ਦਾ ਕੋਈ ਖਾਸ ਵਿਰੋਧ ਨਹੀਂ ਸਾ, ਕਿੰਤੁ ਜੈਸੇ ਉਹ ਹਿੰਦੂਆਂ ਨੂੰ ਦੁਰਾਚਾਰੀ ਕਰਮ ਕਰਨ ਤੇ ਬੁਰਾ ਜਾਨਦੇ ਸਨ ਏਸੇ ਤਰ੍ਹਾਂ ਤੁਰਕਾਂ ਨੂੰ ਪ੍ਰਜਾ ਦੁਖਾਉਣ ਤੇ ਬੁਰੇ ਸਮਝਦੇ ਸਨ ॥

ਫਿਰ ਜਦ ਅਸੀਂ ਇਨ੍ਹਾਂ ਕਵੀਆਂ ਦੇ ਰਚੇ ਹੋਏ ਗੁਰ ਬਿਲਾਸ ਹੀ ਪੜ੍ਹਦੇ ਹਾਂ ਤਦ ਭੀ ਸਾਨੂੰ ਏਹੋ ਸਿੱਖਯਾ ਮਿਲਦੀਹੈ ਕਿ ਗੁਰੂ ਜੀ ਨਾਲ ਤੁਰਕੀ ਵਿਰੋਧ ਵੱਧਨ ਦਾ ਕਾਰਨ ਭੀ ਹਿੰਦੁ ਰਾਜੇ ਅਰ ਹਿੰਦੂ ਧਰਮੀ ਲੋਗ ਸੇ ਜੋ ਗੁਰੂ ਦੇ ਅੰਮ੍ਰਿਤ ਨਾਲ ਵਿਰੋਧ ਰਖਦੇ ਸਨ ਜਿਸਤੇ ਉਹ ਗੁਰੂ ਦੇ ਹੱਕ ਵਿੱਚ ਬਹੁਤ ਝੂਠੀ ਸੱਚੀ ਚੁਗਲੀਆਂ ਲਾਕੇ ਬਾਦਸ਼ਾਹ ਨੂੰ ਵਿਰੁਧ ਕਰਦੇ ਸੀ ਇਸ ਦਾ ਨਤੀਜਾ ਇਹ ਨਿੱਕਲਯਾ ਜੋ ਹਿੰਦੂਆਂ ਦੀ ਲਜ਼ਾਈ ਮੁਸਲਮਾਨਾਂ ਦੇ ਗਲ ਜਾ ਪਈ ਜਿਸਤੇ ਕਲਗੀਧਰ ਨੂੰ ਕਈ ਕਸ਼ਟ ਸਹਾਰਨੇ ਪਏ, ਇਸ ਵਾਸਤੇ ਬਾਵਾ ਜੀ ਨੇ ਜੋ ਅਪਣੇ ਗੁਰਬਲਾਸ ਵਿੱਚ ਇਹ ਕਥਨ ਕੀਤਾ ਹੈ ਕਿ ਗੁਰੂ ਜੀ ਦਾ ਸਾਰਾ ਉੱਦਮ ਤੁਰਕਾਂ ਦੇ ਮਾਰਨੇ ਲਈ ਸਾ ਮੌਕੇਵਲ ਝੂਠੀ ਕਲਪਨਾ ਗੁਰੂ ਗ੍ਰੰਥ ਸਾਹਿਬ ਅਤੇ ਤਾਰੀਖੀ ਹਾਲਾਤ ਦੇ ਨਾ ਜਾਨਨੇ ਦਾ ਕਾਰਨ ਹੈ ॥
ਦੋਹਿਰਾ-ਨਾ ਗੁਰ ਗ੍ਰੰਥ ਵਿਚਾਰਿਆ ਨਾ ਦੇਖਯਾ ਗੁਰ ਮੌਤ ।

(੨੪੫)

ਐਵੇਂ ਜੋ ਮਨ ਆਇਆ ਲਿਖਜਾ ਸੱਤ ਅਸੱਤ ॥ ੧੯੪ ॥

ਦੁਰਗਾ ਭੁਗਤ

ਦੋਹਿਰਾ

ਦਸਮ ਗ੍ਰੰਥ ਦੇ ਵਾਕ ਜੋ ਵੱਸੇ ਤੁਸੀਂ ਨਿਕਾਲ ।
 ਇਨ ਤੇ ਪ੍ਰਗਟ ਹੋਵੈਦਾ ਮੈਨੂੰ ਹੈ ਕੁਛ ਹਾਲ ॥ ੧੯੫ ॥
 ਇਨ ਕਵੀਅਨ ਨੇ ਬਾਤ ਦਾ ਕਰਾ ਬਤਾਇਣ ਠੀਕ ।
 ਜਿਸ ਪਰ ਮੁਰਖ ਭੁੱਲਕੇ ਚੱਲੇ ਲੀਕੇ ਲੀਕ ॥ ੧੯੬ ॥
 ਪਰ ਜੋ ਅੱਗੇ ਢੱਲਕੇ ਦੇਵੀ ਦਾ ਉਪਦੇਸ਼ ।
 ਬਾਵਾ ਜੀ ਨੇ ਵੱਸਿਆ ਸੋ ਤਾਂ ਹਰੇ ਕਲੋਸ ॥ ੧੯੭ ॥
 ਜੋ ਮੈਂ ਕਰ ਸੰਖਪ ਕੁਛ ਤੈਨੂੰ ਦਿਆਂ ਸੁਨਾਇ ।
 ਸਾਇਦ ਇਸ ਪਰ ਤੁੱਧਦਾ ਜੇਕਰ ਮਨ ਪਤੀਆਇ ॥ ੧੯੮ ॥

ਯਥਾਂ—ਦੇਵੀ ਵਾਚ

“ਹੇ ਸੁਤ ਕੀਜਹਿ ਪੰਥ ਸਕੇਸ । ਪਹਰਹਿ ਨਾਹਿਨ ਬਸਤ੍ਰ
 ਕਸੈਂਭੀ ਹੈ ਯਹ ਮੇਰੇ ਭੇਸ । ਮੁਸਲੀ, ਮੈਥਨ ਮੱਦਜਾ ਲਿਖਨ
 ਮੰਤ੍ਰੰਤ ਮਾਸ ਤਮਾਕੁ । ਏ ਨਹਿ ਕਰਹਿ ਸਿੱਖ ਸਭ ਤੇਰੇ ਵਡੇ
 ਪਰਮ ਪ੍ਰਤਾਪੁ । ਅਤਿ ਪ੍ਰਸੰਨ ਮੈਂ ਤੋਪਰ ਤਾਂਤੇ ਕੁਛ ਕ੍ਰਿਤ
 ਕਾਬਜ ਸੁਨਾਵਹੁ । ਤਵ ਸੁਠ ਰਚਨਾਂ ਤੇ ਮੇਰੇ ਮਨ ਅਤਿ ਆਨੰਦ
 ਸੁਖ ਪਾਵਹੁ । ਸ੍ਰੀ ਸਤ ਗੁਰ ਕਰ ਸ਼ੋਰ ਅੱਗ੍ਰ ਵੈ ਥਾਰ ਭਗੈਤੀ
 ਗਾਈ । ਪ੍ਰਬਹ ਭਗਉਤੀ ਸਿਮਰਫੇਰ ਗੁਰ ਨਾਨਕ ਦੇਵ ਮਨਾਈ ।
 ਤਾਂ ਪਾਛੇ ਕੁਛ ਅੌਰ ਸੁਤੋਤ੍ਰ ਸ੍ਰੀ ਗੁਰ ਦੇਵ ਸੁਨਾਏ । ਹਰਿ ਸੁਮੇਰ

ਅਭਮਤ ਫਲ ਦਾਇਕ ਸੁਨ ਮਾਤਾ ਬਰ ਪਾਏ ॥੧੯੬॥ ਅਸਕਹਿ
ਭਈ ਅਲੋਪ ਭਵਾਨੀ । ਦੈ ਕਰ ਪਿਆਰ ਪਰਮ ਪ੍ਰਿਯ ਪੁਤਹਿ
ਪਾਵਨ ਪ੍ਰਕ੍ਰਿਤ ਪਰਮਾਨੀ । ਮਹਾਂ ਬੀਰ ਸ੍ਰੀ ਹਨੂਮਾਨ ਜੂ ਪ੍ਰਗਟ
ਕੱਛ ਤਬ ਦੀਨੀ । ਲੀਸੈ ਮਹਾਰਾਜ ਮਮ ਭੇਟਾ ਮਰਸਾਦਾ ਮਨ
ਦੀਨੀ । ਖੱਤ੍ਰੂਨ ਕੀ ਯਹ ਆਦਿ ਪੁਸਾਕੀ ਰਾਮਚੰਦ੍ਰ ਜੂ ਧਾਰੀ ।
ਦਈ ਮੋਹ ਕਰ ਬਿਜਨ ਲੰਕ ਮਹਿ ਜਤ ਚਪਰਾਸ ਅਚਾਰੀ” ॥

ਦੇਹਿਰਾ

ਇਹ ਸਿੱਖਜਾ ਦੇ ਅੰਤ ਮੈਂ ਭਈ ਲੋਪ ਤੱਤ ਕਾਲ ।

ਜਾਕੋ ਧਾਰਨ ਕਰਤ ਜਨ ਹੋਵਤ ਤੁਰਤ ਨਿਹਾਲ ॥੨੦੮॥

ਯਹ ਥਾਵਾ ਜੀ ਦੱਸਜਾ ਉੜਕ ਸਾਰਾ ਖੇਲ ।

ਪ੍ਰਗਟ ਹੋਈ ਚੰਡਕਾ ਦੇ ਵਰ ਉੱਤਮ ਮੇਲ ॥ ੩੦੦ ॥

ਹੋਇ ਲੋਪ ਤਬ ਹੀ ਗਈ ਮਨਹੁ ਹੁਤੀ ਛਲ ਰੂਪ ।

ਹਨੂਮਾਨ ਭੀ ਕੱਛ ਦੇ ਹੋਇਆ ਲੀਨ ਅਨੂਪ ॥ ੩੦੧ ॥

ਇਸ ਪਰ ਕਰੇ ਵਿਚਾਰ ਜੋ ਆਵੇ ਮਨ ਦੇ ਮਾਂਹਿ ।

ਮੈਨੂੰ ਤਾਂ ਇਹ ਵਾਰਤਾ ਸੂਠੀ ਦਿਸੇ ਨਾਂਹਿ ॥ ੩੦੨ ॥

ਭਾਵ— ਗੁਰੂ ਜੀ ਤਾਈਂ ਦੇਵੀ ਜੀ ਨੇ ਖੰਡਾ ਦੇਕੇ ਨਾਲਹੀ

ਇਹ ਭੀ ਆਖਿਆ ਕਿ ਤੇਰਾ ਪੰਥ ਸਿਰ ਪਰ ਕੇਸ ਰੱਖੇ ਅਰ ਸੁਹਾ
ਰੰਗ ਨਾ ਪਹਰੇ ਕਿਉਂਕਿ ਇਹ ਮੇਰਾ ਪਹਿਰਾਵਾ ਹੈ, ਏਸੇ ਤਰ੍ਹਾਂ
ਤੁਰਕਨੀ, ਕੁੱਠਾ ਖਾਨਾ ਆਦਿਕ ਭੀ ਬਬਰਸਤ ਦੱਸੇ, ਅਰ ਗੁਰੂ
ਜੀ ਪਾਸੋਂ ਕਵਤਾ ਸੁਨਕੇ ਪ੍ਰਸੰਨ ਹੋਈ ਜਿਸ ਪਰ ਫਿਰ ਤੱਤਛਿਨ
ਲੋਪ ਹੋਗਈ, ਏਹੋ ਅਸੂਲ ਅੱਜ ਤਕ ਪੰਥ ਵਿੱਚ ਪ੍ਰਚਲਤ ਹਨ,

ਜਿਸ ਤੇ ਖਿਆਲ ਪੈਦਾ ਹੁੰਦਾ ਹੈ ਜੋ ਜ਼ਰੂਰ ਇਹ ਦੇਵੀ ਨੇ ਹੀ
ਦੱਸੇ ਹੋਨ ਗੇ ਇਸਤੇ ਅੱਗੇ ਹਨ੍ਹਮਾਨ ਨੇ ਕਛ ਦਿੱਤੀ ਜੋ ਰਾਮ ਜੀ
ਦੇ ਵੇਲੇ ਦੀ ਤੱਤ ਚਪਰਾਸ ਸੀ, ਇਨ੍ਹਾਂ ਬਾਤਾਂ ਤੇ ਚਿਤ ਵਿੱਚ
ਜ਼ਰੂਰ ਇਹ ਖਿਆਲ ਪੈਦਾ ਹੁੰਦਾ ਹੈ ਕਿ ਇਹ ਕੁਝ ਨ ਕੁਝ ਠੀਕ
ਹੋਵੇਗਾ ॥

੩੩ ਖਾਲਸਾ

ਦੇਹਿਰਾ

ਤੇਰੇ ਜੈਸੇ ਆਦਮੀ ਜੰਮੇ ਜਦ ਜਗ ਮਾਰੀ ।

ਕਹੋ ਧਰਮ ਇਹ ਖਾਲਸਾ ਕਿ ਕੁਰ ਢੂਬੇ ਨਾਰੀ ॥ ੩੦੩ ॥

ਊਪਰ ਕੇਹੜੀ ਗੱਲ ਦੇ ਭੁੱਲ ਗਯੇ ਤੂੰ ਦੱਸ ।

ਅੰਧੇ ਵਾਲੀ ਜਫੜੀ ਪਾਇ ਲਈ ਤੈਂ ਨੱਸ ॥ ੩੦੪ ॥

ਜੋ ਬਾਵਾ ਜੀ ਲਿਖ ਧਰਾ ਇੱਲ ਬਚਿੱਲ ਬਟੇਰ ।

ਤੇਰੇ ਜੇਹੇ ਪੁਰਖ ਬਿਨ ਕਦੋਂ ਮੰਨਸੀ ਹੋਰ ॥ ੩੦੫ ॥

ਦਵੈਯ

ਕੇਸਾਂ ਵਾਲਾ ਪੰਥ ਸਾਜਨਾ ਜੋ ਦੇਵੀ ਫੁਰਮਾਇਆ । ਆਖੀ
ਗੁਰ ਨੂੰ ਰੰਗ ਕਸੂੰਭੀ ਚਹੀਏ ਨਾ ਪਹਿਰਾਇਆ ॥ ਅਰ ਇਸ ਪਰ
ਇਹ ਯੁਕਤੀ ਦੱਸੀ ਹੈ ਇਹ ਮੇਰਾ ਬਾਨਾ । ਹਨ ਤੂੰ ਦੱਸ ਏਸ ਦੇ
ਅੰਦਰ ਕਿਆ ਨੁਕਸਾਨ ਪਛਾਨਾ ॥ ੩੦੬ ॥ ਅਪਨੇ ਜੈਸੇ ਕੇਸ
ਮੀਸ ਪਰ ਰਖਨ ਹੇਤ ਬਤਾਏ । ਅਰ ਅਪਨੇ ਕਰ ਦਾ ਦੇ ਖੰਡਾ
ਚਾਹੇ ਬਲ ਵਰਧਾਏ । ਫਿਰ ਉਹ ਅਪਨੇ ਰੰਗ ਦੇਨ ਬੋਂ ਕਿਉਂ
ਮਨ ਮਹਿੰ ਘਬਰਾਈ । ਜਿਸਦੇ ਪਹਰ ਨ ਅੰਦਰ ਉਸ ਕਜਾ ਸੌਭਾ

ਅਪਨੀ ਪਾਈ ॥ ੩੦੭ ॥ ਅਪਨੇ ਪੁੱਤ੍ਰਾਂ ਤੇ ਤਾਂ ਭਾਈ ਕੁੱਝ ਨ
 ਹੁੰਦਾ ਪਜਾਰਾ । ਫਿਰ ਇਹ ਕਿਉਂ ਕਰ ਨਾ ਤਿਨ ਦਿੱਤਾ ਜੋ ਹੈ
 ਰੰਗ ਨਿਕਾਰਾ । ਥੋੜੀ ਬੁੰਦ ਪਈ ਤੇ ਉਡਦਾ ਅਰ ਨਾ ਧੁੱਪਸਹਾਰੇ ।
 ਇਸਹੀ ਕਾਰਨ ਦੇਖ ਏਸ ਨੂੰ ਹੱਥ ਨ ਲਾਉ ਪੁਕਾਰੇ ॥ ੩੦੮ ॥
 ਫਿਰ ਇਸ ਐਸੇ ਤੁੱਛ ਰੰਗ ਪਰ ਕਿਉਂ ਕਬਜ਼ਾ ਤਿਨ ਕੀਤਾ ।
 ਪਿਛਲੇ ਮੁਗਲ ਪਠਾਨਾ ਵਾਲਾ ਚਾਲਾ ਚੇਗਾ ਲੀਤਾ ॥ ਸੁਹਾ
 ਰੰਗ ਬਨਾਤੀ ਜੋੜਾ ਅਰ ਚਿੱਟੇ ਜੋ ਚਾਵਲ । ਖਾਨ ਨ ਦੇਂਦੇ
 ਮੁਗਲ ਕਿਸੇ ਨੂੰ ਹੋਕੇ ਖੂਬ ਉਤਾਰਲ ॥ ੩੦੯ ॥ ਆਖਨ ਕੋਈ
 ਏਹੁ ਨ ਪਹਿਰੇ ਇਹ ਹੈ ਪਹਿਰਨ ਸਾਡਾ । ਲੋਗ ਗਰੀਬ ਹਡਾਵਨ
 ਖਾਵਨ ਜੋ ਹੈ ਹੱਕ ਤੁਸਾਡਾ ॥ ਏਸੇ ਤਰ੍ਹਾਂ ਕਰਯਾ ਇਸ ਦੇਵੀ ਰੰਗ
 ਨ ਪਹਿਰਨ ਦਿੱਤਾ । ਇਹ ਤਾਂ ਮਬਕ ਮੁਗਲ ਦੇ ਕੋਲੋਂ ਭੁੱਲ
 ਭੁਲਾਵੇ ਲਿੱਤਾ ॥ ੩੧੦ ॥ ਕੁੱਠਾ ਖਾਨ ਤਮਾਕੂ ਪੀਣਾ ਜੇ ਤਿਸ
 ਬੁਰਾ ਠਰਾਇਆ । ਤਾਂ ਇਹ ਅਪਨੇ ਛੈਲੇ ਕੁੱਟਾਂ ਕਿਉਂ ਨਾ ਸਬਕ
 ਸਿਖਾਇਆ । ਅਰ ਓਹ ਸੂਹੇ ਰੰਗ ਰੰਗ ਕੇ ਪਹਿਰਨ ਚੰਗੇ ਚਿੰਗੇ
 ਕਿਉਂ ਨਾ ਰੋਕ ਉਨ੍ਹਾਂ ਨੂੰ ਦੇਂਦੀ ਜੋ ਹਨ ਲਾਲੇ ਹੀਰੇ ॥ ੩੧੧ ॥
 ਫਿਰ ਜੇ ਉਸਦਾ ਛੰਦ ਸੁਨਨ ਨੂੰ ਸੀ ਮਨ ਆ ਲਲਚਾਇਆ ।
 ਦਸੇ ਖਾਂ ਇਹ ਕਵਡਾ ਦਾ ਸੀ ਕਿਆ ਤਿਨ ਸਮਾਂ ਤਕਾਇਆ ॥
 ਕਈ ਦਿਨਾਂ ਦੇ ਵਰਤੀ ਗੁਰ ਜੋ ਬੈਠੇ ਸਨ ਇਕ ਜਾਗਾ । ਫੇਰ
 ਸਿੱਖ ਇੱਕ ਮਾਰ ਮੁਕਾਇਆ ਜੋ ਸਾ ਪਜਾਰਾ ਲਾਗਾ ॥ ੩੧੨ ॥
 ਭੀਜਾ ਅਪਨੇ ਤਨ ਪਰ ਹੈ ਸਨ ਲੱਗੇ ਘਾਉ ਘਨੇਰੇ । ਏਸ ਸਮੇਂ
 ਦੁਖਦਾਈ ਅੰਦਰ ਕਿਆ ਸਨ ਛੰਦ ਚੰਗੇਰੇ ? ਕਿਆ ਕਵੀਆਂ ਦੀ
 ਸਭਾ ਲਗੀ ਸੀ ਕਾਬ ਸੁਨੇ ਉਸ ਵੈਲੇ । ਇਹ ਤਾਂ ਸਮਾਂ ਭਯਾਨਕ

ਦਸਥਾ ਜਦ ਸੀ ਗੁਰੂ ਅਕੇਲੇ ॥ ੩੧੩ ॥ ਹਨ੍ਤਮਾਨ ਜੋ ਕੱਛ
ਪਾਇਕੇ ਢੱਤੇ ਲੰਕ ਪਰ ਪਾਈ । ਏਸੇ ਕਾਰਨ ਗੁਰ ਜੀ ਦੇ ਤਿਨ
ਆਕੇ ਹੱਥ ਫੜਾਈ ॥ ਇਸੇ ਤਰ੍ਹਾਂ ਚੰਡੀ ਨੇ ਭਾਈ ਪਾਕੇ ਲਹਿੰਗਾ
ਚੰਗਾ । ਸ੍ਰੀਭ ਨਸ੍ਰੀਭ ਸਾਬ ਸੀ ਕੀਤਾ ਨਾਲ ਦਲੇਰੀ ਦੰਗਾ ॥

੩੧੪ ॥ ਦੱਸ ਭਲਾ ਜੇ ਕਰਦ ਦੇਨ ਸਮ ਹੋ ਜਾਂਦੀ ਕ੍ਰਿਪਾਲਾ ।
ਉਹ ਲਹਿੰਗਾ ਦਾ ਅੱਗੇ ਧਰਦੀ ਵਿੱਚ ਰੇਸਮੀ ਨਾਲਾ ॥ ਅਰ
ਕਹਿੰਦੀ ਮੈਂ ਇਸ ਨੂੰ ਪਾਕੇ ਲੱਖਾਂ ਰਾਕਸ਼ ਮਾਰੇ । ਅਬ ਮੈਂ ਬਖ-
ਸ਼ਜਾ ਨਾਲ ਪ੍ਰੇਮ ਦੇ ਖਾਤ੍ਰ ਪੰਥ ਤੁਮ੍ਹਾਰੇ ॥ ੩੧੫ ॥ ਜਿਸ ਤੇ
ਸਾਰਾ ਪੰਥ ਪਹਰ ਕੇ ਜਗ ਅੰਦਰ ਯਸ਼ ਪਾਵੇ । ਪੜ੍ਹਦੇ ਦਾਰ
ਕੱਪੜਾ ਆਸਾ ਹੋਰ ਨ ਨਜ਼ਰੀ ਆਵੇ ॥ ਜਿਸਤੇ ਘਾਗਰ ਸਾਹੀ
ਪਲਟਨ ਆਪੇ ਹੀ ਬਨ ਜਾਂਦੀ । ਤੇਜ਼ ਘੱਗਰਾ ਸਿਰ ਦਸਤਾਰੇ
ਸਿੰਘਾਂ ਸ਼ਕਲ ਬਨਾਂਦੀ ॥ ੩੧੬ ॥ ਪਰ ਇਹ ਭੁੱਲ ਗਈ ਉਸ
ਵੇਲੇ ਦੇਵੀ ਮਾਤ ਵਿਰਾਰੀ । ਯਾ ਬਾਵਾ ਜੀ ਚੁੱਕ ਗਏ ਹਨ
ਜਿਸਤੇ ਨਾ ਲਿਖ ਮਾਰੀ ॥ ਚੰਗੇ ਭਲੇ ਆਦਮੀ ਯਾਰੇ ਕਿਆ
ਚਾਲੇ ਹਨ ਕਰਦੇ । ਪੰਥ ਵਾਸਤੇ ਨੂੰਨ ਬੱਪਦੇ ਰੰਚਕ ਨਾਹੀਂ
ਛਰਦੇ ॥ ੩੧੭ ॥ ਇਹ ਸਭ ਬਾਤਾਂ ਹਨ ਮਨ ਘੜੀਆਂ ਸੱਤ ਨ
ਇਨ ਮਹਿ ਪਾਇਆ । ਓਸੀ ਕਲਮ ਚਲਾਈ ਬਹਿਕੇ ਜੈਸਾ ਮਨ
ਮਹਿ ਆਇਆ ॥ ਆਖੀ ਮਗਰੋਂ ਹਨ੍ਤਮਾਨ ਨੇ ਕੱਛ ਤੁਰਤ
ਪਕਰਾਈ । ਹਰਿ ਸੰਤੋਖ ਵਾਂਗ ਇਸ ਬਾਵੇ ਇਹ ਭੀ ਗੱਪ
ਸੁਨਾਈ ॥ ੩੧੮ ॥ ਜਿਸਤੇ ਸਾਬਤ ਕਰਨ ਜਗਤ ਮਹਿ ਸਿੰਘ
ਕਛਹਰੇ ਪਾਉਣ । ਬਾਂਦਰ ਕੋਲੋਂ ਲਿਤੇ ਹੋਏ ਹੋਰੋਂ ਹੱਥ ਨ
ਆਉਣ ॥ ਕਿਆ ਉਪਾਂ ਇਹ ਸੁਨਕੇ ਕਹਕੇ ਹੁੰਦੇ ਨਾ ਸਤਮੰਦੇ ।

ਸੱਗੋਂ ਨਾਲ ਖੁਸ਼ੀ ਦੇ ਭੋਲੇ ਗ੍ਰੰਥਾਂ ਮਹਿ ਲਿਖ ਵਿੰਦੇ ॥ ੩੧੯ ॥
ਦੋਹਿਰਾ

ਇਹ ਸੁਮੇਰ ਮ੍ਰਿਗਿੰਦ ਦਾ ਵਿੱਤਾ ਹਾਲ ਬਤਾਇ ।

ਪਹਲਯਾਂ ਵਾਂਗਰ ਏਸ ਭੀ ਛਡਿਆ ਰੈਲਾ ਪਾਇ ॥੩੨੦॥
ਗਲ ਅਕਲ ਦੀ ਹੈ ਨਹੀਂ ਵਿੱਚ ਏਸਦੇ ਕੁੱਝ ।

ਲਾਲ ਬੁਝਕੜ ਵਾਲੜੀ ਧਾਮੜ ਧੂਮੜ ਬੁੱਝ ॥੩੨੧॥

**ਬਾਵਾ ਸੁਮੇਰ ਸਿੰਘ ਜੀ ਦੇ ਗੁਰ ਬਿਲਾਸ ਦਾ
ਭਾਈ ਸੁਖਾ ਸਿੰਘ ਜੀ ਅਤੇ ਸੰਤੋਖ ਸਿੰਘ ਜੀ**
ਨਾਲ ਪਰਸਪਰ ਵਿਰੋਧ

ਜਿਸ ਪ੍ਰਕਾਰ ਪਹਿਲੇ ਦੋਨਾਂ ਕਵੀਆਂ ਦਾ ਪਰਸਪਰ ਇੱਕ
ਦੂਜੇ ਨਾਲੋਂ ਵਿਰੁੱਧ ਸਾ ਏਸੇ ਭਰ੍ਹਾਂ ਇਨ੍ਹਾਂ ਦਾ ਉਨ੍ਹਾਂ ਦੋਨਾਂ ਨਾਲ
ਵਿਰੋਧ ਹੈ, ਜੈਸਾ ਕਿ ਹੇਠਾਂ ਦੱਸਿਆ ਜਾਂਦਾ ਹੈ ॥

੧-ਭਾਈ ਸੁਖਾ ਸਿੰਘ ਜੀ ਨੇ ਸਕਾਰ ਤੇ ਆਕੇ ਗੁਰੂ ਜੀ ਨੂੰ
ਪੰਥ ਸਾਜਨੇ ਦਾ ਖੜਾਲ ਦੱਸਯਾ ਹੈ, ਅਰ ਭਾਈ ਸੰਤੋਖ ਸਿੰਘ
ਜੀ ਨੇ, ਹਿੰਦੂ ਅਤੇ ਤੁਰਕਾਂ ਦੇ ਦੁੱਖ ਦੇਨ ਕਰਕੇ ਪੰਥ ਸਾਜਨ ਦਾ
ਊੱਦਮ ਕਬਨ ਕੀਤਾ ਹੈ, ਪਰੰਤੂ ਇਹ ਆਖਦੇ ਹਨ ਕਿ ਜਦ
ਗੁਰੂ ਜੀ ਰਾਂਦੀ ਪਰ ਬ੍ਰਾਜੇ ਤਦ ਛਿਪਰ ਕੌਮ ਦੇ ਬ੍ਰਾਹਮਨ ਬੁਲਾਕੇ
ਅਪਨੇ ਪਾਸ ਰੱਖ ਲੀਤੇ ਜਿਨ੍ਹਾਂ ਵਿੱਚੋਂ ਇੱਕ ਦੇਵੀ ਦਿੱਤਾ ਪੌਰਾ-
ਣਕ ਸੀ ਜੋ ਕਬਾ ਕਰਦਾ ਹੁੰਦਾ ਸੀ ਇੱਕ ਦਿਨ ਭੀਮ ਦੇ ਹਾਥੀ
ਚਲਾਉਣ ਦਾ ਪ੍ਰਸੰਗ ਸੁਨਯਾ ਜਿਸ ਪਰ ਗੁਰੂ ਜੀ ਨੇ ਪੁਛਿਆ ਕਿ

ਊਸ ਵਿੱਚ ਇਤਨਾ ਬਲ ਕਿਸ ਤਰ੍ਹਾਂ ਹੋਗਿਆ ਸਾ ਜਿਸ ਨੂੰ
ਸੁਨਕੇ ਪੰਡਿਤ ਨੇ ਉੱਤ੍ਰ ਦਿੱਤਾ ਕਿ ਮਹਾਰਾਜ ਉਸਨੇ ਲੱਖ ਬ੍ਰਾਹਮਨ
ਨੂੰ ਜੱਗ ਕੀਤਾ ਸਾ ਇਸ ਕਰਕੇ ਉਸ ਵਿੱਚ ਇਹ ਬਲ
ਹੋਗਿਆ ਸਾ ਜਿਸ ਨੂੰ ਸੁਨਕੇ ਗੁਰੂ ਜੀ ਨੇ ਕਿਹਾ ਕਿ ਅਸੀਂ ਭੀ
ਜੱਗ ਕਰਦੇ ਹਾਂ ਅਰ ਓਸੇ ਤਰ੍ਹਾਂ ਦੇਵੀ ਪਰਗਟ ਕਰਕੇ ਤੁਰਕਾਂ ਨੂੰ
ਮਾਰੇਂਗੇ ।

੨— ਭਾਈ ਸੁਖਾ ਸਿੰਘ ਦੱਤਾਨੰਦ ਉਜੈਨੀ, ਅਰ ਭਾਈ
ਸੰਤੋਖ ਸਿੰਘ ਜੀ ਕਾਸੋਵਾਲੇ ਕੇਸੇਦਾਸ ਪਾਸੋਂ ਦੇਵੀ ਦਾ ਪ੍ਰਗਟ
ਹੋਨਾ ਆਖਦੇ ਹਨ ਅਤੇ ਇਹ ਬਾਵਾ ਜੀ ਆਖਦੇ ਹਨ ਕਿ ਦੱਤਾ
ਨੰਦ ਅਤੇ ਬਨਾਰਸ ਵਾਲੇ ਪੰਡਿਤ ਥੋਂ ਕੁਝ ਨਾ ਬਣਿਆਂ ਕਿੰਤੂ
ਗੁਜਰਾਤ ਦੇ ਕਾਲੀ ਦਾਸ ਨੇ ਪ੍ਰਗਟ ਕੀਤੀ ॥

੩— ਸੁਖਾ ਸਿੰਘ ਜੀ ਆਖਦੇ ਹਨ ਕਿ ਅਕਾਸ਼ ਵਿੱਚੋਂ ਪ੍ਰਗਟੀ
ਭਾਈ ਸੰਤੋਖ ਸਿੰਘ ਜੀ ਪਹਾੜ ਪਰ ਖੜੀ ਦਸਦੇ ਹਨ ਅਰ
ਬਾਵਾ ਜੀ ਦੱਸਦੇ ਹਨ ਕਿ ਅਗਨ ਕ੍ਰਿਡ ਵਿੱਚੋਂ ਪ੍ਰਗਟ ਹੋਈ ॥

੪— ਬਾਵਾ ਜੀ ਦਸਦੇ ਹਨ ਕਿ ਪ੍ਰਗਟ ਹੋਕੇ ਲਾਡਕਰਨ ਲੱਗੀ
ਅਤੇ ਗੁਰੂ ਜੀ ਨੂੰ ਗਲ ਨਾਲ ਲਾਇਆ, ਪ੍ਰੰਤੂ ਇਹ ਪਹਿਲੇ
ਕਿਸੇ ਕਵੀ ਨੇ ਨਹੀਂ ਦੱਸਿਆ ॥

੫— ਦੂਜੇ ਕਵੀ ਆਖਦੇ ਹਨ ਕਿ ਉਸਦੇ ਹੱਥਾਂ ਵਿੱਚ ਸੱਪ
ਅਰ ਮਨੁੱਖਾਂ ਦੇ ਸਿਰ ਸਨ ਪ੍ਰੰਤੂ ਬਾਵਾ ਜੀ ਕਹਿੰਦੇ ਹਨ ਕਿ ਜਦ
ਪ੍ਰਗਟ ਹੋਈ ਤਾਂ ਅਠਾਂ ਹੱਥਾਂ ਵਿੱਚ ਅੱਠ ਸ਼ਸਤ੍ਰ ਸੇ ॥

੬— ਕਿਸੇ ਸਿੱਖ ਦੇ ਹੱਥ ਤਲਵਾਰ ਨਾਲ ਵੱਛੇ ਕਿਸੇ ਨਹੀਂ
ਦੱਸੇ ਅਰ ਇਹ ਕਹਿੰਦੇ ਹਨ ਕਿ ਜਦ ਦੇਵੀ ਨੇ ਭੇਟਾ ਮੰਗੀ ਤਦ

ਇੱਕ ਸੰਗਤੀਆ ਨਾਮੋਂ ਸਿੰਘ ਦੇ ਭਲਵਾਰ ਨਾਲ ਹੱਥ ਵੱਡ
ਦਿੱਤੇ ਅਰ ਉਸਦਾ ਬਲੀਦਾਨ ਦਿੱਤਾ ॥

੨--ਪਹਿਲੇ ਕਿਸੇ ਕਵੀ ਨੇ ਨਹੀਂ ਕਿਹਾ ਕਿ ਦੇਵੀ ਨੇ ਕਾਵਯ
ਸੁਨਨ ਦਾ ਸੁਵਾਲ ਕੀਤਾ ਪ੍ਰੰਤੂ ਬਾਵਾ ਜੀ ਆਖਦੇ ਹਨ ਕਿ ਦੇਵੀ
ਨੇ ਗੁਰੂ ਜੀ ਕੋਲੋਂ ਟੁਟ ਆਖਕੈ ਛੰਦ ਸੁਨੇ ॥

੩--ਇਸੇ ਤ੍ਰਿਨ੍ਦੀ ਪਹਿਲੇ ਕਵੀ ਨਹੀਂ ਦਸਦੇ ਕਿ ਦੇਵੀ ਨੇ ਕੋਈ
ਚੀਜ਼ ਮਨਾ ਕੀਤੀ ਕਿੰਤੂ ਏਹ ਆਖਦੇ ਹਨ ਕਿ ਕੁਸੰਭੇ ਦਾ ਰੰਗ
ਪਹਿਰਨਾ ਉਸਨੇ ਸਿੱਖਾਂ ਨੂੰ ਮਨਾ ਕੀਤਾ ॥

ਇਹ ਸਭ ਬਾਤਾਂ ਭਾਈ ਸੁਖਾ ਸਿੰਘ ਜੀ ਅਤੇ ਭਾਈ ਸੰਤੋਖ
ਸਿੰਘ ਜੀ ਤੇ ਵਿਰੁੱਧ ਹਨ ॥

ਇਸਤੇ ਅਸੀਂ ਸਾਬਤ ਨਹੀਂ ਕਰ ਸਕਦੇ ਕਿ ਇਨ੍ਹਾਂ ਤਿੰਨਾਂ
ਵਿੱਚੋਂ ਸੱਚਾ ਕੌਣ ਹੈ, ਜਿਸਤੇ ਏਹੋ ਮੰਨਨਾ ਪੈਂਦਾ ਹੈ ਕਿ ਇਹ
ਸੱਭੋ ਮਨ ਆਏ ਗੀਤ ਗਾਉਣ ਵਾਲੇ ਹਨ, ਅਰ ਅਸਲ ਖਬਰ
ਕਿਸੇ ਨੂੰ ਭੀ ਨਹੀਂ ਇਸ ਵਾਸਤੇ ਬਾਵਾ ਸੁਮੇਰ ਸਿੰਘ ਜੀ ਦੇ
ਖੁਸਤਕ ਵਿੱਚੋਂ ਭੀ ਦੁਰਗਾ ਪੁਜਨਾ ਸਿੱਧ ਨਹੀਂ ਹੁੰਦਾ ॥

ਦੇਹਿਰਾ

ਇਨ ਤਿੰਨਾਂ ਦੇ ਲੇਖ ਨੂੰ ਜੇ ਤੂੰ ਲਵੇਂ ਵਿਚਾਰ ।

ਰੱਖੋਂ ਧਾਣੀ ਆਪਹੀ ਲੈਵੇਂ ਟੁਰਤ ਨਤਾਰ ॥ ੩੬੪ ॥

ਇਤੀ

ਭਾਈ ਰਾਜਾਨ ਸਿੰਘ ਜੀ ਰਾਜਾਨੀ ਦੇ ਪੰਥ ਪ੍ਰਕਾਸ਼ ਦਾ ਸਿਖੇਪ

ਸਵੈਯਾ

ਦੁਖ ਸਿੰਘ ਵਿਖੇ ਛੁਬਤੇ ਜਨ ਜੇ ਕਰਨਾ ਕਰਕੇ ਗੁਰ ਪਾਰ
ਕਰਾਏ। ਦ੍ਰਿੜੂ ਬੰਧਨ ਥੇ ਉਰਮੋਂ ਜਿਨ ਕੇ ਤਿਨਕੇ ਗਹਿ ਰਾਜਾਨ
ਗਿਰਾ ਛੁਟਕਾਏ ॥ ਜੋਗਰ ਭੋਗ ਵਿਖੇ ਭਵ ਮੈਂ ਸਭ ਜੀਵਨ ਕੋ
ਪਥ ਮੌਖ ਦਿਵਾਏ। ਕਲ ਤਾਰਨ ਕੋ ਕਲਗੀਧਰ ਜੂ ਕਵਿ ਦਿੱਤ
ਹਰੀ ਧਰ ਮੈਂ ਗੁਰ ਆਏ ॥ ੧ ॥

ਦੇਹਿਰਾ

ਐਸੇ ਦੀਨ ਦਿਆਲ ਸਮ ਨਾ ਕੋ ਹੁਆ ਨ ਹੋਗਾ।

ਕਰ ਅਵਗਾਹਨ ਜੇ ਪਿਖੇ ਕੋ ਜਨ ਚੌਦਹ ਲੋਗ ॥ ੨ ॥

ਤਿਨ ਪਰ ਕਿਤਕ ਅਗਜਾਨੀਆਂ ਲਾਇਆ ਦੋਖ ਮਹਾਨ ॥

ਕਹਨ ਮਨਾਈ ਚੰਡਕਾ ਨਿਜ ਬਲ ਹਿਤ ਭਵਭਾਨ ॥ ੩ ॥

ਤਿਨ ਕੀ ਬਾਤਾਂ ਸੁਨਣ ਤੇ ਆਵਤ ਹੈ ਉਪਹਾਸ ।

ਕਹੈਂ ਰਵੀ ਦੀਪਕ ਦਹੇ ਅਪਨੇ ਹੇਤ ਪ੍ਰਕਾਸ ॥ ੪ ॥

ਤਾਂਤੇ ਐਸੇ ਜਨਨ ਕੀ ਕਥਾ ਨ ਹੋਵਤ ਸੱਤ ।

ਜੇ ਭਾਖੀ ਨਿਜ ਮੁਖਨ ਤੇ ਜੈਸੀ ਜਿਨਕੀ ਮੱਤ ॥ ੫ ॥

ਬਿਨ ਅਕਾਲ ਤੇ ਦੁਸਰੇ ਨਹਿ ਮਾਨਤ ਗੁਰ ਦੇਵ ।

ਤਾਂਤੇ ਤਿਸ ਕੋ ਛੋਡ ਨਹਿ ਕਰਤ ਕਿਸੀ ਕੀ ਸੇਵ ॥ ੬ ॥

ਦੁਰਗਾ ਭਰਤ

ਦੋਹਿਰਾ

ਮੈਂ ਸਭ ਤੇਰੇ ਸੁਨ ਲਏ ਜੋ ਸਨ ਬਚਨ ਅਮੋਲ ।
ਪਰ ਫਿਰ ਭੀ ਮਨ ਮੁੜ ਦਾ ਜਾਂਦਾ ਹੈ ਅਤਿ ਛੋਲ ॥ ੨ ॥

ਚੌਪਈ

ਗਜਾਨ ਸਿੰਘ ਸਾਧੂ ਵੱਡ ਗਿਆਨੀ । ਸਿਨਕੀ ਦੇਖਾ ਨਾਹੀਂ ਛਾਨੀ ।
ਵਿੱਦਯਾਵਾਨ ਰ੍ਹਬ ਕਾ ਵੇਤਾ । ਪ੍ਰਿਉਪਕਾਰ ਕਰਤ ਹੈ ਜੰਤਾ ।
ਵੱਡੇ ਵੱਡੇ ਜਿਨ ਗ੍ਰੰਥ ਬਨਾਏ । ਸਿਨ ਕੋ ਪਠ ਜਨ ਭਰਮਗੁਵਾਏ ।
ਰਚੀ ਖਾਲਸਾ ਜਿਨੇ ਤਾਰੀਖ । ਦੇਤ ਧਰਮ ਕੀ ਜੋ ਵੱਡ ਸੀਖ ॥
ਸਿੰਘਨ ਅਰ ਦਮ ਗੁਰ ਕੇ ਹਾਲ । ਤਿਨ ਮਹਿਤੇਨਰਲੇਵਤਭਾਲੁ ।
ਬਹੁਤ ਲਾਭ ਇਸਤੇ ਹੈ ਟੋਯਾ । ਜੋ ਨਹਿ ਜਾਵਤ ਕਬੀ ਲਕੋਯਾ ।
ਹੈ ਪਸਿੱਧ ਆਜ ਜਗ ਮਾਹੀਂ । ਸਭ ਨਰ ਜਾਨਤ ਸੰਸੇ ਨਾਹੀਂ ॥
ਤਿਨ ਜੋ ਪੰਥ ਪ੍ਰਕਾਸ਼ ਬਨਾਯਾ । ਸਿੰਘਨ ਮੈਂ ਜਿਸਕਾ ਯਸ ਛਾਯਾ ।
ਕਰੇ ਖਾਲਸਾ ਜੰਗ ਅਪਾਰੇ । ਸੋਈ ਤਿਸ ਮਹਿ ਭਾਖੇ ਸਾਰੇ ।
ਪੁਨ ਗੁਰੂਆਨ ਕੇ ਜੋ ਉਪਕਾਰ । ਸੋ ਭੀ ਕਹੇ ਗਿਆਨੀ ਸਾਰ ।
ਪਰ ਉਸ ਪੰਥਪ੍ਰਕਾਸ਼ ਮਝਾਰੀ । ਜਥ ਦੁਰਗਾ ਕੀ ਆਈ ਵਾਰੀ ।
ਤਿਨ ਭੀ ਸਭ ਕੇ ਯਹੋ ਸੁਨਾਯਾ । ਸਾ ਗੁਰਜੀ ਦੁਰਗਾਨੂੰ ਧਿਆਯਾ
— ਰਕ ਤੇਜ ਹਤਨੇ ਕੇ ਕਾਜਾ । ਕਰਾ ਚਰਤ ਯਹ ਗਰੀਬਨਵਾਜਾ ।
ਜਥ ਅਮੈਸਾ ਗਿਆਨੀ ਯਹਿ ਗਾਵੇ । ਤੌ ਕਹੁ ਝੂਠ ਕੈਨ ਠਹਰਾਵੇ॥

ਦੋਹਿਰਾ

ਤਾਂਤੇ ਮਨ ਵਿੱਚ ਆਵੈਦਾ ਪੂਜੀ ਗੁਰੂ ਸ਼ਰੂਰ ।

ਸ਼ਾਂਤਿ ਕਰਨ ਹਿਤ ਜਗਤ ਮਹਿ ਤੁਰਕੀ ਵਡੇ ਫੜ੍ਹਰ ॥੯॥
 ਅਰ ਤੈਨੂੰ ਭੀ ਮੰਨਨਾ ਚਹੀਏ ਐਸਾ ਵਾਕ ।
 ਜੋ ਗਿਆਨੀ ਮੁਖ ਤੇ ਕਹਿਆ ਸਮਝ ਰਿਦੇ ਮਹਿ ਪਾਕਾ ੧੦

ਤੱਤ ਖਾਲਸਾ

ਦੋਹਿਰਾ

ਗਿਆਨਸਿੰਘ ਗਿਆਨੀ ਅਹੇ ਨਿਪਟ ਹਮਾਰੋ ਮੀਤ ।
 ਜਿਸ ਕੇ ਪੰਥ ਪ੍ਰਕਾਸ਼ ਕੇ ਸਭ ਜਨ ਗਾਵਤ ਗੀਤ ॥੧੧॥
 ਤਿਨ ਜੋ ਦੁਰਗਾ ਪੁਜਨਾ ਲਿਖਯਾ ਉਸੇ ਪ੍ਰਕਾਰ ।
 ਜੈਸੇ ਔਰਨ ਨੇ ਕਹਾ ਪੜਕੇ ਅੰਧ ਗੁਬਾਰ ॥ ੧੨ ॥
 ਏਹੋ ਹਾਸੇ ਵਾਲੜੀ ਗੱਲ ਬਨੀ ਹੈ ਆਇ ।
 ਸਭਨੀ ਛਾਲਾਂ ਮਾਰੀਆਂ ਮਿਲਕੇ ਇੱਕੋ ਦਾਇ ॥ ੧੩ ॥
 ਇੱਕ ਦੂਜੇ ਦੇ ਮਗਰ ਹੀ ਚੌਲੇ ਵਾਰੇ ਵਾਰ ।
 ਨੱਕ ਨਕੇਲਾਂ ਪਾਇਕੇ ਉਠਾਂ ਜਿਵੇਂ ਕਤਾਰ ॥ ੧੪ ॥
 ਤਾਂਤੇ ਇਨ ਨੇ ਜੋ ਕਿਹਾ ਸੋ ਭੀ ਚਾਇ ਸੁਨਾਉ ।
 ਛੂਰੇ ਦਿਲ ਵਿੱਚ ਓਸਦਾ ਰਹੇ ਨ ਬਾਕੀ ਚਾਉ ॥ ੧੫ ॥
 ਪਰ ਜਿਊਂ ਪੱਤ ਪਲਾਹ ਦੇ ਤਿੰਨੇ ਹੁੰਦੇ ਮੁਲ ।
 ਤਿਊਂ ਇਹ ਸਭਨਾਂ ਦਾ ਲਥੇ ਇੱਕੋ ਮਤ ਅਨਕੁਲ ॥੧੬॥
 ਸਭਨਾਂ ਲਾਇਆ ਜ਼ੋਰ ਇਹ ਦੁਰਗਾ ਦਵੇ ਮਨਾਇ ।
 ਜਿਸਤੇ ਕਲਜੁਗ ਵਿੱਚ ਹੈ ਗੁਰ ਵੀ ਸ਼ਕਤ ਦਖਾਇ ॥੧੭॥
 ਪਰ ਇਸ ਹਠ ਦੀ ਭੰਗ ਨੇ ਚੱਕਰ ਦਿੱਤਾ ਫੇਰ ।
 ਪੈਰਾਣਕ ਮਤ ਪੜੜਯਾ ਗੁਰ ਮਤ ਦੀਨਾ ਗੇਰ ॥ ੧੮ ॥

ਦੁਰਗਾ ਭਰਤ

ਵੋਹਿਰਾ

ਸੁਨ ਕਰ ਸਭ ਪ੍ਰਸੰਗ ਨੂੰ ਮਗਰੋਂ ਕਹਨਾ ਚਾਇ ।
 ਚੰਗਾ ਮੰਦਾ ਏਸ ਵਿੱਚ ਜੋ ਕੁਛ ਨਜ਼ਰੀ ਆਇ ॥ ੧੯ ॥
 ਦੁਰਗਾ ਪ੍ਰਗਟ ਕਰਨ ਦਾ ਗਜਾਨੀ ਸਿੰਘ ਗਜਾਨ ।
 ਅਪਨੇ ਪੰਥ ਪ੍ਰਕਾਸ਼ ਵਿੱਚ ਐਸਾ ਕਰਨ ਬਖਾਨ ॥ ੨੦ ॥
 ਯਥਾ ਪੰਥ ਪ੍ਰਕਾਸ਼ ਛਪੈ

“ਅਹਟ ਭੁਜੀ ਜਗਮਾਤ ਦਸਮ ਗੁਰ ਜੋ ਬਿਦਤਾਈ । ਯਹ
 ਸੁਨ ਸੰਸਾ ਕਰਯੋ ਮਰੀ ਫਿਰ ਐਸ ਤਦਾਈ ॥ ਕਈ ਨੌਰ ਨਿਜ
 ਰੰਬ ਵਿਖੈ ਗੁਰ ਐਸ ਬਖਾਨੇ । ਕਿਸਨ ਬਿਸਨ ਲੋ ਆਵਿ ਸੁਰਨ
 ਕੋ ਹਮ ਨਹਿ ਮਾਨੇ ॥ ਹਮ ਮਾਨਤ ਪੁਰਖ ਅਕਾਲ ਕੋ ਇਕ ਈਸ
 ਉਪਾਸਨ ਕਹੀਯਹਿ । ਫਿਰ ਕੈਨ ਹੋਤ ਕਿਸ ਭਾਂਤਿ ਗੁਰਦੇਵੀ ਪ੍ਰਗਟ
 ਕਰੀ ਕਹਿ ॥ ੨੦ ॥ ਯਹਿ ਪ੍ਰਸਨ ਸੁਨ ਹੋਇ ਮੋਦ ਮਨ ਕਹਿਯੋ ਵੈਰ
 ਕਵਿ । ਅਹੋ ਮਰੀਕਪਤਾਨ ਏਹੁ ਤੁਮ ਬੁਝੀ ਭਲ ਅਵਿ ॥ ਸੁਨੋ
 ਧੇਮ ਧਰ ਕਹੋ ਸਾਰ ਉਤ੍ਰ ਯਹਿ ਨੀਕੈ । ਜਿਹ ਹਿਤ ਜਿਹ ਬਿਧ
 ਕਰੀ ਮਾਤ ਪ੍ਰਗਟ ਗੁਰ ਠੀਕੈ ॥ ਇਕ ਦਿਵਸ ਗੁਰੂ ਛਿਗ ਸਭਾ
 ਮਹਿ ਸਹਜ ਸੁਭਾਇਕ ਬਾਤ ਯਹਿ । ਚਲੀ ਕਹਯੋ ਕਿਨ ਕਲੀ ਮੈਂ
 ਪ੍ਰਗਟ ਦੇਵਿ ਅਥ ਹੋਤ ਨਹਿ ॥ ੨੧ ॥ ਦਿਜ ਵਰ ਕੋ ਬਿਦ
 ਕਵੀ ਗੁਣੀ ਜਨ ਦੇਸ ਵਿਵੇਸੀ । ਹੁਚੇ ਗੁਰੂ ਕੀ ਸਭਾ ਮੱਧ ਤਥ
 ਬਿਰੇ ਵਿਸੇਸੀ । ਕਈ ਦੁਜਨ ਤਥ ਕਹੀ ਬਾਤ ਪੁਨ ਭਾਂਤ ਇਸੀ
 ਤੇ । ਕਲਸੁਗ ਮਹਿ ਨੋਹਿ ਹੋਤ ਵੇਵਤਾ ਬਿਦਤ ਕਿਸੀ ਤੈ ॥ ਯਹ

ਸੁਨ ਕਰ ਤਥ ਪੁਨ ਗੁਰੂ ਕਹਿਯੋ ਵਹੁ ਕੌਨ ਬਾਤ ਜੋ ਹੈ ਹੈ ਨਹੀਂ ।
ਜੋ ਕਰੈ ਵਿਧੀ ਯੁਤ ਨਰ ਭੁਲੈ ਤੈ ਬਿਦਤ ਦੇਵ ਅਬ ਹੈ ਸਹੀ ॥
੨੨ ॥ ਯਾ ਬਿਧ ਗੁਰ ਕੇ ਬੈਨ ਸੁਨੇ ਬਿਪਨ ਪੁਨ ਜਥ ਹੀ ।
ਫੇਰ ਕਹਿਯੋ ਹਠ ਠਾਨ ਦੇਵ ਨਹਿ ਬਿਦਤੈ ਅਬ ਹੀ ॥ ਪੁਨ ਸਤਿ
ਗੁਰ ਨੇ ਕਹਯੋ ਬਿਦਤ ਕਰ ਹਮ ਬਿਖਰਾਵੈ । ਅਸਟ ਭੁਜੀ ਜਗ
ਮਾਤ ਕੇਰ ਚੂਹਿ ਦਰਮ ਕਰਾਵੈ ॥ ਇਕ ਕਾਰਨ ਕਰਯੋ ਉਚਾਰ
ਯਹਿ ਪੁਨ ਸੁਨੋ ਦੂਸਰੈ ਐਰ ਅਬ । ਜਿਸ ਹੇਤ ਗੁਰ ਪ੍ਰਗਟ ਕਰੀ
ਦੁਰਗਾ ਨੀਕੀ ਭਾਂਤ ਤਥ ॥ ੨੩ ॥ ਧਰਮ ਧਰਾਵਨ ਹੇਤ ਧਰਾ
ਧਰ ਧਰਮ ਧੁਰੰਧਰ । ਧਰਯੋ ਧਰਮ ਅਵਤਾਰ ਸਤਗੁਰੂ ਸਾਮ
ਪੁਰੰਦਰ ॥ ਆਦਿ ਬ੍ਰਹਮ ਕੀ ਲਖ ਅਨਾਦਿ ਸ਼ਕਤੀ ਯਹ ਮਾਯਾ ।
ਯਹੀ ਜਾਤ ਕੇ ਰਚਤੇ ਭਰਤ ਸੰਹਰਤ ਸਦਾਯਾ ॥ ਸਿਵ ਬਿਲਨ
ਅਜਾਦਿਕ ਦੇਵ ਸਭ ਸੇਵ ਜਾਹਿ ਪਲ ਉਚਲਹਿ । ਹਰਿ ਨੈਨਕੈਰ
ਕੀ ਓਰ ਨਿਤ ਨਿਰਖਤ ਕ੍ਰਿਪਾ ਦਿਸ਼ਟ ਰਹਿ ॥ ੨੪ ॥ ਜਿਤਕ
ਛੱਡੀ ਭਏ ਅੱਤ੍ਰੀ ਧਰਮੀ ਧਰ ਪਰ । ਰਾਮ ਕ੍ਰਿਸ਼ਨ ਤੇ ਆਦਿ ਭਏ
ਅਵਤਾਰ ਜਿਤਕ ਹਰ ॥ ਭਗਤਿ ਸ਼ਕਤਿ ਕੀ ਕਰੀ ਸਭਨ ਮਨ
ਮੋਦ ਧਾਰ ਕਰ । ਤਿਯੋਂ ਛੱਡੀ ਗੁਰ ਭਏ ਬਿਦਤ ਬਸੁਧਾ ਸੁਬੀਰ
ਬਰ ॥ ਤਿਨੇ ਧਰਮ ਪਾਲਨਾ ਹੇਤ ਪੁਨ ਸੱਤੰਨ ਕੇ ਸਾਲਨਹਿਤੀ ।
ਜਿਨ ਪੰਥ ਸਹਾਇਕ ਲਖ ਸਦਾ ਜਗ ਦੰਬਾ ਪ੍ਰਗਟ ਕਿਤੀ ॥
੨੫ ॥”

ਵੋਹਿਤਾ

ਏਥੇ ਰਾਜਾਨੀ ਨੇ ਕਹੇ ਕਾਰਨ ਦੌਇ ਬਖਾਨ ।
ਪ੍ਰਗਟ ਦੇਵੀ ਕਰਨ ਦੇ ਜੋ ਹਨ ਯੁਕਤ ਪ੍ਰਮਾਨ ॥ ੨੧ ॥

ਭਾਵ— ਗਿਆਨੀ ਜੀ ਨੇ ਇਸ ਪ੍ਰਸੰਗ ਨੂੰ ਹੋਰਨਾਂ ਨਾਲੋਂ ਬਹੁਤ ਅੱਛੇ ਢੰਗ ਪਰ ਨਿਰਨਜ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਦੇਵੀ ਪ੍ਰਗਟ ਕਰਨ ਲਈ ਦੋ ਕਾਰਨ ਦੱਸੇ ਹਨ ॥

ਪਹਿਲਾਂ ਤਾਂ ਇਹ ਹੈ ਕਿ ਇੱਕ ਦਿਨ ਗੁਰੂ ਜੀ ਦੇ ਪਾਸ ਦੇਸਾਂ ਵਿਦੇਸ਼ਾਂ ਦੇ ਪੰਡਤ ਅਤੇ ਗੁਣੀ ਲੋਗ ਬੈਠੇ ਸਨ ਤਦ ਸੁਭਾਵਕ ਹੀ ਬਾਤ ਢੱਲ ਪਈ ਕਿ ਕਲਜੁਗ ਵਿੱਚ ਦੇਵਤਾ ਪ੍ਰਤੱਖ ਨਹੀਂ ਹੁੰਦਾ, ਜਿਸਨੂੰ ਸੁਨਕੇ ਗੁਰੂ ਜੀ ਨੇ ਕਥਨ ਕੀਤਾ ਕਿ ਜੇ ਵਿਧੀ ਨਾਲ ਅਰਾਧਨ ਕੀਤਾ ਜਾਏ ਤਾਂ ਕਿਉਂ ਨਹੀਂ ਪ੍ਰਗਟੇ ਗਾ, ਇਸ ਪਰ ਫਿਰ ਪੰਡਤ ਨੇ ਹਠ ਕੀਤਾ ਕਿ ਫਿਰ ਭੀ ਨਹੀਂ ਹੋਵੇਗਾ। ਜਿਸਤੇ ਗੁਰੂ ਜੀ ਨੇ ਕਿਹਾ ਕਿ ਅੱਛਾ ਅਸੀਂ ਪ੍ਰਗਟ ਕਰਕੇ ਦਿਖਾਉਂਦੇ ਹਾਂ, ਜੋ ਅਸਟਰੂਜੀ ਦੇਵੀ ਦਾ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ, ਬਸ ਇਸ ਜ਼ਿੱਦ ਪਰ ਕਾਰਜ ਆਰੰਭ ਕਰ ਦਿੱਤਾ ਅਤੇ ਦੇਵੀ ਦੇ ਪ੍ਰਗਟ ਕਰਨੇ ਪਰ ਪੰਡਤ ਝੂਠੇ ਹੋ ਗਏ ਅਰ ਗੁਰੂ ਜੀ ਜਿੱਤ ਗਏ ॥

ਦੂਸਰਾ ਕਾਰਨ ਗਿਆਨੀ ਜੀ ਨੇ ਇਹ ਕਥਨ ਕੀਤਾ ਹੈ ਕਿ ਇਹ ਮਾਇਆ ਆਦਿ ਸਕਤੀ ਬ੍ਰਹਮਾਂ ਵਿਸ਼ਨ ਅਤੇ ਰਾਮ ਕਿਸ਼ਨ ਆਦਿਕ ਅਵਤਾਰਾਂ ਨੇ ਭੀ ਮੰਨੀ ਹੈ ਇਸ ਵਾਸਤੇ ਧਰਮ ਪਾਲਨ ਸੌਂਤ੍ਰ ਗਾਲਨ ਅਤੇ ਖਾਲਸਾ ਦੀ ਸ਼ਹਾਇਤਾ ਵਾਸਤੇ ਗੁਰੂ ਜੀ ਨੇ ਪੂਜਨ ਕਰਕੇ ਪ੍ਰਗਟ ਕਰ ਲੀਤੀ, ਇਸ ਵਾਸਤੇ, ਇਨ੍ਹਾਂ ਦੋਨੋਂ ਪਰਕਾਰਾਂ ਵਿੱਚੋਂ ਭਾਵੇਂ ਕੋਈ ਅੰਗੀਕਾਰ ਕੀਤਾ ਜਾਏ ਸੋਈ ਠੀਕ ਸਰਧਾ ਦੇ ਜ਼ੋਗ ਹੈ ॥

(੨੫੮)

ਦੇਹਿਰਾ

ਕਬਨ ਇਨ੍ਹਾਂ ਦਾ ਲੱਗਦਾ ਮੈਨੂੰ ਪਿਆਰਾ ਮੀਤ ।
 ਕਹੀ ਹੋਰਨਾਂ ਤੇ ਜਿਨ੍ਹਾਂ ਉੰਦਰ ਰਚਕੇ ਰੀਤ ॥ ੨੨ ॥
 ਤਾਂਤੇ ਤੂੰ ਭੀ ਮੰਨਲੈ ਇਸ ਗਿਆਨੀ ਦੀ ਰੱਲ ।
 ਅਗਲੇ ਆਏ ਸਾਲ ਨੂੰ ਨੈਣਾਂ ਦੇਵੀ ਰੱਲ ॥ ੨੩ ॥

ਤੱਤ ਖਾਲਸਾ

ਦੇਹਿਰਾ

ਇਸ ਗਿਆਨੀ ਦੇ ਕਬਨ ਨੂੰ ਜੇ ਤੂੰ ਲਏਂ ਵਿਚਾਰ ।
 ਵਾਂਗ ਹਿਸ ਦੇ ਦੁੱਧ ਥੋਂ ਪਾਣੀ ਦਏਂ ਨਿਤਾਰ ॥ ੨੪ ॥

* ਦੇਵੈਜਾ

ਗਿਆਨੀ ਵੋਇ ਰੇਤ ਹਨ ਦੌਸੇ ਦੁਰਗਾ ਪੂਜਨ ਕੇਰੇ । ਸਭਨਾਂ
 ਕੱਲੋਂ ਕੱਛ ਨਿਰਾਲੇ ਸਰਧਾ ਜੋਗ ਵਧੇਰੇ ॥ ਇਸ ਵਿੱਚ ਗੁਰ ਜੀ
 ਵੀ ਸਮਰੋਬਾ ਸਭ ਤੇ ਵਧਕੇ ਗਾਈ । ਜਿਸਤੇ ਪਰਗਟ ਕਰ ਗੁਰ
 ਦੇਵੀ ਲੋਗਾਂ ਨੂੰ ਦਿਖਲਾਈ ॥ ੨੫ ॥ ਪੰਡਤ ਆਖਨ ਹੋਣਾ ਨਾਹੀਂ
 ਕਲਜੁਗ ਮਹਿ ਪ੍ਰਤੱਖਾ । ਗੁਰਜੀ ਆਖਨ ਪ੍ਰਗਟਕਰਨੀ ਸਾਹਿ ਪੁਰਾ
 ਰੱਖਾ ॥ ਜਿਸਤੇ ਜਿੱਦ ਵਿੱਚ ਗੁਰ ਆਕੇ ਇਹ ਕਾਰਜ ਕਰਵਾਇਆ ।
 ਅਪਨਾ ਬਚਨ ਕਰਾ ਸਭ ਪੂਰਾ ਲੋਗਾਂ ਨੂੰ ਦਿਖਰਾਇਆ ॥ ੨੬ ॥
 ਇਸਤੇ ਸਾਬਤ ਹੀਦਾ ਹੈ ਇਹ ਗੁਰ ਨੂੰ ਇੱਛ ਨ ਕੋਈ । ਇਹ ਤਾਂ
 ਆਰੀ ਕਾਰਰਵਾਈ ਜਿੱਦੇ ਜਿੱਦੀ ਹੋਈ ॥ ਫਿਰ ਇਹ ਕਹਨਾਂ ਤੁਰਕ
 ਨਾਸ ਹਿਤ ਗੁਰ ਜੀ ਯਤਨ ਕਰਾਇਆ । ਏਸ ਕਬਨ ਪਰਗਯਾਨੀ
 ਨੇ ਸਭ ਖੁਹੇ ਵਿੱਚ ਢੁਖਾਇਆ ॥ ੨੭ ॥ ਇਹ ਤਾਂ ਬ੍ਰਹਮਨ ਝੁਠੇ

ਕਰਨੇ ਦਾ ਸੀ ਉੱਦਮ ਸਾਰਾ । ਜੋ ਕਹਿੰਦੇ ਸੇ ਕਲਸੁਗ ਮੈਂ ਨਾ
 ਪ੍ਰਗਟ ਹੋ ਦਿਵਤਾਰਾ ॥ ਜਿਸ ਦੇ ਕਾਰਨ ਹਵਨ ਯੱਗ ਪਰ ਖਰ-
 ਚਜਾ ਬਹੁਤ ਰੁਪਈਆ । ਕਲਸੁਗ ਅੰਦਰ ਹੀ ਦਖਲਾਈ ਪ੍ਰਗਟ
 ਕਰਕੇ ਮਈਆ ॥ ੨੮ ॥ ਸੱਗੋਂ ਹੋਰ ਵਧੇਰੇ ਹੋਇਆ ਲਾਭ ਗੁਰੂ ਨੂੰ
 ਚੰਗਾ । ਕਰਦ ਲਈ ਅਰ ਉਹ ਵਰ ਪਾਇਆ ਜੇਸਾ ਮੁਖਤੇ
 ਮੰਗਾ ॥ ਇੱਕ ਪੰਡਤ ਸ਼ਰਮਿੰਦੇ ਕੀਤੇ ਦੁਸਾ ਵਰ ਸਾ ਪਾਇਆ ।
 ਦੁਗਨਾ ਲਾਭ ਗੁਰੂ ਨੂੰ ਹੋਇਆ ਜੋ ਗਿਆਨੀ ਫਰਮਾਇਆ ॥
 ੨੯ ॥ ਹੁਣੂੰ ਦੱਸ ਸੋਚਕੇ ਮਨ ਮਹਿ ਕਦ ਦੇਵੀ ਗੁਰ ਮੰਨੀ ।
 ਸਗੋਂ ਇਹ ਤਾਂ ਆਕੜ ਸਾਰੀ ਪੰਡਤ ਦੀ ਸੀ ਭੰਨੀ । ਫਿਰ ਇੱਕ
 ਹੋਰ ਵਿਚਾਰ ਰਿਦੇ ਮਹਿ ਨਾਲ ਗੌਰ ਦੇ ਪਯਾਰੇ । ਸਾਚਾ ਕੈਨ
 ਕਵੀ ਹੈ ਇਨ ਮਹਿ ਗਜਾਨੀ ਕੈ ਵਹੁ ਸਖੇ ॥ ੩੦ ॥

ਦੇਹਿਰਾ

ਪੁਨ ਦੂਜੀ ਜੋ ਯੁਕਤ ਹੈ ਭਾਖੀ ਗਿਆਨੀ ਏਵ ।
 ਲੱਖ ਮਾਇਆ ਸਭ ਪੁਜਤੇ ਰਾਮ ਕਿਸ਼ਨ ਸੇ ਦੇਵ ॥ ੩੧ ॥
 ਉਨ ਸਮ ਹੀ ਗੁਰ ਨੇ ਕਰੀ ਛੱਡੀ ਪਨ ਕੀ ਰੀਤ ।
 ਜਾਂਤੇ ਤਿਨ ਮਤ ਤੇ ਨਹੀਂ ਕੀਨੀ ਕੁਛ ਬਿਪੀਤ ॥ ੩੨ ॥
 ਯਹ ਯੁਕਤੀ ਭੀ ਸਾਧ ਨੇ ਕਹੀ ਨ ਨੀਕੇ ਸੋਚ ।
 ਜੋ ਕਲਗੋਪਤ ਮਤ ਵਿਖੇ ਭਾਸਤ ਹੈ ਅਤਿ ਪੋਰ ॥ ੩੩ ॥
 ਸਰਬ ਸਕਤ ਕੇ ਮੂਲ ਜੋ ਭਾਖਜੇ ਪੁਤਖ ਅਕਾਲ ।
 ਤਾਂਕੇ ਤਜ ਤਿਸ ਛਾਨਨੀ ਕਿਉਂ ਮਾਨੀ ਗੁਰ ਦਿਆਲਾ ॥ ੩੪ ॥
 ਸਰਬ ਉਪਾਧਨ ਮੂਲ ਹੈ ਮਾਝਾ ਮਹਾਂ ਵਿਕਾਰ ।
 ਕੌਨ ਗਿਆਨੀ ਤਾਸ ਕੇ ਕਰਤਾ ਹੈ ਸਤ ਕਾਰ ॥ ੩੫ ॥

ਪੁਰਖ ਮਾਂਹਿ ਬੰਧਨ ਜਿਤੇ ਪਾਏ ਇਸ ਪ੍ਰਾਣ ।
 ਯਾਂਹੀ ਤੇ ਸਭ ਵਿਗਨ ਜਨ ਕਰਤ ਪ੍ਰਕ੍ਰਿਤੀ ਹਾਨ ॥ ੩੬ ॥
 ਅਹੋ ਅਮੁਰਤ ਦੇਵਕੀ ਸਕਤ ਬਤਾਈ ਜੇਇ ।
 ਅਸਟ ਭੁਜੀ ਕਾਲੀ ਮਹਾਂ ਕਹੋ ਸਿੱਧ ਕਿਮ ਹੋਇ ॥ ੩੭ ॥
 ► ਸਕਤੀ ਸ਼ਾਕਤ ਕੇ ਅਹੋ ਤਾਂਦਾਤਮ ਸਨਬੰਧ ।
 ਭਿੰਨ ਲਖੇ ਜੋ ਤਾਂਹਿ ਕੋ ਸੋ ਅਨਭਵ ਤੇ ਅੰਧ ॥ ੩੮ ॥
 ਸਕਤ ਨਿਰਾਸ੍ਮੈ ਨਾ ਰਹੇ ਹੈ ਇਹ ਸ਼ਕਲ ਸਿਧਾਤ ।
 ਮੋ ਯਹ ਨਿਯਮ ਜਹਾਂ ਮਹਿ ਦੇਖਹੁ ਮਨ ਏਕਾਤ ॥ ੩੯ ॥
 ਤਾਂਤੇ ਬਨਕੇ ਨਾਰ ਇੱਕ ਸੋ ਭੀ ਆਤਿ ਬਦ ਰੂਪ ।
 ਸਨਮੁਖ ਆਈ ਗੁਰੂ ਕੇ ਕਿਆ ਇਸ ਮੈਂ ਹੈ ਉਪ ॥ ੪੦ ॥
 ਤਾਂਤੇ ਇਹ ਸਭ ਬਿਆਲ ਹੈ ਅਪਨੀ ਮਤਿ ਅਨੁਸਾਰ ।
 ਜੋ ਗੁਰ ਜੀ ਦੇ ਵਾਸਤੇ ਗਿਆਨੀ ਕਰਾ ਉਚਾਰ ॥

ਚੌਪਈ

ਫਿਰ ਜੋ ਰਾਮ ਕ੍ਰਿਸ਼ਨ ਪਰਮਾਨ । ਦੇ ਕਰ ਸਿੱਧ ਕਰਤ ਅਨਮਾਨ ।
 ਜੈਸੇ ਤਿਨ ਨੇ ਦੇਵ ਮਨਾਈ । ਅਰਿ ਜੀਤਨ ਕੇ ਕਾਰਨ ਭਾਈ ।
 ਤੈਸੇ ਹੀ ਗੁਰ ਤੂ ਨੇ ਮਾਨੀ । ਨਿਜ ਬਲਦਾਇਕ ਜੋਤ ਭਵਾਨੀ ॥
 ਮੈਂ ਹਮ ਪ੍ਰਬੰਧੇਂ ਖੰਡਨ ਕੀਨਾ । ਜਥ ਬਾਵਾ ਕੋ ਉੱਤ੍ਰ ਦੀਨਾ ॥
 ਰਾਮ ਕ੍ਰਿਸ਼ਨ ਕੋ ਗੁਰ ਨਹਿ ਮਾਨਤ । ਤਾਂਕੇ ਕਾਮ ਨ ਆਛੇ ਜਾਨਤਾ ।
 ਅਰ ਜੋ ਤਿਨ ਕੋ ਮਾਨਨ ਹਾਰੇ । ਤਿਨਕੇ ਭੀ ਗੁਰ ਬੁਰਾ ਫਿਹਾਰੇ ।
 ਬਹੁਰ ਬਿਸ਼ਨ ਸਿਵ ਆਦਿਕ ਦੇਵਾ । ਜੋ ਜਨਕਰਤ ਤਿਨੋਕੀ ਸੇਵਾ ।
 ਤਿਨ ਸਭ ਕੋ ਗੁਰ ਭਾਖਤ ਮੂੜਾ । ਕਾਹੇ ਕਹਤ ਉਡਾਵਹੁ ਧੂੜਾ ।
 ਤਾਂਤੇ ਗੁਰ ਤਿਨ ਮਾਰਗ ਮਾਹੀਂ । ਜਾਨ ਅਜੈਗ ਚਲਤ ਬੇ ਨਾਂਹੀਂ ।

ਜਾਂਤੇ ਕੁਛਕ ਸ੍ਰੀਮੁਖ ਬਾਣੀ । ਕਹਤਸੁਨੋਕਿਆਕਰਤਬਖਾਨੀ॥੪੨
ਯਥਾ ਸ੍ਰੀ ਮੁਖ ਵਾਕ ਪਾਤਸ਼ਾਹੀ ੧੦

ਮਵੈਜਾ

“ਕ੍ਰਿਸ਼ਨ ਅੰ ਬਿਸਨ ਜਪੇ ਤੁਹਿ ਕੋਟਕ ਰਾਮ ਰਹੀਮ ਭਲੀ
ਬਿਧਿ ਧਿਆਯੋ । ਬ੍ਰਾਹਮ ਜਪਯੋ ਅਰ ਸੰਭ ਬਧਿਯੋ ਤਿਹ ਤੇ ਤੁਮਕੋ
ਕਿਨਹੂੰਨ ਬਚਾਯੋ ॥ ਕੋਟ ਕਰੀ ਤਪਸਾ ਦਿਨੈ ਕੋਟਕ ਕਾਹੂੰਨ
ਕੌਡੀ ਕੈ ਕਾਮ ਕਢਾਯੋ । ਕਾਮਕਾ ਮੰਤ੍ਰੂ ਕਸੀਰੇ ਕੈ ਕਾਮ ਨ ਕਾਲ
ਤੇ ਘਾਊ ਕਿਨ ਹੂੰਨ ਬਚਾਯੋ ॥ ੯੭ ॥ ਕਾਹੇ ਕੋ ਕੂਰ ਕਰੇ
ਤਪਸਾ ਇਨਕੀ ਕੋਊ ਕੌਡੀ ਕੈ ਕਾਮ ਨ ਐਹੈ ॥ ਤੋਹਿ ਬਚਾਇ
ਸਕੈ ਕੁੜੁ ਕੈਸੇ ਕੈ ਆਪਨ ਘਾਵ ਬਚਾ ਇਨ ਐ ਹੈ । ਕੋਪ ਕਰਾਲ
ਕੀ ਪਾਵਕ ਕ੍ਰਿਡ ਮੈਂ ਆਪ ਟੰਗਿਯੋ ਤਿਮ ਤੋਹਿ ਟੰਗੈਹੈ ॥ ਚੇਤਰੇ ਚੇਤ
ਅਜੈ ਜੀਆ ਮੈਂ ਜੜ ਕਾਲ ਕ੍ਰਿਪਾ ਬਿਨ ਕਾਮ ਨ ਐਹੈ ॥ ੯੮ ॥
ਤਾਂਹਿ ਪਛਾਨਤ ਹੈ ਨ ਮਹਾਂ ਪਸੁ ਜਾਕੇ ਪ੍ਰਤਾਪ ਤਿਹੂੰ ਪੁਰ ਮਾਹੀਂ ।
ਪੁਜਤ ਹੈ ਪਰਮੇਸ਼ਰ ਕੈ ਜਿਹ ਕੈ ਪਰ ਸੈ ਪਰਲੋਕ ਪਰਾਹੀਂ ॥
ਪਾਪ ਕਰੇ ਪਰਮਾਰਥ ਕੈ ਜਿਹ ਪਾਪਨ ਤੈ ਅਤਿ ਪਾਪ ਲਜਾਹੀਂ ।
ਪਾਇ ਪਰੇ ਪਰਮੇਸ਼ਰ ਕੈ ਜੜ ਪਾਹਨ ਮੈਂ ਪਰਮੇਸ਼ਰ ਨਾਹੀਂ ॥
੯੯ ॥

ਪੁਨਃ

ਕਿਯੋ ਕਹ ਕ੍ਰਿਸ਼ਨ ਕ੍ਰਿਪਾਨਿਧ ਹੈ ਕਿਹ ਕਾਜ ਤੇ ਬੱਧਕ ਬਾਣ
ਲਗਾਯੋ । ਅਉਰ ਕੁਲੀਨ ਉਧਾਰਤ ਜੋ ਕਿਹਤੇ ਅਪਨੋ ਕੁਲ
ਨਾਸ ਕਰਾਯੋ ॥ ਆਦਿ ਅਜੈਨ ਕਹਾਇ ਕਹੋ ਕਿਹ ਦੇਵਕੀ
ਕੈ ਜਠਰੰਤ੍ਰੂ ਆਯੋ । ਤਾਤ ਨ ਮਾਤ ਕਹੈ ਜਿਹ ਕੋ ਤਿਹ ਕਿਯੋ
ਬਸਦੇਵਹਿ ਬਾਪ ਕਹਾਯੋ ॥ ੧੪ ॥ ਕਾਹੇ ਕੋ ਈਸ ਮਹੇਸਹਿ ਭਾ-

ਖਤ ਕਾਹੇ ਦਿਜੇਸਕੋ ਏਸ ਬਖਾਨਿਯੋ । ਹੈਨ ਰਘੇਸ ਜਦੇਸ ਰਮਾ-
ਪਤਿ ਤੈ ਜਿਨ ਕੋ ਵਿਸੂ ਨਾਬ ਪਛਾਨਿਯੋ ॥ ਏਕ ਕੋ ਛਾਡ ਅਨੇਕ
ਭਜੈ ਸੁਕਦੇਵ ਪਰਾਸਰ ਬਜਾਸ ਝੁਠਾਨਿਯੋ । ਫੌਕਟ ਧਰਮ ਤਜੇ
ਸਭ ਹੀ ਹਮ ਏਕ ਹੀ ਕੋ ਬਿਧ ਨੇਕ ਪ੍ਰਮਾਨਿਯੋ ॥ ੧੫ ॥ ਕੋਊ
ਦਿਜੇਸ ਕੋ ਮਾਨਤ ਹੈ ਅਰ ਕੋਊ ਮਹੇਸੂ ਕੋ ਏਸ ਬਤੈਹੈ ॥ ਕੋਊ
ਕਹੇ ਬਿਸਨੇ ਬਿਸਨਾਇਕ ਜਾਹਿੰ ਭਜੈ ਅਘਓਘ ਕਟੈ ਹੈ ॥
ਬਾਰ ਹਜਾਰ ਬਿਚਾਰ ਅਰੇ ਜੜ ਅੰਤ ਸਮੈਂ ਸਭ ਹੀ ਤਜ ਜੈਹੈ ।
ਤਾਹੀਂ ਕੋ ਧਜਾਨ ਪ੍ਰਮਾਨ ਹੀਏ ਜੋਊਬਾ ਅਬ ਹੈ ਅਰ ਆਗੇ ਉਹੈਂ
ਹੈ” ॥

ਦੋਹਿਰਾ

ਰਾਮ ਕ੍ਰਿਸ਼ਨ ਅਰ ਬਿਸ਼ਨ ਪੁਨ ਬ੍ਰਹਮਾ ਸਹਤ ਮਿਲਾਇ ।
ਕਹੇ ਗੁਰੂ ਸਭ ਤੁਛ ਹੈਂ ਪਰੋ ਨ ਇਨਕੁ ਪਾਇ ॥ ੪੩ ॥

ਦਵੈਯਾ

ਭਰਮੇ ਭੂਲੇ ਦੇਵੀ ਦੇਵਾ ਆਦਿ ਗ੍ਰੰਥ ਬਤਲਾਏ । ਜਾਤੇ ਵਹੁ ਅਗ-
ਜਾਨ ਚੱਕਰ ਮਹਿ ਫਿਰਤੇ ਹੈਂ ਭਰਕਾਏ ॥ ਫਿਰ ਤਿਨ ਕੇ ਜੋ ਕਰਮ
ਮੰਦ ਹੈਂ ਸੋ ਗੁਰ ਕਿਉਂ ਕਰ ਕਰ ਹੈਂ । ਛੋਡ ਅਕਾਲ ਪੁਰਖ ਜਗ
ਮਾਲਕ ਪੁਜਨ ਨਾਰੀ ਧਰ ਹੈਂ ॥ ੪੨ ॥ ਤਾਂਤੇ ਗਿਆਨੀ ਜੀ ਦੀ
ਯੁਕਤੀ ਨਹੀਂ ਦੁਸਰੀ ਦੇਗੀ । ਗੁਰਮਤ ਸਾਬ ਨ ਆਦਰ ਪਾਵੇ
ਜਿਉਂ ਛੱਤੀ ਸਹਿ ਭੰਗੀ ॥ ਭੇਖ ਪੰਥ ਅਵਤਾਰ ਗੁਰੂ ਜੀ ਖੰਡਨ
ਕਰੇ ਘਨੇਰੈ । ਜੋ ਜੋ ਇੱਕ ਅਕਾਲ ਪੁਰਖ ਤੇ ਉਲਟੇ ਚਲਤੇ
ਹੈਰੇ ॥ ੪੪ ॥

ਦੋਹਿਰਾ-ਤਾਂਤੇ ਇਹ ਸਭ ਯੁਕਤੀਆਂ ਹਨ ਗੁਰ ਮਤਤੇ ਹੀਨ ।

ਜੇ ਆਗੇ ਕੁਛ ਸਿੱਧ ਹੈ ਤਾਂ ਕਹੁ ਬਾਤ ਨਵੀਨ ॥ ੪੫ ॥

ਦੁਰਗਾ ਭਗਤ

ਦੇਹਿਰਾ

ਕਰਾਂ ਨ ਅੱਗੇ ਸਿੱਧ ਕਛੁ ਤਾਂ ਮੇਰਾ ਬਕਵਾਸ ।

ਐਵੇਂ ਜਾਊਗਾ ਜਿਵੇਂ ਨਿਸਫਲ ਫੁਲ ਪਲਾਸ ॥ ੪੬ ॥

ਤਾਂਤੇ ਗਜਾਨੀ ਨੇ ਕਿਹਾ ਥੇਲ੍ਹੁ ਮਾਤ ਪ੍ਰਸੰਗ ।

ਸੋ ਅੱਗੇ ਮੈਂ ਦਮਦਾ ਤੂੰ ਸੁਨ ਧਾਰ ਉਮੰਗ ॥ ੪੭ ॥ ਯਥਾ:-

“ਜਿਸ ਬਿਧਿ ਪ੍ਰਗਟ ਕਰੀ ਗੁਰੂ ਜਗ ਦੰਬਾ ਨੀਕੈ । ਸੋਉ
ਬਿਧਿ ਸੁਨ ਲੇਹੁ ਸਭੀ ਅਥ ਕਹਿੰਹੈ ਠੋਕੈ । ਦਿਜ ਵਰ ਕੈਸਵ
ਨਾਮ ਏਕ ਕਾਂਸੀਤੇ ਆਯੋ । ਸਿਵ ਥੱਕ ਦਿਜ ਐਰ ਦੁਤਾਂ ਕਸ-
ਮੀਰੀ ਗਾਯੋ ॥ ਪੁਨ ਬਿਨਨ ਪਾਲ ਪੰਡਿਤ ਤਿੰਤੀ ਚਤੁਰਥ ਬੇਦ
ਬਕਤਾ ਕਥੋਂ । ਜਿਦਰੰਝ ਕਾਲੀਦਾਸ ਪੁਨ ਅਯੇ ਦੱਖਣੀ ਚਤੁ-
ਰਥੋਂ ॥ ੨੬ ॥ ਬਿੱਤ ਬਹੁਤ ਗੁਰੂ ਖਰਚ ਚਾਰਿ ਯਹਿ ਬਿਪੁ ਬੁਲਾਏ ।
ਬੇਦ ਮੰਤ੍ਰ ਮੈਨਿਪੁਨ ਸਭੀ ਬਿਧਿ ਜਗ ਬਿਦਤਾਏ ॥ ਆਨੰਦਪੁਰ
ਤੇ ਸਾਤ ਕੈਸ ਪਰਿਮਾਣ ਚੜਾਈ । ਨੈਣਾ ਦੇਵੀ ਮਾਤ ਤ੍ਰੀਗ ਗਿਰ
ਸਿਖਰ ਰਹਾਈ ॥ ਤਹਿ ਹਵਨ ਕੁੰਡ ਬਨਵਾਇ ਗੁਰੂ ਸਥ ਨਾ-
ਮਗਰੀ ਤਜਾਰ ਕਰ । ਸਨ ਸੱਤ੍ਰਾਂ ਸੈ ਚੁਰੰਜਵੇਂ ਚੇਤ ਮਾਸ ਗੁਰੂਵਾਰ
ਵਰ ॥ ੨੭ ॥ ਲਗਨ ਸਗਨ ਸਭ ਸੌਧ ਹਵਨ ਗੁਰੂ ਲਗੇ ਕਰਨ
ਤਥ । ਕਰ ਵਾਵਹਿ ਦਿਜ ਬਿਧੀ ਯੁਕਤਿ ਪੜ ਮੰਤ੍ਰ ਵੇਦ ਸਥ ॥
ਸਾਂਤੀ ਰੱਖਜਾ ਹੇਤੁ ਬਹੁਤ ਦਿਜ ਬਰਣੀ ਕਰਨੇ । ਬੈਠਾਰੇ ਗੁਰੂ
ਆਪ ਐਰ ਪੁਨ ਠੌਰ ਸੁਵਰਨੇ ॥ ਪੁਨ ਚਾਰ ਦਿਜਨ ਮਹਿ ਮੁੱਖ

ਇਕ ਕੇਸੇ ਹਵਨ ਕਰਾਵਹੀ । ਇਮ ਨਿਤ ਪ੍ਰਤਿ ਢਾਈ ਜਾਮ ਤਕ
 ਸਤ ਗੁਰੂ ਕਿਤ ਕਮਾਵਹੀ ॥ ੨੮ ॥ ਸੇਵਕ ਸੱਚਵ ਸਿੱਖ ਸਭੀ
 ਗੁਰੂ ਸੇਵ ਕਮਾਵੈ । ਵਸਤੁ ਹਵਨ ਕੀ ਹਵਨ ਕੁੰਡ ਛਿਗ ਨੀਤ
 ਪੁਚਾਵੈ ॥ ਖਾਨ ਪਾਨ ਪਹਿਰਾਨ ਔਰ ਸਭ ਬਿੱਪ੍ਰਨ ਕੇਰੈ । ਕਰੈ
 ਸੇਵ ਮਨ ਲਾਇ ਖਰਦ ਧਨ ਅਨਗਨ ਹੋਰੈ ॥ ਗੁਰੂ ਬ੍ਰਹਮ ਚਰਜ
 ਧਰ ਰੈਨ ਦਿਨ ਰਹਿਤ ਤਹਾਂ ਹੀ ਮੌਦ ਧਰ । ਪੁਨ ਬਾਣੀ ਦੁਰਗਾ
 ਕੀ ਰਚੈਂ ਛੰਦ ਬੰਦ ਬਰ ਉਚਰ ਕਰ ॥ ੨੯ ॥ ਏਕ ਬਰਸ ਜਬ
 ਬਿਤ੍ਰੋ ਐਸਹੀ ਕ੍ਰਿਤ ਕਰਤ ਵਰ ॥ ਚੇਤ ਮਾਸ ਪੁਨ ਅਯੋਵਹੀ
 ਨਵਰਾਤ੍ਰੀ ਜੈਭਰ । ਤੁਥੈ ਜਨਾਯੋ ਬਿਵਤ ਹੋਨ ਹਿਤ ਸਗਨ ਮਾਤ
 ਫਿਰ ॥ ਕਬੀ ਚੜ੍ਹੈ ਬਹੁ ਧੌਨ ਹੋਇ ਭੂਚਾਲ ਹਲੈ ਗਿਰ ॥ ਯਹ
 ਸਗਨ ਭਿਆਨਕ ਪੇਖ ਬਹੁ ਦਹਿਲ ਗਏ ਦਿਸ ਭਾਗ ਸਭ ।
 ੧੧ ਇਕ ਕੇਸਵ ਹੋਮ ਕਰਾਵਹੀ ਗੁਰੂ ਛਿਗ ਰਹਨੇ ਸੁਖੈਠ ਤਬ ॥ ੩੦ ॥
 ਪੁਨ ਦਿਸ ਕੇਸਵ ਕਹਿਯੋ ਗੁਰੂਮੋਂ ਐਸ ਉਚਾਰੀ । ਮਹਿਖੇ ਛਾਗ
 ਸਿਤਾਬ ਲੇਹੁ ਮੰਗਵਾਇ ਅਪਾਰੀ ॥ ਨਿਜ ਜੋਸ੍ਟ ਸੁਤ ਸੀਸ ਦੈਨ
 ਹਿਤ ਲੇਹੁ ਬੁਲਾਈ । ਅਥ ਬਿਦ ਤੈਗੀ ਮਾਤ ਭੇਟ ਸਥ ਦੇਹੁ
 ਚੜਾਈ ॥ ਯਹਿ ਸੁਨ ਕਰ ਗੁਰ ਨਿਜ ਗੁਹਿ ਗਈ ਕਹਯੋ ਜਾਇ
 ਨਿਜ ਮਾਤ ਪ੍ਰਤਿ । ਇਕ ਮਮ ਸੁਤ ਮੁਝਕੈ ਦੇਹੁ ਬਡ ਭੇਟ ਦੁਰਗਾ
 ਕੀ ਦੈਨ ਹਿਤ ॥ ੩੧ ॥ ਯਹਿ ਸੁਨ ਗੁਰੂ ਕੀ ਮਾਤ ਔਰ ਗੁਰੂ
 ਘਰਨੀ ਤਥਹੀ । ਸੁਤ ਨਿਜ ਲਏ ਛੁਪਾਇ ਧਾਮ ਭੀਤਰ ਕਿਤ
 ਸਭਹੀ ॥ ਹੁਤੇ ਗੁਰੂ ਕੇ ਸੁਖਨ ਚਾਰ ਨਹਿ ਦਯੋ ਏਕ ਤਿਮ ।
 ਤਬ ਗੁਰੂ ਮਨ ਰਿਸਖਾਤ ਆਪ ਸਾਰਾਪਦਯੋਇਮ ॥ ਸੁਨ ਅਹੋ
 ਗੁਜਰੀ ਉਜਰੀ ਹਮਕੋ ਦਯੋ ਨ ਏਕ ਸੁਤ । ਫਿਰ ਚਾਰਹੁ ਤੁਰ-

ਕਨ ਤਈਂ ਤੂੰ ਵੈਹੈਂ ਅਪਨੀ ਜਾਨ ਯੁਤ ॥ ੩੨ ॥ ਫਿਰ ਨਿਜ
ਸਿੱਖਨ ਤਈਂ ਯਹੀ ਜਬ ਕਹਯੋ ਗੁਰੂ ਇਤ । ਸੁਨਤ ਬਟਤ ਇਕ
ਸਿੱਖ ਉਠਯੋ ਨਿਜ ਸੀਸ ਦੈਨ ਹਿਤ ॥ ਸੰਗਤੀਆ ਤਿਹ ਨਾਮ
ਵਹੀ ਨਿਜ ਸੰਗ ਲਯੋ ਗੁਰੂ । ਹਵਨ ਕ੍ਰੀਡ ਵਿਗ ਜਾਇ ਨੁਲਾਇ
ਬੈਠਾਇ ਦਯੋ ਫੁਰ ॥ ਫਿਰ ਹਵਨ ਕਰਨ ਬੈਠੇ ਗੁਰੂ ਸਭ ਭੇਟ
ਦੁਰਗ ਕੀ ਭਯਾਰ ਕਰ । ਜਬ ਭਏ ਭਯੰਕਰ ਸਗਨ ਅਤਿ ਤਥ
ਕੇਸਵ ਭੀ ਉਠ ਗਯੋ ਡਰ ॥ ੩੩ ॥

ਦੇਹਿਰਾ

ਬਿਤਯੋ ਨੁਰਾਤਾ ਨਵਮ ਜਬ ਛਾਈ ਜਾਮ ਮਹਾਨ ।

ਤਬ ਲੰਕੁੜੀਏ ਬੀਰ ਨੇ ਦਈ ਦਿਖਾਈ ਆਨ ॥ ੩੪ ॥

ਪਿਖ ਸਤਗੁਰੁ ਮਨ ਮੋਦਹੁਵੈ ਸਾਵਧਾਨ ਮਨ ਕੀਨ ।

ਖਲਕ ਮਾਤ ਦ੍ਰਿਗ ਪਲਕ ਮੈ ਝਲਕ ਦਿਖਾਈ ਦੀਨਾਵਪ
ਛਘੈ

ਬਿਦਤ ਭਵਨ ਤੇ ਭਈ ਭੁਵਨ ਦਸ ਚਾਰ ਜਨਨਿ ਤਬ ।
ਜੂਲਤ ਤੇਜ ਤਨ ਅਤਿ ਅਮੇਜ ਰਵਿ ਕੋਮਜੇਸਦਬ ॥ ਕੋਟ
ਸੂਰ ਸਮਿ ਨੂਰ ਪੂਰ ਜਾਹੂਰ ਭਯੋ ਧਰ । ਇੰਦੁ ਬਦਨ ਭੁਜ ਅਸੂ
ਸਿਸੂ ਕਰ ਪੁਸੂ ਦੁਸੂ ਦਰ ॥ ਪੁਨ ਜਗਮਗਾਤ ਜਗਮਾਤ ਕੇ
ਬਸਨ ਹਸਨ ਦਾਮਨਿ ਦਲੈ ॥ ਅਤਿ ਰੂਪ ਅਨੁਪਮ ਕਿਮ ਕਹੈ
ਜਿਹ ਸਮਕੋ ਭਯੋ ਨ ਹੁਵੈ ਭਲੈ ॥ ੩੫ ॥ ਧਰੇ ਮੂਡ ਅਤਿ ਕਰੇ
ਗਰੇ ਲਾਲਨ ਕੀ ਮਾਲਾ । ਬਦਨ ਬਿਸਾਲ ਕਰਾਲ ਭਾਲ ਸੁਭ
ਤਿਲਕ ਉਜਾਲਾ ॥ ਲੋਚਨ ਲਾਲ ਰਸਾਲ ਸਜੇ ਸਸਤ੍ਰ ਸੁ
ਚਮਕੇ । ਅਰਨ ਮੇਘ ਕੇ ਬੀਰ ਕੋਟ ਜਨੁ ਬੀਜ ਵਮਕੈ ॥ ਜਨ

ਭੈਰਵਿ ਭੂਤ ਪ੍ਰੇਤ ਯੁਤ ਕਿਲਕ ਲਾਇਕਾਲੀਨਚੈ । ਅਤਿਸੈਕਰਾਲ
ਛਬ ਜਾਲ ਯੁਤ ਉਤ ਭੀਮ ਭਭਕ ਕੇਹਰ ਤਚੈ ॥ ੩੬ ॥

ਦੋਹਿਰਾ

ਬੀਜ ਕੋਇ ਸਮ ਤੇਜ ਅਤਿ ਪਿਖ ਗੁਰੁ ਨੈਨ ਮਿਲਾਨ ।

ਪੁਨ ਸਨਮੁਖ ਹੈ ਮਾਤਕੇ ਪਗਧੈ ਬੰਦਨ ਠਾਨ ॥ ੩੭ ॥

ਨਿਜ ਕਰ ਕੀ ਲਘੁ ਅਂਗਰੀ ਚੀਰ ਸੌਨ ਗੁਰੁ ਕਾਢ ।

ਕਰਯੋ ਚੜਾਵਨ ਮਾਤ ਕੋ ਧਰ ਧੀਰਜ ਹੈ ਠਾਢ ॥ ੩੮ ॥

ਝਟਕ ਸੀਸ ਝਟ ਸਿੱਖ ਕਾ ਮਾਤਹਿ ਸਟਕ ਝੜਾਇ ।

ਮਹਿਖਾਇਕ ਸਭ ਭੇਟਦੈ ਪਨ ਉਸਤਤਿ ਇਮਗਾਇ॥੩੯॥

ਛਪੈ

ਤੁਹੀਂ ਚੇਡਿ ਪ੍ਰੰਤੰਡ ਹੁੰਡ ਮੁੰਡਨ ਅਰਿ ਹਰਨੀ । ਤੁਹੀਂ ਜਗਤ

ਕੀ ਜਨਨਿ ਪਾਲ ਸੰਘਾਰਨ ਕਰਨੀ ॥ ਤੁਹੀਂ ਕਾਲਕੀ ਕਲਾ
ਕਾਲਕਾ ਦੁਸੂ ਬਿਭੇਜਨ । ਸੁੰਭਨਿ ਸੁੰਭ ਸੁਮਹਿਖ ਰਕਤ ਬੰਜਾ-
ਦਿਕ ਗੰਜਨ ॥ ਅਥ ਹੈ ਪ੍ਰਸੰਨ ਨਿਜ ਦਾਸ ਧਰ ਕਰ ਕਿਰਪਾ
ਅਸ ਦੇਹੁ ਬਰ । ਇਕ ਰਚੈ ਪੰਥ ਤੁਰਕੈ ਹਨੋ ਧਰਮ ਵਿਖਾਰੋ
ਸਕਲ ਧਰ ॥ ੪੦ ॥

ਛੱਕੇ ਆਇਕ ਉਸਤਤਿ ਬਰਨੀ ਤਬ ਗੁਰੁ ਜੋਇ ।

ਫਿਖੀ ਦਸਮ ਗੁਰੁ ਗ੍ਰੰਥ ਮੈ ਮਾਨਤ ਗਰੁ ਸਿਖ ਸੋਇ॥੪੧॥

ਗੁਰ ਕਾ ਸਿਦਕ ਉਪਾਇ ਪਿਖ ਸੁਨ ਉਸਤਤਿ ਤਬ ਮਾਤ ।

ਕਹਯੋ ਪੰਥ ਤੁਵ ਚਲੈਗੋ ਬੀਰਬਲੀ ਬਖਿਆਤ ॥ ੪੨ ॥

ਪਰ ਵਹਿ ਪਹਿਲੈ ਭਾਗਕੇ ਪਾਛੈ ਲਰਹੈ ਪੀਨ ।

ਜਿਉਂ ਤੁਮ ਨੈਨ ਮਿਲਾਇਕੇ ਪਾਛੈ ਖੋਲਨ ਕੀਨ ॥੪੩॥

ਪੁਨ ਇਕ ਲਘੁ ਕਿਰਪਾਨਦੇ ਭਈ ਲੋਪ ਜਗ ਮਾਤ ।

ਸਤਗੁਰ ਪੁਨ ਆਨੰਦਮੈ ਆਏ ਫਿਰ ਬਖਯਾਤ ॥ ੪੫ ॥

ਜਬਾ ਕੰਗ ਧਨ ਬਹੁਤ ਦੇ ਬਿਦਾ ਕਰੇ ਭੂਦੇਵ ।

ਸਤਗੁਰ ਬਿਰੇ ਅੰਦਪਰ ਧਿਆਇ ਬਿਰਯੋਇਤਏਵ ॥੪੬॥

ਇਤਿਸ੍ਰੀ ਗੁਰੂ ਪੰਥ ਪਰਕਾਸ਼ ਗ੍ਰੰਥੇ ਗਯਾਨ ਸਿੰਘ ਵਿਕੁਠਿਤੇ ਨਵੈਣ ਫੰਗ ਦੇਵੀ ਬਿਦਤਾਵਨ ਬਰਨਨੰ ਨਾਮ ਪੰਚਦਸਮੈ ਬਿਸਰਾਮਾ ॥ ੧੫ ॥ ”

ਦੋਹਿਰਾ

ਇਹ ਦੇਖੋ ਪ੍ਰਗਟ ਭਈ ਅਤਿ ਈਦਰ ਧਰ ਰੂਪ ।

ਲਾਲਨ ਮਾਲਾ ਕੰਠ ਮਹਿ ਸੋਹਤ ਪਰਮੰ ਅਨੁਪ ॥ ੪੮ ॥

ਭਾਵ—ਜਦ ਅਸੀਂ ਗਯਾਨੀ ਜੋ ਦਾ ਇਹ ਕਬਨ ਪੜਦੇ ਹਾਂ ਤਦ ਇਨ੍ਹਾਂ ਤੇ ਪਹਲੇ ਕਵੀਆਂ ਨਾਲੋਂ ਬਹੁਤ ਯੁਕਤੀਪੂਰਬਕ ਦੇਖਦੇ ਹਾਂ, ਅਰ ਇਨ੍ਹਾਂ ਨੇ ਵਡ ਅੱਛੇ ਤਰੀਕੇ ਨਾਲ ਦੇਵੀ ਦਾ ਪ੍ਰਗਟ ਹੋਨਾ ਇੱਧ ਕੀਤਾ ਹੈ, ਅਰ ਤੇ ੨ ਉਮ ਵੇਲੇ ਕਾਰਨ ਹੋਏ ਸਨ ਉਨ੍ਹਾਂ ਵਿੱਚੋਂ ਥੋੜ੍ਹੇ ਜੇਹੇ ਥੋਲ੍ਹੇ ਕੇ ਦਸ ਦਿੱਤੇ ਹਨ, ਫਿਰ ਜਦ ਅਜੇਹੇ ਮਹਾਤਮਾਂ ਗਿਆਨੀ ਜੋ ਅਗਿਆਨ ਰਹਤ ਸੰਤ ਮਹਾਤਮਾਂ ਇਸ ਬਾਤ ਨੂੰ ਸਾਬਤ ਕਰਦੇ ਹਨ ਅਰ ਸਾਰਾ ਉਸ ਵੇਲੇ ਦਾ ਵਿਡੁਤ ਤਾਂਤ ਹਸਤਾਵਲਵਤ ਦਖਾਉਂਦੇ ਹਨ ਤਦ ਝੜੂਰ ਮੰਨਨਾਂ ਪੈਂਦਾ ਹੈ ਕਿ ਇਹ ਬਾਤ ਸਭ ਸਤਸੀ ॥

ਦੋਹਿਰਾ

ਤੂੰ ਭੀ ਇਸ ਧਰ ਆਖਲੈ ਜੇ ਹੈ ਸੇਸਾ ਕੁਝ ।

ਮੈਤਾਂ ਸਾਰਾ ਸੱਚ ਹੈ ਲੀਤਾ ਇਸ ਵਿੱਚ ਬੁੱਝ ॥ ੪੯ ॥
 ਇਸ ਗਜਾਨੀ ਦੇ ਸਾਮੁਨੇ ਹੋ ਜਾਏਂਗਾ ਚੁੱਪ ।
 ਜਿਉਂ ਡਰ ਜਾਂਦਾ ਆਦਮੀ ਦੇਖ ਅੰਧੇਰਾ ਘੁੱਪ ॥ ੫੦ ॥

ਤੱਤ ਖਾਲਸਾ

ਦੋਹਿਰਾ

ਭੇਰੇ ਬੁੱਝਨ ਦੀ ਭਲਾ ਕੜਾ ਮੈਂ ਕਰਮਾਂ ਰੀਸ ।
 ਲਾਲ ਬੁੱਝੋਕੜ ਪੁਣੇ ਪਰ ਚੁੱਕ ਨਵਾਵੇ ਸੀਸ ॥ ੫੧ ॥
 ਆਦਿ ਅੰਤ ਸੋਚੈ ਨਹੀਂ ਕਰੈਂ ਨਰੰਚ ਵਿਚਾਰ ।
 ਬੇਰਾਂ ਵਾਂਗੁਰ ਛੁੱਲਦਾ ਤੂੰ ਸਭ ਪਰ ਇੱਕ ਵਾਰ ॥ ੫੨ ॥

ਦੋਹਿਰਾ

ਮਾਧੂ ਗਿਆਨ ਸਿੰਘ ਜੀ ਗਿਆਨੀ ਸਭਤੇ ਵਧਕੇ ਪਾਏ । ਪਹ-
 ਲਿਆਂ ਨਾਲੋਂ ਇਨ੍ਹਾਂ ਸੱਜਨਾਂ ਵਧਕੇ ਹੱਥ ਦਿਖਾਏ ॥ ਦੇਵੀ
 ਪ੍ਰਜਨ ਪਹਲਜਾਂ ਨੇ ਸੀ ਚਾਰ ਸਾਲ ਬਤਲਾਈ । ਢਾਈ ਕਿਨੇ
 ਦੈਇਸਨ ਵੱਸੇ ਮਿਹਨਤ ਚਾ ਕਰਵਾਈ ॥ ੫੩ ॥ ਪਰ ਗਿਆਨੀ
 ਜੀ ਸਾਰਾ ਟੰਟਾ ਇਕੋ ਸਾਲ ਮਝਾਰੀ । ਪੂਰਾ ਕਰਕੇ ਗਲ ਰੋ
 ਲਾਹਿਆ ਕਰੀ ਨ ਬਹੁਤ ਖੁਆਰੀ ॥ ਫਿਰ ਦੱਤਾ ਨੰਦ ਪੰਡਤ ਦੀ
 ਈਨ ਮੁੱਢੋਂ ਅਲਖ ਚੁਕਾਈ । ਸਿੱਵਬੋਕਰ ਇੱਕ ਹੋਰ ਬਤਾਇਆ
 ਜਿਨ ਦੇਵੀ ਪ੍ਰਗਟਾਈ ॥ ੫੦ ॥ ਜਿਸ ਦਾ ਨਾਮ ਹੋਰਨਾਂ
 ਕਵੀਆ ਸੁਪਨੇ ਮੈਂ ਨਹਿ ਲੀਤਾ । ਇਸ ਬਾਵਾ ਜੀ ਨੇ ਫੜ ਉਸ
 ਨੂੰ ਸਭ ਦਾ ਆਗੂ ਕੀਤਾ ॥ ਭਲਾ ਭਜਾ ਜੇ ਸਿਵ ਬੱਕਰ ਹੀ ਉਸ
 ਦਾ ਨਾਮ ਬਤਾਇਆ । ਭੁੱਲ ਭੁਲੰਖੇ ਅੱਲਾ ਬੱਕਰ ਨਾਂ ਲਿਖ

ਜਗਤ ਵਿਖਾਇਆ ॥ ੫੧ ॥ ਫਿਰ ਇਕ ਹੋਰ ਇਨ੍ਹਾਂ ਨੇ ਵਧਕੇ
 ਕਲਾਜੰਗ ਵਡ ਲਾਇਓ । ਆਖੀ ਪੁੱਤ੍ਰ ਸੀ ਅਕਲੋਤਾਦੁਰਗਾ ਹਿਤ
 ਮੰਗਵਾਇਓ ॥ ਪਰ ਘਰ ਗਏ ਨ ਮੰਨੇ ਮਾਤਾ ਨਾਂ ਮਹਲਾਂ
 ਮਨ ਭਾਈ ॥ ਲਏ ਲਕੋਇ ਹੋਇ ਗੁਰ ਗ੍ਰੰਥ ਮੇਂ ਇਹ ਦੁਰ ਸੀਮ
 ਸੁਨਾਈ ॥ ੫੨ ॥ ਹੇ ਗੁਜਰੀ ਉਜਰੀ ਨਾਂ ਵਿੱਤਾ ਤੈਂ ਇੰਕੀ
 ਪੁੱਤ੍ਰ ਮੈਨੂੰ । ਇਸ ਦਾ ਫਲ ਇਹ ਯਾਦ ਰੱਖ ਜੋ ਕੈਸਾ ਮਿਲਸੀ
 ਤੈਨੂੰ । ਚਾਰੇ ਧੋਤਿਆਂ ਨੂੰ ਉੱਤੀ ਕਰ ਮੈਂ ਤੁਰਕਾਂ ਜਾਇ ਹਵਾਲੇ ।
 ਸਭਨਾਂ ਮਾਰ ਮਰੇ ਗੀ ਤੂੰ ਭੀ ਓੜਕ ਤਿਨਕੇ ਨਾਲੇ ॥ ੫੩ ॥ ਜਿਸ
 ਸਰਾਪ ਦਾ ਇਹ ਫਲ ਹੋਇਆ ਚਾਰਾਂ ਲਈ ਸ਼ਹੀਦੀ ।
 ਹਸ ਹਸ ਕੇ ਗੁਰਪੁਰੀ ਸਿਧਾਏ ਗਏ ਨ ਹੋਕਰ ਗੀਦੀ ॥ ਜੇ ਇਹ
 ਗਲ ਸੱਤ ਹੈ ਭਾਈ ਤਾਂ ਤੁਰਕਾਂ ਜੋ ਕੀਆ । ਨਾਹੀਂ ਜੁਲਮ ਗੁਰੂ
 ਦਾ ਕਥਨਾ ਪੂਰਾ ਹੈ ਕਰ ਦੀਆ ॥ ੫੪ ॥ ਤੁਰਕਾਂ ਦਾ ਕਿਆ ਦੋਸ਼
 ਏਸ ਮੈਂ ਦੱਸੋ ਭਲਾ ਪਜਾਰੇ । ਜੋ ਗੁਰ ਦੇ ਬਚਨਾਂ ਨੂੰ ਸੱਗੋਂ ਪੂਰਾ
 ਕਰਨ ਵਿਚਾਰੇ ॥ ਸੇਕਰ ਤੁਰਕ ਤਰਸ ਕਰ ਜਾਂਦੇ ਦੇਖ ਸਜ਼ਾਦੇ
 ਨਿੱਕੇ । ਤਾਂ ਗੁਰ ਜੀ ਦੇ ਵਾਕ ਜਗਤ ਮਹਿੰ ਸਾਰੇ ਹੋਂਦੇ ਫਿੱਕੇ ॥
 ੫੫ ॥ ਤਾਂਤੇ ਜੁਲਮ ਕਿਸੇ ਦਾ ਨਾਸੀ ਸੀ ਸਾਰਾਪ ਗੁਰੂ ਦਾ ॥ ਜੋਸੀ
 ਸਾਹਿਬ ਜਾਇਆਂ ਦੇ ਇਹ ਲਿਖਨਾ ਲੇਖ ਯੁਰੂਦਾ ॥ ਫਿਰ ਗੁਰ ਜੀ
 ਦਾ ਵਾਕ ਨ ਮੰਨਿਆ ਜੋ ਗੁਰਜੀਦੀ ਮਾਈ । ਆਗਜਾਕਾਰੀ ਮਹਲ
 ਗੁਰੂ ਦੇ ਨਾ ਸੀ ਦੱਸੋ ਭਾਈ ॥ ੫੬ ॥ ਤਾਂਤੇ ਸਾਨੂੰ ਏਸ ਕਥਨ ਤੇ
 ਇਹ ਸਿੱਖਨਾ ਹੱਥ ਆਵੇ । ਕੇਕਰ ਮਾਤ ਅਸਾਡੀ ਸਾਨੂੰ ਧਰਮੋ
 ਰਾਇ ਹਟਾਵੇ ॥ ਤਾਂ ਗੁਰ ਜੀ ਦੀ ਮਾਤਾ ਵਾਲੀ ਬਾਤ ਰਿਵੇ ਮਹਿ
 ਧਰੀਏ । ਚੁਪ ਚੁਪਾਚੇ ਵੈਨ ਰਹੋ ਫਿਰ ਰੱਲ ਨ ਅੱਗੋਂ ਕਰੀਏ ॥

੫੭ ॥ ਫਿਰ ਜੇ ਨਾਰ ਅਸਾਡੀ ਘਰ ਵਿੱਚ ਮੰਨੇ ਮੂਲ ਨ ਆਖੀ ।
 ਕਰੀਏ ਯਾਦ ਤਸੱਲੀ ਕਾਰਨ ਏਹੋ ਗੁਰ ਦੀ ਸਾਖੀ ॥ ਆਖਰ
 ਮੁੜਕੇ ਸਤਗੁਰ ਜੀ ਜਦ ਨੈਨਾ ਦੇਵੀ ਆਏ । ਸੰਗਤੀਆ ਇੱਕ
 ਸੰਘ ਪਕੜ ਕੇ ਦੁਰਗਾ ਹਿਤ ਝਟਕਾਏ ॥ ੫੮ ॥ ਜੇਕਰ ਉਹ
 ਭੀ ਕਹਾ ਨ ਮੰਨੇ ਜਾਂਦਾ ਨੱਸ ਵਿਚਾਰਾ । ਪ੍ਰਾਣ ਪਿਆਰੇ ਜਾਨ
 ਆਪਨੇ ਕਰਦਾ ਚਾਇ ਕਨਾਰਾ ॥ ਫਿਰ ਤਾਂ ਕੀਤਾ ਕੱਤਰਿਆ ਸਭ
 ਹੁੰਦਾ ਭੁਰਤ ਖੁਵਾਰੇ । ਮਲਦੇ ਹੱਥ ਬੈਠਕੇ ਓਥੇ ਪੰਡਤ ਲੋਗ
 ਵਿਚਾਰੇ ॥ ੫੯ ॥ ਪਰ ਸਭਨਾਂ ਦੀ ਲੱਜਾ ਰਖੀ ਮੰਗਤੀਏ ਵਡ-
 ਭਾਗੀ । ਕੀਤੀ ਜਾਨ ਗੁਰੂ ਦੇ ਸਦਕੇ ਜਾਨ ਸਗਰੁਥ ਲਾਗੀ ॥
 ਇਸਤੇ ਅੱਗੇ ਦੁਰਗਾ ਆਈ ਨਾਲ ਭੁਤਨੇ ਲੈਕੇ । ਨੱਚਨ ਲੱਗੀ
 ਪਾਇ ਘੁੰਮਰਾਂ ਦਰਸਨ ਗੁਰ ਨੂੰ ਦੈਕੇ ॥ ੬੦ ॥ ਗਲ ਵਿੱਚ ਮਾਲਾ
 ਲਾਲਾਂ ਦੀ ਸੀ ਹਾਬ ਸੀਸ ਸਨ ਦੇਣ । ਜਿਸ ਨੂੰ ਦੇਖ ਗੁਰੂ ਜੀ
 ਸਨਮੁਖ ਝਬਦੇ ਉਠ ਖਲੋਏ ॥ ਦੇਖ ਰੂਪ ਨੇਤ੍ਰ ਸਨ ਮੀਟੇ ਫਿਰ
 ਕੋਲੇ ਜੁਗ ਨੈਨਾ । ਜਿਸ ਪਰ ਦੁਰਗਾ ਜੀ ਫਿਰ ਬੌਲੀ ਮ੍ਰਿਦ
 ਮਨੋਹਰ ਬੈਨਾ ॥ ੬੧ ॥ ਨੇਤ੍ਰ ਮੀਟਨ ਦਾ ਫਲ ਹੋਸੀ ਏਹ ਜਗਤ
 ਮਹਿੰ ਭਾਤਾ । ਤੇਰਾ ਪੰਥ ਭਾਜ ਖਾ ਪਹਲੇ ਲੜਸੀ ਜੰਗ
 ਮਛਾਰਾ ॥ ਇਹ ਜੋ ਗੱਲ ਗਿਆਨੀ ਦੱਸੀ ਸੋ ਕਿੱਥੋਂ ਸੁਣ ਆਏ ।
 ਪੈਣੇ ਦੇ ਸੈ ਸਾਲ ਮਗਰ ਤੇ ਕੌਨ ਸੁਨੋਹੇ ਲਿਆਏ ॥ ੬੨ ॥
 ਸੰਤੇਖ ਸੰਘ ਤਾਂ ਚਾਲੀ ਸਾਲਾਂ ਮਗਰੋਂ ਭੇਜ ਬਤਾਵੈ । ਅਰ ਇਹ
 ਗਿਆਨੀ ਭਾਜ ਖਾਇਕੇ ਲੜਨਾ ਪੰਥ ਸੁਨਾਵੈ । ਸੋਹੁਨ ਦੱਸੋਦੇਨਾ
 ਅੰਦੂ ਸੱਚਾ ਕੈਨ ਠਰਾਈਏ । ਕਿਹੜਾ ਛੱਡ ਕਹੇ ਕਿਸ ਪਿੱਛੇ ਨੱਸ
 ਨੱਸਕੇ ਜਾਈਏ ॥ ੬੩ ॥ ਫਿਰ ਇੱਕ ਸੋਚਨ ਜੋਗ ਬਾਤ ਹੈ ਸੁੱਟੈ

ਨਾ ਸੁਣ ਭਾਈ । ਸੱਤ ਕੋਸ ਦੀ ਵੱਸੀ ਹੈ ਜੋ ਨੈਲਾਂ ਦੇਵ ਚੜਾਈ ॥
 ਫੇਰ ਪਹਾੜੀ ਰਸਤਾ ਅੰਖਾ ਉੱਤਰ ਕੇਤੇ ਚੜਨਾ । ਦੌਦਾਂ ਕੋਹ ਪੰਧ
 ਹੈ ਭਾਰਾ ਰਸਤੇ ਵਿੱਚ ਨ ਖੜਨਾ ॥ ੬੪ ॥ ਓਧਰ ਦੇਵੀ ਪ੍ਰਗਟ
 ਹੋਵੇ ਦੇਖੋ ਭਵਨ ਮੜਾਰੀ । ਏਧਰ ਗੁਰ ਜੀ ਛੱਡ ਇਕੱਲੇ ਆਉਣ
 ਧਾਮ ਮੜਾਰੀ ॥ ਉਸ ਵੇਲੇ ਕਿਉਂ ਭਾਜੜ ਪਾਈ ਉਸ ਪੰਡਤ ਨੇ
 ਜਾਕੇ । ਹੋਰ ਸਮੱਗਰੀ ਵਾਂਗ ਪ੍ਰਿਬਮ ਹੀ ਰਖੇ ਕਯੋਂ ਨ ਮੰਗਾਕੇ ॥
 ੬੫ ॥ ਤਾਂਤੇ ਇਹ ਸਭ ਮਾਰਨ ਗੱਪਾਂ ਜੋ ਮਨ ਅੰਦ੍ਰ ਆਉਣਾ ।
 ਅਪਨਾ ਕੱਢ ਬੁਖਾਰ ਦਿਲੇ ਦਾ ਲੋਗਾਂ ਨੂੰ ਪਰਚਾਉਣ ॥ ਦਸਮ
 ਗੁਰੂ ਪਰ ਧੱਬਾ ਲਾਇਆ ਇਨ ਕਵੀਅਨ ਨੇ ਐਸਾ । ਚੰਦਰ
 ਸੂਰਜ ਤਾਈ ਹੁੰਦਾ ਰਾਹੁ ਕੇਤ ਦਾ ਜੈਸਾ ॥ ੬੬ ॥ ਇਸਤੇ ਅੱਗੇ
 ਹੋਰ ਤੁਮਾਸਾ ਜੋ ਦੁਰਗਾ ਪ੍ਰਗਟਾਵੇ । ਸੋਈ ਨੰਗ ਧੜੀਗੇ ਕਰਕੇ
 ਸਨਮੁਖ ਚਾਇ ਨਚਾਵੇ ॥ ਨਾਲੇ ਉਸ ਨੂੰ ਮਾਤਾ ਆਖਨ ਨਾਲੇ
 ਨੱਚਨ ਵਾਲੀ । ਜਿਸਤੇ ਲਿਖਨੇ ਹਾਰੇ ਦਿੱਸਨ ਸਭ ਹੀ ਅਕਲੋਂ
 ਖਾਲੀ ॥ ੬੭ ॥ ਨੱਚਨ ਟੱਪਨ ਚੰਖਾਂ ਮਾਰਨ ਕੰਮ ਅਸੀਲਾਂ
 ਨਾਹੀਂ । ਮਾਤਾ ਅਤੇ ਪੱਤ੍ਰਾਂ ਅੰਦ੍ਰ ਐਸੀ ਚਾਲ ਨ ਕਾਹੀਂ ॥ ਤਾਂਤੇ
 ਇਹ ਸਭ ਮਨ ਦੇ ਢੰਗੇ ਗਾਯਾਨੀ ਨੇ ਭੋ ਲਾਏ । ਅਪਨੇ ਦੂਜੇ
 ਕਵੀਆਂ ਨਾਲੋਂ ਨਾਹੀਂ ਘੱਟ ਰਹਾਏ ॥ ੬੮ ॥

ਦੇਹਿਰਾ

ਤਾਂਤੇ ਗਾਯਾਨੀ ਦਾ ਕਥਨ ਨਹੀਂ ਸੱਤ ਇੱਕ ਰੰਚ ।
 ਇਨ ਭੀ ਹੋ ਕਰ ਮੋਹ ਵਸ ਰਚ ਦੀਨਾ ਪੁੰਚ ॥ ੬੯ ॥
 ਜਾਂਤੇ ਗੁਰ ਜੀ ਧਰਮ ਧੁਜ ਕਰਤ ਨ ਐਸੇ ਕਾਜ ।
 ਜਿਨ ਤੋਂ ਤਿਨ ਕੇ ਨਾਮ ਪਰ ਆਵਤ ਭਾਰੀ ਲਾਜ ॥੭੦॥

ਦੁਰਗਾ ਭੁਗਤ

ਕਿਉँ ਤੂ ਮਿੱਬਯਾ ਆਖਦਾ ਇਸ ਗਯਾਨੀ ਵੀ ਗੱਲ ।
ਜੇ ਤੈਨੀ ਇਤਿਬਾਉ ਨਾ ਪਾਸ ਉਨ੍ਹਾਂ ਦੇ ਚੱਲ ॥ ੨੧ ॥
ਇੱਕ ਇੱਕ ਅੱਖਰ ਆਪਨਾ ਲਿਖਯਾ ਉਸਨੇ ਜੋਇ ।
ਬਢੇ ਤਜਰਬੇ ਨਾਲ ਹੈ ਝੂਠਾ ਕਿਉਂਕਰ ਹੋਇ ॥ ੨੨ ॥
ਮੱਤ ਪੁਰਖ ਦੇ ਵਾਕ ਦੀ ਪੱਥਰ ਰ੍ਰੀਦੀ ਲੀਕ ।
ਤਾਂਤੇ ਗਯਾਨੀ ਜੋ ਕਿਹਾ ਸੇ ਸਭ ਠੀਕੇ ਠੀਕ ॥ ੨੩ ॥
ਐਵੇਂ ਜੱਕੜ੍ਹ ਲਾਇ ਤੈਂ ਝੂਠੇ ਕਿਹਾ ਸੁਨਾਇ ।
ਜਿਸ ਨੇ ਕਰਕੇ ਯਤਨ ਵੱਡ ਦਿੱਤੇ ਗ੍ਰੰਥ ਬਨਾਇ ॥ ੨੪ ॥

ਤੱਤ ਖਾਲਸਾ

ਦੋਹਿਰਾ

ਮੈਂ ਗਿਆਨੀ ਦੇ ਕਬਨ ਦਾ ਕਰਦਾ ਹਾਂ ਸਤਿਕਾਰ ।
ਪਰ ਉਹ ਉਤਨੀ ਅੰਮ ਮਹਿ ਜੋ ਗੁਰਮਤ ਅਨੁਸਾਰ ॥੨੫॥
ਜੋ ਗੁਰਮਤ ਤੇ ਉਲਟ ਹੈ ਕਬਨ ਗਿਆਨੀ ਕੇਰ ।
ਤਿਸ ਕੇ ਖੰਡਨ ਕਰਨ ਮਹਿ ਨਹਿ ਚਹੀਏ ਕੁਛ ਦੇਰ ॥੨੬॥
ਮਿੱਬਿਆ ਕੇ ਮਿੱਬਿਆ ਕਰੇ ਨਹਿ ਲਾਗਤ ਹੈ ਦੇਸ਼ ।
ਪਾਪ ਵੱਡੇ ਤਿਸ ਲਾਗ ਹੈ ਜੋ ਸੁਨ ਰਹੇ ਖਮੋਸ਼ ॥ ੨੭ ॥
ਦਸਮ ਗੁਰੂ ਪਰ ਦੋਖ ਜੋ ਲਾਵਤ ਕਰ ਅੰਗਜਾਨ ।
ਤਿਸ ਕੇ ਖੰਡਨ ਕਰਨ ਮਹਿ ਚਹੀਏ ਨਹਿ ਸਰਮਾਨ ॥੨੮॥

ਚੌਪਈ

ਫਿਰ ਇਹ ਚਾਰੇ ਕਵੀ ਵਿਚਾਰੇ । ਜੋ ਦੁਰਗਾ ਦੇ ਭਗਤ ਕਰਾਰੇ ॥
 ਸਾਰੇ ਵਧ ਵਧ ਜ਼ੋਰ ਲਗਾਉਨ । ਗੁਰ ਜੀ ਤੇ ਪ੍ਰਗਟ ਕਰਵਾਉਨ ।
 ਅਰ ਇਹ ਸਿੱਧ ਕਰਨ ਸਭ ਬਾਤ । ਪ੍ਰਗਟ ਹੋਈ ਸੀ ਜਗ ਮਾਤ ।
 ਅਰ ਤਿਸਨੇ ਸੀ ਯਹ ਵਰ ਦੀਆ । ਜੋ ਹੈ ਪੰਥ ਗੁਰੂ ਨੇ ਕੀਆ ॥੯
 ਏਸ ਖਿਆਲ ਵਿਚ ਸਾਰੇ ਦੈੜੇ । ਲਾਏ ਜਿਤਨੇ ਬਣ ਗਾਪੈੜੇ ।
 ਪਰ ਹਾਸੇ ਦੀ ਹੈ ਇਹ ਬਾਤ । ਹਰ ਇਕ ਰਸਤਾ ਨਵਾਂ ਬਚਾਤ ।
 ਆਪਸ ਵਿੱਚ ਨ ਮਿਲਦਾ ਕੋਈ । ਅੱਡੇ ਪਾਟੀ ਕਰਦੇ ਜੋਈ ।
 ਜਿਸਤੇ ਮਨ ਮਹਿ ਹੋਤ ਨ ਆਸਾ । ਕਿਸਦੇ ਉੱਪਰ ਹੈ ਭਰਵਾਸਾ ।
 ਸੋ ਮੈਂ ਏਥੇ ਕਹਾਂ ਸੁਨਾਇ । ਆਪੇ ਪਤਾ ਤੋਹ ਲਗ ਜਾਇ ।
 ਇਸ ਪਰਕਰੂੰ ਆਪ ਵਿਚਾਰ । ਸਭਨਾਂ ਵਿੱਚੋਹੜਾ ਸਚਿਆਰ ॥੧੦

ਪਹਿਲੇ ਤਿੰਨਾਂ ਕਵੀਆਂ ਅਤੇ ਰਾਜਾਨੀ ਰਾਜਾਨ ਸਿੱਧ ਜੀ ਦਾ ਪਨਾਸਪਰ ਵਿਦੇਧ

ਭਾਈ ਸੁੱਖਾ ਸਿੱਧ ਜੀ ਗੁਰੂ ਜੀ ਨੂੰ ਜਦ ਸਕਾਰ ਬੇਡਕੇ ਆਏ
 ਤਦ ਸੰਕਲਪ ਆਯਾ ਆਖਦੇ ਹਨ, ਫਿਰ ਭਾਈ ਸੰਤੋਖ ਸਿੱਧ ਜੀ
 ਹਿੰਦੂ ਮੁਸਲਮਾਨਾਂ ਦਾ ਸਿੱਖਾਂ ਨੂੰ ਦੁਖ ਦੇਨ ਦੋਂ, ਅਤੇ ਬਾਵਾ ਸੁਮੇਰ
 ਸਿੱਧ ਜੀ ਦੇਵੀ ਵਿੱਤੇ ਮਿਸਰ ਤੇ ਭੀਮ ਦਾ ਬਲ ਸੁਨਕੇ ਦੇਵੀ ਦੇ
 ਪੁਜਨ ਦਾ ਖਿਆਲ ਗੁਰੂ ਜੀ ਨੂੰ ਆਉਣਾ ਦੱਸਦੇ ਹਨ ॥

ਪਰੰਤੂ ਭਾਈ ਗਿਆਨ ਸਿੱਧ ਜੀ ਗਿਆਨੀ ਇਨ੍ਹਾਂ ਸਾਰਯਾਂ
 ਤੇ ਵੱਖਰਾ ਆਖਦੇ ਹਨ ਕਿ ਇੱਕ ਦਿਨ ਦਰਬਾਰ ਵਿੱਚ ਬਹੁਤ

ਮਾਰੇ ਗੁਣੀ ਲੋਗ ਬੈਠੇ ਸੇ ਤਦ ਉਨ੍ਹਾਂ ਨੇ ਬਾਤਾਂ ਵਿੱਚ ਹੀ ਬਾਤਾਂ
ਤੋਰ ਦਿੱਤੀਆਂ ਕਿ ਕਲਜੁਗ ਵਿੱਚ ਦੇਵਤਾ ਪ੍ਰਤੱਖ ਨਹੀਂ ਹੁੰਦਾ
ਜਿਸ ਪਰ ਗੁਰੂ ਜੀ ਨੇ ਕਿਹਾ ਕਿ ਹੋ ਜਾਂਦਾ ਹੈ, ਇਸ ਪਰ
ਪੰਡਤ ਤਾਂ ਆਖਨ ਨਹੀਂ ਹੁੰਦਾ ਪਰ ਰੁਚੁ ਕਹਨ ਹੋ ਜਾਂਦਾ ਹੈ
ਤਦ ਜ਼ਿੱਦ ਪਰ ਆਕੇ ਗੁਰੂ ਜੀ ਨੇ ਆਖਿਆ ਕਿ ਲੋਵੇ ਹੁਨ ਅਸੀਂ
ਦੇਵੀ ਪ੍ਰਤੱਖ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਜਿਸ ਤੇ ਇਹ ਸਾਰਾ
ਉੱਦਮ ਉਸ ਜ਼ਿੱਦ ਪਰ ਕੀਤਾ ॥

ਤੁਸਰਾ ਭਾਈ ਸੁਖਾ ਸਿੰਘ ਨੇ ਵੱਤਾਨੰਦ ਉੱਤੇਨ ਵਾਲੇ ਪਾਮੋਂ
ਪ੍ਰਗਟ ਹੋਈ ਦੱਸੀ, ਅਰ ਸੰਤੋਖ ਸਿੰਘ ਜੀ ਨੇ ਕੇਹੇਦਾਸ ਥੋੰ, ਫਿਰ
ਬਾਵਾ ਸੁਮੇਰ ਸਿੰਘ ਜੀ ਕਾਲੀਦਾਸ ਗੁਜਰਾਤੀ ਤੇ, ਪ੍ਰੰਤੂ ਗਯਾਨੀ
ਜੀ ਨੇ ਬਿਸ਼ਨਪਾਲ ਅਰ ਸਿਵ ਥੱਕਰ ਨਾਮੋਂ ਦੇ ਹੋਰ ਹੀ ਬ੍ਰਹਮਣ
ਦੌਸੇ ਹਨ ਅਰ ਕੇਹੇਦਾਸ ਨੂੰ ਰੱਖਕੇ ਵੱਤਾਨੰਦ ਦਾ ਨਾਮ ਹੀ ਉਨ੍ਹਾਂ
ਵਿੱਚੋਂ ਖਾਰਜ ਕਰ ਦਿੱਤਾ ਹੈ ।

ਤੀਜਰਾ ਭਾਈ ਸੁਖਾਸਿੰਘ ਜੀ ਛਾਈ ਸਾਲ ਹਵਨ ਕਰਨ
ਤਕ ਕੁਝ ਨਹੀਂ ਪ੍ਰਗਟ ਹੋਇਆ ਦੱਸਦੇ ਅਰ ਗੁਰੂ ਦੇ ਪੁੱਛਨੇ
ਪਰ ਪੰਡਨ ਨੇ ਚਾਰ ਸਾਲ ਦੌਸੇ, ਫਿਰ ਭਾਈ ਸੰਤੋਖ ਸਿੰਘ ਜੀ
ਪੰਜਵੇਂ ਮਹੀਨੇ ਹੀ ਸੁਪਨ ਵਿੱਚ ਦਰਸ਼ਨ ਦਿੱਤਾ ਆਖਕੇ ਛਾਈ
ਸਾਲ ਦੱਸਦੇ ਹਨ ਅਤੇ ਬਾਵਾ ਸੁਮੇਰ ਸਿੰਘ ਜੀ ਦੇ ਸਾਲ ਆਖਦੇ
ਹਨ ਪ੍ਰੰਤੂ ਗਯਾਨੀ ਜੀ ਨੇ ੧੯੫੪ ਬਿੱਕ੍ਰਮੀ ਤੇ ਆਰੰਭ ਕਦਕੇ
੧੯੫੫ ਅਰਥਾਤ ਸਾਲ ਵਿੱਚ ਹੀ ਸਭ ਕਿੱਸਾ ਪਾਕ ਕਰਦਿੱਤਾ ਹੈ॥

ਚੌਥਾ ਭਾਈ ਸੁਖਾ ਸਿੰਘ ਜੀ ਕੇਵਲ ਪ੍ਰਗਟ ਹੋਈ ਆਖਦੇ ਹਨ
ਪਰ ਇਹ ਨਹੀਂ ਦੱਸਦੇ ਜੋ ਕਿੱਥੋਂ ਹੋਈ ਸੀ, ਅਰ ਭਾਈ ਸੰਤੋਖ

ਸਿੰਘ ਜੀ ਪਹਾੜ ਪਰ ਖੜੀ ਸਿੰਘ ਪਰ ਅਸਵਾਰ ਦੱਸਦੇ ਹਨ,
ਫਿਰ ਬਾਵਾ ਸੁਮੇਰ ਸਿੰਘ ਜੀ ਹਵਨ ਕ੍ਰਿਡ ਵਿੱਚੋਂ ਦਸਦੇ ਹਨ, ਅਤੇ
ਗਜਾਨੀ ਜੀ ਦੇਵੀ ਦੇ ਭੈਨ ਵਿੱਚੋਂ ਹੀ ਪ੍ਰਗਟ ਹੋਈ ਆਖਦੇ ਹਨ ॥

ਪੰਜਵਾਂ ਭਾਈ ਸੌਖਾ ਸਿੰਘ ਜੀ ਨੇ ਨਿਰਾ ਇਤਨਾ ਹੀ ਆਖਜਾ
ਹੈ ਕਿ ਪੰਡਤ ਨੇ ਪ੍ਰੰਤ੍ਰਾਂ ਦੇ ਸੀਸ ਕਹੇ ਅਰ ਗੁਰੂ ਨੇ ਕਿਹਾ ਜਿਤਨੇ
ਸਿੱਖ ਚਾਹੋ ਲੇਲੇਵੇਂ ਕਿਉਂਕਿ ਸਾਨੂੰ ਨਾਦੀ ਹੀ ਚਾਹੀਦੇ ਹਨ ਪਰ
ਇਹ ਨਹੀਂ ਵੱਸਯਾ ਕਿ ਕਿਸੇ ਦੀ ਬਲੀ ਦਿੱਤੀ, ਪ੍ਰੰਤ੍ਰ ਸੰਤੋਖਸਿੰਘਜੀ
ਆਖਦੇ ਹਨ ਕਿ ਕਈ ਸਿੱਖ ਬਲੀ ਦਿੱਤੇ ਅਰ ਆਪਨੇ ਸਰੀਰ
ਪਰ ਭੀ ਗੁਰੂ ਜੀਨੇ ਕਤਦ ਨਾਲ ਘਾਉ ਲਗਾਏ, ਇਨ੍ਹਾਂ ਤੇ ਅੱਗੇ
ਬਾਵਾ ਜੀ ਆਖਦੇ ਹਨ ਕਿ ਸੰਗਤੀਏ ਸਿੱਖ ਦੇ ਹੱਥ ਤਲਵਾਰ
ਨਾਲ ਕੱਟ ਦਿੱਤੇ ਅਰ ਉਸ ਨੂੰ ਬਲੀ ਦੇਕੇ ਅਪਨੇ ਸਤੀਰ ਪਤ
ਭੀ ਕਰਦਾਂ ਮਾਰੀਆਂ ਅਤ ਦੇਵੀ ਨੇ ਖੰਡਾ ਦਿੱਤਾ ਪ੍ਰੰਤ੍ਰ ਗਜਾਨੀ
ਜੀ ਲਿਖਦੇ ਹਨ ਕਿ ਗੁਰੂ ਜੀ ਨੇ ਚੀਰੀ ਅੰਗਲੀ ਤੇ ਰੁਧਰ ਦੀ
ਬੂਦਾਂ ਦਿੱਤੀਆਂ ਅਰ ਦੇਵੀ ਨੇ ਨਿਕੋਜੇਹੀ ਕਰਦ ਪ੍ਰਦਾਨ ਕੀਤੀ ॥

ਛੇਵਾਂ ਭਾਈ ਸੌਖਾ ਸਿੰਘ ਜੀ ਦੇਵੀ ਹੀ ਪ੍ਰਗਟ ਹੋਣੀ ਵੱਸਦੇ
ਹਨ ਅਰ ਸੰਤੋਖਸਿੰਘ ਜੀ ਅਤੇ ਬਾਵਾ ਜੀ ਉਸਦੇ ਮਗਰੋਂ ਹਨੂ-
ਮਾਨ ਪ੍ਰਗਟ ਹੋਇਆ ਆਖਕੇ ਉਸ ਦਾ ਕੱਛ ਦੇਨਾ ਆਖਦੇ ਹਨ,
ਕਿੰਤੁ ਗਜਾਨੀ ਰਾਜਾਨ ਮਿੰਘ ਜੀ ਆਖਦੇ ਹਨ ਕਿ ਹਨੂਮਾਨ
ਦੇਵੀ ਤੇ ਪਹਿਲੇ ਦਿਖਾਈ ਦਿੱਤਾ ਸੀ ਅਰ ਫਿਰ ਗ੍ਰੰਥ ਹੋਗਿਆ ਸਾ
ਜਿਸ ਵਿੱਚ ਕੱਛਦੇ ਦੇਨਦਾ ਕੋਈ ਜ਼ਿਕਰ ਨਹੀਂ ਕਰਦੇ ॥

ਸੌਝਵਾਂ ਹੋਰ ਸਾਰੇ ਗੁਰਬਿਲਾਸਾਂ ਵਾਲੇ ਦੇਵੀ ਦੇ ਗਲ ਵਿੱਚ
ਸਿਰਾਂ ਦੀ ਮਾਲਾ ਆਖਦੇ ਹਨ ਅਤੇ ਗਜਾਨੀ ਗਜਾਨ ਸਿੰਘ ਜੀ

ਲਾਲਾਂ ਦੀ ਮਾਲਾ ਵੱਸਦੇ ਹਨ ॥

ਅੱਠਵਾਂ ਭਾਈ ਸੁਖਾ ਸਿੰਘ ਜੀ ਰੱਬਾਂ ਵਿੱਚ ਸੱਪ ਅਰ ਸੰਤੋਖ
ਸਿੰਘ ਜੀ ਸਿਰ ਅਰ ਸੱਪ, ਬਾਵਾ ਸੁਮੇਰ ਸਿੰਘ ਜੀ ਅੱਠ ਸ਼ਸਤ੍ਰ
ਅਤੇ ਗਜਾਨੀ ਜੀ ਹਥਾਂ ਵਿੱਚ ਦੋ ਸਿਰ ਵੱਸਦੇ ਹਨ ॥

ਨੌਵਾਂ ਭਾਈ ਪੁੱਖਾ ਸਿੰਘਜੀ ਅੱਖੀਂ ਮੰਟਿਆਂ ਨਹੀਂ ਵੱਸਦੇ, ਭਾਈ
ਸੰਤੋਖ ਸਿੰਘ ਜੀ ਆਖਦੇ ਹਨ ਕਿ ਅੱਖੀਂ ਮੀਟ ਲਈਆਂ ਸਨ,
ਜਿਸ ਦਾ ਫਲ ਦੇਵੀ ਨੇ ਇਹ ਵੱਸਣਾ ਕਿ ਆਪਦੇ ਚਾਲੀ ਸਾਲ
ਮਗਠੋਂ ਪੰਥ ਦਾ ਤੇਜ ਵਧੇਗਾ ਪ੍ਰੰਤੂ ਗਿਆਨੀ ਜੀ ਇਸਦਾ ਫਲ
ਇਹ ਵੱਸਦੇ ਹਨ ਕਿ ਆਪਦਾ ਪੰਥ ਪਹਲੇ ਭੱਜਕੇ ਫਿਰ ਲੜ੍ਹੇਗਾ ॥
ਦਸਵਾਂ ਭਾਈ ਸੁਖਾ ਸਿੰਘ ਜੀ ਅਤੇ ਛਾਈ ਸੰਤੋਖ ਸਿੰਘ ਜੀ
ਤਲਵਾਰ ਦੇਵੀ ਨੇ ਦਿੱਤੀ ਆਖਦੇ ਹਨ ਅਰ ਬਾਵਾ ਜੀ ਥੰਡਾ ਅਤੇ
ਗਿਆਨੀ ਜੀ ਇੱਕ ਨਿੱਕੀ ਜੇਹੀ ਕਰਦ ਵਿੱਤੀ ਆਖਦੇ ਹਨ ॥

ਗਿਆਰੂਵਾਂ ਭਾਈ ਸੁਖਾ ਸਿੰਘ ਜੀ ਨੇ ਕਵਿਤਾ ਦਾ ਕੁਝ ਨਹੀਂ
ਆਖਿਯਾ, ਸੁਮੇਰ ਸਿੰਘ ਜੀ ਆਖਦੇ ਹਨ ਕਿ ਦੇਵੀ ਨੇ ਖੁਦ ਗੁਰੂ
ਜੀ ਪਾਸੋਂ ਛੰਦ ਸੁਨਨੇ ਲਈ ਆਖਿਆ ਜਿਸ ਪਰ ਵਾਰ ਭਗਉਤੀ
ਅਰ ਛੁਕੇ ਸੁਨਾਏ, ਪ੍ਰੰਤੂ ਗਿਆਨੀ ਜੀ ਆਖਦੇ ਹਨ ਕਿ ਪ੍ਰਗਟ
ਹੋਈ ਦੇਖਦੇ ਹੀ ਗੁਰੂ ਜੀ ਛੁਕੇ ਸੁਨਾਉਨ ਲਗ ਗਏ ॥

ਵੱਹਿਰਾ

ਇਹ ਚਾਰਾਂ ਦਾ ਕਥਨ ਜੋ ਅਰ ਤਿਸ ਮਾਹੀ ਵਿਰੋਧ ।

ਅੱਗੇ ਭੇਰੇ ਹੈ ਪਿਆ ਕਰ ਲੈ ਬਹਿਕੇ ਸੋਧ ॥ ੯੦ ॥

ਕੋਈ ਕੁਝ ਹੈ ਆਖਦਾ ਕੋਈ ਆਖੇ ਕੁਝ ।

ਹੁਣ ਇਨ ਸਭਨਾਂ ਵਿੱਚ ਤੇ ਸੱਚਾ ਕੇਹੜਾ ਬੁੱਝ ॥ ੯੧ ॥

ਸਾਰੇ ਸੱਚੇ ਹਨ ਨਹੀਂ ਹੈ ਇਨ ਮਹਿ ਕੋ ਇੱਕ ।
ਜੋ ਤੂੰ ਕਿਹੜਾ ਆਖ ਹੁਣ ਪਵੇ ਨਜਿਸ ਮਹਿ ਫਿੱਕ ॥ ੮੨ ॥

ਭਾਵ—ਇਨ੍ਹਾਂ ਚਾਰਾਂ ਗੰਬਥ ਕਰਤਾ ਦਾ ਦੇਵੀ ਪ੍ਰਗਟ ਕਰਨ
ਵਾਲਾ ਪ੍ਰਸੰਗ ਅਰ ਇਨ੍ਹਾਂ ਵਿੱਚ ਜੋ ਪਰਸਪਰ ਵਿਰੋਧ ਹੈ ਜੋ
ਇੱਕ ਦੂਜੇ ਦੇ ਨਾਲ ਨਹੀਂ ਮਿਲਦਾ ਇਸ ਜਗ੍ਹਾ ਕਥਨ ਕਰ
ਦਿੱਤਾ ਹੈ ਇਸ ਵਾਸਤੇ ਹੁਣ ਤੂੰ ਭੀ ਇਨ੍ਹਾਂ ਸਾਰਿਆਂ ਦੀਆਂ ਗੁਵਾ-
ਹੀਆਂ ਪਰ ਵਿਚਾਰ ਕਰਕੇ ਦੰਖ ਜੋ ਇਨ੍ਹਾਂ ਵਿੱਚ ਸੱਚਾ ਕੌਨ ਹੈ
ਅਰ ਉਸਦੇ ਸੱਚਾ ਹੋਨ ਪਰ ਕਿਆ ਸਥਾਤ ਹੈ ॥

ਜਿਸ ਤਰ੍ਹਾਂ ਹਰ ਇੱਕ ਗੁਵਾਹ ਦੀ ਗੁਵਾਹੀ ਆਪਸ ਵਿੱਚ ਨਾ
ਮਿਲਨੇ ਤੇ ਮੁਕਦਮਾ ਝੂਠਾ ਸਮਝਿਆ ਜਾਂਦਾ ਹੈ, ਏਸੇ ਤਰ੍ਹਾਂ
ਇਨ੍ਹਾਂ ਦੇਵੀ ਪੂਜਨ ਮਿੱਧ ਕਰਨ ਵਾਲਯਾਂ ਕਵੀਆਂ ਦੇ ਕਥਨ
ਵਿੱਚ ਭੀ ਪਰਸਪਰ ਵਿਰੋਧ ਸਾਬਤ ਹੋਣੇ ਤੇ ਇਹ ਸਭ ਮਿੱਬਯਾ
ਪ੍ਰਲਾਪ ਹੀ ਸਿੱਧ ਹੁੰਦਾ ਹੈ ॥

ਦੁਰਗਾ ਭਗਤ

ਦੋਹਿਰਾ

ਤੈਂ ਜੋ ਦੱਸਯਾ ਪਰਸਪਰ ਵਡਾ ਵਿਰੋਧ ਬਖਾਨ ।
ਅਰ ਸਭ ਦੇ ਪਰਸੰਗ ਵਿੱਚ ਕੱਢੇ ਦੌਖ ਮਹਾਨ ॥ ੮੩ ॥
ਜੋ ਭਾਵੇਂ ਇਹ ਸੱਚ ਹੈ ਜੋ ਕਵੀਅਨ ਦੀ ਚਾਲ ।
ਇੱਕ ਦੂਜੇ ਤੇ ਵੱਖ ਹੈ ਰਲੇ ਨ ਆਪਸ ਨਾਲ ॥ ੮੪ ॥

ਚੋਪਈ

ਭਾਵੇਂ ਇਸਤੇ ਸਾਬਤ ਹੁੰਦਾ। ਸਭ ਨੇ ਢੰਗ ਆਪਣਾ ਗੁੰਦਾ॥
 ਕੋਈ ਆਖੇ ਕੁਝ ਪੁਕਾਰ। ਦੂਜਾ ਦੌਸੇ ਹੋਰ ਪ੍ਰਕਾਰ॥
 ਜਿਸਤੇ ਸਾਨੂੰ ਪਤਾ ਨ ਲਗਦਾ। ਕਿਹੜਾ ਉਲਟਚੌਹਾਮਹਿੰਵਗਦਾ॥
 ਪਰ ਜੋ ਏਹੁ ਵਿਰੋਧ ਬਤਾਇਆ। ਸੋ ਸਭ ਕਥਨੀ ਅੰਦਰ ਆਯਾ।
 ਜੋ ਇੱਕ ਨਾਲੋਂ ਦਿਸਦਾ ਹੋਰ। ਅਰ ਤੈਂ ਖੰਡਿਆ ਲਾਕੇ ਜ਼ੋਰ।
 ਪਰ ਜੋ ਤਾਤਪਰਯ ਇਨ ਕੇਰਾ। ਸੋ ਹੈ ਇੱਕ ਨ ਦੂਜਾ ਟੇਰਾ॥
 ਓੜਕ ਸਭ ਨੇ ਯਹੀ ਬਤਾਈ। ਗੁਰ ਨੇ ਦੁਰਗਾ ਹੈ ਪਰਗਟਾਈ।
 ਇਸ ਮਹਿ ਕਿਨੇ ਨ ਵੱਸਿਆ ਹੋਰ। ਬਿੱਲੀਜਗੁ ਬਤਾਇਆ ਚੌਰ
 ਤਾਂਤੇ ਤਾਤਪਰਯ ਸਭ ਕੇਰਾ। ਨਹੀਂ ਵਿਰੁੱਧ ਏਕ ਹੀ ਹੋਰਾ।
 ਜਿਉਂ ਜਲਨਦੀ ਵਹੇ ਪ੍ਰਵਾਹ। ਅਪਨੇ ਅਪਨੇ ਮਾਰਗ ਜਾਹ।
 ਪਰ ਸਭ ਮਿਲ ਹੈ ਸਾਗਰ ਜਾਇ। ਸਭਨਾਂ ਦਾ ਇੱਕੋ ਹੈ ਬਾਇ।
 ਤਾਂਤੇ ਸਭ ਵਿਰੋਧ ਤਿਸ ਕੇਰਾ। ਦੂਰ ਹੋਤ ਲੋਗਨ ਨੈਹੋਰਾ॥
 ਤੈਸੇ ਹੀ ਯਹ ਕਵੀ ਪ੍ਰਧਾਨ। ਅਪਨੇ ੨ ਕਥਨ ਪ੍ਰਮਾਨ॥
 ਕਰਤ ਏਕਸੇ ਦੁਸਰ ਭਿੰਨ। ਪ੍ਰਗਟ ਜੁਦੇਜੁਚੇਕਰ ਰਿੰਨ।
 ਜਿਸਤੇ ਭੁਲ ਜਾਤ ਨਰ ਸਾਰੇ। ਦੇਖ ਵਿਰੋਧ ਪਰਸਪਰ ਭਾਰੇ।
 ਪਰ ਜਬ ਲੰਬੀ ਦਿਸਟ ਨਿਹਾਰੇ। ਤਬ ਵਿਰੋਧ ਕੋ ਮੂਲ ਉਖਾਰੇ।
 ਜਾਂਤੇ ਸਭ ਨੇ ਯਹੀ ਸੁਨਾਈ। ਪ੍ਰਗਟ ਭਈ ਜਗਦੰਬਾ ਮਾਈ।
 ਇਸ ਕਾ ਖੰਡਨ ਕਿਨੇ ਨ ਕੀਨਾ। ਸਭ ਨੇ ਮੰਡਨ ਪਰਬਲਦੀਨਾ॥
 ਤਾਂਤੇ ਤਾਤਪਰਯ ਕੇ ਮਾਂਹੀਂ। ਰੰਚਕ ਕਛੂ ਵਿਰੋਧ ਸੁਨਾਹੀਂ॥
 ਤਾਂਤੇ ਤੁਮਰੀ ਸਾਰੀ ਗਾਥਾ। ਗਾਈ ਬੜਰਥ ਪਟਕ ਕਰ ਮਾਥਾ॥
 ਇਤਨੇ ਦੇਖ ਦਖਾਏ ਭਾਰੇ। ਅਰ ਯੁਕਤੀ ਪ੍ਰਮਾਨ ਅਪਾਰੇ॥

ਅੰਤ ਵਿਖੇ ਕਛੁ ਕਾਮ ਨ ਆਏ । ਜਬ ਸਭਕਵੀਏ ਕਮਤਪਾਏ॥੯੫

ਭਾਵ— ਭਾਵੋਂ ਸਾਰੇ ਕਵੀਆਂ ਦੇ ਕਥਨ ਦਾ ਤਾਂ ਆਪਸ ਵਿੱਚ ਵਿਰੋਧ ਜ਼ਰੂਰ ਪਾਇਆ ਜਾਂਦਾ ਹੈ, ਜਿਸਤੇ ਇੱਕ ਦੂਜੇ ਦੇ ਨਾਲ ਨਹੀਂ ਮਿਲਦਾ, ਅਰ ਇਸਦੇ ਵਿਚਾਰਨ ਤੇ ਇਹ ਬਾਤ ਭੀ ਸਿੱਧ ਹੋ ਜਾਂਦੀ ਹੈ ਕਿ ਇਹ ਸਭ ਮਿਥਜ਼ਾ ਵਾਦੀ ਹਨ ਪ੍ਰੰਤੂ ਕਦ ਅੰਤਨੂੰ ਸਭ ਦਾ ਸਿੱਧਾਂਤ ਇੱਕ ਦੇਖਯਾ ਜਾਂਦਾ ਹੈ, ਅਰ ਦੇਵੀ ਦੇ ਪ੍ਰਗਟ ਹੋਨ ਪਰ ਕਿਸੇ ਦਾ ਭੀ ਵਿਰੋਧ ਨਹੀਂ ਹੈ, ਤਦ ਇਨ੍ਹਾਂ ਦਾ ਪਰਸਪਰ ਵਿਰੋਧ ਕਥਨ ਕਰਨਾ ਮੰਨਕੇ ਭੀ ਦੇਵੀ ਪ੍ਰਗਟ ਹੋਨ ਵਿੱਚ ਸਭਦੀ ਸੰਮਤੀ ਦੇਖਕੇ ਇਹ ਮੰਨਨਾ ਪੈਂਦਾ ਹੈ ਕਿ ਇਸ ਵਿਖੇ ਕੋਈ ਵਿਰੋਧ ਨਹੀਂ ਹੈ, ਜਿਸਤੇ ਜ਼ਰੂਰ ਦੇਵੀ ਪ੍ਰਗਟ ਹੋਣੀ ਸੀ ॥

੩੩ ਖਾਲਸਾ

ਦੋਹਿਰਾ

ਇਹ ਭੀ ਕਥਨੀ ਤੁਧ ਦੀ ਅਹੇ ਤੁੱਛ ਸਮ ਚੂਲ ।

ਯੁਕਤ ਪੌਨ ਕੇ ਸਾਮੁਨੇ ਰਹੇ ਨ ਠਾਢੀ ਮੂਲ ॥ ੯੬ ॥

ਹੋਰ ਗੁਵਾਹੀ ਦੀ ਜਗ੍ਹਾ ਇਸ ਵਿੱਚ ਨਾਹੀਂ ਲੋੜ ।

ਚੈਥੇ ਗਜਾਨੀ ਕਵੀ ਦਾ ਸੁਨ ਲੈ ਸੱਭ ਨਚੋੜ ॥ ੯੭ ॥

ਅਪਨੇ ਪਹਿਲੇ ਕਥਨ ਵਿੱਚ ਕਰਦਾ ਦੇਵੀ ਸਿੱਧ ।

ਓਹੇ ਦੂਜੀ ਵੇਰ ਹੈ ਦਸਦਾ ਕਰਮ ਨਖਿੱਧ ॥ ੯੮ ॥

ਭਾਵ— ਇਨ੍ਹਾਂ ਕਵੀਆਂ ਦੇ ਕਥਨ ਨੂੰ ਮਿਥਜ਼ਾ ਸਿੱਧ ਕਰਨ ਵਾਸਡੇ ਲੈਚ ਕਿਸੇ ਯੁਕਤੀ ਉਕਤੀ ਯਾ ਪ੍ਰਮਾਨ ਦੀ ਕੋਈ ਲੋੜ

ਨਹੀਂ ਹੈ, ਕਿੰਤੁ ਗਿਆਨੀ ਗਿਆਨ ਸਿੱਧ ਜੀ ਦਾ ਨਵੇਂ ਪੰਥ ਪਰਾ
ਕਾਸ਼ ਵਿੱਚ ਏਸੇ ਪਰਸੰਗ ਪਰ ਜੋ ਲੇਖ ਹੈ ਸੋ ਸਾਬਤ ਕਰਦਾ ਹੈ
ਕਿ ਜੋ ਕੁਛ ਅਸੀਂ ਪਹਲੇ ਦੇਵੀ ਦੇ ਪ੍ਰਗਟ ਹੋਨ ਪਰ ਲਿਖਿਆ
ਮਾ ਸੋ ਅਗਿਆਨਤਾ ਦਾ ਖਿਆਲ ਸਾ ॥

ਪ੍ਰੰਤੂ ਜਦ ਗੁਰੂ ਜੀ ਨੇ ਸਾਡੇ ਪਰ ਕ੍ਰਿਪਾ ਕੀਤੀ ਅਰ ਗਿਆਨ
ਦਿੱਤਾ ਤਦ ਅਸੀਂ ਅਪਨੇ ਪਹਿਲੇ ਖਿਆਲ ਦਾ ਬੰਡਨ ਕਰਕੇ
ਦਸਿਆ ਕਿ ਗੁਰੂ ਜੀ ਨੇ ਕੋਈ ਦੇਵੀ ਪ੍ਰਗਟ ਨਹੀਂ ਕੀਤੀ ਸੀ,
ਇਸ ਵਾਸਤੇ ਜੋ ਅਸੀਂ ਪਹਿਲੇ ਪੰਥ ਪ੍ਰਕਾਸ਼ ਵਿੱਚ ਸਿੱਧ ਕੀਤੀ
ਹੈ, ਸੋ ਅਗਿਆਨ ਕਾਲ ਦੇ ਖਿਆਲ ਨਾਲ ਸੀ ॥

ਉਸਦਾ ਅਸਲੀ ਪ੍ਰਸੰਗ ਏਥੇ ਲਿਖਕੇ ਪ੍ਰਗਟ ਕੀਤਾ ਜਾਂਦਾ ਹੈ।

ਯਥਾਂ—ਨਵਾਂ ਪੰਥ ਪ੍ਰਕਾਸ਼

“ਇੱਕ ਦਿਨ ਪੰਡਿਤ ਨੇ ਵਿੱਚ ਸਭਾ । ਬੁੜ੍ਹੇ ਪੰਡਤ ਤੇ ਇਸ
ਛਥਾ ॥ ਭੀਮ, ਕਰਨ, ਅਰਜਨ ਲੌ ਜੋਧੇ । ਲਿਖੇ ਅਤੰਤ
ਬਲੀ ਹਮ ਸੋਧੇ ॥ ਬਸਨ ਪਤਾਲ ਰਾਗਨ ਪਰ ਜਾਨਾ । ਮਨ
ਭਾਵਨ ਕੰਮ ਕਰ ਦਿਖਲਾਨਾ ॥ ਬੱਬਨ ਬਾਹਨ ਨਿ੍ਧੁਪ ਰੁਧੰਨਾ ॥
ਜਿਨਕਾ ਬਲ ਸਮ ਈਸ ਵਰੰਨਾ ॥ ਇਤਜਾਦਿਕ ਗਾ ਜੋ
ਅੱਚੇ । ਵਰਨੀ ਵੀਚ ਗ੍ਰੰਥਨ ਗੋਚੇ ॥ ਰੋਚਕ ਹੈਂ ਕਿ ਜਥਾਰਥ
ਭਾਖੀ । ਕੈ ਉਪਮਾਂ ਮਾਤ੍ਰ ਹੀ ਰਾਖੀ ॥ ਇਸਕਾ ਉੜ੍ਹ ਦੀਜੈ
ਸੱਚਾ । ਸੁਨ ਦਿਜ ਜਾਲ ਲੋਭ ਹਿਤ ਰੱਚਾ ॥ ਧਨ ਲੈਵੇ
ਹਿਤ ਬੜੇਤ ਬਨਾਈ । ਵਰਗਲਾਂਨ ਸਿਖਨ ਕੇ ਤਾਂਈ । ਬੋਲਿਯੋ
ਅਰਜਨ ਆਦਿਕ ਸਾਰੇ । ਭਏ ਬਲੀ ਪਰਤਾਪੀ ਭਾਰੇ । ਜਗਨ ਹੇਮ

ਮੈਂ ਕਰਤ ਰਹਾਏ । ਸਾਂਤੇ ਪ੍ਰਗਟ ਦੇਵਤਾ ਧਾਏ । ਤਿਨ ਤੇ
 ਲੈ ਬਰ ਦੇਣੇ ਬਲੀ । ਬਾਂਛਿਤ ਕਰਤ ਰਹੇ ਬਿਧ ਭਲੀ ॥ ਸਿਖਨ
 ਕਹਿਯੋ ਸੁਨੋ ਦਿਜ ਰਾਈ । ਹਮ ਤੈ ਕ੍ਰਿਯਾ ਕਰਾਵੇ ਸਾਈ ॥ ਜਿਸਤੇ
 ਪ੍ਰਗਟ ਹੋਵੇ ਦੇਵ । ਲੈ ਬਰ ਸੱਤ੍ਰੂਹਾਰੈ ਸਬ ਏਵ । ਸੁਨਿ ਪੰਡਤ
 ਖੁਸ਼ ਹੋਯੋ ਭਾਰੀ । ਮਨ ਹੀ ਮਨ ਮੈਂ ਏਹੁ ਵਿਚਾਰੀ ॥ ਅਥ ਮਮ
 ਜਾਲ ਬੀਚ ਸਿੱਖ ਆਏ । ਲੈਹੋ ਬਾਛਿਤ ਧਨ ਅਧਕਾਏ ॥ ਇਹ
 ਪ੍ਰਬਕੇ ਦਿਜ ਬੋਲਯੋ ਏਵ । ਜਦਪਿ ਕਲ ਮੈਂ ਬਿੱਦਤ ਨ ਦੇਵ ॥
 ਤੈ ਭੀ ਜੇ ਦੌਲਤ ਕੋਊ ਲਾਵੈ । ਅਨੁਸਠਾਨ ਪੂਰਾ ਕਰਵਾਵੈ ॥
 ਕਿਉਂ ਨਾ ਦੇਵਤਾ ਫਿਰ ਪ੍ਰਗਟੈ ਹੈ । ਬਾਛਤ ਬਰ ਕਰ ਤਾਕੋ ਦੈਹੈ ।
 ਪਹਿਲੇ ਇਕ ਬਡ ਜਗਾ ਭਵੈ ਹੈਂ । ਤਿਸੂ ਮੈਂ ਦਿਜ ਵਰ ਪਰਖੇ
 ਜੈਹੈਂ ॥ ਬੇਦੀ ਮੰਡ੍ਰੀ ਧਰਮੀ ਸੁਹੇ । ਜੋ ਨਿਕਸੈ ਗੇ ਬ੍ਰਹਮਣ ਪੂਰੇ ॥
 ਉਨਤੇ ਜਗਾ ਹੋਮ ਕਰਵੈਹੈਂ । ਵਰਣੀ ਹੋਮ ਬਰਮੇ ਇੱਕ ਥੈਹੈਂ ॥
 ਦੇਵੀ ਪ੍ਰਗਟ ਹੋਇਗੀ ਤਬੈ । ਬਰਵੈ ਕਾਸ ਸੁਧਾਰੇ ਸਬੈ ॥ ਨਿਜ
 ਮਤਲਬ ਕੇ ਬਰਨ ਅਪਾਰੇ । ਭਾਖੇ ਦਿਜ ਐਸੇ ਪਰਕਾਰੇ । ਜੋ
 ਸੁਨ ਸਿੱਖ ਮਾਨਗੇ ਸਾਰੇ । ਪੰਡਤ ਜੀ ਖੁਸ਼ ਹੋਏ ਭਾਰੇ ॥ ਸਿੱਖਨ
 ਬਾਤ ਸਰਬ ਗੁਰ ਪਾਸ । ਭਾਖੀ ਜਬ ਗੁਰ ਬੋਲੇ ਖਾਸ । ਹੇ ਦਿਸ-
 ਵਰ ਜੋ ਤੂੰ ਫੁਰਮੈਹੈਂ । ਕਲਿਮੈਂ ਨਹੀਂ ਦੇਵ ਪ੍ਰਗਟੇ ਹੈਂ ॥ ਬੇਜੁਗਤੀ
 ਇਹੁ ਬਰਨ ਤੁਮੂਰੇ ॥ ਮਾਨਨ ਜੋਗ ਨਹੀਂ ਹੈ ਪਿਆਰੇ ॥ ਜੇਪਿਛਲੇ
 ਜੁੱਗਨ ਮੈਂ ਏਵ । ਪ੍ਰਗਟ ਹੋਤ ਰਹੇ ਹੈਂ ਦੇਵ ॥ ਤੈ ਅਥ ਭੀ ਪ੍ਰਗਟ
 ਹੋ ਜੈਹੈਂ । ਬਰ ਸਰਾਪ ਹਮ ਕਿਛੁ ਨ ਦੈਹੈਂ । ਕਿਉਂ ਕੇ ਹਮ
 ਆਕਾਲ ਕੇ ਬਾਲਕ । ਹੈਂ ਜੋ ਸੁਰ ਨਰ ਸਬ ਕਾ ਮਾਲਕ ।
 ਕੋਟਨ ਕੋਟ ਬ੍ਰਮੰਡੈ ਪਾਲਕ । ਸਰਬ ਦੇਵ ਦੇਵੀ ਕਾ ਚਾਲਕ ।

ਸੋ ਪ੍ਰਭ ਸਰਬ ਕਲਾ ਸਮਰੱਥ । ਉਸਕਾ ਹਮਰੇ ਸਿਰ ਪਰ ਹੱਥਾ
 ਫਿਰ ਕਿਉਂ ਦੇਵੀ ਦੇਵ ਅਗਾਧੈ । ਜੋ ਤਿਸ ਹਿਤ ਤਿਨ ਸਾਧਨ
 ਸਾਧੈ ॥ ਹਾਥ ਜੋਰਕੇ ਦੀਨਨ ਨਿਆਈ । ਖੜੇ ਰਹਿਤ ਪ੍ਰਭ ਕੇ
 ਦਰ ਜਾਈ ॥ ਜੈਸੇ ਐਰ ਜੀਵ ਪ੍ਰਭਕੇ ਹੈਂ । ਤੈਸੇ ਜੀਵ ਦੇਵ ਜੀ
 ਵੈਹੈ ॥ ਫਿਰ ਹਮ ਉਨਕੇ ਕਾਹੇ ਧਿਆਵੈ । ਜੱਗਯ ਹੋਮ ਬੇਸ਼ੱਕ
 ਕਰਾਵੈ ॥ ਇਹ ਤੋ ਧਰਮ ਹਮਾਰਾ ਸਾਰ । ਕਰਤ ਰਹੇ ਨਿ੍ਧੁ ਮੁਨਿ
 ਅਵਤਾਰ ॥ ਸੋ ਤੋ ਹਮ ਭੀ ਕਰਨਾ ਚੈਹੈ । ਜਿਸ ਤੈ ਸਭ ਸਿਸ਼ਟੀ
 ਸੁਖ ਪੈਹੈ ॥ ਇਕ ਤੋ ਅਥ ਦੁਰਭਿਖ ਅਤਿ ਭਾਰੀ । ਹੈ ਪੜ ਰਹਿਯੇ
 ਨ ਬਰਸਤ ਵਾਰੀ ॥ ਦੁਸਰ ਭਾਰਤ ਵਰਸ ਮੜਾਰੇ । ਮਹਾਂ ਮਰੀ
 ਪੜ ਰਹੀ ਅਪਾਰੇ ॥ ਤ੍ਰਿਭੀਏ ਜੋ ਨਰ ਨਾਰੀ ਆਰਜ । ਹੋਇ ਰਹੇ
 ਨਿਜ ਧਰਮੋ ਖਾਰਜ ॥ ਪਾਪ ਕੁਕਰਮਨ ਮੈਂ ਸਥ ਲਾਗੇ । ਇਸੀ
 ਹਿਤ ਬਨ ਰਹੇ ਅਭਾਗੇ । ਜਗਯ ਹਮਨ ਲੋਂ ਸੁਕ੍ਰਿਤ ਜੈ ਹੈਂ । ਹਾਕਮ
 ਤੁਰਕ ਕਰਨ ਨਾ ਵੈਹੈ ॥ ਹਮ ਜਥ ਹਮਨ ਜਗਯ ਕਰ ਵੈਹੈ ।
 ਬੁਸਿਹ੍ਰੂ ਘਨ ਜਲ ਬਹੁ ਵਰਮੈਹੈ । ਦੁਰਭਿਖ ਨਸੈ ਅੰਨਜ ਬਹੁ
 ਕੈਹੈ । ਧਰਨੀ ਰਸ ਸਥ ਬਿਧ ਪ੍ਰਗਟੈ ਹੈਂ । ਪਵਨ ਹਵਨ ਤੈ ਸੁੱਧ
 ਭਵੈਹੈ । ਹੋਗ ਸੋਗ ਸਥ ਦੁਰ ਨਸੈਹੈ । ਬੁਧੀ ਸੁਧ ਨਰ ਨਾਰਿਨ
 ਕੈਹੈ । ਸੁਕ੍ਰਿਤ ਸਭ ਕਰਨੇ ਲਗ ਜੈਹੈ । ਨਸੈ ਅਬਿਦਾਕਾ ਬਿਦਾਕਾ
 ਐਹੈ । ਸੂਰ ਬੀਰਤਾ ਦਿੜ ਪ੍ਰਗਟੈ ॥ ਵਰਲਾ ਆਸੂਮੀ ਜਨ ਹੈ
 ਜੇਤੇ । ਕਾਇਰਤਾ ਕਰ ਪੁਰਨ ਤੇਤੇ । ਭੇਡ ਬਕਰੀਆਂ ਸਮ ਹੋਰਹੈ ।
 ਬਾਛਿਤ ਕਾਂਮ ਤੁਰਕ ਤਥ ਲਹੇ ॥ ਇਨੈ ਹਵਨ ਕੀ ਪਵਨ ਲਗੈ
 ਜਥ । ਸੇਰ ਬਘਯਾੜ ਨਸੈ ਹੈਂ ਤਥ ॥ ਸੂਰ ਬੀਰਤਾ ਉਰ ਮੈਂ
 ਜਗ ਹੈ । ਧਰਮ ਪੁਰਾਤਨ ਕਰਨੇ ਲਗ ਹੈ ॥ ਪ੍ਰਭਤਾ ਦੇਹ ਅਰੋਗ

ਕਰਾਤੀ । ਬਿਜੈ ਗਿਆਨ ਸੰਤਤ ਸੁਖ ਦਾਤੀ । ਨਿਰਭੇਤਾ ਜਸ
 ਰੂਣ ਦੇਵੀ ਸਬ । ਹੋਹਿ ਪਰਾਪਤ ਗੁਰ ਘਰ ਮੈਂ ਤਥ ॥ ਬਾਲਕ
 ਝਾਗਵਾਨ ਪ੍ਰਗਟੈਹੈਂ । ਰੋਗ ਸੀਤਲਾ ਆਦਿ ਨਮੈਹੈਂ ॥ ਕਾਮਾਦਿਕ
 ਸਬ ਅਸੁਰੀ ਸੰਪਤ । ਜਗਾਯ ਹੋਮ ਕੋ ਪਿਖਕੈ ਕੰਪਤ ॥ ਉਤਮ
 ਗੁਣ ਸਤ ਆਦਿਕ ਜੈਹੈਂ । ਬਾਵਨ ਕਰੇ ਬੇਦ ਰਿਗ ਮੈਹੈਂ ॥ ਸੈ
 ਅਵੱਸ ਜਗ ਮੈਂ ਬਰਤੈ ਹੈ । ਜਗਾਯ ਹਵਨ ਬਿਧਿਵਤ ਜਬ ਬੈਹੈ ॥
 ਹੋਹਿਰਾ

ਇਹ ਸੁਨ ਦਿਜ ਵਰ ਖੁਸ਼ੀ ਹੁਏ ਕਹਯੋ ਆਪ ਅਵਤਾਰ ।
 ਸਤਗੁਰ ਪ੍ਰਗਟੇ ਜਗਤ ਮੈਂ ਤਾਰਨ ਹਿਤ ਸੰਸਾਰ ॥ ੩ ॥

ਚੌਪਈ

ਆਪ ਹਵਨ ਕੇ ਨਫੇ ਜੋ ਗਾਏ । ਹੋਹਿ ਅਵੱਸ ਮੇਵਸਬ ਭਾਏ ॥
 ਥਤ ਉਪਕਾਰ ਜਗਤ ਪਰ ਭਾਰੀ । ਹੋਇ ਆਪ ਕਾਜਸ ਸੁਖਕਾਰੀ॥
 ਅਨੁਸਠਾਨ ਜਬ ਪੁਟਨ ਬੈਹੈ । ਦੁਰਗਾ ਭੀ ਅਵੱਸ ਪਰਗਟੈ ਹੈ ॥
 ਛਾਛਤ ਬਰ ਰਾਵਰ ਕੋ ਦੈਹੈ । ਸਗਰੇ ਕਾਰਜ ਸਿੱਧ ਕਰੈਹੈ ॥
 ਛੌਰ ਪਿੜ੍ਹੇ ਦੇਵਤਾ ਸਾਰੇ । ਹੋਇ ਪ੍ਰਮੰਨ ਅਸੀਸ ਉਚਾਰੇ ॥
 ਝੁਨਭਿਖ ਮਹਾਮਰੀ ਲੌ ਕਸਟ । ਨਸਟ ਹੋਹਿ ਸੁਖ ਭਵੈਂ ਸਮਸਟ ॥
 ਝੁਨਯ ਹਵਨ ਕੇ ਰੁਣ ਬੇਅਤ । ਗਾਵਚ ਜੇ ਸੁਰਤਿ ਦਿਜਵਰ ਸੰਤ ॥
 ਛੂੜਗੇ ਸਭ ਜਗ ਪਰ ਗਾਢੈ । ਤੇਜ ਪ੍ਰਤਾਪ ਹਿੰਦ ਕਾਬਾਢੈ ॥
 ਝੁਨ ਉਪਕਾਰ ਆਪ ਕਾਬੈ । ਪਰ ਇਕ ਬਿਨੈ ਔਰ ਹਮ ਕੈਹੈ ॥
 ਝੈ । ਕਾਰਜ ਅਤਿ ਉਤਮ ਹਿਤ । ਚਹੀਏ ਦਿਜਵਰ ਭੀ ਇੰਦ੍ਰੂਜਿਤ
 ਦੁਨੀ ਬੇਦ ਮੰਡ੍ਹਕੇ ਰਾਯਾਤਾ । ਸੈ ਕਰਹੈਂ ਇਹ ਕਾਜ ਬਖਯਾਤਾ ॥
 ਝੁੰ ਬ੍ਰੀ ਬਤੀਆਂ ਸੁਨਕੈ ਸਤਗੁਰ । ਬਿਪੂਨਕੇ ਪ੍ਰਖਨਕੀ ਠਟ ਉਰ ।

ਬੋਲ ਮਸੰਦ ਮੇਵੜਯੋ ਤਾਈਂ । ਯਾ ਬਿਧਿ ਦੀਨੋ ਹੁਕਮ ਗੁਸਾਈਂ ॥
ਕਰੋ ਸਮੱਗ੍ਰੀ ਸੰਗ੍ਰਹਿ ਭਾਰੀ । ਜਗਨ ਹੋਮ ਕਰਨੇ ਕੀ ਸਾਰੀ ॥

ਮਾਨ ਬਚਨ ਉਨਗੁਰੁਕਾਤਥਹੀ । ਜਗਨ ਸਮਾਨਤਜਾਰਕਿਯਸਥਹੀ ॥
ਲਾਡੂ ਕਰੇ ਕਚੌਰੀ ਖਸਤਾ । ਅੰਰ ਛਕਨ ਕੀ ਬਹੁ ਬਿਧਿ ਵਸਤਾ ॥

ਮਤ੍ਰਾਂ ਸਏ ਤਿਵੰਜੇ ਸਾਲ । ਖਬਰ ਦੇਸ ਮੈਂ ਭਈ ਬਿਸਾਲ ।
ਬਿੱਪ੍ਰੁ ਦੇਸ ਬਦੇਸੀ ਆਏ । ਸਤ ਗੁਰ ਬਾਝੇ ਦੋ ਬਨਵਾਏ ।

ਇਕ ਦਿਸ ਭੋਜਨ ਭਯੋ ਸਮਾਂਸ । ਟੂਸਿਰ ਦਿਸਾ ਭਯੋ ਬਿਨ ਮਾਸ ॥
ਬਿਪੂਨ ਕੇ ਗੁਰੁ ਹੁਕਮ ਸੁਨਾਯੋ । ਭੋਜਨ ਛਕੇ ਬਿਪ੍ਰੁ ਮਨ ਭਾਯੋ ॥

ਮੁਹਿਰ ਦੱਖਣਾ ਮਾਸ ਅਹਾਰੀ । ਪਾਵੈਗੋ ਤੁਮ ਲੇਹੁ ਵਿਚਾਰੀ ।
ਜੋ ਪ੍ਰਸਾਦ ਮਾਸ ਬਿਨ ਖੈਹੀ । ਏਕ ਰਜਤਪਲ ਦੱਖਣਾਂ ਪੈਹੈ ।

ਚੋਜੀ ਰਚਯੋ ਗੁਰੁ ਇਹੁ ਚੋਜ । ਬਿਪਰ ਛਕੈਂ ਦੁਹੂੰ ਦਿਸ ਰੋਜ ।
ਕਿੰਚਤ ਹੀ ਨਿਰਮਾਂਸ ਰਹਾਏ । ਬਾਕੀ ਸਬ ਸਮਾਂਸ ਦਿਜ ਬਾਏ ।

ਪਾਂਚ ਪਾਂਚ ਦੈ ਉਨ੍ਹੋਂ ਰੁਧੱਯੋ । ਹਾਂਕ ਦਏ ਸੋ ਬੈਲਨ ਭੁਯੋ ।
ਜੋ ਧਰਮੀ ਨਿਰਮਾਂਸ ਰਹਾਏ । ਸੋ ਸਾਦਰ ਗੁਰ ਰਖੇ ਟਿਕਾਏ ।

ਤਿਨ ਕੋ ਦੱਖਣਾਂ ਮੁਹਿਰੈ ਦੀਨੀ । ਬਰਣੀ ਹ ਵਨ ਜੋਗਲਏਗੀਨੀ ॥
ਉਨਮੈਂ ਕੇਸਵ ਥਾ ਬਖਿਯਾਤਾ । ਮੰਤ੍ਰ ਸਾਮਤ੍ਰ ਬੇਦ ਗਿਆਤਾ ॥

ਹਵਨ ਹੇਤ ਉਨ ਜਿਤਕ ਸਮੱਗ੍ਰੀ । ਲਿਖਵਾਈ ਸੋ ਆਈ ਅੱਗ੍ਰੀ ॥
ਚੰਦਨ ਕ੍ਰੀਕਮ ਲੱਗ ਸੁਪਾਰੀ । ਜਵ ਤਿਲ ਦਾਖ ਨਰੇਲ ਅਪਾਰੀ ॥

ਸਹਿਤ ਕਪੂਰ ਖੰਡ ਘ੍ਰੂਤ ਆਦਿਕ । ਕੀਨੀਜਮਾਂਵਸਤਸੁਖਸਾਧਕ ॥
ਸਾਹਿਬ ਸਸਿ, ਕ੍ਰਿਪਾਲ, ਗੁਰਬਖਸਾਦੀਪਸੰਦ ਆਦਿਕਬਹੁਸਖਸ ॥

ਕੀਨੋ ਤਈ ਨਾਤ ਬਰਕਹੇ । ਸਰਬ ਸਮੱਗ੍ਰੀ ਹਾਜ਼ਰ ਰਹੇ ॥ ੪ ॥

ਦੋਹਿਰਾ

ਆਨੰਦ ਪੁਰ ਤਟ ਸਤਲੁਜੈ ਗੁਰ ਕੇ ਬਾਗ ਮਝਾਰ ।

ਹਵਨ ਟੋਨ ਲਾਗੜੇ ਤਹਾਂ ਪਿਖ ਅਸਬਾਂਨ ਉਦਾਰ ॥ ੫ ॥
ਦਵੈਯਾ ਛੰਦ

ਸੱਭਾਸਏ ਚੁਰੰਜਾ ਚੇੜ੍ਹ ਨਵਰਾਤ੍ਰੇ ਕੇ ਮਾਹੀਂ । ਲਗਨ ਮਹੁ-
ਰਤ ਸੋਧ ਭਲੇ ਸਬ ਹਵਨ ਅਰੰਭਯੋ ਵਾਹੀਂ ॥ ਕੇਸਵ ਹਵਨ
ਕਰਾਵਨ ਬੈਠੋ ਹੁਰੂ ਅਹੁਤੀ ਰੇਤੇ । ਬਰਨੀ ਕਰਨੀ ਆਂਰੇ ਬਿਪ੍ਰਨ
ਨਾਨੀ ਸਾਤੀ ਹੇਤੇ ॥ ਸਾਮੱਗ੍ਰੀ ਯੁਤ ਪਰਨਾਰੇ ਸਮ ਧਾਰਾ ਘਰਤ
ਪਵੇਹੈ । ਚਾਰ ਮਾਸ ਤਹਿ ਹਵਨ ਭਯੋ ਜਬ ਬਰਖਾਂ ਲਗੀ ਅਤੇ
ਹੈ । ਫਿਰ ਨੈਣਾ ਦੇਵੀ ਦੇ ਟਿਲੇ ਪਰ ਅਸਬਲ ਪੇਖ ਸੁਹਾਵਨ ।
ਜਾਇ ਹਵਨ ਕਰਨੇ ਗੁਰ ਲਾਗੇ ਦਿਜ ਵਰ ਬੈਠ ਕਰਾਵਨ ॥
ਦੇਸ ਬਦੇਸ ਬਾਤ ਇਹੁ ਚਾਲੀ ਗੁਰ ਦੇਵੀ ਪ੍ਰਗਟਾਵਨ ॥ ਸਿੱਖ
ਆਸਿੱਖ ਹੋਇ ਖੁਸ਼ ਕੈਹੈਂ ਅਥ ਗੁਰ ਤੁਰਕੈ ਘਾਵਨ । ਨਿ੍ਧੁਪਹਾੜੀ
ਧਰ ਕਰ ਸ਼ਰਧਾ ਪਿਖਨ ਵਕੀਲ ਪਠਾਵਨ ॥ ਹਵਨ ਸਮੱਗ੍ਰੀ
ਮੰਗਤ ਗੁਰ ਕੀ ਲਾਗੀ ਅਧਿਕ ਪੁਰਾਵਨ । ਸਾਲ ਬਿਤਯੋ ਇੱਕ
ਯੋਹੀ ਜਬ ਤਬ ਦਿਜਵਰ ਗੁਰੈ ਪੁਛੀਓ । ਦੁਰਗਾ ਬਾਰੀ ਕਬ
ਪ੍ਰਗਟੇਰੀ ਕੇਸਵ ਉੱਤਰ ਦੀਓ ॥ ਕਿਸੇ ਕੁਲੀਨ ਸ੍ਰੋ਷ਟ
ਨਰ ਕੀ ਬਲੀ ਦੇਹ ਅਥ ਲਿਆਏ । ਹੋਵੇਗੀ ਤਬ ਪ੍ਰਗਟ ਦੇਵੀ
ਕਰ ਲੀਜੇ ਮਨ ਭਾਏ । ਹਸ ਕਰ ਗੁਰੂ ਕਹਯੋ ਪੰਡਤ ਜੀ ਜੈਸਾ
ਨਰ ਤੂੰ ਕੈਹੈਂ । ਸੋ ਤੁਮ ਸਮ ਕੁਲੀਨ ਉਤਮ ਜਨ ਕਹੋ ਕੈਨ ਜਗ
ਮੈਹੈਂ ॥ ਅਥ ਹਮ ਬਲੀ ਤੁਮਾਰੀ ਦੇਹੈ ਜਬ ਪਗਟੈ ਗੀ ਮਾਈ ।
ਪਹਿਲੇ ਤਿਸਤੈ ਤੁਮੈ ਜਿਵਾਕੈ ਫਿਰ ਬਰ ਮਾਂਗੈ ਭਾਈ । ਸੁਨ ਪੰਡਤ

ਸੀ ਸਾਰ ਮਾਨਕੈ ਦਹਿਲ ਸੁਨਾਯੋ ਐਸੇ । ਮੈਂ ਸੁਚੇਤ ਹੁਇ ਨ੍ਹਾਇ
 ਆਇ ਤੇ ਹਵਨ ਕਰੋ ਤੁਮ ਬੈਸੇ । ਠਾਂਨ ਬਹਾਨਾ ਜਬ ਵਹਿ
 ਖਿਸਕਯੋ ਐਰ ਗਏ ਦਿੜ ਫਰਹੈ । ਅਨਕ ਬਹਾਨੇ ਰਚ ਰਚ
 ਭਾਗੇ ਮਤ ਹਮਕੋ ਗੁਰੁ ਫਰਹੈ । ਹਵਨ ਕਰਯੋ ਤਬ ਗੁਰੁ ਅਕੇਲੀ
 ਪਹਿਰ ਕ੍ਰੈਦਸ ਇਕ ਰਸ । ਧਿਆਨ ਅਕਾਲ ਪੁਰਖ ਮੈਂ ਪਾਗੇ ਦਸ
 ਇੰਦ੍ਰੂ ਮਨ ਕਰ ਵਸ । ਪ੍ਰਗਟੀ ਜੱਤਿ ਅਕਾਲ ਤਬੈ ਦਿਵ ਧਯਾਨ
 ਧਰਤੀ ਨਿਤ ਜਾਹੂੰ । ਧੇਖ ਮਸਤ ਖੁਸ਼ ਥੋਏ ਅਤਿ ਸੈਂ ਬਰ ਗੁਰੁ
 ਚਹਯੋ ਨ ਕਾਹੂੰ । ਤੈਂਭੀ ਉਸੀ ਜੋਤ ਤੈਂ ਬਾਨੀ ਸਤਗੁਰ ਇਹ ਸੁਨ
 ਪਾਈ । ਪੰਥ ਤੁਮਾਰਾ ਚਲੈ ਬੀਰ ਬਡ ਧਰ ਪਰ ਸਦਾ ਰਹਾਈ
 ॥ ੯ ॥

ਦੇਹਿਰਾ

ਤਬ ਗੁਰੁ ਸਰਬ ਸਮੱਗ੍ਰੀ ਹਵਨ ਕ੍ਰਿਡ ਕੇ ਮਾਂਹਿ ।
 ਏਕਹਿ ਬਿਰ ਜਬ ਪਾ ਦਈ ਚਾਨਣ ਭਯੋ ਮਹਾਂਹਿ ॥ ੨ ॥
 ਦੂਰ ਦੂਰ ਲੋਂ ਚਾਨਨਾ ਲੋਗਨ ਪਿਖ ਨਿਰ ਧਾਰ ।
 ਜਾਨਿਯੋ ਪ੍ਰਗਟੀ ਦੁਰਗਸਾਹ ਪ੍ਰਗਟਾਈ ਗੁਰੁ ਸਾਰ ॥ ੩ ॥
 ਅਥ ਤੁਰਕਨ ਕੇ ਝੁਲਮ ਤੈਂ ਛੁਟ ਜੈਹੈ ਹਿੰਦੁਵਾਨ ।
 ਮੁਸਲਿਆਂ ਕੋ ਗੁਰੁ ਮਾਰ ਹੈ ਠਾਂਨ ਘਨੇ ਘਮਸਾਨ ॥ ੪ ॥

ਚੌਪਈ

ਯਾ ਬਿਧਿਕਰਸਤਗੁਰਨਿਜਕਾਰਜਾ ਆਨੰਦਪੁਰਦਿਸਾਇਆਰਯ ।
 ਨੰਗੀ ਤੇਗ ਹਾਬ ਮੈਂ ਲੀਏ । ਆਵਤ ਮਸਤ ਮੋਵ ਮਨ ਥੀਏ ।
 ਜਾਇ ਮਿਲੇ ਮਗਮੈਂ ਨਰ ਜੋਈ । ਬੁਝਤ ਰਹੇ ਨਮੋਂ ਕਰ ਤੇਈ ।
 ਮਹਾਰਾਜ ਦੇਵੀ ਪ੍ਰਗਟਾਈ । ਗੁਰੁ ਸੈਨਤਾਦਿਸ ਤੇਵ ਕਰਾਈ ॥

ਭਵਿ ਸਮ ਦਿਪਤ ਤੇਜ਼ ਗੁਰੂ ਕੇਰਾ । ਅਧਕਨਜਾਤ ਕਿਸੀ ਤੇਹੋਰਾ ।
 ਪੈਖ ਤੇਗ ਬਿਜਲੀ ਸਮ ਚਮਕਤ । ਤੀਛਨਭੀਛਨਅਤਿਸੇਦਮਕਤ ।
 ਸਭ ਲੋਗੋਂ ਨੇ ਨਿਸਚੇ ਠਈ । ਏਹੁ ਤੇਗ ਦੇਵੀ ਨੇ ਦਈ ॥ ਪੁਨਃ
 ਏਹੋ ਬਾਤ ਜਗਤ ਬਿਦਤਾਈ । ਜੋ ਅਥਲੋਂ ਹੈਂ ਫੈਲ ਰਹਾਈ ॥
 ਸਿਖਨ ਪੁਸਤਕੋਂ ਮੈਂ ਲਿਖ ਰਾਖੀ । ਸੋਈ ਪਿਖ ਮਾਖੀ ਪਰ ਮਾਖੀ ॥
 ਮੈਂ ਭੀ ਮਾਰੀ ਭੁਲਕੈ ਖਾਮ । ਪਹਿਲੇ ਵੀਚ ਪੰਥ ਪਰਕਾਸ ॥
 ਜੋ ਫੈਲਯੋ ਬਹੁ ਜਗਤ ਮੜਾਰੀ । ਅਥ ਸਤਗੁਰ ਜਬ ਕ੍ਰਿਪਾਧਾਰੀ ।
 ਬਖਸ਼ੀ ਸੁੱਧ ਬੁੱਧ ਦਿਢ ਸਾਚੀ । ਆਪ ਪ੍ਰੇਰਜੇ ਸਤਗੁਰ ਸਾਡੀ ॥
 ਸਾਚੀ ਸਾਖੀ ਤਬ ਫੁਰਆਈ । ਲਿਖੀ ਸੋਉ ਜੋ ਗੁਰੂ ਲਿਖਾਈ ॥
 ਪੁਨਃ ਦੋਹਿਰਾ

ਦੇਵੀ ਇਸਟਨ ਗੁਰੂ ਕਾ ਬਨਤ ਕਿਸੇ ਪਰਿਕਾਰ ।
 ਪੂਜੀ ਮਾਨੀ ਨਾਂ ਕਬੀ ਕਿਸੀ ਗੁਰੂ ਨੇ ਢਾਰ ॥”
 ਦੋਹਿਰਾ

ਦੇਖਜਾ ਦੈਖਾ ਮੰਤ ਜੀ ਗਿਆ ਤਿਹਾਂ ਤੇ ਛੁੱਟ ।
 ਜਿਸ ਤੇ ਦੁਰਗਾ ਪੂਜਨੀ ਰਾਈ ਮਾਲ ਅਥ ਟੁੱਟ ॥ ੮੮ ॥

ਭਾਵ—ਗਿਆਨੀ ਗਿਆਨ ਸਿੰਘਜੀ ਨੇ ਅਪਨੇ ਪੰਥ ਪ੍ਰਕਾਸ਼
 ਵਿੱਚ ਅਪਨੀ ਕਲਮ ਨਾਲ ਦੁਰਗਾ ਪੂਜਨ ਨੂੰ ਆਪ ਖੰਡਨ
 ਕਰ ਦਿੱਤਾ ਹੈ, ਜਿਸ ਤੇ ਗਾਨ੍ਹੀ ਹੋਰ ਕਿਸੇ ਦੀ ਗੁਵਾਹੀ ਦੀ ਕੋਈ
 ਲੋੜ ਨਹੀਂ ਹੈ ।

ਦੁਸਰੀ ਚੇਰ ਗਿਆਨੀ ਜੀ ਲਿਖਦੇ ਹਨ ਕਿ ਗੁਰੂ ਜੀ ਨੂੰ ਨਾ
 ਦੁਰਗਾ ਪੂਜਨ ਦੀ ਲੋੜ ਮੀ ਅਰ ਨਾ ਉਛਾਂ ਛੇ ਪੂਜੀ ਥੀ ਹੈ,

ਕਿੰਤੂ ਇੱਕ ਪੰਡਤ ਥੋਂ ਕਿਸੇ ਦੂਜੇ ਪੰਡਤ ਨੇ ਪੁੱਛਿਆ ਕਿ ਅਰਜਨ ਅਤੇ ਭੀਮ ਵਿੱਚ ਜੋ ਇਤਨਾ ਬਲ ਦੱਸਿਆ ਹੈ ਸੋ ਸੱਚ ਬਾਤ ਹੈ ਕਿ ਐਵੇਂ ਕਥਨ ਮਾਤ੍ਰ ਹੀ ਹੈ ? ਜਿਸ ਨੂੰ ਸੁਣਕੇ ਉਸ ਨੇ ਉੱਤ੍ਰ ਦਿੱਤਾ ਕਿ ਉਨ੍ਹਾਂ ਨੇ ਜੱਗੇ ਕਰਕੇ ਦੇਵੀ ਦਾ ਪੁਜਨ ਕੀਤਾ ਸਾ ਜਿਸ ਪਰ ਉਹ ਪ੍ਰਤੱਖ ਹੋ ਗਈ ਸੀ, ਇਸ ਬਾਤ ਨੂੰ ਸੁਣਕੇ ਸਿੱਖ ਭਰਮ ਗਏ ਅਰ ਆਖਨ ਲੱਗੇ ਕਿ ਪੰਡਤ ਜੀ ਅਸੀਂ ਭੀ ਜੇ ਉਸੇ ਤਰ੍ਹਾਂ ਜੱਗ ਕਰਾਈਏ ਤਾਂ ਤੁਸੀਂ ਪ੍ਰਗਟ ਕਰ ਦੇਵੇਗੇ ?

ਜਦ ਸਿੱਖਾਂ ਨੇ ਕਿਹਾ ਭਦ ਪੰਡਤ ਲੌਭ ਵਿੱਚ ਆ ਗਿਆ ਅਰ ਜਾਣ ਬਲਾ ਕਿ ਸਿੱਖ ਹੁਣ ਮੇਰੇ ਫੰਧੇ ਵਿੱਚ ਆ ਗਏ ਹਨ ਇਸ ਵਾਸਤੇ ਇਨ੍ਹਾਂ ਤੇ ਧਨ ਲੁਟਨਾ ਚਾਹੀਏ, ਜਿਸ ਤੇ ਸਿੱਖਾਂ ਨੇ ਗੁਰੂ ਮਹਾਰਾਜ ਪਾਸ ਅਠਸ਼ ਕੀਤੀ ਜਿਸ ਪਰ ਗੁਰੂ ਜੀ ਫੁਰਮਾਇਆ ਕਿ ਪੰਡਤ ਜੀ ਜੇ ਭਦੇਂ ਪ੍ਰਗਟ ਹੋਈ ਸੀ ਤਾਂ ਹੁਣ ਛੀ ਕਰ ਦੇਵੇ, ਇਸ ਦਾ ਉੱਤ੍ਰ ਉਨ੍ਹਾਂ ਨੇ ਏਹੋ ਦਿੱਤਾ ਕਿ ਮਹਾਰਾਜ ਇੱਕ ਜੱਗਯ ਅਰ ਹਵਨ ਕਰਨਾ ਪਈਗਾ ਜਿਸ ਦੇ ਬਲ ਨਾਲ ਪ੍ਰਗਟ ਹੋਏਗੀ ਫਿਰ ਆਪਨੇ ਜੋ ਵਰ ਮੰਗਨਾਂ ਹੋਵੇ ਸੋ ਮੰਗ ਲੈਣਾ ॥

ਗੁਰੂ ਜੀ ਨੇ ਫੁਰਮਾਇਆ ਕਿ ਸਾਨੂੰ ਅਕਾਲ ਪੁਰਖ ਤੇ ਬਿਨਾਂ ਹੋਰ ਕਿਸੇ ਭੇਟ ਰ ਮੰਗਨ ਦੀ ਕੋਈ ਇੱਛਾ ਨਹੀਂ ਹੈ ਜਿਸ ਤੇ ਅਸੀਂ ਉਸ ਦਾ ਪੁਜਨ ਨਹੀਂ ਕਰਾਂਗੇ, ਪਰ ਜਗ ਹੋਮ ਤਾਂ ਛੱਤ੍ਰ-ਆਂ ਦਾ ਧਰਮ ਹੈ ਕਿਉਂਕਿ ਇਸ ਤੇ ਬਰਖਾ ਬਰਮਦੀ ਹੈ, ਬੀਮਾਰੀ ਜਾਂਦੀ ਰਹਿੰਦੀ ਹੈ ਪਉਣ ਸੁਧਾਰ ਹੋ ਜਾਂਦੀ ਹੈ, ਕਾਲ ਨਿਕਲ ਜਾਂਦਾ ਹੈ, ਮੁਰਬੀਟ ਪੁਰਖ ਧਰਤੀ ਪਰ ਪੈਦਾ ਹੁੰਦੇ ਹਨ, ਅਤੇ ਤੇਜ਼ ਪ੍ਰਤਿਧਾ ਰਹਣਾ ਹੈ, ਇਤਨਿਆਂ ਗੁਣਾਂ ਬਾਲ੍ਹਾ

ਹੋਨ ਦੇ ਕਾਰਨ ਜਗ ਆਰ ਹੈਮ ਅਸੀਂ ਕਰੋਂਗੇ ॥

ਤਦ ਪਹਿਲੇ ਸਤਵ੍ਰ ਦੇ ਕਨਾਰੇ ਗੁਰੂ ਦੇ ਬਾਗ ਵਿੱਚ ਚਾਰ
ਮਹੀਨੇ ਹਵਨ ਹੋਇਆਂ ਫਿਰ ਬਰਖਾ ਰੁਤ ਵਿੱਚ ਨੈਨਾ ਦੇਵੀ ਦੇ
ਪਹਾੜ ਪਰ ਚਲੇ ਗਏ, ਪਰੰਪੁਰੀ ਜਦ ਉਹ ਪ੍ਰਗਟ ਕਰਨ ਦੇ
ਇੱਕਰਾਰ ਦਾ ਸਮਾਂ ਆਇਆ ਤਦ ਗੁਰੂ ਜੀ ਨੇ ਮੁਖ ਪੰਡਤ ਨੂੰ
ਖੁਡਿਆਂ ਕਿ ਦੱਸੋ ਹੁਨ ਤੁਹਾਡੀ ਦੇਵੀ ਕਿਉਂ ਨ ਪ੍ਰਗਟੀ, ਜਿਸਨੂੰ
ਸੁਨਕੇ ਪੰਡਤ ਨੇ ਆਖਿਆ 'ਕਿ ਮਹਾਰਾਜ ਕਿਸੇ ਪਵਿਤ੍ਰ ਪੁਰਖ
ਦਾ ਸੀਸ ਭੇਟਾ ਦਈਏ ਤਾਂ ਪ੍ਰਗਟੇ ਹੀ' ਜਿਸ ਪਰ ਗੁਰੂ ਜੀ ਨੇ
ਤੇਗ ਬਿੱਚਕੇ ਕਿਹਾ ਕਿ ਆਪ ਤੇ ਪਹਿੱਤਹ ਹੋਰ ਕੌਨ ਹੈ ਪਹਿਲੇ
ਤੇਰਾ ਹੀ ਸਿਰ ਦੇਂਦੇ ਹਾਂ, ਇਸ ਬਚਨ ਨੂੰ ਸੁਨਕੇ ਖੁਹਮਨ ਭਰਦਾ
ਸੁਚੇਤ ਦਾ ਪੱਜ ਕਰਕੇ ਨੱਸ ਗਿਆ, ਜਿਸ ਨੂੰ ਵੇਖਕੇ ਹੋਰ ਪੰਡਤ
ਭੀ ਚਲੇ ਗਏ ।

ਜਦ ਗੁਰੂ ਜੀ ਨੇ ਸਭ ਪਖੰਡ ਦੇਖ ਲੀਹਾ ਤਦ ਅਕਾਲ
ਪੁਸਖ ਦਾ ਧਿਆਨ ਕੀਤਾ ਅਰ ਉਸ ਵੇਲੇ ਅਕਾਸ਼ ਵਿੱਚ ਪਰਕਾਸ਼
ਹੋਗਿਆ ਅਤੇ ਅਕਾਸ਼ ਬਾਣੀ ਹੋਈ ਕਿ ਤੇਰਾ ਪੰਥ ਚਲੇਗਾ,
ਜਿਸ ਨੂੰ ਸੁਨਕੇ ਗੁਰੂ ਜੀ ਨੇ ਸਾਰੀ ਸਮੱਗ੍ਰੀ ਹਵਨ ਕੁੰਡ ਵਿੱਚ
ਛੇਗ ਦਿੱਤੀ ਅਰ ਵੱਡੀ ਭਾਰੀ ਲਾਟ ਨਿਕਲੀ ਭਦ ਲੋਕਾਂ ਨੇ
ਜਾਣਿਆ ਕਿ ਦੇਵੀ ਪ੍ਰਗਟ ਹੋਈ ਹੈ, ਇਤਨੇ ਵਿੱਚ ਗੁਰੂ ਜੀ ਨੰਗੀ
ਭਲਵਾਰ ਹੋਂਥ ਵਿੱਚ ਲੈਕੇ ਉਤਰੇ ਅਰ ਲੋਗਾਂ ਨੇ ਪੁੱਛਿਆਂ ਕਿ
ਮਹਾਰਾਜ ਦੇਵੀ ਪ੍ਰਗਟੀ ? ਜਿਸ ਪਰ ਗੁਰੂ ਜੀ ਭਲਵਾਰ ਵੱਲ
ਇਸ਼ਾਰਾ ਕਰ ਦੇਨ ਜਿਸ ਤੇ ਲੋਕਾਂ ਨੇ ਜਾਤਾ ਕਿ ਇਹ ਤੇਗ
ਦੇਵੀ ਨੇ ਦਿੱਤੀ ਹੈ। ਪਰੰਪੁਰੀ ਗੁਰੂ ਜੀ ਦਾ ਇਸ ਦੇ ਕਬਨ ਤੇ ਇਹ

ਭਾਵ ਸਾ ਕਿ ਏਹ ਤੇਗ ਹੀ ਦੇਵੀ ਹੈ ਜਿਸ ਤੇ ਹੋਰ ਕੋਈ ਦੇਵੀ
ਨਹੀਂ ਹੈ ॥

ਵੇਹਿਰਾ

ਇਸ ਤੇ ਹੋਇਆ ਸਿੱਧ ਇਹ ਨਹਿ ਪੁਜੀ ਗੁਰ ਚੰਡ ।

ਇਹ ਸਭ ਝੂਠਾ ਥਾ ਕਰਾ ਇੱਪਨ ਵਡਾ ਘਮੰਡ ॥ ੮੦ ॥

ਦੇਖਿਆ ਤੇਰੇ ਸਾਮੁਨੇ ਕਹੇ ਗਿਆਨੀ ਆਪ ।

ਗੁਰ ਦਾ ਦੁਰਗਾ ਪੁਜਨਾ ਹੈ ਕਵੀਆਂ ਦਾ ਪਾਪ ॥ ੮੧ ॥

ਫਿਰ ਹੁਨ ਦੱਸ ਪਿਆਰਿਆ ਕਿਹੜੀ ਸੀ ਇਹ ਗੱਲ ।

ਮਾਰੀ ਵਿੱਚ ਅਗਿਆਨ ਦੇ ਜੋ ਕਵਿ ਵਛੀ ਸ਼ਟੱਲ । ੮੨॥

ਵੇਹਿਰਾ

ਭਾਵੇਂ ਬੰਡਨ ਹੈ ਕਰਾ ਅਪਨੀ ਮਤਿ ਅਨੁਸਾਰ ।

ਪਰ ਇਸ ਵਿੱਚ ਭੀ ਸਾਧ ਨੇ ਕੀਤੀ ਨਹੀਂ ਵਿਚਾਰ ॥ ੮੩ ॥

ਮੈ ਮੈਂ ਦੱਸਾਂ ਤੁੱਧ ਨੂੰ ਜੋ ਕੁਛ ਰਹਿਗਈ ਛੁੱਲ ।

ਦੇਵੇਂ ਜਦੋਂ ਵਿਚਾਰ ਕੇ ਕਿਹਾ ਖਿੜੇਗਾ ਗੁੱਲ ॥ ੮੪ ॥

ਦਵੈਯਾ

ਪਹਿਲੇ ਤਾਂ ਸਿੱਖਾਂ ਦਾ ਸੁਨਕੇ ਜੱਗ ਹਵਨ ਖੁਸ਼ ਹੋਣਾ । ਦੇਵੀ
ਪ੍ਰਗਟ ਕਰਨੇ ਖਾਤਰ ਚਾਹਿਆ ਸੀ ਧਨ ਖੇਨਾ । ਇਸਤੇ ਸਾਬਤ
ਉਦਾ ਹੈ ਜੋ ਸਿੱਖ ਨਹੀਂ ਸੇ ਧਰਮੀ । ਸੇ ਉਹ ਪਾਸ ਗੁਰੂ ਦੇ ਰਹਿੰਦੇ
ਅਗਿਆਨੀ ਜਨ ਭਰਮੀ ॥ ੮੫ ॥ ਝੂਜਾ ਬ੍ਰਹਮਨ ਦਾ ਖੁਸ਼
ਹੋਣਾ ਸਿੱਖਾਂ ਨੂੰ ਭੁਚਲਾਕੇ । ਅਪਨਾ ਚਾਹੇ ਪੇਟ ਪਾਲਨਾ ਬੁੱਧ
ਸਾਬਦਸਾਕੇ ॥ ਫਿਰ ਸਿੱਖਾਂ ਦਾ ਗੁਰ ਵਿਗ ਜਾਕੇ ਏਹੋ ਹਾਲ
ਸੁਨਾਨਾ । ਜਿਸ ਪਰ ਗੁਰ ਨੇ ਤਿਸ ਪੰਡਤ ਕੇ ਅਪਨੇ ਪਾਸ

ਬੁਲਾਨਾ ॥ ੬੮ ॥ ਹੈ ਇਹ ਬਾਤ ਬਨਾਵਟ ਵਿੱਸਦੀ ਜੋ ਮਨ ਮਹਿ
 ਨਹਿੰ ਆਵੇ । ਗੰਢ ਤੁੱਪ ਕਰ ਨਾਲ ਅਕਲ ਦੇ ਲੋਗਾਂ ਨੂੰ ਪ੍ਰਚਾਵੇ ।
 ਫਿਰ ਗੁਰ ਜੀ ਇਹ ਬਚਨ ਉਚਾਰਿਆ ਵਰ ਸਰਾਪ ਹੈ ਜੋਈ ॥
 ਅਰ ਦੇਵੀ ਦਾ ਪ੍ਰਗਟ ਕਰਨਾ ਸਾਨੂੰ ਲੋੜ ਨ ਕੋਈ ॥ ੬੯ ॥
 ਸਾਨੂੰ ਛੁੱਟ ਅਕਾਲ ਪੁਰਖ ਤੇ ਹੋਰ ਨ ਮੰਨਨ ਜੋਗਾ । ਦੇਵ
 ਦੇਵਤਿਆਂ ਪਰ ਨਿਸਚਾ ਤੇਰਾ ਝਿੱਪਰ ਹੋਗਾ ॥ ਤਾਂਤੇ ਦੇਵੀ ਅਸੀਂ
 ਨ ਮੰਨੇ ਜੱਗ ਹੋਮ ਕਰਵਾਵੇ । ਜਿਸ ਤੇ ਕਾਲ ਬੀਮਾਰੀ ਸਾਰੀ
 ਭਾਰਤ ਤੇ ਨੱਸ ਜਾਵੇ ॥ ੬੧ ॥ ਭੀਸਰ ਬਰਖਾ ਧਰ ਪਰ ਵਰਸੇ
 ਫੌਥਾ ਹੋ ਯਸ਼ ਭਾਈ । ਪੰਚਮ ਧੈਨ ਹਵਨ ਕੀ ਲਾਗੇ ਆਵੇ ਸੁਰਮ-
 ਭਾਈ ॥ ਜਿਸਤੇ ਬੱਚੇ ਪੈਦਾ ਹੋਮਨ ਵਡੇ ਬਹਾਦਰ ਸੁਰੇ । ਅੱਜ
 ਕੱਲ ਜੋ ਤੁਰਕੀ ਭੈ ਭੈ ਹਨ ਹੋ ਰਹੇ ਅਯੂਰੇ ॥ ੬੧ ॥ ਹਵਨ
 ਕਰਨ ਤੇ ਕਾਇਰ ਪ੍ਰਾਣੀ ਸ਼ੇਤ ਭੇਡੀਏ ਹੋਵਨ । ਸੁਰਖੀਰਤਾ ਉਰ
 ਮੈਂ ਉਪਜੇ ਭੁਰਮ ਅਪਨਾ ਥੇਵਨ ॥ ਧੈਨ ਸੁੱਧ ਹੋਜਾਸੀ ਸਾਰੀ
 ਅੈਸਾ ਮੰਤ ਪਕਾਇਆ । ਆਖੇ ਗਿਆਨੀ ਪੰਡਤ ਨੂੰ ਗੁਰ ਏਹੋ
 ਲਾਭ ਬਤਾਇਆ ॥ ੧੦੦ ॥ ਪਰ ਇਹ ਹੈ ਇੰਕ ਖਿਆਲ ਧੈਗ-
 ਨਕ ਜੋ ਪਖੰਡੀ ਕਹਿੰਦੇ । ਖੁੱਧਮਾਨ ਇਸ ਜਾਲ ਵਿੱਚ ਕਹੁ
 ਕਦ ਹਨ ਕਾਬੂ ਰਹਿੰਦੇ । ਹਵਨ ਕਰਨ ਤੇ ਹੋ ਸੁਕਾਲ ਜੇ ਸਾਰੇ
 ਸੁਧ ਧੁਖਾਉਨ । ਸਾੜ ਘੀਉ ਅਰ ਚੰਦਨ ਤਿਲ ਜੋ ਬੱਦਲ ਦਾ
 ਬਰਸਾਉਨ ॥ ੧੦੧ ॥ ਅਰ ਜੇ ਹਵਨ ਬੀਮਾਤੀ ਥੇਵੇ ਤਾਂ ਕਿਉਂ
 ਦੇਣ ਬੁਲਾਵੇ ॥ ਵਿੱਚ ਅੰਗੀਠੇ ਅੱਗ ਸਗਾਕੇ ਖੂਬ ਅਹੂਤੀ ਪਾਵੇ ॥
 ਕੌਜੀ ਅਚੇ ਕਮੈਲੀ ਦਾਜੂ ਪੀਣੇ ਤੇ ਬਚ ਜਾਓ । ਸੁਆਹ ਸੁਆਹ
 ਕਰਕੇ ਅਪਣਾ ਭਾਹਾ ਢੋਕ ਕੁਵਾਉ ॥ ੧੦੨ ॥ ਅੱਥਧਾਲੈ

ਰਸਤ ਪਤਾਲੀ ਮੂਲ ਨ ਕੋਈ ਜਾਵੇ । ਸੇਰ ਘੰਉ ਨੂੰ ਜਾਲ
 ਹਵਨ ਕਰ ਘਰ ਬੈਠਾ ਸੁਖ ਪਾਵੇ ॥ ਇਸੇ ਤਰ੍ਹਾਂ ਜੇ ਸੂਰਯੋਰਤਾ
 ਹਵਨ ਕਰੇ ਤੇ ਹੋਏ । ਤਾਂ ਨਿਰਬਲ ਨਿਤ ਦਏ ਅਹੁਤੀ ਰੁਸਤਮ
 ਪਲ ਮਹਿ ਹੋਏ ॥ ੧੦੩ ॥ ਇਹ ਭੀ ਗੱਲ ਖਿਆਲੀ ਸਾਰੀ ਜੋ
 ਬਾਵਾ ਜੀ ਗਾਈ । ਹਵਨ ਕਰਨ ਤੇ ਸੂਰਮਤਾਈ ਮਾਨਸ ਅੰਦਰ
 ਆਈ । ਰੁਸਤਮ ਅਲੀ ਬਹਾਦਰ ਭਾਰੇ ਅਰ ਜੋ ਬੁਨਾਂ ਪਾਰੁ ।
 ਕਦੋਂ ਲਿਆ ਸੀ ਬਲ ਇਨ ਲੋਗਾਂ ਮਿਥ ਹਵਨ ਦਾ ਆਰੁ ॥
 ੧੦੪ ॥ ਓੜਕ ਨੂੰ ਜਦ ਹਵਨ ਕਰਦਿਆਂ ਆਖੇ ਕੁਝ ਨ ਹੋਇਆ । ਜਿਸ
 ਪਰ ਪੰਡਤ ਪੱਜ ਲਾਇਕੇ ਓਥੋਂ ਉਠ ਖਲੋਇਆ । ਜਿਸ
 ਪਰ ਗੁਰ ਜੀ ਕੱਲੇ ਰਹਿ ਗਏ ਹੋਰ ਨ ਕੋਈ ਪਾਸਾ । ਤਦ
 ਅਕਾਸ ਦੇ ਵਿੱਚ ਭਿਆ ਸੀ ਅਧਿਤੁਛ ਸਾ ਪ੍ਰਕਾਸ਼ਾ ॥ ੧੦੫ ॥ ਅਰ
 ਅਕਾਸ ਤੇ ਬਾਣੀ ਹੋਈ ਪੰਥ ਚਲੇਗੇ ਭਾਰਾ । ਜਿਜ ਨੂੰ ਸੁਨਕੇ
 ਸਗਲ ਸਮੱਗਰੀ ਹਵਨ ਕੁਡ ਮਹਿ ਡਾਰਾ ॥ ਜਿਸ ਪਰ ਭਾਂਬੜ
 ਮੱਚ ਗਿਆ ਸਾ ਲੋਗਾਂ ਦੇਖ ਠਰਾਈ । ਏਹੋ ਪਰਗਟ ਹੋਈ ਹੈ ਜੋ
 ਲਾਟਾਂ ਵਾਲੀ ਮਾਈ ॥ ੧੦੬ ॥ ਲੈਕੇ ਤੇਗ ਚਮਕਦੀ ਕਰ ਮਹਿ
 ਗੁਰ ਜੀ ਧਾਮ ਸਧਾਏ । ਜੇ ਕੋ ਪੁੱਛੇ ਤਦ ਗੁਰ ਸੈਨਤ ਤੇਗ ਓਰ
 ਕਰਵਾਏ ॥ ਇਹ ਜੋ ਗਿਆਨੀ ਜੀ ਨੇ ਕੀਤਾ ਖੰਡਨ ਦੇਵੀ ਕੇਰਾ ।
 ਇਸ ਮਹਿ ਭੀ ਇੱਕ ਛੱਡ ਗਏ ਹਨ ਸਭਤੇ ਦੇਖ ਵਧੇਰਾ ॥ ੧੦੭ ॥
 ਵਿੱਚ ਅਕਾਸ ਪਕਾਸ ਭਿਆ ਜੋ ਅਰ ਸੀ ਬਾਣੀ ਹੋਈ । ਉਸ ਦੇ
 ਕਰਨੇ ਵਾਲਾ ਭੀ ਤਾਂ ਪਰਗਟ ਹੋਇਆ ਕੋਈ ॥ ਜੇ ਇਸ ਪਰ ਫਿਰ
 ਆਖੇ ਕੋਈ ਓਹੋ ਦੇਵੀ ਹੈਸੀ । ਉਲਟਾ ਝਗੜਾ ਗਿਆਨੀ
 ਜੀ ਦੇ ਆਕੇ ਗਲ ਮਹਿ ਪੈਸੀ ॥ ੧੦੮ ॥ ਤਾਂਤੇ ਏਹ

ਬਨਾਵਟ ਸਾਰੀ ਪਿੱਛੇ ਹੈ ਰਹਿੰ ਜਾਂਦੀ । ਪੂਰਬ ਅਪਰ
 ਵਿਰੋਧ ਦੇਖਕੇ ਮੂਲ ਨ ਮਨ ਨੂੰ ਭਾਂਦੀ ॥ ਜਦ ਗੁਰੂ ਆਖਿਆ
 ਵਰ ਸਰਾਧ ਦੀ ਸਾਨੂੰ ਲੋੜ ਨ ਕੋਈ । ਤਾਂ ਫਿਰ ਪੰਥ ਸਾਜਨੇ
 ਵਾਲੀ ਕਨੋਂ ਸੀ ਆਗਿਆ ਹੋਈ ॥੧੦੮॥ ਪਵਨ ਸੁਧ ਅਰਹਤਨ
 ਬੀਮਾਰੀ ਕਾਰਨ ਹਵਨ ਕਰਾਇਆ । ਪੰਥ ਸਾਜਨੇ ਦਾ ਗੁਰ
 ਤਾਈਂ ਰੰਦਰ ਖੜਾਲ ਨ ਆਇਆ ॥ ਫਿਰ ਇਹ ਨਿੰਮ ਰੁੱਖ ਦੇ
 ਬੀਜੇ ਅੰਥ ਕਬਾ ਹੋ ਲੱਗੇ । ਜਿਸ ਦੀ ਬਾਬਤ ਕਥਨ ਨ ਹੋਯਾ
 ਸਿੱਖਾਂ ਦਾ ਗੁਰ ਅੱਗੇ ॥ ੧੧੦ ॥ ਤਾਂਤੇ ਗਜਾਨੀ ਏਸ ਸਗੁਆਰ
 ਭੁੱਲ ਗਏ ਹਨ ਭਾਰੇ । ਕੰਟਕ ਘਾਟ ਨਜਾਇ ਵਾਂਗ ਫਿਰ ਜਾਇ
 ਫਸੇ ਤਿਸ ਗਾਰੇ ॥ ਜਿਸਤੇ ਨਿਕਲਨ ਕਾਰਨ ਕੀਤਾ ਮੁੜਕੇ
 ਯਤਨ ਅਜੇਹਾ । ਹੋਈ ਫੇਰ ਪੁਆਜਾ ਮੁੜਕੇ ਓਡੇਕੇਡਾਇਹਾ ॥੧੧੧॥

ਭਾਵੀ—ਭਾਵੀ ਗਿਆਨੀ ਜੀ ਨੇ ਗੁਰੂ ਜੀ ਦੇ ਦੇਵੀ ਪ੍ਰਗਟ
 ਕਰਨ ਨੂੰ ਝੂਠਾ ਤਾਂ ਜਾਨ ਲੀਤਾ ਹੈ ਅਰ ਇਸ ਭਰਮ ਦੇ ਦੂਰ
 ਕਰਨ ਲਈ ਦੂਸਰੀ ਵੇਰ ਪੰਥ ਪ੍ਰਕਾਸ ਵਿੱਚ ਇਹ ਪ੍ਰਸੰਗ
 ਲਿਖ ਭੀ ਵਿੱਤਾ ਪ੍ਰੰਤੂ ਫਿਰ ਭੀ ਅਜੇ “ਘਾਟ ਕੰਟਕ ਨਜਾਇ”
 ਦੀ ਤਰ੍ਹਾਂ ਓਹੋ ਉਪਾਧੀ ਅੰਤ ਨੂੰ ਗਲ ਵਿੱਚ ਆ ਪਈ, ਜਿਸ
 ਤਰ੍ਹਾਂ ਕੋਈ ਪੁਰਖ ਜੁਗਾਤ ਦੇਨ ਤੇ ਭਰਦਾ ਅਜੇਹੇ ਰਸਤੇ ਪੈਜਾਵੇ
 ਜਿੱਥੇ ਜਾਣੇ ਕਿ ਮੈਂ ਜੁਗਾਤ ਭੰਨ ਜਾਉਂਗਾ ਪਰੰਤੂ ਦੇਵ ਨੇਤ
 ਨਾਲ ਫਿਰ ਜਿਸਥੋਂ ਡਰਦਾ ਅੌਝੜ ਪਿਆਸਾ ਮੁੜਕੇ ਓਸੇ ਮਾਸੂਲ
 ਖਾਨੇ ਪਾਸ ਆਕੇ ਮਾਸੂਲ ਭਰ ਦੇਵੇ ਤਾਂ ਉਸਨੂੰ ਸਵਾਇ ਪੈਂਡਾ
 ਜ਼ਿਜਾਦਾ ਕਰਨ ਤੇ ਹੋਰ ਲਾਭ ਕੁਝ ਭੀ ਨਹੀਂ ਹੁੰਦਾ ॥

ਏਸੇ ਤਰ੍ਹਾਂ ਗਯਾਨੀ ਜੀ ਨੇ ਭੀ ਇਸ ਖਿਆਲ ਨੂੰ ਦੂਰ ਕਰਨ
ਵਾਸਤੇ ਕਿ ਗੁਰੂ ਜੀ ਨੇ ਹਵਨ ਕਰਕੇ ਦੇਵੀ ਪਰਗਟ ਕੀਤੀ ਸੀ
ਭਾਵੇਂ ਪੰਥ ਪ੍ਰਕਾਸ਼ ਵਿੱਚ ਪਰਮੰਗ ਨੂੰ ਬਦਲਾ ਹੈ ਪ੍ਰੰਤੂ ਵੇਵ ਨੇਤੇ
ਨਾਲ ਓਥੇ ਭੀ ਕਿਸੇ ਵਸੂਲ ਦਾ ਪਰਕਾਸ਼ ਹੋਣਾ ਅਰ ਅਕਾਸ਼ ਤੇ
ਪੰਥ ਸਾਜਨ ਦਾ ਸਬਦ ਸੁਣਨਾ ਆਖ ਬੈਠੇ ਹਨ ਜਿਸਤੇ ਉਜ਼ਬਨੂੰ
ਓਹੋ ਬਾਤ ਮੰਨਨੀ ਪਈ, ਕਿਉਂਕਿ ਸੱਠ ਯਾ ਤਿੰਨ ਵੀਹਾਂ ਆਖਨਤੇ
ਕੇਵਲ ਲਡੜਾਂ ਦਾ ਹੀ ਫਰਕ ਹੈ ਅਸਲੀ ਤਾਤਪਰਜ ਇੱਕੋ ਹੈ
ਇਸੇ ਤਰ੍ਹਾਂ ਗਲ ਵਿੱਚ ਲਾਲਾਂ ਦੀ ਮਾਲਾ ਅਰ ਹੱਥਾਂ ਵਿੱਚ ਸੱਪ
ਲੈਕੇ ਪੰਥਸਾਜਨਾ ਨਾ ਮੰਨਕੇ ਐਵੇਂ ਅਕਾਸ਼ ਬਾਣੀ ਨਾਲ ਆਖ
ਦੇਨ ਦਾ ਭਾਵ ਭੀ ਓਹੋ ਹੈ ਜੋ ਠੀਕ ਨਹੀਂ ਹੈ ॥

ਏਹੋ ਖਿਆਲ ਯਹੂਦੀਆਂ ਦਾ ਭੀ ਹੁੰਦਾ ਸਾ ਜਿਸਤੇ ਬਾਈਬਲ
ਵਿੱਚ ਲਿਖਿਆ ਹੈ ਕਿ 'ਖੁਦਾ ਬਦਲਾਂ ਵਿੱਚ ਬੈਠਕੇ ਗੱਲਾਂ ਕਰਦਾ
ਹੁੰਦਾ ਸਾ' ਸੋ ਇਹ ਵਹਮੀ ਖਿਆਲ ਹਨ ਕੋਈ ਸਰਧਾ ਦੇ ਜੋਗ
ਨਹੀਂ ਹਨ, ਇਸਤੇ ਅੱਗੇ ਜਦ ਗੁਰੂ ਜੀ ਨੇ ਹਵਨ ਭੀ ਗਯਾਨੀ
ਜੀ ਦੇ ਕਬਨ ਅਨੁਸਾਰ ਕਿਸੇ ਵਰ ਸਰਾਪ ਦੇ ਵਾਸਤੇ ਨਹੀਂ
ਕਰਾਇਆ ਸਾ ਕਿੰਤੂ ਕੇਵਲ ਵਾਯੂ ਦੀ ਸੁੱਧੀ ਅਰ ਬੀਮਾਰੀਦੇ ਨਾਮ
ਹਿਤ ਸਮਝ ਕੇ ਆਗਜ਼ ਵਿੱਤੀ ਸੀ ਤਾਂ ਫਿਰ ਉਸਦਾ ਫਲ ਅਕਾਸ਼
ਵਿੱਚ ਪ੍ਰਕਾਸ਼ ਅਰ ਬਾਣੀ ਹੋਨ ਦਾ ਕਿਆ ਪਰਯੋਜਨ ਸੀ ? ਇਸਤੇ
ਸਾਫ ਸਿੱਧ ਹੁੰਦਾ ਹੈ ਕਿ ਗਿਆਨੀ ਜੀ ਨੂੰ ਅਪਨੇ ਪਰਮੰਗ ਵਿੱਚ
ਪੂਰਬ ਅਪਰ ਵਿਰੋਧ ਦਾ ਖਿਆਲ ਨਹੀਂ ਆਇਆ, ਜੇ ਆਜਾਂਦਾ
ਤੁਹਾਂ ਅਜੇਹੀ ਯੁਕਤਿ ਉਕਤਿ ਵਿਰੁੱਧ ਪਰਮੰਗ ਕਦੇ ਨਾ ਲਿਖਦੇ ॥

ਦੁਰਦਾ ਭਾਜਤ

ਦੇਹਿਰਾ

ਕਿਸੇ ਗੱਲ ਪਰ ਭੀ ਨਹੋਂ ਛਡਦਾ ਤੂੰ ਹਠ ਯਾਰ ।
 ਇਸ ਪਰ ਭੀ ਹੈਂ ਲੱਗਕਾ ਉਲਟੀ ਕਰਨ ਵਿਚਾਰ ॥੧੧੨
 ਜਦ ਗਿਆਨੀ ਮੰਡਨ ਕਰਿਆ ਤਦ ਭੀ ਲਾਇਆ ਦੇਖ ।
 ਹੁਣ ਖੱਚਨ ਦੇ ਲੇਖ ਪਰ ਹੋਤ ਨਹੀਂ ਮਨ ਤੋਖ ॥ ੧੧੩ ॥
 ਕਿਆ ਇਸ ਵਿਚ ਭੀ ਝੁਠ ਹੈ ਕਿਹਾ ਗਿਆਨੀ ਕੁੱਝ ।
 ਜਿਸਤੇ ਹੈਂ ਰਿਹਾ ਹੈਂ ਝਗੜ੍ਹੇ ਅੰਦਰ ਰੁੱਝ ॥ ੧੧੪ ॥

ਤੱਤੁ ਖਾਲਾ

ਦੇਹਿਰਾ

ਮੇਰਾ ਕਗਾ ਕੁਛ ਕਦਰ ਹੈ ਕਹਾਂ ਕਿਸੇ ਦਾ ਝੁਠ ॥
 ਪਰ ਤੂੰ ਦੇਖੀ ਬੈਠ ਦੇ ਕਿਹੜੀ ਕਰਵਟ ਉਠ ॥ ੧੧੫ ॥
 ਏਹੋ ਗਯਾਨੀ ਆਪਨਾ ਏਹੋ ਸਭ ਪਰਸੰਗ ।
 ਖੰਡਨ ਕਰੇ ਤਰੀਖ ਮੈਂ ਹੋਕਰ ਅਧਕ ਨਹੰਗ ॥ ੧੧੬ ॥
 ਲਿਖਜਾ ਪੰਥ ਪਰਕਾਸ਼ ਮਹਿ ਪਹਲੇ ਕਰ ਅੱਗਯਾਨ ।
 ਖੰਡਨ ਸੂਸਰਮਹਿ ਕਰਾ ਜਥ ਹੋਇਆ ਕੁਛ ਗਿਆਨ ॥੧੧੭
 ਅੰਧਕਾਰ ਮਹਿ ਜੇਵਰੀ ਜਾਨ ਸਰਪ ਢਰ ਖਾਇ ।
 ਉਸ ਹੀ ਕੋ ਪਰਕਾਸ਼ ਮਹਿ ਰੱਸੀ ਕਹੇ ਬਨਾਇ ॥੧੧੮ ॥
 ਜਿਨ ਵਸਤਨ ਤੇ ਸੁਪਨ ਮਹਿ ਡਰ ਕਰ ਭਾਗੇ ਆਪ ।
 ਜਾਗਤ ਹੀ ਤਿਨ ਸਭ ਦੂਰ ਹੋਤ ਸੰਤਾਪ ॥੧੧੯ ॥

ਬਾਲ ਪਨੇ ਮਹਿ ਬੇਡ ਹੈ ਮਾਟੀ ਕੇ ਕਰ ਖੇਲ ।
 ਹੋਇ ਸੁਵਾ ਤਬ ਤਾਂਹਿ ਕੋ ਦੇਤ ਕੁਪ ਮਹਿ ਠੇਲ ॥ ੧੨੦ ॥
 ਇਸੀ ਪ੍ਰਕਾਰ ਪਛਾਨ ਲੈ ਇਸ ਗਿਆਨੀ ਨੇ ਮੀਤ ।
 ਹੋਕਰ ਵੇਸ ਅਗਿਆਨ ਦੇ ਲਿਖੀ ਸਕਲ ਥੀ ਰੀਤਾ ੧੨੧ ।
 ਪਰ ਜਬ ਗੁਰਮਤ ਦੇਖ ਕਰ ਹੋਇ ਗਜੇ ਕੁਛ ਗਿਆਨ ।
 ਤੁਥ ਸਭ ਖੰਡਨ ਕਰ ਦਿਆ ਮਨਮਹਿ ਸਮਝਤੁਫਾਨਾ ੧੨੨ ।
 ਤਾਂਤੇ ਅਪਨਾ ਆਪ ਹੀ ਪਹਿਲਾ ਜੋ ਹੈ ਲੇਖ ।
 ਝੂਠਾ ਗਿਆਨੀ ਨੇ ਕਰਾ ਪੜ੍ਹ ਤਰੀਖ ਤੂੰ ਦੇਖ ॥ ੧੨੩ ॥
 ਜਿਸ ਦਾ ਬੜਾ ਜਿਹਾ ਮੈਂ ਕਹਾਂ ਖੁਲਾਸਾ ਚਾਇ ।
 ਜਿਸ ਨੂੰ ਸੁਨ ਕਰ ਮਿੱਤ੍ਰਾ ਸੰਸਾ ਤੇਰਾ ਜਾਇ ॥ ੧੨੪ ॥

ਯਥਾਃ—ਤਵਾਰੀਖ ਗੁਰੂ ਖਾਲਸਾ ਹਿੱਸਾ ਅਵਲ ਸਫ਼ਾ ੩੦੧

“ਗੁਰੂ ਸਾਹਿਬਾਂ ਪਾਸ ਮਹਾਂਭਾਰਥ ਆਦਿਕ ਗ੍ਰੰਥਾਂ ਦੀ ਜੋ ਹਮੇਸ਼ਾ
 ਕਥਾ ਹੁੰਦੀ ਰਹਿੰਦੀ ਸੀ ਉਸ ਵਿੱਚੋਂ ਅਰਜਨ, ਭੀਮਸੈਨ, ਕਰਨੂ,
 ਆਦਿਕ ਸੁਰਥੀਗਾਂ ਦੀ ਬਹਾਦੁਰੀ ਸੁਨਕੇ ਜਦ ਸਿੱਖ ਪੰਡਤ
 ਪੁਛਦੇ ਕਿ ਐਡੀ ਬੜੀ ਤਾਕਤ ਉਨ੍ਹਾਂ ਵਿੱਚ ਕਿੱਥੋਂ ਆਈ ਸੀ
 ਤਾਂ ਪੰਡਤ ਜੀ ਏਹੋ ਸੁਵਾਬ ਦਿੰਦੇ ਕਿ ਓਨ੍ਹਾਂ ਨੇ ਦੇਵੀ ਪ੍ਰਗਟ
 ਕਰਕੇ ਉਸ ਤੋਂ ਬਰ ਲੀਤਾ ਹੋਯਾ ਸੀ ਏਸ ਬਾਤ ਪਰ ਇੱਕ ਦਿਨ
 ਬੜੀ ਭਾਰੀ ਚਰਚਾ ਹੋਨੇ ਪਰ ਗੁਰੂ ਸਾਹਿਬ ਥੋਲੇ ਕਿੰਚਿਨ੍ਹਾਂ ਨੇ
 ਸਸਤ੍ਰ ਬਿਦਿਆ ਰੂਪ ਦੇਵੀ ਪ੍ਰਸਿੱਧ ਕਰੇ ਰੱਖੀ ਸੀ ਜੇ ਪ੍ਰਕਾਰ

ਅਭਜਾਸ ਤੇ ਉੱਦਮ ਕਰਨੇ ਪਰ ਹੁਣ ਭੀ ਹੈ ਸੱਕਦੀ ਹੈ. ਤੇਗ
 ਜੇਸੀ ਤੇਜ਼ ਵਾਲੀ ਹੋਰ ਕੋਈ ਬਲਵਾਨ ਦੇਵੀ ਨਹੀਂ ਏਸੇ ਦੇ ਬਰ
 ਪਸ਼ਾਦ ਨਾਲ ਮਹਾਂਰਾਜੇ ਰਾਮ ਕ੍ਰਿਸ਼ਨ ਆਦਿਕਾਂ ਨੇ ਰਾਵਣ
 ਕੰਸਾਦਿਕਾਂ ਨੂੰ ਮਾਰਕੇ ਧਰਮ ਦੀ ਰੱਖਜਾ ਕੀਤੀ ਏਸੇ ਤੇਗ ਦੇਵੀ
 ਦੇ ਬਲ ਪ੍ਰਤਾਪ ਨਾਲ ਪਾਂਡਵਾਂ ਨੇ ਕੌਰਵਾਂ ਨੂੰ ਫਤੇ ਕੀਤਾ ਤੇ ਏਸੇ
 ਦੀ ਕ੍ਰਿਪਾ ਨਾਲ ਮੁਸਲਮਾਂਨ ਰਾਇ ਪਥੇਰੇ ਚੁਹਾਂਨ ਰਾਜਪੂਤ
 ਪਾਸੋਂ ਹਿੰਦਸਤਾਨ ਛੀਨਕੇ ਬਾਦਸ਼ਾਹ ਬਣ ਬੈਠੇ ਹਨ ਹੁਣ
 ਸਿੱਖ ਬੀ ਜੇਕਰ ਏਸੇ ਸਸਤ੍ਰ ਵਿਦਿਆ ਦੇਵੀ ਨੂੰ ਪ੍ਰਸਿੱਧ
 ਕਰ ਲੈਣ ਤਾਂ ਏਹ ਬੀ ਬਹਾਦੁਰ ਤੇ ਸੂਰ ਬੀਰ ਜਗਤ ਵਿੱਚ
 ਮਸ਼ਹੂਰ ਹੋਜਾਣਗੇ. ਹੋਰ ਜੋ ਕਢ ਪਿਛਲੇ ਲੋਗਾਂ ਦੀਆਂ ਬਡਿਆ-
 ਈਆਂ ਪੈਥੀਆਂ ਵਿੱਚ ਲਿਖੀਆਂ ਹਨ ਸੋ ਸਬ ਅਰਥਬਾਦ ਹੈ, ਏਸੇ
 ਪ੍ਰਸੰਗ ਉਚੇ ਜਦ ਪੰਡਤਾਂ ਨੇ ਬਹੁਤ ਹਠ ਕਰਕੇ ਆਖਿਆ ਕਿ
 ਅਸੀਂ ਹੁਣ ਬੀ ਦੇਵੀ ਨੂੰ ਪ੍ਰਗਟ ਕਰ ਦਿਖਾ ਸਕਦੇ ਹਾਂ ਜੇ ਕੋਈ
 ਦੌਲਤ ਖਰਚੇ, ਗੁਰੂ ਜੀ ਬੋਲੇ ਕਿਤਨੀ ਦੌਲਤ ਚਾਹੀਏ? ਓਨ ਨੇ
 ਸਵਾਲ ਲੱਖ ਰੁਧੀਆ ਮੰਗਾ. ਗੁਰੂ ਜੀ ਨੇ ਏਸ ਖਿਆਲ ਨਾਲ
 ਮਨਜ਼ੂਰ ਕਰ ਲੋਤਾ ਕਿ ਜੱਗਨ ਤੇ ਹੋਮ ਪੀਛੇ ਭੀ ਧਰਮਾਤਮਾਂ
 ਛੁੱਡੀ ਕਰਦੇ ਰਹੇ ਹਨ ਸੋ ਹੁਨ ਬੀ ਕਰਨਾ ਚਾਹੀਏ ਜੇ ਦੇਵੀ ਨਾ
 ਪਗਟ ਹੋਵੇ ਤਾਂ ਓਹ ਫਾਇਦੇ ਤਾਂ ਜ਼ਕੂਰ ਹੋਜਾਣਗੇ ਜੇ ਬੁਖਾ
 ਹੁੰਨੀ, ਧੈਨ ਦੀ ਸੁਧੀ, ਨਿਰੋਗਤਾ, ਹਰ ਪ੍ਰਕਾਰ ਦੀ ਫਿਦਿਆ,
 ਧਨ, ਕੁੱਤੀ, ਸੂਰਬੀਰਤਾ, ਪ੍ਰਭੂਤਾ, ਬਿਜ਼ਿਜ਼, ਗਿਆਨ, ਸੁਖ,
 ਅਛੈਡ, ਸੰਪਤਾ, ਮਾਨ, ਸੁਕਾਲ, ਕਾਮਰਪੂਤਨਤਾ, ਪ੍ਰਤਾਪ,
 ਸੁਜਮ, ਧਰਮ, ਧੀਰਜਤਾ, ਆਦਿਕ ਦੋਵੇਂ ਹੁਣ ਪਰਜਾ ਨੂੰ ਤੇ

ਜੱਗਯ ਹੋਮ ਕਰਾਉਣੇ ਵਾਲੇ ਨੂੰ ਪ੍ਰਾਧਤ ਹੋਨੇ ਵੇਦ ਵਿੱਚ ਲਿਖੇ
ਹਨ ਏਹੋ ਜੇਹਾ ਵਿਚਾਰ ਕੇ ਗੁਰੂ ਸਾਹਿਬ ਨੇ ਜੱਗਯ ਹੋਮ ਕਰਨੇ
ਦੀ ਆਖਿਆ ਬ੍ਰਾਹਮਣਾਂ ਨੂੰ ਦੇ ਦਿੱਤੀ ਓਨ੍ਹਾਂ ਨੇ ਦੇਮ ਦੇਸ਼ਾਤ੍ਰੀਂ ਤੋਂ
ਨਾਮੀ ੨ ਬ੍ਰਾਹਮਨ ਪੜ੍ਹੇ ਟੋਂਏ ਸਦਵਾ ਲੀਤੇ ॥

ਗੁਰੂ ਸਾਹਿਬ ਨੇ ਓਨ੍ਹਾਂ ਦੀ ਪਰੀਖਯਾ ਵਾਸਤੇ ਹੁਕਮ ਦਿੱਤਾ
ਜੋ ਕੋਈ ਸਮਾਂਸ ਭੋਜਨ ਛਕੇਗਾ। ਉਸ ਨੂੰ ਹਰ ਰੇਸ਼ ਇੱਕ ਮੁਹਿਰ
ਤੇ ਨਿਰਮਾਂਸ ਪ੍ਰਸਾਦ ਛਕਣ ਵਾਲਿਆਂ ਨੂੰ ਇੱਕ ਰੁਪੱਥਾ ਦੱਖਣਾ
ਮਿਲੇਗੇ। ਦਸਾਂਕੁ ਦਿਨਾਂ ਵਿੱਚ ਥੋੜ੍ਹੇ ਹੀ ਨਿਰਮਾਂਸ ਆਹਾਰੀ ਰਹਿ
ਗਏ ਗੁਰੂ ਜੀ ਨੇ ਓਨ੍ਹਾਂ ਨੂੰ ਪੰਥੀ ੨ ਮੁਹਿਰਾਂ ਦੇਕੇ ਟਿਕਾ
ਲੀਤਾ ਬਾਕੀ ਦੇ ਮਾਸਾਹਾਰੀਆਂ ਨੂੰ ਪੰਜ ੨ ਰੁਪੱਥੇ ਖਰਚ
ਦੇਕੇ ਹੱਕ ਦਿੱਤਾ। ਏਹ ਜਗਯ ਸੌਂ ੧੨੫੩ ਨੂੰ ਫਾਗਨ ਵਿੱਚ
ਸਮਾਪਤ ਕਰਾਕੇ ਭਾਈ ਗੁਰੂਬਖਸ਼ ਰਾਇ, ਸਾਹਿਬ ਚੰਦ, ਲਾਲ-
ਚੰਦ, ਵੀਪ ਚੰਦ, ਕ੍ਰਿਪਾਲ ਚੰਦ ਆਦਿਕ ਅਪਨੇ ਮੁਸਾਹਿਬਾਂ ਤੋਂ
ਸਬ ਸਮੱਗਰੀ ਹੋਮ ਦੀ ਨੈਣਾ ਦੇਵੀ ਦੇ ਟਿੱਲੇ ਪਰ ਜਮਾਂ ਕਰਾ
ਦਿੱਤੀ ਜੋ ਦਿੱਲੀ ਤੋਂ ਮੰਗਾਈ ਗਈ ਸੀ। ਸੌਂ ੧੨੫੪ ਬਿੱਧ
੧ ਚੇਤ੍ਰ ਨੂੰ ਕਾਲੀ ਦਾਸ, ਕੋਸ਼ੇਦਾਸ, ਬਿਸੰਭ੍ਰਦਾਸ ਆਦਿਕ ਪੰਡਤਾਂ
ਨੇ ਹੋਮ ਕਰਨਾ ਸੁਰੂ ਕਰ ਦਿੱਤਾ। ਜਦ ਗਿਆਰਾਂ ਮਹੀਨੇ ਹੋਮ
ਹੁੰਦੇ ਨੂੰ ਹੋਏ ਇੱਕ ਦਿਨ ਗੁਰੂ ਜੀ ਨੇ ਆਖਿਆ ਪੰਡਤ ਜੀ
ਤੁਸਾਡੀ ਦੇਵੀ ਕਦੋਂ ਪ੍ਰਗਟ ਹੋਵੇਗੀ ?

ਪੰਡਤ ਕੋਸ਼ੇਦਾਸ ਬੋਲਿਆ ਜੇ ਤੁਸੀਂ ਜੀਵ ਹਿੰਸਾ ਛੱਡੋ ਤਾਂ
ਦੇਵੀ ਪ੍ਰਗਟ ਹੋਵੇ। ਉਸ ਨੇ ਸੋਚਿਆ ਸੀ ਗੁਰੂ ਨੂੰ ਬਿਕਾਰਖੇਲਨਾ
ਨਹੀਂ ਛੱਡਨਾ ਸਾਨੂੰ ਪੱਤ੍ਰ ਬਹਾਨਾ ਬਨਿਆ ਰਹੇਗਾ। ਗੁਰੂ ਜੀ ਨੇ

ਉਸੇ ਦਿਨ ਸਥ ਸਿਕਾਰ ਛੱਡ ਦਿੱਤਾ। ਚੇਤ ਸੁਵੀ ਦ ਸੰਗ ੧੨੫੫
 ਨੂੰ ਜੋ ਦਿਨ ਦੇਵੀ ਪਰਗਟ ਹੋਣ ਦਾ ਬ੍ਰਾਹਮਨਾਂ ਨੇ ਠੀਕ
 ਠਹਿਰਾ ਰੱਖਿਆ ਸੀ ਉਸ ਦਿਨ ਜਦ ਗੁਰੂ ਜੀ ਨੇ ਆਖਿਆ
 'ਪੰਡਤ ਜੀ ਦੇਵੀ ਪ੍ਰਗਟ ਨਾ ਹੋਈ' ਤਾਂ ਪੰਡਤ ਜੀ ਬੱਲੇ 'ਅਜੇ
 ਪ੍ਰਗਟ ਹੋਵੇਗੀ ਪਰ ਪਹਿਲੇ ਕਿਸੇ ਕੁਲੀਨ ਸੇਸ਼ਟ ਪੁਰਸ ਦੀ
 ਬਲੀ ਦੇਨੀ ਚਾਹੀਏ' ਗੁਰੂ ਜੀ ਨੇ ਬਰਨ ਕੀਤਾ 'ਪੰਡਤਾ ਅਸੀਂ
 ਤੈਨੂੰ ਹੀ ਹੋਮ ਦੇਵਾਂਗੇ ਤੇਰੇ ਨਾਲੋਂ ਹੋਰ ਕੌਨ ਚੰਗਾ ਕੁਲੀਨ
 ਪਵਿੱਤ੍ਰ ਪੁਰਸ ਲੱਭੇਗਾ ! ਦੇਵੀ ਪ੍ਰਗਟ ਹੋਈ ਤੋਂ ਅਸੀਂ ਕਹਾਂਗੇ
 ਸਾਡਾ ਪੰਡਤ ਜੀਵੇ ਨੂੰ ਕੁਛ ਏਹ ਆਖੇਗਾ ਸੋ ਬਰ ਮੰਗਾਂਗੇ' ਏਹ
 ਕਹਿਕੇ ਜਦ ਗੁਰੂ ਜੀ ਨੇ ਤਰਵਾਰ ਖੇਂਚੀ ਤਾਂ ਪੰਡਤ ਨੇ ਭੈ ਮਾਨ
 ਹੋਕੇ ਆਖਿਆ 'ਮੈਂ ਸੌਚ ਇਸ਼ਨਾਨ ਕਰ ਆਵਾਂ ਤੁਸੀਂ ਹੋਮ ਕਰੋ'
 (ਏਹੋ ਕਥਾ ਐਨ ਬੈਨ ਭਾਈ ਮਨੀ ਸਿੰਘ ਜੀ ਨੇ ਲਿਖੀ ਹੈ) -
 ਏਸ ਪ੍ਰਸੰਗ ਤੋਂ ਆਪ ਹੀ ਵਿਦ੍ਵਾਨ ਗੁਰੂ ਜੀ ਦੇ ਆਸਥ ਦਾ
 ਮਤਲਬ ਕੱਢ ਸੱਕਦੇ ਹਨ ਜਦ ਪੰਡਤ ਜੀ ਨਾ ਮੁੜੇ ਤਾਂ ਦੂਜੇ
 ਬ੍ਰਾਹਮਨ ਬੀ ਏਸ ਜ਼ਿਆਲ ਤੇ ਕਿ ਮਤ ਕਿਤੇ ਸਾਨੂੰ ਹੀ ਪੂਰਨ
 ਆਹੁਤੀ ਨਾਂ ਕਰ ਦੇਨ ਡਰਦੇ ਮਾਰੇ ਸਥ ਨੱਸ ਗਏ ਤਦ ਗੁਰੂ
 ਜੀ ਨੇ ਸਾਰਾ ਸਮੱਤਾਰੀ ਹੋਮ ਦੀ ਹਵਨ ਕ੍ਰਿਡ ਵਿੱਚ ਪਾਕੇ
 ਪੂਰਣ ਆਹੁਤੀ ਕਰ ਦਿੱਤੀ। ਉਸ ਅਤੀ ਉਚੇ ਟਿਲੇ ਉਤੇ
 ਦੂਰ ਦੂਰ ਤਕ ਚਾਨਣਾਂ ਨਾਲ ਆਯਾ ਤਾਂ ਲੋਗਾਂ ਨੇ ਦੇਵੀ
 ਪਗਟ ਦੇਈ ਸਮਝ ਲੀਤੀ ਕਿ ਉਂਕਿ ਆਨੰਦਪੁਰੋਂ ਸਤ ਕੌਸ ਦੀ
 ਉਚਾਈ ਪਰ ਏਹ ਟਿੱਲਾ ਹੈ ਉਸੇ ਦਿਨ ਜੋ ਬ੍ਰਾਹਮ ਭੋਜ ਬ੍ਰਾਹਮਨਾਂ
 ਜੋ ਤਿਆਰ ਕਰਾ ਅਖਿਆ ਸੀ ਉਹ ਬਰਤਾਉਣ ਲਈ ਗੁਰੂ ਜੀ

ਆਨੰਦਪੁਰ ਆਏ ਕਿਤਨੇ ਲੋਗ ਪੁੱਛਨ ਕਿ ਮਹਾਂਗਸਦੇਵੀਪ੍ਰਯਾਟ
ਹੋਈ ਤਾਂ ਗੁਰੂ ਜੀ ਨੇ ਤੇਗ ਵੰਨੀ ਅਸ਼ਾਗਾ ਕਤਕੇ ਆਖਿਆ “ਹਾਂ
ਦੇਵੀ ਪ੍ਰਗਟ ਹੋਈ, ਏਹ ਬਚਨ ਗੁਰੂ ਕਾ ਅਪਨੀ ੨ ਬੁੱਧੀ
ਅਨੁਸਾਰ ਸਬ ਨੇ ਗ੍ਰਹਣ ਕਰ ਲਾਤ” ॥

ਦੇਹਿਰਾ

ਦੇਖੇ ਪੰਥ ਪ੍ਰਕਾਸ਼ ਦੁਇ ਇਸ ਦੇ ਨਾਲ ਮਿਲਾਇ ।
ਦਿਨ ਰਾਤਰ ਦਾ ਭੇਟ ਹੈ ਤੀਨੋਂ ਮੈਂ ਪ੍ਰਗਟਾਇ ॥ ੧੨੫ ॥
ਸਮਤ੍ਰ ਵਿੱਦਯਾ ਹੀ ਕਹੀ ਏਥੇ ਦੇਵੀ ਚਾਇ ।
ਹਵਨੋਂ ਪ੍ਰਗਟ ਹੋਨ ਦੀ ਦਿੱਤੀ ਅਲੁਖ ਚੁਕ੍ਰਾਇ ॥ ੧੨੬ ॥
ਆਖੀ ਦੇਵੀ ਹੋਰ ਜੋ ਹੇ ਸਭ ਮਿੱਥਯਾ ਮੀਤ ।
ਸਾਚੀ ਦੇਵੀ ਯਹੀ ਹੈ ਸਮਤ੍ਰ ਵਿੱਦਯਾ ਰੀਤ ॥ ੧੨੭ ॥
ਹਲਫ ਦਰੋਗੀ ਵਿੱਚ ਇਹ ਧਰਿਆ ਗਿਆ ਗੁਵਾਹ ।
ਜਿਸ ਤੇ ਇਸ ਦੇ ਕਥਨ ਦਾ ਰਿਹਾ ਨ ਮੂਲ ਵਿਸਾਹ ੧੨੮
ਦਵੈਧ।

ਕਿੱਥੇ ਗਈਆਂ ਹਨ ਉਹ ਯੁਕਤਾਂ ਸਿੱਧ ਕਰਨ ਦੀ ਪਿਆਰੇ ।
ਰਾਮ ਕ੍ਰਿਸ਼ਨ ਦੇ ਕਿੱਥੇ ਨੱਸੇ ਹੈਨ ਹਵਾਲੇ ਸਾਰੇ ॥ ਕਿੱਥੇ ਅੱਠੇ
ਬਾਹਾਂ ਲੇਕੇ ਨੱਸ ਗਈ ਉਹ ਕਾਝੀ । ਲਾਲਾਂ ਦੀ ਮਾਲਾ ਸੀ
ਸਿਸ ਦੇ ਕਰ ਮਹਿ ਦੇਸਿਰ ਵਾਲੀ ॥ ੧੨੯ ॥ ਕਿੱਥੇ ਹਨ੍ਨਮਾਨ ਹੈ
ਲੁਕਿਆ ਵਿੱਤੀ ਜਿਸੇ ਦਿਖਾਈ । ਕਿੱਥੇ ਦੇਦ ਵੱਡੇ ਲੈ ਛਪ ਗਈ
ਸੀ ਜੋ ਸ਼ਕਤੀ ਆਈ ॥ ਕਿੱਥੇ ਥੇਟਾ ਬਲੀਦਾਨ ਅਤ ਸੰਗਤੋਏ
ਦਾ ਮਾਰਨ ॥ ਉਲਟਾ ਇਹ ਤਾਂ ਵੱਸਿਆ ਗੁਰ ਜੀ ਲੱਗੇ ਬਿਪ
ਸੰਘਾਰਨ ॥ ੧੩੦ ॥ ਗੁਰ ਦਾ ਨੇਤ੍ਰ ਮੀਟਨ ਵਾਲਾ ਕਿੱਥੇ ਸਮਾਂ

ਧਿਆਰੇ। ਜਿਸ ਦਾ ਫਲ ਸੀ ਦੱਸਿਆ ਭਜਕੇ ਲੜਮਨ ਸਿੱਖ
ਵਿਚਾਰੇ॥ ਕਿੱਥੇ ਰੀਚੀ ਅੰਗੁਲ ਦਾ ਹੈ ਲੋਹੁ ਕੱਢ ਚਟਾਨਾ।
ਕਿੱਥੇ ਨਿੱਕੀ ਤੌਹੀ ਹੈ ਫਿਰ ਕਰਦ ਮਾਤ ਸੇ ਪਾਣਾ ॥੧੩੧॥ ਕਿੱਥੇ
ਨਾਚ ਭੂਤਨਿਆਂ ਕੇਰਾ ਕਿੱਥੇ ਘੁੰਮਰ ਪਾਨੇ। ਤਾਂਤੇ ਥੇ ਸੰਭ ਭੁੱਲ
ਪਣੇ ਦੇ ਗਿਆਨੀ ਰਚੇ ਬਹਾਨੇ॥ ਆਖਰਨੂੰ ਤਲਵਾਰਬਤਾਈ ਸੌਰੀ
ਦੇਵੀ ਗਿਆਨੀ। ਅਰ ਉਹ ਝੂਠ ਆਪ ਹੀ ਦੱਸੀ ਜੰਸੀ ਅਸਟ
ਕੁਜਾਨੀ॥ ੧੩੨ । ਕਿੱਥੇ ਛਿਅਪਾਂ ਓਹ ਉਜਾਲਾ ਜੋ ਸੀ ਨਭ
ਮਹਿ ਦੇਇਆ। ਅਰ ਉਹ ਸ਼ਬਦ ਨ ਸੁਣਿਆਂ ਮੁੜਕੇ ਜੋ ਸਾ
ਆਖਰ ਢੇਇਆ॥ ਓੜ੍ਹ ਕ ਨੂੰ ਤਲਵਾਰ ਧਾਰ ਹੀ ਸੌਰੀ ਦੇਵੀ
ਗਾਈ। ਉਹ ਚੰਡੀ ਜੋ ਲਾਟਾਂ ਵਾਲੀ ਮਨਤੇ ਵਿਦਾ ਕਰਾਈ॥
੧੩੩ ॥ ਅਰ ਇਹ ਸਾਬਤ ਆਪ ਕਰਾ ਇਸ ਗਿਆਨੀ ਨੇ ਮੁੜ
ਆਪੇ। ਅਕਾਲ ਪੁਰਖ ਤੇ ਬਿਨਾਂ ਪੂਜਨਾ ਸਤਗੁਰ ਕੇ ਨਹਿ
ਜਾਪੇ॥ ਤਾਂਤੇ ਇਹ ਸਭ ਖੇਲ ਗੁਰੂ ਦਾ ਸਾ ਬਿੱਪਨ ਝੁਠਲਾਨਾਂ।
ਸੋਈ ਪੂਰਾ ਕਰ ਦਿਖਲਾਇਆ ਛਡਿਆ ਨਾਹਿ ਬਹਾਨਾਂ॥੧੩੪॥

ਦੇਹਿਰਾ

ਹੁਣ ਤੂ ਆਪੇ ਸੋਚ ਲੈ ਸੱਚ ਝੂਠ ਇਸ ਮਾਂਹਿ ।
ਅੱਗੇ ਤੇਰੇ ਰੱਖਿਆ ਛਪੀ ਬਾਤ ਕੁਛ ਨਾਹਿ ॥ ੧੩੫॥
ਗਿਆਨੀ ਦੇ ਇਨ ਕਬਨ ਮਹਿ ਜੋ ਹੈ ਸੱਦਾ ਮਿੱਤ ।
ਸੋਈ ਨਾਲ ਪਰੇਮ ਦੇ ਧਰਲੈ ਅਪਨੇ ਚਿੱਤ ॥ ੧੩੬॥
ਇਹ ਗਿਆਨੀ ਦੇ ਕਬਨ ਦਾ ਲਿਖਯਾ ਮੈਂ ਸੰਖੇਪ ।
ਸੋਚ ਆਖਿਆਂ ਏਸ ਮਹਿ ਮੈਨੂੰ ਨਾ ਕੁਛ ਲੇਪਨ॥੧੩੭॥

ਗਜਾਨ ਸਿੰਘ ਜੀ ਰਿਆਨੀ ਦੇ ਅਪਨੇ ਕਬਨ ਦਾ ਪਰਸਪਰ ਵਿਰੋਧ.

ਦੋਹਿਰਾ

ਹੋਰ ਬਾਤ ਤਾਂ ਛੱਡਦੇ ਦੇਖ ਜ਼ਰਾ ਮਨ ਸੋਧ।

ਇਸ ਦੇ ਕਬਨੇ ਦਾ ਅਹੇ ਆਪਸ ਵਿੱਚ ਵਿਟੋਧ ॥੧੩੮॥

ਭਾਵ—ਇਨ੍ਹਾਂ ਸਾਰਿਆਂ ਦੇ ਕਬਨਦਾ ਜਦ ਅਸੀਂ ਆਪਸ
ਵਿੱਚ ਮੁਕਾਬਲਾ ਕਰਦੇ ਹਾਂ ਤਦ ਇੱਕ ਦੂਜੇ ਨਾਲੋਂ ਦਿਨ ਰਾਤ
ਦਾ ਫਰਕ ਪਾਊਂਦੇ ਹਾਂ, ਪ੍ਰੰਤੂ ਇਨ੍ਹਾਂ ਸਾਰਿਆਂ ਨੂੰ ਛੱਡਕੇ ਜਦ
ਅਸੀਂ ਗਿਆਨੀ ਗਿਆਨ ਸਿੰਘ ਜੀ ਦੇ ਕਬਨ ਵੱਲ ਹੀ ਦੇਖਦੇ
ਹਾਂ ਤਾਂ ਇਨ੍ਹਾਂ ਦਾ ਅਪਨਾ ਹੀ ਕਬਨ ਇੱਕ ਨਹੀਂ ਹੈ ॥

ਪਹਿਲੇ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਗੁਰੂ ਜੀ ਨੇ
ਦੇਵੀ ਪੂਜੀ ਅਰ ਉਹ ਅਸਟਭੁਜੀ ਪ੍ਰਗਟ ਹੋਈ ਜਿਸ ਪਰ ਇੱਕ
ਕਰਦ ਦੇਕੇ ਲੋਪ ਹੋਗਈ ਫਿਰ ਗੁਰੂ ਜੀ ਨੇ ਅਨੰਦ ਪੁਰ ਜੀ ਵਿੱਚ
ਆਕੇ ਬ੍ਰਾਹਮਣਾਂ ਨੂੰ ਵੱਡੇ ੨ ਦਾਨ ਦਿੱਤੇ ਅਰ ਭੋਜਨ ਛਕਾਏ ॥

ਫਿਰ ਦੂਜੀ ਵੇਰ ਓਸੇ ਪੰਥ ਪ੍ਰਕਾਸ਼ ਵਿੱਚ ਆਖਦੇ ਹਨ ਕਿ ਜੋ
ਅਸੀਂ ਪਹਿਲੇ ਦੇਵੀ ਪੂਜਨ ਲਿਖਨਾ ਸੀ ਸਾਡੀ ਭੁੱਲ ਸੀ ਗੁਰੂ
ਜੀ ਨੇ ਕੋਈ ਨਹੀਂ ਪੂਜੀ । ਪੰਤੂ ਅਕਾਸ਼ ਵਿੱਚ ਪ੍ਰਕਾਸ਼ ਹੋਇਆ
ਸਾ, ਫਿਰ ਅਕਾਸ਼ ਬਾਣੀ ਭੀ ਹੋਈ ਸੀ ਕਿ ਤੁਹਾਡਾ ਪੰਥ ਚਲੇਗਾ।
ਇਥਰ ਤਾਰੀਖ ਵਿੱਚ ਆਖਦੇ ਹਨ ਕਿ ਦੇਵੀ ਕੋਈ ਪ੍ਰਗਟ
ਨਹੀਂ ਹੋਈ ਗੁਰੂ ਜੀ ਨੇ ਜਦ ਬ੍ਰਾਹਮਣ ਦਾ ਸਿਰ ਕੱਟਕੇ ਬਲੀਦਾਨੁ

ਏਨਾ ਆਖਜਾ ਤਦ ਉਹ ਸੁਚੇਤੇ ਹੋਨਦੇ ਬਹਾਨੇ ਨੱਸ ਗਯਾ ਅਰ
ਹੋਰ ਭੀ ਬ੍ਰਾਮਨ ਉਸਦਾ ਹਾਲ ਮਾਲੂਮ ਕਰਕੇ ਡਰਦੇ ਨੱਸ ਗਏ
ਤਦ ਗਰੂ ਜੀ ਨੇ ਇੱਕੋ ਵੇਰ ਸਾਰੀ ਸਾਮੱਗਰੀ ਹਵਨ ਦੀ ਅਗਨ
ਕੁੰਡ ਵਿੱਚ ਗੇਰ ਦਿੱਤੀ ਜਿਸ ਪਰ ਇੱਕ ਵੱਡੀ ਲਾਟ ਤਿੱਕਲੀ
ਜਿਸ ਨੂੰ ਲੋਗਾਂ ਨੇ ਦੇਵੀ ਮੰਨ ਲੀਤਾ, ਅਰ ਗਰੂ ਜੀ ਹੱਥ ਵਿੱਚ ~
ਤਲਵਾਰ ਲੈਕੇ ਹਵਨ ਕੁੰਡ ਤੇ ਬਾਹਰ ਆਏ ਤਦ ਲੋਗਾਂ ਨੇ
ਪੁੱਛਿਆ ਕਿ ਮਹਾਰਾਜ ਦੇਵੀ ਪ੍ਰਗਟ ਹੋਈ ਜਿਸ ਪਰ ਗੁਰੂ ਜੀ
ਨੇ ਤਲਵਾਰ ਵੱਲ ਇਸਾਰਾ ਕਰਕੇ ਕਿਹਾ ਕਿ ਹਾਂ, ਇਸ ਪਰ
ਕਈਆਂ ਨੇ ਮੂਰਖਤਾ ਕਰਕੇ ਇਹ ਜਾਨ ਲੀਤਾ ਕਿ ਦੇਵੀ ਨੇ
ਪਰਗਟ ਹੋਕੇ ਇਹ ਤਲਵਾਰ ਦਿੱਤੀ ਹੈ, ਅਰ ਕਈ ਸਮਝ ਗਏ
ਕਿ ਗੁਰੂ ਜੀ ਮੱਚੀ ਦੇਵੀ ਤਲਵਾਰ ਨੂੰ ਹੋ ਜਾਨਦੇ ਹਨ, ਅਰ
ਬ੍ਰਾਮਨ ਡਰਦੇ ਭੋਜਨ ਛਕਨ ਭੀ ਨਾ ਆਏ, ਅਰ ਗੁਰੂ ਜੀਨੇ ਭੀ
ਉਨ੍ਹਾਂ ਦਾ ਨਰਾਦਰ ਕਰਕੇ ਕੱਢ ਦਿੱਤੇ ਇਸ ਵਾਸਤੇ ਗੁਰੂ ਜੀ ਨੇ
ਕੋਈ ਦੇਵੀ ਨਹੀਂ ਪੁੱਣੀ ॥

ਪਹਿਲੇ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਗੁਰੂ ਜੀ ਨੇ ਵੱਡੇ
ਦਾਨ ਦੇਕੇ ਭੋਜਨ ਛਕਾਕੇ ਪ੍ਰਸੰਨ ਕਰਕੇ ਬ੍ਰਾਮਨ ਘਰਾਂ ਨੂੰ ਤੌਰੇ,
ਅਤੇ ਦੂਜੀ ਵੇਰ ਲਿਖਦੇ ਹਨ ਕਿ ਉਹ ਨਰਾਦਰ ਕਰਕੇ ਕੱਢੇ ॥

ਗਿਆਨੀ ਸਾਹਿਬ ਦੇ ਇਨ੍ਹਾਂ ਸਾਰੇ ਕਬਨਾਂ ਤੇ ਸੋਚ ਸਕੀਦਾ
ਹੈ ਕਿ ਕਿਤਨਾ ਪਰਸਪਰ ਵਿਰੋਧ ਹੈ ਪ੍ਰੰਤੂ ਅੰਤ ਨੂੰ ਇਹੋ ਕਹਨਾ
ਮੌਦਾ ਹੈ ਕਿ ਪਹਿਲਾਂ ਪੰਥ ਪ੍ਰਕਾਸ਼ ਵਿੱਚ ਜੋ ਪ੍ਰਾਜਨਾਂ ਅਰ ਪ੍ਰਗਟ
ਹੋਨਾ ਦੱਸਿਆ ਹੈ ਜੋ ਤਾਂ ਉਨ੍ਹਾਂ ਦੇ ਅੰਗਯਾਠ ਕਾਲ ਦਾ ਕੰਮ
ਹੈ, ਜੈਸਾ ਕਿ ਉਹ ਆਪ ਮੰਨਦੇ ਹਨ, ਅਰ ਜੋ ਦੂਜੀ ਵੇਰ

ਪੰਥ ਪ੍ਰਕਾਸ਼ ਵਿੱਚ ਲਿਖਯਾ ਹੈ ਕਿ ਦੇਵੀ ਨਹੀਂ ਪਰਗਟੀ
ਪਰ ਅਕਾਸ਼ ਵਿੱਚ ਪਰਕਾਸ਼ ਹੋਇਆ ਸਾ, ਅਰ ਅਵਾਜ਼ ਆਈ
ਸੀ ਕਿ ਤੇਰਾ ਪੰਥ ਚਲੇਗਾ ਸੋ ਇਹ ਉਨ੍ਹਾਂ ਦੀ ਸੁਪਨ ਅਵਸਥਾ
ਦਾ ਕਬਨ ਹੈ ਕਿੰਤੂ ਪੂਰੇ ੨ ਗਯਾਨ ਜਾਗਨੀ ਦਾ ਨਹੀਂ ਹੈ।
ਦੋਹਿਰਾ।

ਫਿਰ ਜਦ ਹੋਇਆ ਗਯਾਨ ਕੁਛ ਗੁਰ ਦੀ ਕ੍ਰਿਪਾ ਨਾਲ ।
ਜਦ ਗਯਾਨੀ ਨੂੰ ਧਰਮ ਦਾ ਆਇਆ ਹਿਦੇ ਖਿਆਲ ੧੩੮
ਜਿਸਤੇ ਵਿੱਚ ਤਾਰੀਖ ਦੇ ਲਿਖਯਾ ਹੋਏ ਨਮੰਗ ।
ਨਾ ਗੁਰ ਰਦਿਆ ਪੰਥ ਇਹ ਹੁਰਗਾ ਤੇ ਵਰ ਮੰਗਾ ॥੧੪੦॥
ਸੁਝ੍ਯ ਗਯਾਨ ਪੁਨ ਅਜੇ ਭੀ ਹੋਇਆ ਨਾਹੀਂ ਠੀਕ ।
ਕੈਵਲ ਪਹਿਲੇ ਲੇਖ ਪਰ ਫੇਰਨ ਸਿਖੀ ਲੀਕ ॥੧੪੧॥

ਭਾਵ— ਏਸੇ ਤਰ੍ਹਾਂ ਜੇ ਅੱਜ ਭਾਈ ਸੁਖਾਮੰਿਘ ਜੀ ਅਰ ਭਾਈ
ਸੰਤੋਖ ਮਿੰਘ ਜੀ ਭੀ ਇਸ ਸੰਸਾਰ ਪਰਹੁੰਦੇਤਾਂ ਜ਼ਰੂਰ ਸਾ ਜੋਉਹ ਭੀ
ਅਪਨੇ ਹੋਈਂ ਇਸ ਪਖੰਡ ਦਾ ਖੰਡਨ ਕਰ ਦੇਂਦੇ, ਕਿੰਤੂ ਸੋਕ ਹੈ ਜੋ
ਸ਼ਰੀਰ ਕਦੇ ਭੀ ਕਿਸੇ ਦੇ ਨਿਤ ਨਾ ਰਹਨੇ ਕਰਕੇ ਉਹ ਅੱਜ ਨਹੀਂ
ਹਨ, ਪਰੰਤੂ ਸ੍ਰੀ ਯੁਤ ਬਾਵਾ ਸੁਮੇਰ ਮਿੰਘ ਜੀ ਜੋ ਗੁਰੂ ਦੀ ਕ੍ਰਿਪਾ
ਤੇ ਅੱਜਕਲ ਪਟਨੈ ਸਾਹਿਬ ਭਖਤ ਦੇ ਮੰਤ੍ਰ ਹਨ ਸੋ ਜ਼ਰੂਰ
ਅਪਨੇ ਪੁਸਤਕ ਨੂੰ ਫਿਰ ਸੋਧਨਗੇ ਅਰ ਇਹ ਦੇਵੀ ਵਾਲਾ
ਪ੍ਰਸੰਗ ਸੰਤ ਗਯਾਨਸਿੰਘ ਜੀ ਗਿਆਨੀ ਵਾਂਗ ਠੀਕ ਕਰਨਗੇ ॥
ਦੋਹਿਰਾ।

ਕਰ ਸੰਖੇਪ ਸੁਨਾਇਆ ਮੈਂ ਸਭਨਾਂ ਦਾ ਹਾਲ ।

ਇਸ ਮਹਿ ਜੋ ਕੁਛ ਤੱਤ ਹੈ ਲੇਸਨ ਸੁਧੀ ਨਕਾਲ । ੧੪੩॥
ਜਿਉਂ ਦੁਧ ਵਿੱਚੋਂ ਰਿੜਕ ਕੇ ਮੱਖਨ ਲੈਨ ਸੁਜਾਨ ।
ਤਿਉਂ ਮੇਰੇ ਇਸ ਕਥਨ ਥੋਂ ਲੇਸਨ ਸੱਤ ਮਹਾਨ । ੧੪੪॥
ਇਨ ਕਵੀਆਨ ਕੇ ਕਥਨ ਤੇ ਸਿੱਧ ਨ ਦੁਰਗਾ ਹੇਤ ।
ਉਲਟਾ ਇਨਕ ਪੜ੍ਹਨ ਤੇ ਗੁਰਮਤ ਜਨ ਥੋਲੇਤ ॥ ੧੪੫॥
ਤਾਂਤੇ ਗੁਰਮਤ ਮੇਂ ਨਹੀਂ ਕਿਸੀ ਦੇਵ ਕੀ ਸੇਵ ।
ਕੇਵਲ ਏਕ ਅਕਾਲ ਕੀ ਧਰੀ ਟੇਕ ਸੁਖ ਦੇਵ ॥ ੧੪੫॥

ਅਕਾਲ ਪਰਖ ਦਾ ਧੰਨਜਵਾਦ

ਦਵੈਯਾ

ਪਰ ਅਕਾਲ ਦਾ ਧੰਨਜਵਾਦ ਹੈ ਕਰਨਾਂ ਚਹੀਏ ਸਾਨੂੰ ।
ਜਿਸ ਨੇ ਐਸੇ ਕਵੀਆਂ ਕੋਲੋਂ ਲਿਆ ਬਚਾਇ ਤਸਾਨੂੰ ॥ ਜਿਸ
ਤੇ ਕਲਮ ਉਨ੍ਹਾਂ ਦੀ ਕੋਲੋਂ ਇਤਨਾ ਹੀ ਲਿਖਵਾਇਆ । ਦੁਰਗਾ
ਪੂਜਨ ਕਰਕੇ ਗੁਰ ਨੇ ਤੀਜਾ ਪੰਥ ਉਪਾਇਆ ॥ ੧੪੬॥ ਵੱਡੀ
ਦੈਤ ਉਨ੍ਹਾਂ ਦਾ ਕੀਤੀ ਹਵਨ ਯੱਗ ਲਿਖ ਮਾਰੇ । ਹਨੂਮਾਨ ਦੀ
ਕੌਛਨੀ ਪਰ ਹੀ ਖੁਸ਼ ਹੋ ਬਹੁ ਵਿਚਾਰੇ ॥ ਜੋ ਲਿਖ ਦੀਂਦੇ ਵਿੱਚ
ਗੰਬਾਂ ਜਦ ਗੁਰ ਹਵਨ ਕਰਾਏ । ਸਭ ਸਿੱਖਾਂ ਗਲ ਅੱਟੇ ਪਾਕੇ
ਛੈਣੇ ਖੁਬ ਬਜਾਏ ॥ ੧੪੭॥ ਸਥਦਾਂ ਦੀ ਉਹ ਜਗ੍ਹਾ ਬੈਠਕੇ ਸਾਰੇ
ਭੇਟਾਂ ਗਾਉਣ । ਮੱਥੇ ਉਪਹ ਫੰਗ ਸੰਧੂਝੀ ਲਾਕੇ ਸੀਸ ਨਵਾਉਣ ॥
ਤਿਲਕ ਜਨੇਊ ਪਹਿਨ ਕਹਨ ਹੈ ਇਨਕੀ ਰੱਖਜਾ ਕਰਨੀ । ਪ੍ਰਗਟ
ਹੋਕੇ ਜੰਡੂ ਚੋਟੀ ਰੱਖ ਲਾਜ ਤੂੰ ਸਰਨੀ ॥ ੧੪੮॥ ਹੱਥ ਵਿੱਚ ਲੋਹੇ
ਦੇ ਸਨ ਖੂੰਡੇ ਥੋਤੀ ਤਿਲਕ ਸਜਾਏ । ਸ੍ਰੀ ਸਤਿਗੁਰ ਸੇ ਸਨ ਮੁਖ ਸਾਰੇ

ਦੁਰਗਾ ਭਗਤ ਕਹਾਏ ॥ ਕੇਸੋਵਾਸ ਜਿਹੇ ਸਭ ਪੰਡਤ ਨੂੰ ੨ ਮਤਾ
 ਪਕਾਉਣ । ਸੋਈ ਸਤਿਗੁਰ ਮੋਦਧਾਰ ਮਨ ਸਿੱਖਾਂ ਤੇ ਕਰਵਾਉਣ ॥
 ੧੪੮ ॥ ਜਦ ਧੁਨ ਵੇਦਾਂ ਦੀ ਨੇ ਓਥੇ ਸੀ ਅਪਨੀ ਬੜ ਲਾਈ ।
 ਅਰ ਜਦ ਹਵਨ ਕ੍ਰਿਡ ਤੇ ਉਠੋ ਜੋਤੀ ਅਧਕ ਸਵਾਈ ॥ ਤਦ
 ਪ੍ਰਮੰਨ ਹੋਇ ਜਗ ਮਾਤਾ ਪ੍ਰਗਟ ਹੋਇ ਖਲੋਈ । ਆਖਨ ਲੱਗੀ
 ਮਨਸਾ ਤੁਮਰੀ ਸਾਰੀ ਪੂਰਨ ਰੋਈ ॥ ੧੫੦ ॥ ਜਿਸ ਨੂੰ ਦੇਖਤ
 ਸਭਨਾ ਓਥੇ ਚੁਕ ਰ ਸਾਸ ਨਵਾਏ । ਜੈ ਜੈ ਸੂਹੇ ਚੌਲਯਾਂ ਵਾਲੀ
 ਕਹਿਕੇ ਸ਼ਬਦ ਰੁਨਾਏ । ਫਿਰ ਸਤਿਗੁਰ ਅਰ ਦਾਰੇ ਪੰਡਤ ਅੱਗੇ
 ਹੋਇ ਖਲੋਏ । ਛੋਟੇ ਅਤੇ ਥੱਕਰੇ ਉਸ ਦੀ ਭੇਟਾ ਅੱਗੇ ਢੋਏ ॥
 ੧੫੧ ॥ ਜਿਨ ਕੋ ਲੇ ਪ੍ਰਸੰਨ ਭਈ ਅਰ ਆਖਨ ਲੱਗੀ ਐਸੇ ।
 ਪੂਰਨ ਹੋਇ ਮਨੋਰਥ ਤੁਮਰੇ ਮਨ ਮਹਿ ਉਪਜੇ ਜੇਸੇ ॥ ਤੁਰਕ
 ਰਾਜ ਤਾਂ ਦੂਰ ਹੋਵਸੀ ਇਸ ਕੀ ਸੰਕ ਨ ਕਰਨੀ । ਪਰ ਜੋ ਵੱਸਾਂ
 ਰੀਤ ਤੁਸਾਂਨੂੰ ਓਹੋ ਮਨ ਮਹਿ ਧਰਨੀ ॥ ੧੫੨ ॥ ਇਤਨਾਂ ਕਰਕੇ
 ਆਦ ਭਵਾਨੀ ਬਿਜਲੀ ਸਿਉਂ ਚਮਕਾਈ । ਕੰਡੀ ਲਾਲ ਨਸਾਨੀ
 ਅਪਨੀ ਗੁਰ ਜੀ ਹੱਥ ਫੜਾਈ ॥ ਆਖੀ ਏਹੁ ਨਸਾਨ ਰੰਗ ਦਾ
 ਛਤਹ ਕਰੋ ਇਸ ਦੁਆਰੇ । ਇਕ ਇਕ ਹੱਥ ਵਿਚ ਸਭ ਰੱਖਨ
 ਸੋ ਹਨ ਸਿੱਖ ਤੁਮਾਰੇ ॥ ੧੫੩ ॥ ਅਰ ਲੰਕੜੀਆਂ ਅੱਗੇ ਕੀਤਾ
 ਮੁਖਤੇ ਇਹੁ ਫੁਰਮਾਇਆ । ਅਥ ਕਲਜੁਗ ਦੇ ਅੰਦਰ ਹੈ ਮੈਂ
 ਇਸ ਨੂੰ ਪੁਜ ਬਨਾਇਆ । ਜਿਸ ਨੇ ਰਾਮ ਚੰਦ ਦਾ ਦੁਖਜਾ ਲੰਕਾ
 ਛਿੱਚ ਗੁਵਾਇਆ ॥ ਏਹੋ ਪੰਥ ਰੱਖਜਾ ਕਾਰਨ ਹੈ ਮੈਂ ਅੱਜ ਬੁਲਾ
 ਇਆ ॥ ੧੫੪ ॥ ਜਿਸ ਤੇ ਸਾਰੇ ਸਿੱਖ ਏਸ ਨੂੰ ਮੰਨਨ ਪ੍ਰੇਮ
 ਲਗਾਕੇ । ਹਰ ਇੱਕ ਅਪਨੇ ਘਰ ਵਿੱਚ ਰੱਖੇ ਪਰਬਤ ਵਿੱਚੋਂ

ਲਿਆਕੇ ॥ ਇਸ ਦਾ ਸਾਪ ਜਪਨ ਅਰ ਮੰਨੀ ਖੂਬ ਪਕਾ ਕੇ
ਵੰਡਨ । ਧਾਨਾ ਦੀ ਖਿੱਲਾਂ ਮੰਗਵਾਕੇ ਨਾਲੁ ਛੱਜਦੇ ਛੱਡਨ ॥
੧੫੫ ॥ ਫੇਰ ਏਸਦੇ ਅੰਗੇ ਰੱਖਨ ਨਾਲੇ ਟੇਕਨ ਮੱਥੇ । ਫਤੇ ਹੋਇ
ਜੇ ਗੋਟੀ ਲੈਕੇ ਜਾ ਬੈਠਨਗੇ ਸੰਥੇ । ਫਿਰ ਜੋ ਪਥ ਤੁਮਾਰਾ ਹੋਵੇ
ਰੱਖੇ ਵੈਦਕ ਰੀਤੀ । ਜੇ ਹੈ ਆਵਿ ਗੁਰੂ ਨੇ ਫੜਕੇ ਭਾਓੀ ਖੰਡਨ
ਕੀਤੀ ॥੧੫੬॥ ਉਹਨਾਂ ਮੈਨੂੰ ਚੰਗੀ ਲੱਗੈ ਜੋ ਬਾਣੀ ਦੁਖਦਾਈ ।
ਵੈਦ ਪੁਰਾਨ ਦੇਵਤਾ ਪੂਜਨ ਚਾਹੇ ਤੁਸਾਂ ਛੁਡਾਈ ॥ ਸੱਗੋਂ ਜਿੱਥੋਂ
ਤੀਕੁਰ ਹੋਵੇ ਪੂਜਨ ਦੇਵਨ ਕਰਨਾ । ਤਨ ਮਨ ਧਨ ਸਭ ਖਰਚ
ਕਰਦਿਆਂ ਮਨ ਵਿੱਚ ਮੂਲ ਨ ਢਰਨਾ ॥ ੧੫੭ ॥ ਦੇਖੋ ਖਾਂ ਜੇ
ਪੂਜਨ ਕੀਤਾ ਤਾਂ ਮੈਂ ਪ੍ਰਗਟ ਹੋਈ । ਜਿਸ ਨੇ ਦਰਸਨ ਦੇਕੈ
ਅਪਨਾ ਤੁਰਕਾਂ ਦੀ ਜੜ੍ਹ ਥੋਈ । ਫਿਰ ਜੋ ਐਸੇ ਤਰ੍ਹਾਂ ਕਰੋਗੇ
ਸਭ ਦੇਵਨ ਕੀ ਪੂਜਾ । ਪ੍ਰਗਟ ਰੋਕੇ ਦੁਸਮਨ ਤੁਮਰਾ ਛੱਡਨ
ਨਾਹੀਂ ਦੂਜਾ ॥ ੧੫੮ ॥ ਫਿਰ ਇਹ ਬ੍ਰਹਮਨ ਜੋ ਹਨ ਚਾਰੇ ਜਿਨ
ਵਿਧ ਸਾਬ ਪੁਜਾਇਆ । ਤਨ ਪਰ ਕਸਟ ਸਹਾਰ ਅਧਕ ਫਿਰ
ਮੈਨੂੰ ਹੇ ਪ੍ਰਗਟਾਇਆ ॥ ਇਨਕੀ ਪੂਜਾ ਕਰੇ ਪੰਥ ਸਭ ਅਪਨੇ
ਮੁਖੀ ਬਨਾਕੇ । ਫਿਤ ਅੰਲਾਦ ਇਨ੍ਹਾਂ ਦੀ ਤਾਈਂ ਧਾਮੇਂ ਦੇਹ
ਰਜਾਕੇ ॥ ੧੫੯ ॥ ਜਿਸ ਜੰਡੂ ਦੀ ਰੱਖਿਆ ਕਾਰਨ ਮੈਨੂੰ ਹੈ
ਪਰਗਟਾਇਆ । ਉਸ ਨੂੰ ਕਦੂ ਉਤਾਰੇ ਨਾਹੀਂ ਇਹ ਮੈਂ ਹੈ ਫੁਰਮਾ-
ਇਆ ॥ ਝੰਡੀ, ਤਿਲਕ, ਜਨੇਊ, ਬੰਦਰ, ਅਰ ਬੰਮਨ ਇਹ ਪੰਜੇ ।
ਸਦਾ ਪੂਜਨੇ ਜੋਗ ਤੁਮਾਰੇ ਮੂਲ ਨ ਚਹੋਏ ਭੰਜੇ ॥ ੧੬੦ ॥ ਤਾਂਤੇ
ਪੰਥ ਚਲੋਗਾ ਤੁਮਰਾ ਵੱਡਾ ਬਹਾਦਰ ਸੁਰਾ । ਪਰ ਮੇਰੀ ਜੋ ਏਲੁ
ਨਸਾਨੀ ਕਰੇ ਨ ਕਦੇ ਅਧੂਰਾ ॥ ਹਰ ਇੱਕ ਸਿੱਖ ਪਾਸ ਇਕ ਰੱਖੇ

ਕੰਡੀ ਆਪ ਸ਼ਸਾਈ । ਦੋਨੋਂ ਵਕਤ ਬਜਾਏ ਛੇਨੇ ਮੇਰੀ ਭੇਟਾਂਗਾਈ
 ॥ ੧੬੧ ॥ ਜਗ੍ਹਾ ਦ ਪਰ ਭੈਨ ਬਨਾਕੇ ਮੇਰਾ ਹੀ ਯਸ ਗਾਵੇ । ਸੁਹੇ
 ਚੌਲਿਆਂ ਵਾਲੀ ਥਾਂਝੋਂ ਹੋਰ ਨ ਕਿਸੇਮਨਾਵੇ । ਮੇਰੇਬਾਹਨਸ਼ੇਰਾਂਨੂੰਜੋ
 ਅਪਨਾ ਪੁੱਤ੍ਰ ਖੁਦਾਉ । ਜੋ ਚਾਹੇ ਜੋ ਮੇਰੇ ਪਾਸੋਂ ਓਸੇ ਵੇਲੇ ਪਾਉ ॥
 ੧੬੨ ॥ ਗੁਰ ਦੁਆਰੇ ਅਰ ਧਰਮਸਾਲ ਤਜ ਸਭ ਜਾਵਨ ਮਮ
 ਭੈਨੇ । ਕਰਨ ਕਜਾਹੀ ਪੂਜਨ ਮੈਨੂੰ ਧਰ ਪਰ ਕਰਨ ਬਛੋਨ ॥
 ਲੰਕੜੀਏ ਦਾ ਜਾਪ ਜਪਨ ਜੋ ਮੇਰਾ ਅਧਕ ਪਿਆਰਾ । ਨੈਨਾਂ
 ਦੇਵੀ ਦਰਸਨ ਆਵੇ ਪੰਥ ਖਾਲਸਾ ਸਾਰਾ ॥ ੧੬੩ ॥ ਫਿਰ ਮੇਰੀ
 ਇਕ ਭੈਣ ਹੋਰ ਜੋ ਰਖਦੀ ਰੀਤ ਨਿਰਾਲੀ । ਕਾਲੀ ਨਾਮ ਓਸਦਾ
 ਸੱਦਨ ਹੈ ਕੱਲਕਤੇ ਵਾਲੀ ॥ ਹਰ ਇੱਕ ਸਿੰਘ ਹੋਇ ਜੋ ਸਿੱਦਕੀ
 ਉਸਦੇ ਦਰਸਨ ਜਾਵੇ । ਬੋਟਾ ਵੱਡ ਭੇਟ ਦੇ ਉਸਦੀ ਮਨ ਇੱਛੇ
 ਫਲ ਪਾਵੇ ॥ ੧੬੪ ॥ ਇਤਨਾਂ ਦੇ ਉਪਵੇਸ਼ ਭਵਾਨੀ ਚਾਇ
 ਅਸੀਸ ਸੁਨਾਈ । ਦੇਕਰ ਵਰ ਹੋ ਲੋਪ ਗਈ ਫਿਰ ਦੇਖਜਾ ਨਜ਼ਰ
 ਨ ਆਈ ॥ ਕਰਾਮਾਤ ਲੈ ਦੁਰਗਾ ਤੇ ਫਿਰ ਭੇਟਾਂ ਦਾ ਝੜ
 ਲਾਇਆ । ਨੰਗੀ ਧੈਰੀਂ ਅਕਬਰ ਆਇਆ ਸੁਇਨੇ ਛੱਤ੍ਰ ਚੜ੍ਹਾ
 ਇਆ ॥ ੧੬੫ ॥ ਏਹੋ ਜੇਹੋ ਗ੍ਰੰਥ ਭਲਾ ਜੋ ਲਿਖਕੇ ਸਾਡੇ ਭਾਈਂ
 ਕਹਿੰਦੇ ਪੰਥ ਖਾਲਸੇ ਭਾਈਂ ਹੈ ਇਸ ਵਿੱਚ ਭਲਾਈ ॥ ਤਾਂ ਸਭ
 ਸਿੰਖ ਇਹੋ ਚਾ ਕਰਦੇ ਗਲ ਵਿੱਚ ਅੱਟੇ ਪਾਂਦੇ । ਜੰਡੂ ਤਿਲਕ
 ਹੋਥ ਲੇ ਕੰਡੀ ਭੇਟਾਂ ਦਾ ਝੜ ਲਾਂਦੇ ॥ ੧੬੬ ॥ ਅਪਨੀ ਮਨਸਾ
 ਪੂਰੀ ਕਰਦੇ ਅਰ ਗੁਰ ਗ੍ਰੰਥ ਮਝਾਰੀ । ਹੈ ਬਾਣੀ ਜੋ ਖੰਡੇ ਦੇਵੀ
 ਭੁਸ ਦੇਂਦੇ ਭਦ ਸਾਰੀ ॥ ਬੂਹਮਨ ਅਪਨਾ ਇਸ਼ਟ ਜਾਨਕੇ ਅੱਗੇ
 ਨਾਲੋਂ ਚੌਲਾ । ਧਾਮਾਂ ਦੇ ਦੈ ਖੂਬ ਰਜਾਂਦੇ ਜੋ ਸੀ ਭੁੱਖਾ ਚੌਲਾ ॥

੧੬੭ ॥ ਕਿਤਨੇ ਮੁਰਖ ਸਰਧਾ ਦੇ ਵੱਸ ਹੋਕੇ ਪੁੱਤ ਪਿਆਰੇ । ਸੇਰਾਂ
 ਦੇ ਚਾ ਅੱਗੇ ਧਰਦੇ ਭੁੱਲੇ ਕਰਮਾਂ ਮਾਰੇ ॥ ਮੁੱਲ ਖੜੀਦ ਝੰਡੀਆਂ
 ਅਪਨੇ ਹੱਥਾਂ ਦੇ ਵਿੱਚ ਲੈਂਦੇ । ਦੇਵੀ ਦੁਆਰਿਮਾਂ ਦੇ ਜਾ ਅੱਗੇ
 ਧਰਤੀ ਉਪਰ ਸੌਂਦੇ ॥ ੧੬੮ ॥ ਜਗ੍ਹਾ ਜਗ੍ਹਾ ਪਰ ਧਰਮਸਾਲ
 ਅਰ ਤਜਕੇ ਤੇ ਗੁਰਦੁਆਰੇ । ਦੁਰਗਾ ਦੇ ਹੀ ਭੰਨ ਫੈਲਦੇ ਸਾਰੇ
 ਦੇਸ ਮਝਾਰੇ ॥ ਪਏ ਬੇਦਰਾਂ ਅੱਗੇ ਧਰਦੇ ਜਾਕੇ ਖਿਲਾਂ ਛੋਲੇ ।
 ਆਖਨ ਲੰਕੜੀਆ ਵਡ ਬੀਰਾ ਸਾਨੂੰ ਖੁਸ਼ ਹੋ ਬੋਲੇ ॥ ੧੬੯ ॥
 ਕਈ ਹਜ਼ਾਰਾਂ ਸਿੱਖ ਵਿਚਾਰੇ ਲੈਕਰ ਝੋਟੇ ਬੂਰੇ । ਕੱਲਕਤੇ ਦੇ
 ਰਸਤੇ ਪੈਂਦੇ ਕਰਨ ਮਨੋਰਥ ਪੂਰੇ ॥ ਜਾ ਕਾਲੀ ਦੇ ਅੱਗੇ ਖੜ੍ਹਦੇ
 ਦੱਬ ਜੜ੍ਹ ਕਰ ਐਸੇ । ਪਕੜੀ ਹੋਈ ਢੱਕ ਖਲੋਂਦੀ ਹਾਕਮ ਅੱਗੇ
 ਜੈਸੇ ॥ ੧੭੦ ॥ ਕਈ ਮਹੀਨੇ ਦੁਖੜਾ ਭਰਕੇ ਅਤ ਘਰ ਬਾਰ
 ਲੁਟਾਕੇ ॥ ਆਜਾਂਦੇ ਫਿਰ ਘਰ ਨੂੰ ਖਾਲੀ ਕਵੀਆਂ ਦਾ ਸਿਰ
 ਖਾਕੇ ॥ ਅੱਗੇ ਘਰਦੇ ਸਾਰੇ ਮਿਲਦੇ ਗਾਲ ਗਾਲ ਝੰਨੜ ਪਾਏ ।
 ਭਾਈਆ ਜੀ ਕੁਛ ਸਾਨੂੰ ਭੀ ਹੋ ਓਸ ਦੇਸ ਤੇ ਲਿਆਏ ॥ ੧੭੧ ॥
 ਜਿਸ ਪਰ ਭਰਕੇ ਨੈਨ ਆਖਦਾ ਮੈਂ ਅਪਨਾ ਸਿਰ ਲਿਆਂਦਾ ।
 ਵਿਹਿਆ ਵਿੱਚ ਬੰਗਾਲ ਭਟਕਦਾ ਸੜੀ ਮੱਛੀਆਂ ਖਾਂਦਾ ॥ ਇਸ
 ਕਾਲੀ ਤਾਂ ਭਾਈ ਸਾਨੂੰ ਡਾਢੀ ਚੋਟ ਲਗਾਈ । ਰਿਣੀ ਰਿਣੀ
 ਸਭ ਘਰ ਦੀ ਲੈਕੇ ਦਰਸਨ ਉਪਰ ਲਾਈ ॥ ੧੭੨ ॥ ਏਹੋ
 ਜੰਗਾ ਹਾਲ ਹੋਵੇਦਾ ਏਸ ਪੰਬ ਦਾ ਭਾਈ । ਜੇ ਸਾਡੇ ਇਹ ਕਵੀ
 ਵਿਚਾਰੇ ਕਰ ਦਾਂਦੇ ਚਤੁਰਾਈ ॥ ਹੁਣ ਭੀ ਕਈ ਅਮੋੜ ਖਾਲਸਾ
 ਹਟਦੇ ਨਹੀਂ ਹਟਾਏ । ਧਰਮਸਾਲ ਦੀ ਜਾਗਾ ਜਿਨ੍ਹਾਂ ਨੇ ਦੇਵੀ
 ਦੁਆਰ ਬਨਾਏ ॥ ੧੭੩ ॥ ਅਰ ਗੁਰੂਆਂ ਤੇ ਬੇਮੁਖ ਹੋਕੇ ਬੇਮਨ

ਗਰੂ ਬਨਾਏ। ਗੁਰੂ ਗ੍ਰੰਥ ਦੇਂ ਵੇਦ ਜਿਨ੍ਹਾਂ ਨੇ ਅਧਨੇ ਪੁਜਨਾਏ।
 ਫਿਰ ਤਾਂ ਗੱਲ ਉਨ੍ਹਾਂ ਦੀ ਭਾਈ ਦੇਸ ਤਰ੍ਹਾਂ ਹੋ ਜਾਂਦੀ। ਜਿੱਕਿ ਰ
 ਕਮਲੀ ਮੜੀਆਂ ਦੇ ਹੈ ਰਸਤੇ ਮੈਂ ਤੁਰ ਪਾਂਦੀ ॥ ੧੨੪ ॥ ਇਸਤੇ
 ਏਹੋ ਜਿਹਾ ਗਪੜਾ ਕਿਨੇ ਨ ਮਾਦਿਆ ਭਾਈ। ਜਿਸਤੇ ਸਿੱਖਾਂ
 ਦੇ ਗਲ ਆਕੇ ਹੋਰ ਬਲਾਇ ਨ ਪਾਈ ॥ ਜੇ ਲਿਖ ਦੇਂਦੇ ਤਾਂ
 ਸੁਧਾਲ੍ਹ ਸਿੱਖ ਦੇਰ ਨਾਂ ਕਰਦੇ। ਦੇਵੀ ਦੁਆਰਿਆਂ ਪਏ ਪੂਜਦੇ
 ਨੰਗੇ ਭੁੱਖੇ ਮਰਦੇ ॥ ੧੨੫ ॥ ਗੁਰ ਦੁਵਾਰੇ ਅਰ ਧਰਮ ਸਾਲ ਸਭ
 ਲੋਪ ਏਰਾ ਤੇ ਹੁੰਦੇ। ਗੁਰੂ ਗ੍ਰੰਥ ਦੀ ਜਾਗਾ ਪੜ੍ਹਦੇ ਗੀਤ ਕਈ ਮਨ
 ਲਾਂਦੇ ॥ ਜੇ ਗੁਰੂਅਨ ਉਪਕਾਰ ਕਰੇ ਦੇ ਨਿਸਫਲ ਜਾਂਦੇ ਸਾਰੇ।
 ਏਸ ਪਾਪ ਦਾ ਬਦਲਾ ਸਿਰ ਪਤ ਲੈਂਦੇ ਕਵੀ ਬਿਚਾਰੇ ॥ ੧੨੬ ॥
 ਜਿਸਤੇ ਧੰਨਯਵਦ ਮੈਂ ਐਥੇ ਕਰਾਂ ਆਕਾਲ ਪਿਆਰੇ। ਜਿਸਦੀ
 ਕ੍ਰਿਪਾ ਕਰਕੇ ਅੱਗੇ ਵਧੇ ਨ ਕਵੀ ਹਮਾਰੇ ॥ ਜੇ ਲੁਛ ਬੋਤੀ ਹੋਰ
 ਕਲਮ ਨੂੰ ਪੁੱਠੀ ਚਾਇ ਰਲਾਂਦੇ। ਤਾਂ ਸਿੱਖਾਂ ਦੀ ਰਹੀ ਸਹੀ ਭੀ
 ਮਾਰੀ ਗਿੱਲ ਸੁਕਾਂਦੇ ॥ ੧੨੭ ॥

ਦੋਹਿਰਾ

ਤਾਂਤੇ ਕਵੀਅਨ ਕੀ ਕਥਾ ਨਹੀਂ ਸਰਬਦਾ ਸੱਜ ।
 ਤਹਾਂ ਤਲਕ ਸਾਚੀ ਲਖੇ ਜੋ ਗੁਰੂਅਨ ਕੋ ਮੱਤ ॥ ੧੨੮ ॥
 ਦੁਤਮਤ ਤੇ ਵਿਧੀਤ ਜੋ ਤਜੇ ਅਸਰਧਕ ਜਾਨ ।
 ਸਿਊਂ ਦਾਰਲ ਮਹਿ ਰੋੜ ਕੇ ਤਜਾਗੇ ਜੀਭ ਪਛਾਨ ॥ ੧੨੯ ॥
 ਪੈਰਾਣਕ ਬਾਤਾਂ ਸਿਤੀ ਹੈਂ ਮਨ ਕੇ ਪਰਚਾਵ ।
 ਨਹੀਂ ਸਰਬਦਾ ਹੇਤ ਹੈ ਤਹਾਂ ਧਰਮ ਕੋ ਭਾਵ ॥ ੧੩੦ ॥
 ਤਾਂਤੇ ਸਾਡੇ ਕਵੀ ਜਨ ਜੋ ਲਿਖ ਗਏ ਗ੍ਰੰਥ ।

(੩੧੨)

ਗੁਰ ਬਾਣੀ ਅਨੁਸਾਰ ਤਕ ਮਾਨੇ ਤਿਨ ਕੋ ਪੰਥ ॥੧੯੧॥
ਸਾਰ ਅਸਾਰ ਵਿਚਾਰ ਬਿਨ ਜੇ ਸਰਧਾ ਕਰ ਲੇਤੇ ।

ਤੋਂ ਗੁਰਮਤ ਕੋ ਤਿਆਗਕਰ ਅਧਕ ਪਾਪ ਸਿਰਲੇਤ ੧੯੨
ਜਿਤਨੀ ਮੇਰੀ ਬੁਧਿ ਥੀ ਉਤਨਾਂ ਕਰਾ ਬਖਾਨ ।

ਆਪੇ ਹੀ ਲੱਖ ਲੈਨਗੇ ਜੋ ਹਨ ਪੁਰਖ ਸੁਜਾਨ ॥੧੯੩॥
ਇਨ ਸਭ ਕਵੀਆਨ ਕੇ ਕਹੇ ਹੋਤ ਨ ਦੁਰਗਾ ਸਿੱਧ ।

ਜਾਂਤੇ ਗੁਰਮਤ ਸਾਮੁਨੇ ਹੈ ਇਹ ਕਰਮ ਨਖਿੱਧ ॥੧੯੪॥

ਇਤੀ

ਦਸਮ ਗ੍ਰੰਥ ਸਾਹਿਬ ਵਿੱਚ ਦੇਵੀ ਪ੍ਰਜਨ

ਸਾਹੋ

ਮਭ ਦੇਵ ਮੁਨੀ ਰਿਖਰਾਜ ਜਿਤੇ ਜਗ ਆਤਿਨ ਦੰਭ ਕਹੇ ਮਨ
 ਭਾਈਜ਼ ਬਹੁ ਮੁਰਖ ਲੋਗਨ ਮੈਂ ਛਲਕੇ ਨਿਜਕੇ ਤਨਕੇ ਮੁਖ ਈਸ
 ਬਢਾਏ ॥ ਨਰ ਹੋਇ ਉਪਾਸਕ ਨਾਰ ਭਏ ਜਿਨ ਭੈਰਵ ਬੁਤ ਪ੍ਰੇਮ,
 ਧਿਆਏ । ਤਿਨਕੇ ਸੁ ਕੁਪੰਥ ਹਟਾਵਨ ਕੋ ਕਲਗੀਧਰ ਸੂਦਮ
 ਗੁਰ ਆਏ ॥ ੧ ॥

ਦੋਹਿਰਾ

ਭੋਰੇ ਜੈਸੋ ਤੁਹੀਂ ਹੈਂ ਹੇ ਕਲਗੀਧਰ ਦੇਵ ।
 ਰੇਕ ਭਏ ਬੁਤ ਧਰਾ ਕਰਕੇ ਤੁਵ ਪਦ ਸੇਵ ॥ ੨ ॥
 ਭੋਰੇ ਅੱਟਲ ਪ੍ਰਤਾਪ ਕੋ ਜੋ ਨਹਿ ਜਾਨਤ ਲੋਗ ।
 ਦੁਰਗਾਦਿਕ ਪ੍ਰਜਨ ਕਹੈਂ ਜੋ ਹੈ ਮਹਾਂ ਅਜੋਗ ॥ ੩ ॥

ਦੁਰਗਾ ਭਗਤ

ਦੋਹਿਰਾ

ਤੂ ਅਪਨੇ ਹੱਠ ਤੇ ਨਹੀਂ ਟਾਰਯੋ ਟਰਤ ਸੁ ਰੰਚ ।
 ਸਿਸਤੇ ਦੇਵੀ ਪ੍ਰਜਨਾ ਕਹੋ ਜਗਤ ਪ੍ਰਪੰਚ ॥ ੪ ॥
 ਪਰ ਸ੍ਰੀ ਸਤਿਗੁਰ ਵਾਕ ਤੇ ਜੋ ਹੋਵਤ ਹੈ ਸਿੰਧ ।
 ਸੋ ਕਿਉਂ ਤੇਰੇ ਕਥਨ ਤੇ ਜਾਨੈ ਪੁਰਖ ਅਸਿੰਧ ॥ ੫ ॥
 ਤੁਂਤੇ ਦਸਮ ਗ੍ਰੰਥ ਮਹਿੰ ਸ੍ਰੀ ਕਲਗੀਧਰ ਰਾਇ ।
 ਏ ਸ੍ਰੀ ਮੁਖ ਤੇ ਵਰਨਨ ਕਰੋ ਹੈ ਦੁਰਗਾ ਸੁਖਦਾਇ ॥ ੬ ॥

ਪ੍ਰਥਮ ਗ੍ਰੰਥ ਕੇ ਆਦਿ ਮਹਿੰ ਕਰਤ ਮੰਗਲਾ ਚਾਰ ॥
ਸੋਈਵੀ ਕੇ ਨਾਮ ਕਾ ਦੇਖੋ ਮੀਤ ਸੁਧਾਰ ॥ ੨ ॥

ਛੂਟ

ਭਾਵ— ਭਾਵੇਂ ਤੁਸੀਂ ਅਪਨੀ ਬੁਧਿ ਦੀ ਉਕਤੀਆਂ ਯੁਕ-

ਤੀਆਂ ਨਾਲ ਇਸ ਬਾਤ ਨੂੰ ਸਿੱਧ ਕੀਤਾ ਹੈ ਕਿ ਦਸਮੇਂ ਰੁਚੂ ਜੀ -
ਨੇ ਸੋਈਵੀ ਨੂੰ ਨਹੀਂ ਮੰਨਿਆ, ਪ੍ਰਤੂ ਜਦ ਤੁਸੀਂ ਸ੍ਰੀ ਮੁਖ ਵਾਕ ਜੋ
ਦਸਮ ਗ੍ਰੰਥ ਸਾਹਿਬ ਵਿੱਚ ਦੇਖੋ ਗੇ ਤਦ ਤੁਸੀਂ ਆਧੇ ਹੀ
ਅਪਨੇ ਹਠ ਨੂੰ ਤਿਆਗ ਦੇਵੇਗੇ, ਕਿਉਂਕਿ ਦਸਮ ਗ੍ਰੰਥ ਵਿੱਚ
ਗੁਰੂ ਜੀ ਨੇ ਕਈ ਜਗ੍ਹਾ ਗ੍ਰੰਥ ਦੇ ਅਰੰਭ ਵਿੱਚ ਜਿੱਥੇ ਲੋਗ
ਗਣਸ ਯਾ ਵਿਸਨੂੰ ਆਦਿਕ ਦਾ ਮੰਗਲਾਚਾਰ ਉਸਦੇ ਨਿਰਵਿਘਨ
ਸਮਾਪਤ ਹੋਨ ਲਈ ਕਰਦੇ ਹਨ ਓਥੇ ਦੇਵੀ ਦਾ ਕੀਤਾ ਹੈ, ਅਰ
ਉਸ ਵਿੱਚ ਸਾਬਤ ਕੀਤਾ ਹੈ ਕਿ ਓਹੋ ਸੰਪੂਰਨ ਜਗਤ ਦੀ ਰੱਛਕ
ਅਰ ਨਾਮ ਕਰਤਾ ਹੈ, ਜਿਸਤੇ ਮੈਂ ਅਪਨਾ ਕਾਰਜ ਸਿੱਧ ਕਰਨ
ਲਈ ਓਸੇ ਦਾ ਅਰਾਧਨ ਕਰਦਾ ਹਾਂ, ਜੈਸਾ ਕਿ ਬਚਿੜ੍ਹਨਾਟਕ
ਇਸ ਬਾਤ ਦਾ ਸਬੂਤ ਦੇਂਦਾ ਹੈ ॥ ਯਥਾ:-

ਸ੍ਰੀ ਮੁਖ ਵਾਕ ਪਾਤਸ਼ਾਹੀ ੧੦ ਬਚਿੜ੍ਹਨਾਟਕ
ਦੁਇ . ਵੇਹਿਰਾ

ਨਮਸਕਾਰ ਸ੍ਰੀ ਅੜਗਾਕ ਉ ਕਰੋ ਸੁਹਿਤ ਚਿਤ ਲਾਇ ।

ਪੂਰਨ ਕਰੋ ਗ੍ਰੰਥ ਇਹ ਤੁਮ ਮੁਹਿੰ ਕਲੋ ਸਹਾਇ ॥ ੯ ॥

ਤਿੰਡੀ ਢੰਦ ॥ ਸ੍ਰੀ ਅਕਾਲ ਜੀ ਕੀ ਉਸਤਤਿ

ਖਗ ਖੰਡ ਬਿੰਡੀ ਖਲ ਦਲ ਖੰਡੀ ਅਤਿਰਲ ਮੰਡੀ ਬਰ ਭੰਡੀ ।

ਛੁਜ ਵੰਡ ਅਖੰਡੀ ਤੇਜ ਪ੍ਰਚੰਡੀ ਜੇਤ ਅਮੰਡੀ ਭਾਨੁ ਪ੍ਰੰਡੀ ॥ ਸੁਖ

ਮੈਤਾਂ ਕਰਣੰ ਦੁਰਮਤ ਦਰਣੰ ਕਿਲਵਿਖ ਹਰਣੰ ਅਤਿ ਸਰਣੰ ॥
ਜੇ ਜੇ ਜਗ ਕਾਰਣ ਸ਼੍ਰੋਟੁ ਉਥਾਰਣੰ ਮਮ ਪ੍ਰੰਤੀ ਪਾਰਣੁ ਜੈ
ਤੇਗੀ ॥ ੨ ॥ ਆਦਿ

ਦੋਹਿਰਾ

ਇਸ ਜਾਗਾ ਪਰ ਦੇਖੀਏ ਸ੍ਰੀ ਸਤਿਗੁਰ ਮਹਾਰਾਜ ।
ਉਸ ਦੇਵੀ ਦੀ ਤੇਗ ਤੇ ਚਹਤ ਸਿੱਧ ਨਿਜ ਕਾਜ ॥ ੯ ॥

ਭਾਵ—ਇਨ੍ਹਾਂ ਸ੍ਰੀ ਮੁਖ ਵਾਕਾਂ ਵਿੱਚ ਸ੍ਰੀਸਾਹਿਬ ਜੀ ਦੀ ਹੀ
ਉਸਤਤੀ ਕਰਕੇ ਗੁਰੂ ਜੀ ਨੇ ਉਸੇ ਤੇ ਇਹ ਵਰ ਮੰਗਿਆ ਹੈ ਕਿ
ਉੰਹ ਮੇਰੇ ਇਸ ਗ੍ਰੰਥ ਨੂੰ ਨਿਰਵਿਘਨ ਸਮਾਪਤ ਕਰ ਕਿਉਂਕੇ ਉੰਹ
ਮੈਤਾਂ ਨੂੰ ਸੁਖ ਦੇਨੇ ਵਾਲੀ ਹੈਂ ਅਤੇ ਦੁਸ਼ਟਾਂ ਦਾ ਦਮਨ ਕਰਦੀ ਹੈ
ਫਿਰ ਜਗਤ ਦੀ ਉਤਪਤੀ ਅਤੇ ਪਾਲਨਾ ਤੇਰੇ ਹੀ ਅਧੀਨ ਹੈ ॥

ਇਸ ਜਗਾ ਪਰ ਇੱਕ ਗੁੜੁ ਭਾਵ ਇਹ ਹੈ ਜੋ ਸਾਰੇ ਗੁਰ-
ਬਿਲਾਸਾਂ ਵਾਲ੍ਹਾਂ ਨੇ ਇਹ ਕਬਨ ਕੀਤਾ ਹੈ ਕਿ ਦੇਵੀ ਜੀ ਨੇ
ਪ੍ਰਗਟ ਹੋਕੇ ਗੁਰੂਸੀਨੂੰ ਤੇਗ ਦਿੱਤੀ ਸੀ, ਅਰ ਆਮ ਲੋਕ ਭੀ ਏਥੋਂ
ਆਖਦੇ ਹਨ, ਜੋ ਇਨ੍ਹਾਂ ਸ੍ਰੀ ਮੁਖ ਵਾਕਾਂ ਤੇ ਇਹ ਆਖਨਾ
ਮੱਚਾ ਸਿੱਧ ਹੁੰਦਾ ਹੈ ਕਿ ਗੁਰੂ ਜੀ ਨੇ ਉਸੇ ਖੜਕਾ ਨੂੰ ਜੋ ਸ੍ਰੀ ਦੇਵੀ
ਜੀ ਨੇ ਦਿੱਤੀ ਹੈ ਨਮਸਕਾਰ ਕੀਤੀ ਹੈ, ਕਿਉਂਕਿ ਦੁਰਗਾ ਨੂੰ
ਖੜਕ ਹੀ ਸਭ ਮਨੋਰਥਾਂ ਦੇ ਪੁਰਾ ਕਰਨ ਲਈ ਇੜੀ ਸੀ, ਫਿਰ
ਤੁਸੀਂ ਕਿਸਤਰ੍ਹਾਂ ਕਹਿ ਸਕਦੇ ਹੋ ਕਿ ਗੁਰੂ ਜੀ ਦੇਵੀ ਦੇ ਉਪਾਸਕ
ਨਹੀਂ ਸੇ ॥

ਦੇਹਿਰਾ

ਸ੍ਰੀ ਮੁਖ ਵਾਕਨ ਕੋ ਤਸੇ ਮੰਨੇ ਤੁਮਰੀ ਥਾਤ ।
 ਗੈਮਾ ਬੁੱਧੀ ਹੀਨ ਨਰ ਕੋਹੈ ਜਗ ਵੱਖਜਾਤ ॥ ੯ ॥
 ਤਾਂਤੇ ਵੇਰੇ ਕਥਨ ਤੇ ਹੈ ਗੁਰ ਵਾਕ ਪ੍ਰਮਾਣ ।
 ਤਾਂਤੇ ਦੁਰਗਾ ਪ੍ਰਚਨਾ ਕਰਤ ਸਕਲ ਕਲਿਆਣ ॥ ੧੦ ॥

ਤੱਤ ਖਾਲਸਾ

ਦੇਹਿਰਾ

ਗੁਰ ਬਚਟੋਂ ਕਾ ਮਾਣਨਾ ਕਹੋ ਨ ਕਰ ਹੈ ਕੋਇ ।
 ਸ੍ਰੀ ਕਲਗੀ ਧਰ ਕੋ ਅਹੇ ਸਿੱਖ ਜਗਤ ਮਹਿੰ ਜੋਇ॥੧੧॥
 ਤਾਂਤੇ ਸ੍ਰੀ ਮੁਖ ਵਾਕ ਕੋ ਹਮ ਸਿਰ ਧਰਯੋ ਮਿੱਤ ।
 ਧਰ ਤੈ ਇਸਕੇ ਅਰਥ ਕੋ ਪੜ੍ਹਾ ਨ ਦੇਕਰ ਚਿੱਤ ॥ ੧੨ ॥

ਚੌਪਈ

ਖੜਗ ਨਾਮ ਤੇ ਖੜਗ ਨ ਹੋਈ । ਖੜਗ ਕੇਤ ਕੀ ਉਪਮਾਂ ਸੋਈ ॥
 ਝੁਨ ਇਹ ਖੜਗ ਨਾਮ ਹੈ ਜੋਈ । ਈਸੂਰ ਗੁਣ ਵਾਚਕ ਹੈ ਸੋਈ ।
 ਜਾਂ ਕਾ ਅਰਥ ਨਾਮ ਕਾ ਕਰਤਾ । ਅੰਤ ਕਾਲ ਸਿ੍ਘਟੀਕੋ ਹਰਤਾ ।
 ਜਾਂ ਥਕਤੀ ਕਰ ਜਗ ਕੋ ਹਰ ਹੈ । ਨਾਮ ਖੜਗ ਤਾਂਹੀ ਕੋ ਧਰ ਹੈ ।
 ਜਾਂ ਕੇ ਅੰਤ੍ਰੂ ਵੋ ਰੁਣ ਆੰਰ । ਪਈਯਤ ਹੈ ਜਗ ਮਹਿ ਕਰ ਗੌਰ ॥
 ਝੁਡਪਤ ਪਾਲਨ ਨਾਮ ਕਹਾਵੈ । ਇੰਦ੍ਰਿਸ਼ਕਤ ਈਸ ਮਹਿ ਪਾਵੈ ।
 ਤਾਂਤੇ ਤ੍ਰਿ ਸਕਤੀ ਕੋ ਧਰਤਾ । ਹੈ ਅਕਾਲ ਸਭ ਸਕਤ ਅਨਿਰਤਾ ।
 ਤਾਂਤੇ ਮਹਾਂ ਕਾਲ ਕਹਲਾਵੈ । ਅਕਾਲ ਆਪਨੋ ਤੁਪ ਬਤਾਵੈ ॥
 ਤਾਂਤੇ ਖੜਗ ਨਾਮ ਤੇ ਪਿਆਰੇ । ਹੈ ਅਕਾਲ ਕੋ ਨੱਮਸਕਾਰੇ ।

ਜਿਸਤੇ ਗੁਰ ਅਪਨੋ ਸਭ ਕਾਜਾ। ਸਿੱਧ ਕਰਨ ਚਾਹਤ ਮਹਾਰਾਜਾ।
ਜਬ ਵਹੁ ਹੋਤ ਸਹਾਇਤ ਪੜਾਰੇ। ਸਿੱਧ ਮਨੋਰਥ ਹੋਵਤ ਸਾਰੇ।
ਤਾਂਤੇ ਗੁਰ ਵਹੁ ਈਸ ਧਿਆਯੋ। ਜਾ ਕੇ ਤੇਜ਼ ਜਗਤ ਮਹਿਛਾਯੋ। ੧੩

• **ਭਾਵ—** ਕਾਬਜ ਸ਼ਾਸਤ੍ਰ ਦੇ ਜਾਨਨੇ ਵਾਲੇ ਇਸ ਥਾਤ ਨੂੰ
ਮੱਛੀ ਤਰ੍ਹਾਂ ਜਾਨਦੇ ਹਨ ਕਿ ਕਾਬਜ ਵਿੱਚ ਕਿਆ ਰਿਕਾਵ ਹੁੰਦੇ
ਹਨ, ਜਿਨ੍ਹਾਂ ਲੋਗਾਂ ਨੇ ਇਸ ਕਾਬਜ ਯਾ ਸਾਹਿਤ ਵਿਦਯਾਨੂੰ ਪੜਿਆ
ਹੈ ਉਨ੍ਹਾਂ ਨੂੰ ਕਵਤਾ ਦੇ ਪਦਾਂ ਦੇ ਲਾਡਣਕ ਅਤੇ ਅਧਯਾਤਮਾ-
ਰਕ ਭੇਟ ਪ੍ਰਤੀਤ ਹੁੰਦੇ ਹਨ ਪ੍ਰੰਤੂ ਇਸ ਵਿਦਯਾ ਤੇ ਹੀਨ ਲੋਗ
ਛੇਦਾਂ ਦੇ ਭਾਵ ਨੂੰ ਨਾਂ ਸਮਝਕੇ ਅਰਥੋਂ ਅਨਰਥ ਕਰ ਲੈਂਦੇ
ਹਨ। ਜਿਸਤੇ ਵਕਤ ਦਾ ਤਾਤ ਪਰਜ ਹੀ ਥੋਂਦੇ ਹਨ ॥

ਇਸੀ ਤਰ੍ਹਾਂ ਬਚਿੱਤ੍ਰ ਨਾਟਕ ਜੋ ਇੱਕ ਵੱਡਾ ਭਾਰੀ ਕਾਬਜ
ਰਚਨਾਂ ਦਾ ਗ੍ਰੰਥ ਹੈ ਇਸ ਵਿੱਚ ਭੀ ਕਈ ਕਾਬਜ ਦੇ ਗਿਆਨਹੀਨ
ਪੁਰਖਾਂ ਨੇ ਧੋਖਾ ਖਾਧਾ ਹੈ, ਜੈਸਾ ਕਿ ਗੁਰੂ ਜੀ ਦੇ “ਨਮਸਕਾਰ
ਸ੍ਰੀ ਖੜਗ ਕਉ” ਪਦ ਕਥਨ ਤੇ ਉਨ੍ਹਾਂ ਨੇ ਖੜਗ ਅਰਥਾਤ
ਤਲਵਾਰ ਨੂੰ ਜੋ ਇੱਕ ਜੜ੍ਹ ਲੋਹੇ ਦਾ ਸਸਤ੍ਰ ਹੈ ਨਮਸਕਾਰ
ਕਰਨਾ ਅੰਕੀਕਾਰ ਕਰ ਲੀਤਾ ਹੈ, ਪ੍ਰੰਤੂ ਅਸਲ ਵਿੱਚ ਇਹ
ਮੀਕੇਤਕ ਪਦ ਹੁੰਦੇ ਹਨ ਜੋ ਕਿਵਿ ਅਪਨੇ ਵਰਤਾਉ ਵਿੱਚ ਲਿਆ-
ਉਂਦੇ ਹਨ, ਜਿਨ੍ਹਾਂ ਦੇ ਰੱਖਨੇ ਨਾਲ ਇੱਕ ਖਾਸ ਪਦਾਰਥ ਦਾ
ਹੀ ਗਿਆਨ ਹੁੰਦਾ ਹੈ, ਜਿਸ ਤਰ੍ਹਾਂ ‘ਧੂਮ ਕੇਤ’ ਆਖਨ ਤੇ ਥੋਈ
ਵਾਲੇ ਤਰੇ ਅਰ, ਮੀਨਕੇਤ ਆਖਨ ਤੇ ਕਾਮ ਦਾ ਗਿਆਨ
ਹੁੰਦਾ ਹੈ, ਇਸੋ ਤਰ੍ਹਾਂ ਗੁਰੂਜੀਨੇ ਭੀ “ਖੜਗਕੇਤ” ਅਕਾਲ ਪੁਰਖ

ਦਾ ਮੰਕੇਤ ਰੱਖਣਾ ਹੈ ਸਿਸਤੇ ਇਹ ਸਿੱਧ ਹੁੰਦਾ ਹੈ ਕਿ ਉਹ ਜਗਤ ਦਾ ਉਤਪਤੱਤ ਪਾਲਨ ਅਤੇ ਸੰਹਾਰ ਕਰਤਾ ਹੈ, ਕਿੰਤੁ “ਖੜਗਕੇਤੁ” ਅਖਨ ਵਿੱਚ ਪਹਿਲੇ ਦੋ ਗੁਣਾਂ ਦਾ ਅਰਥਾਤ ਉਤਪੱਤਿ ਪਾਲਨ ਦਾ ਅਧਿਆਹਾਰ ਹੋਜਾਂਦਾ ਹੈ, ਜਿਸਤੇ ਇਕ ਗੁਣ ਦੇ ਗ੍ਰਹਨ ਤੇ ਦੋਨੋਂ ਗੁਣ ਨਿਸਚੇਂ ਹੋਜਾਂਦੇ ਹਨ ॥ *

ਇਸ ਵਾਸਤੇ ਇਸ ਜਗ੍ਹਾ ਪਰ ਖੜਗ ਨੂੰ ਨਮਸਕਾਰ ਕਰਨ ਦਾ ਤਾਤਪਰਜ “ਖੜਗਕੇਤੁ” ਅਰਥਾਤ ਅਕਾਲ ਪੁਰਖ ਨੂੰ ਹੈ ਜੈਸਾ ਕਿ ਆਖਿਆ ਜਾਂਦਾ ਹੈ ਕਿ ‘‘ਅਸੀਂ ਤਾਜ ਨੂੰ ਅਪਨਾ ਸਿਰ ਢੁਕਾਉਂਦੇ ਹਾਂ’’ ਇਸੇ ਤਰ੍ਹਾਂ ‘‘ਅਸੀਂ ਤਖਤ ਵੀ ਤਾਬਿਆ ਹਾਂ’’ ਇਸਤੇ ਇਹ ਭਾਵ ਨਹੀਂ ਹੈ ਜੋ ਇੱਕ ਸਿਰ ਪਰ ਰੱਖਨ ਵਾਲੀ ਟੋਥੀ ਯਾ ਕਿਸੇ ਬੈਠਨ ਵਾਲੀ ਮੰਜ਼ੀ ਦੇ ਅਧੀਨ ਹੋਨ ਦਾ ਵੱਡੇ ੨ ਸੂਰਥੀਰ ਇਕਰਾਰ ਕਰਦੇ ਹਨ ਕਿੰਤੁ ਇਸਤੇ ਭਾਵ ਤਾਜ ਅਤੇ ਤਖਤ ਦੇ ਮਾਲਕ ਦਾ ਹੁੰਦਾ ਹੈ, ਇਸੇ ਤਰ੍ਹਾਂ ਖੜਗ ਨੂੰ ਨਮਸਕਾਰ ਕਰਨ ਤੇ ਭੀ ਖੜਗ ਕੇਤ ਅਰਥਾਤ ਅਕਾਲ ਪੁਰਖ ਨੂੰ ਨਮਸਕਾਰ ਕਰਨ ਦਾ ਹੀ ਸਿੱਧਾਤ ਨਿੱਕਲਦਾ ਹੈ, ਜੈਸਾ ਕਿ ਉਪਰਲੇ ਦੇਹੇ ਅਤੇ ਤਿੰਭੰਗੀ ਛੰਦ ਤੇ ਅੱਗੇ (ਸ੍ਰੀ ਅਕਾਲਜੀ ਦੀ ਉਸਤਤਿ) ਸ੍ਰੀ ਮੁਖ ਤੇ ਹੀ ਉਚਾਰਨ ਕਰਕੇ ਇਸ ਭਰਮ ਨੂੰ ਥੋੜ੍ਹਾ ਦਿੱਤਾ ਹੈ, ਜਿਸ ਵਿੱਚ ਗੁਰੂ ਜੀ ਨੇ ਪ੍ਰਗਟ ਕਰ ਦਿੱਤਾ ਹੈ ਕਿ ਅਸੀਂ ਅਕਾਲ ਪੁਰਖ ਦੀ ਉਸਤਤਿ ਕਰਦੇ ਹਾਂ ਕਿੰਤੁ ਤੇਗ ਦੀ ਨਹੀਂ ॥

ਕਿਉਂਕਿ ਜੇ ਤਲਵਾਰ ਨੂੰ ਹੀ ਇਸਟ ਮੰਨਨ ਜਾਏ ਤਾਂ ਜੋ ਅੱਗੇ ਖੜਗ ਦੇ ਗੁਣ ਵੱਡੇ ਹਨ ਸੌ ਉਸ ਵਿੱਚ ਨਹੀਂ ਪਾਏ ਜਾਂਦੇ ਕਿੰਤੁ ਉਹ ਸਭ ਖੜਗਕੇਤੁ ਅਅਰਥਾਤ ਅਕਾਲ ਦੇ ਵਿੱਚ ਹੀ ਪਾਏ

ਜਾਨਗੇ, ਜੈਸਾ ਕਿ ਏਣ ਦਾ ਅਰੰਭ ਹੋਨਾਂ ਅਤੁਲ ਬਲ ਦਾ
ਛੋਨਾ, ਸੰਤਾਂ ਨੂੰ ਸੁਖ ਦੇਕੇ ਬੁਰੀ ਮਤ ਦਾ ਨਾਸ ਕਰਨਾ ਆਦਿਕ
ਗ੍ਰੰਥ ਕਿਸੇ ਖਾਲਸ ਸਮਝ੍ਵਿੱਚ ਨਹੀਂ ਹੋ ਸਕਦੇ ਕਿੰਤੁ ਸ਼ਕਤਤ
ਅਲੀ ਵਿੱਚ ਹੋ ਸਕਦੇ ਹਨ, ਇਸ ਵਾਸਤੇ ਇਸ ਜਗ੍ਹਾ ਪਰ ਗੁਰੂ
ਜੀ ਨੇ ਜਗਤ ਦੀ ਉਤਪੱਤੀ ਪਾਲਨ ਅਤੇ ਸੰਹਾਰ ਕਰਨ ਵਾਲ
ਅਕਾਲਪੁਰਖ ਦੀ ਹੀ ਉਸਤਤੀ ਕੀਤੀ ਹੈ ਉਸਤੇ ਛੁਟ ਕਿਸੇ ਦੇਖੀ
ਯਾ ਚੇਗ ਆਦਿਕ ਕਿਸੇ ਕਲਪਤ ਵਸੜ੍ਹ ਦੀ ਨਹੀਂ ਕੀਤੀ।

ਦੋਹਿਰਾ

ਉਸ ਅਕਾਲ ਦੇ ਤੁਪ ਨੂੰ ਅੱਗੇ ਕਰਨ ਬਖਾਨ।

ਜਿਸਕੇ ਪੜ੍ਹਨੇ ਤੇ ਸਕਲ ਤਵ ਸੰਸੇ ਮਿਟ ਜਾਨ ॥ ੧੪ ॥

ਯਥ:- ਸ੍ਰੀ ਮੁਖ ਵਾਕ ਭੁਜੰਗਪ੍ਰਯਾਤ ਛੰਦ

“ਸਦਾ ਏਕ ਜੰਤਯੇ ਅਜੂਨੀ ਸਰੂਪੰ । ਮਹਾਂ ਦੇਵ ਦੇਵੈ ਮਹਾਂਭੁਪ
ਭੁਪੰ ॥ ਨਿਰੰਕਾਰ ਨਿਤਯੇ ਨਭੂਪੰ ਨਿਵਾਲੰ । ਕਰੰ ਕਾਰਣੈਯੇ ਨਮੰ
ਖੜਗ ਪਾਲੰ ॥ ੩ ॥ ਨਿਰੰਕਾਰ ਨਿਰ ਵਿਕਾਰ ਨਿਤਯੇ ਨਰਾਲੰ ।
ਨ ਬਿਰਧੰ ਬਸੇਖੰ ਨ ਤਰਨੰ ਨ ਬਾਲੰ ॥ ਨਰੰਕੰ ਨਰਾਯੇ ਨਭੂਪੰ
ਨ ਰੇਖੰ । ਨ ਰੰਗੀ ਨ ਰਾਗੀ ਅਪਾਰੰ ਅਭੇਖੰ ॥ ੪ ॥”

ਦਵੈਸਾ

ਇਨ ਛੰਦਾਂ ਵਿੱਚ ਸ੍ਰੀ ਗੁਰੂ ਜੀ ਨੇ ਉਸ ਅਕਾਲ ਦੀ ਗਾਥਾ ।
ਖੜਗ ਕੇਤ ਕਰ ਜੋਇ ਉਚਾਲੀ ਸੋ ਦੱਖੇ ਮਨ ਸਾਥਾ ॥ ਏਕੈ
ਜੋਤ ਅਜਨਮ ਬਤਾਕੇ ਸਭ ਦੇ ਵਨ ਕੋ ਦੇਵਾ । ਸਭ ਰਾਜਨ ਕੇ
ਰਾਜਾ ਬਹਕੇ ਢੱਬੀ ਤਿਸਦੀ ਸੰਵਾ ॥ ੧੫ ॥ ਨਿਰਾਕਾਰ ਅਰ
ਨਿਤ ਬਤਾਇਆ ਪੁਨੰ ਭਾਖਜਾ ਨਿਰ ਬਾਣੀ । ਸੱਭ ਕਰਤਾ ਅਰ

ਹਰਤਾ ਸ਼ਕਤੀ ਉਸੇ ਵਿੱਚ ਵਖਾਣੀ ॥ ਨਿਰ ਵਿਕਾਰ ਅਰ ਨਿਰਾਲੇਪ
 ਪੁਨ ਬਾਲਬਿਧ ਨਹਿ ਹੋਵਤ । ਰਾਵ ਰੰਕ ਅਰ ਰੂਪ ਨ ਰੈਖਾ
 ਰਾਗ ਦ੍ਰੰਖ ਨਹਿ ਜੋਵਤ ॥ ੧੯ ॥ ਏਹੋ ਜੇਹੇ ਲੱਖਨ ਗੁਰ ਨੇ
 ਕਹੇ ਈਸਦੇ ਪਿਆਰੇ । ਜਿਸ ਦੇ ਖੜਗ ਕੇਤ ਮੁਖ ਕਹਿਕੇ ਸੁਭ
 ਗੁਣ ਹੈਨ ਉਚਾਰੇ ॥ ਇਸ ਮਹਿ ਦੇਵੀ ਆਇਕ ਦਾ ਨਾ ਨਾਮ
 ਕਿਤੇ ਹੈ ਲੀਤਾ । ਜੋ ਅਗਿਆਨੀ ਪੁਰਖਾਂ ਨੇ ਹੈ ਮਾਨ ਰਿਦੇ ਮਹਿ
 ਲੀਤਾ ॥ ੨੦ ॥ ਜਿਸ ਦਾ ਕਾਲਾ ਰੂਪ ਬਤਾਉਨ ਅਰ ਸੱਧਾਂ ਦੀ
 ਮਾਲਾ । ਵਡੇ ਦੰਦ ਛਿੱਡ ਜਿਸ ਦੱਸੇ ਲੋਹੁ ਪੀਂਦੀ ਕਾਲਾ ॥ ਏਹੋ
 ਜੇਹੇ ਰੂਪਵਤੀ ਫਿਰ ਕਿਉਂ ਅਰੂਪ ਸਦਵਾਂਦੀ । ਨਿਰ ਵਿਕਾਰ
 ਉਹ ਕਦ ਕਹ ਲਾਉ ਜੋ ਪ੍ਰਗਟੇ ਛਿੱਪ ਜਾਂਦੀ ॥ ੧੯ ॥ ਨਹੀਂ
 ਨਿਤ ਉਹ ਛਿਨ ਭੰਗਰ ਸੀ ਜੋ ਉਡ ਗਈ ਪਲਕ ਮੈਂ । ਮੁੜਕੇ
 ਵੇਖਿਆ ਰੂਪ ਨ ਜਿਸ ਦਾ ਅੱਖੀਂ ਫੇਰ ਖਲਕ ਮੈਂ ॥ ਤਾਂਤੇ ਐਸੇ
 ਲੱਖਨ ਵਾਲੀ ਜੋ ਦੇਵੀ ਹੈ ਭਾਈ । ਦਸਮੇਂ ਪਾਤਸ਼ਾਹ ਨੇ ਮਨ ਤੇ
 ਕਬਹੂੰ ਨਾਂਹਿ ਮਨਾਈ ॥ ੨੧ ॥ ਨਿਰਵਿਕਾਰ ਅਰ ਨਿਰਾਕਾਰ ਨੈ
 ਮਾਨਤ ਥੇ ਗੁਰ ਪੂਰੇ । ਉੱਤਪਤ ਪਲਨ ਨਾਸ ਕਰਨ ਦੇ ਸਿਸ
 ਵਿੱਚ ਲੱਖਨ ਪੂਰੇ ॥ ਤਿਸਕੇ ਤਿਆਗ ਮਨਾਵਨ ਐਸੀ ਜੈਸੀ ਹੈ
 ਕਲਜੋਗਨ । ਕਹੋ ਭਲਾ ਕਦ ਪਰਸਨ ਟੁਰ ਜੀ ਜੋ ਵਰਜਤ ਥੇ
 ਲੋਗਨ ॥ ੨੦ ॥

ਦੇਹਿਰਾ

ਪੁਨ ਨਹਿ ਮਾਨੀ ਉਗ ਗੁਰ ਅਪਨੈ ਇਸ਼ਟ ਪਛਾਨ ।

ਜੋ ਜੜ੍ਹ ਨਾਸੀ ਵਸਤ ਹੈ ਕ੍ਰਿਤਮ ਧੂਲ ਮਹਾਨ ॥ ੨੧ ॥

ਭਾਵ-- ਗੁਰੂ ਜੀ ਦੀ ਬਾਣੀ ਤੇ ਅਕਾਲ ਪੁਰਖ ਦੇ ਲੱਖਨ
 ਨਿੱਤ ਨਿਰ ਵਿਕਾਰ ਅਤੇ ਉਤਪਤਿ ਇਸਥਤ ਅਤੇ ਨਾਮ ਕਰਤਾ
 ਪ੍ਰਤੀਤ ਹੁੰਦੇ ਹਨ ਇਸ ਵਾਸਤੇ ਉਹ ਦੇਵੀ ਜੋ ਦੇਖਦੇ ੨ ਹੀ ਗ੍ਰੰਥ
 ਹੋਗਈ ਅਰਥਾਤ ਨਿਤ ਨਾ ਰਹੀ ਆਖਦੇ ਹਨ ਫਿਰ ਵਿਕਾਰੀ
 ਜੋ ਪਹਿਲੇ ਬੁਰਾ ਰੂਪ ਦਖਾਕੇ ਫੇਰ ਸੁਦਰ ਬਨਨੇ ਵਾਲੀ ਵਸਤੂ
 ਮੀ ਮੋ ਕਦ ਪੁਜਨ ਦੇ ਜੋਗ ਹੋ ਸੱਕਦੀ ਹੈ, ਇਸ ਵਾਸਤੇ ਇਹਨਾਂ
 ਗੁਰ ਬਚਨਾਂ ਦੇ ਭਾਵ ਨੂੰ ਨਾ ਸਮਝ ਕੇ ਗੁਰੂ ਜੀ ਪਰ ਇਹ ਦੱਖ
 ਲਗਾਉਣਾ ਮਹਾਂ ਪਾਪ ਹੈ ॥

ਦੋਹਿਰਾ

ਤਾਂਤੇ ਸ੍ਰੀ ਮੁਖ ਵਾਕ ਮਹਿ ਪੁਜਨ ਕਹਯੋ ਅਕਾਲ ।
 ਦੇਵੀ ਦੇਵਨ ਠੌਰ ਕਿਤ ਦੇਖਹੁ ਤਿਨ ਮਹਿ ਭਾਲ ॥ ੨੨ ॥

ਦੁਰਗਾ ਭਗਤ

ਦੋਹਿਰਾ

ਜੈਸੇ ਇਹ ਪ੍ਰਮਾਣ ਤੈਂਦਿਤੇ ਮੰਨੂੰ ਬੋਲ ।
 ਭੈਸੇ ਇਨ ਤੇ ਉਲਟ ਕੁਛ ਮੈਂ ਭੀ ਲਿਆਂਦੇ ਟੋਲ ॥ ੨੩ ॥
 ਤੁਸੀਂ ਆਖਦੇ ਸਗਤ ਮਹਿ ਅਹੇ ਨ ਦੇਵੀ ਕੋਇ ।
 ਅਸਟ ਭੁਸੀ ਤਲਵਾਰ ਲੈ ਪ੍ਰਗਟ ਹੀਦੀ ਜੋਇ ॥ ੨੪ ॥
 ਪਰ ਗੁਰ ਗ੍ਰੰਥ ਬਤਾਇ ਦਾ ਉਸ ਅਕਾਲ ਨੂੰ ਭਰਾਤ ।
 ਟੁਲਟਨ ਮਾਰਨ ਕਾਰਨੇ ਦੇਵੀ ਰੂਪ ਬਨਾਤ ॥ ੨੫ ॥
 ਇਸ ਤੇ ਅੱਗੇ ਦੇਖ ਤੂੰ ਪੜ੍ਹਕੇ ਸਾਰੇ ਛੰਦ ।

ਦੇਵੀ ਰੂਪ ਬਤਾਇਕੇ ਬੋਲਣ ਕਰਦੇ ਬੰਦ ॥ ੨੯॥

ਯਥਾ:-—ਸ੍ਰੀ ਮੁਖਵਾਕ ਪਾਤਸ਼ਾਹੀ ੧੦ ॥

“ਅਲੋਖੰ ਅਭੋਖੰ ਅਭੂਤੰ ਅਦ੍ਵੈਖੰ । ਨਾ ਰਾਗੀ ਨ ਰੰਗੀ ਨ ਰੂਪੰ
ਨ ਰੇਖੰ ॥ ਮਹਾ ਦੇਵ ਦੇਵੈ ਮਹਾਂ ਜੋਗ ਜੋਗੀ । ਮਹਾਂ ਕਾਮ ਕਾਮੰ
ਮਹਾਂ ਭੋਗ ਭੋਗੀ ॥ ੧੦ ॥ ਕਹੂੰ ਰਾਜਸੇ ਤਾਂਮਸੇ ਸਾਂਤ ਕੇਖੀ । ~
ਕਹੂੰ ਨਾਰ ਕੋ ਰੂਪ ਧਾਰੇ ਨਰੇਯੰ ॥ ਕਹੂੰ ਦੇਵੀਯੰ ਦੇਵਤੰ ਦਯੀਤ
ਰੂਪੰ । ਕਹੂੰ ਰੂਪ ਆਨੇਕ ਧਾਰੇ ਅਨੁਪੰ ॥ ੧੧ ॥ ਕਹੂੰ ਛੂਲ ਵੈਕੈ
ਛਲੇ ਰਾਜ ਛੂਲੇ । ਕਹੂੰ ਭਵਰ ਹੈਕੋ ਭਲੀ ਭਾਂਤ ਭੂਲੇ ॥ ਕਹੂੰ
ਪਵਨ ਹੈਕੈ ਬਹੇ ਬੇਗ ਆਸੇ । ਕਹੇ ਮੌਨ ਆਵੈ ਕਬੈ ਤਾਂਹਿ
ਕੈਸੇ ॥”

ਇਨ ਵਾਕਨ ਮੈਂ ਸਿੱਧ ਸਭ ਕਰ ਦੀਨਾਂ ਗੁਰ ਆਪ ।

ਧਰਤ ਰੂਪ ਪਰਮਾਤਮਾਂ ਨਾਨਾ ਬਿਧਕੇ ਬਾਪ ॥ ੨੭ ॥

ਜੈਸੇ ਇਸ ਮਹਿ ਕਹ ਦੀਆ ਹੋਤ ਪੁਰਖ ਅਰ ਨਾਰ ।

ਦੇਵੀ ਦੈਤਨ ਰੂਪ ਵਹੁ ਕਰਤੇ ਆਪ ਮੁਰਾਰ ॥ ੨੮ ॥

ਛੂਲ ਭਵਰ ਪੁਨ ਪਵਨ ਹੋ ਚਲਤ ਬੇਗ ਇਸ ਭਾਂਤ ।

ਨਹਿ ਕਬਨੇ ਮਹਿ ਆਵਤੇ ਦੇਖਹੁ ਭਲੇ ਏਕਾਂਤਿ ॥ ੨੯ ॥

ਫਿਰ ਤੁਮ ਕੈਸੇ ਕਹਤ ਹੈ ਨਹੀਂ ਚੰਡਕਾ ਕੋਇ ।

ਅਕਾਲ ਪੁਰਖ ਕੀ ਸ਼ਕਤ ਹੋ ਕਾਮ ਕਰਤ ਭਵ ਜੋਇ ॥ ੩੦ ॥

ਤੱਤ ਖਾਲਸਾ

ਦੇਹਿਰਾ

ਇਨ ਵਾਕਨ ਮੈਂ ਭੀਸਖੇ ਲਖੇ ਤੱਤ ਨਿਜ ਸਾਰ ।

ਛਿਹੜੋ ਮਹਮਾਂ ਈਸ ਕੀ ਕਰਤੇ ਸ਼ਕਲ ਉਚਾਰ ॥ ੩੧ ॥
 ਕਰਈ ਪੁਰਖ ਗ੍ਰੰਥ ਜਿਸ ਕਹਤ ਵਿਦਾਰੋ ਆਇ ।
 ਏਈ ਵਸਮੇਂ ਗੁਰ ਕਿਹਾ ਵੇਖੋ ਛੋਡ ਬਿਵਾਦ ॥ ੩੨ ॥
 ਜਿਸ ਦਾ ਭਾਵ ਪਜਾਰਿਆ ਹੈ ਕਰਤਾ ਜਗਦੀਸ ।
 ਉਤਪਤ ਸਿਸਮੇ ਜਗ ਭਯੋ ਅਨਕ ਭਾਂਤ ਧਰਸੀਸ ॥ ੩੩ ॥
 ਨਾਰ ਪੁਰਖ ਦੇਵੀ ਭਾਏ ਦੇਵ ਵੈਤ ਜਿਸ ਮਹਿ ।
 ਮੈ ਸਭ ਕੋ ਇੱਕ ਪੁਜ ਹੈ ਜਿਸ ਬਿਨ ਦੁਸਰ ਨਾਹਿ ॥ ੩੪ ॥
 ਜਿਸ ਤੇ ਅਗਲੇ ਵਾਕ ਹੁਹਿ ਦੇਤ ਗਿਆਨ ਭਲ ਭਾਇ ।
 ਜਿਨ ਕੇ ਸ੍ਰੂਵਨ ਮਨਨ ਤੇ ਇਹ ਸੰਕਾ ਮਿਟਜਾਇ ॥ ੩੫ ॥

ਯਥਾ - ਭੁਜੰਗ ਪ੍ਰਯਾਤ ਛੰਦ

“ਸਿਜੇ ਸੇਤਜੀ ਜੇਰਸੰ ਉਤ ਭਜੇਵੈ । ਰਚੇ ਅੰਡਜੰਖੰਡ ਬ੍ਰਹਮੰਡ
 ਏਵੈ ॥ ਦਿਸਾ ਬਿਟਸਾਯੈ ਜਿਮੀਂ ਆਸਮਾਣੰ । ਚਤੁਰ ਬੇਦ ਕਬਖੰ
 ਬੁਲਾਣੰ ਪੁਰਾਣੰ ॥ ੩੬ ॥ ਰਚੇ ਰੈਣ ਵਿਵਸੰ ਥਪੈ ਸੂਰ ਚੰਦੈ । ਠਟੇ
 ਵਾਈਵ ਦਾਨੋ ਰਚੇ ਥੀਰ ਬਿੰਦੈ ॥ ਕਰੀ ਲੋਹ ਕਲਮੰ ਲਿਖਸੈ ਲੇਖ
 ਮਾਬੰ । ਸਥੈ ਜੇਰ ਕੀਨੇ ਥਲੀ ਕਾਲ ਹਾਬੰ ॥ ੩੭ ॥ ਕਈ ਮੇਟ
 ਡਾਰੇ ਉਪਾਯੇ ਬਨਾਏ । ਉਪਾਰੇ ਗਜੇ ਫੇਰ ਮੇਟੇ ਉਪਾਏ । ਕ੍ਰਿਆ
 ਕਾਲ ਜੂ ਕੀ ਕਿਨ੍ਹ ਨਾਂ ਪਛਾਨੀ । ਘਨਿਜੋ ਧੈ ਬਿਤੈ ਹੈ ਘਨਿਜੋ
 ਖੈ ਬਿਤਾਨੀ ॥ ੩੯ ॥ ਕਿਤੇ ਕ੍ਰਿਸਨ ਸੇ ਕੀਟ ਕੋਟੀ ਬਨਾਏ ।
 ਕਿਤੇ ਰਾਮ ਸੇ ਮੇਟ ਡਾਰੇ ਉਪਾਏ ॥ ਮਹਾਂ ਦੀਨ ਕੇਤੇ ਪ੍ਰਿਥੀ ਮਾਂਝ
 ਹੁਏ । ਸਮੈਂ ਆਪਨੀ ਆਪਨੀ ਅੰਤ ਮੁਏ ॥ ੩੭ ॥”

ਵੈਹਿਰਾ

ਯਹੀ ਛਬਦ ਆਗੇ ਕਹੈ ਜਿਸ ਕੋ ਸਗਰੋ ਭਾਵ ।

ਕਈ ਕੋਟ ਸਿ੍ਹਾਈ ਰਚੇ ਈਸ਼ੂਰ ਧਰ ਮਨ ਚਾਹੋ॥ ੩੬॥
 ਚਾਰ ਖਾਨ ਬ੍ਰਹਮੰਡ ਸਭ ਪੰਚ ਬੁਤ ਯੁਤ ਜੋਇ।
 ਦੰਦ ਸੂਰ ਸੂਰ ਨਰ ਅਸਰ ਜਿਸ ਸਕਤੀ ਮਹਿ ਸੋਇ॥੩੭॥
 ਕਿਸ਼ਨ ਮੰਨਮਦ ਰਾਮ ਸੇ ਉਪਜੇ ਮਰੇ ਜਹਾਨ।
 ਉਸ ਅਕਾਲ ਦੀ ਦਿਸ਼ਾਵ ਮਹਿ ਹੈ ਸਭ ਕੀਟ ਸਮਾਂਨ ॥੩੮॥
 ਤੈਂ ਦੇਵੀ ਦੀ ਉਤਪਤੀ ਤਿਸਤੇ ਕਹੀ ਬਨਾਇ।
 ਇਸ ਪ੍ਰਕਾਰ ਕਰ ਸੋਰ ਮਨ ਤੈ ਸਗਰੋ ਭ੍ਰਮਜਾਇ॥੩੯॥
 ਜੋ ਦੇਵੀ ਅਰ ਦੇਵਤੇ ਤੂ ਮਾਨਤ ਮਨ ਆਪ।
 ਸੋ ਗੁਰ ਜੀ ਨਹਿ ਕਹਤ ਹੈਂ ਤਿਨ ਕਾ ਕਰੀਓ ਜਾਪ॥੪੦॥
 ਸੁਭ ਕਰਮਨ ਕੋ ਕਰਤ ਜੋ ਨਰ ਨਾਗੀ ਜਗ ਮਾਹਿ।
 ਸੋਈ ਦੇਵੀ ਦੇਵ ਹੈ ਅੌਰ ਨ ਸਮਸਰ ਜਾਹਿ॥੪੧॥

ਯਥਾ ਸ੍ਰੀ ਮੁਖ ਵਾਕ

“ਸਾਧ ਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ
 ਕਹਾਵੈ॥ ਕੁਕਿਰਤ ਕਰਮ ਜੋ ਜਗ ਮਹਿ ਕਰਹੀ। ਨਾਮ ਅਸੂਰ
 ਤਾਕੋ ਜਗ ਧਰਹੀ॥”

ਦੋਹਿਰਾ

ਦੇਖੋ ਲਖਨ ਕਰਦਿਆਂ ਦੇਵੀ ਦੇਵ ਬਨਾਇ।

ਕਰਮਨ ਕੇ ਅਨੁਸਾਰ ਨਰ ਸੂਰ ਪੁਨ ਅਸੂਰ ਕਹਾਇ॥੪੨॥

ਉਪਈ

ਇਹ ਦਸਮੇਂ ਗੁਰ ਸ੍ਰੁ ਫੁਰਮਾਇਆ। ਦੇਵ ਅਦੇਵ ਭੇਦ ਸਮਝਾਓ॥
 ਭਲੇ ਕਰਮ ਜੋ ਪੁਰਖ ਕੁਮਾਵਤ। ਸਤ ਮਾਰਗ ਕੋ ਰਾਹੁ ਬਤਾਵਤ।
 ਸੋਈ ਹੈ ਸੂਰ ਜਗ ਕੇ ਮਾਹੀ॥ ਜਾਂ ਸਮ ਸੂਸਰ ਪਈਬਿਤ ਨਾਹੀ॥

ਇਸੀ ਤਰਹ ਜੋ ਨਾਰ ਸੁਭਾਗੀ । ਸੁਣਕਰਮਨਮਹਿ ਸਵ ਹੀਲਾਗੀ ।
 ਸੋਈ ਦੇਵੀ ਰੂਪ ਕਹਾਈ । ਤਿਸਤੇ ਭਿੰਨ ਨ ਦੇਵੀ ਕਾਈ ।
 ਅਰ ਪੁਨ ਜੋ ਹੈ ਪੁਰਖ ਨਕਾਰਾ । ਕਰਤ ਪਾਪ ਸਦਸਗਤਮਝਾਰਾ ।
 ਸੋਈ ਅਸੁਰ ਭੈਤ ਕਹਲਾਵਤ । ਦਸਮ ਗੁਰੂ ਜਿਸ ਭਾਂਤ ਬਤਾਵਤ ।
 ਇਸੀ ਭਾਂਤ ਜੋ ਪਾਪਨ ਨਾਗੀ । ਕਰਤ ਕੁਕਰਮ ਮਹਾਂ ਹਤਿਆਗੀ ।
 ਸੋਈ ਅਹੇ ਅਸੁਰਨੀ ਨਾਮਾ । ਕਹਤ ਰਾਕਸੀ ਜਿਹ ਨਰ ਬਾਮਾਂ ।
 ਹੁਣ ਤੂੰ ਮਨ ਮਹਿ ਸੋਰਪਿਆਰੇ । ਇਨਕਰਮਨਕੋਮਨ ਮਹਿਧਾਰੇ ।
 ਜੋ ਦੇਵੀ ਹਮਰੇ ਕਵਿ ਗਾਵੇਂ । ਕਾਲਾ ਰੂਪ ਜਿਸੇ ਦਿਖਰਾਵੇਂ ॥
 ਗਲ ਮਹਿ ਸਾਂਪ ਸੀਸ ਮੁਰਦਾਕੇ । ਵਡੇ ਦੰਦ ਪਿੱਠ ਬਾਲ ਸੁਜਾਕੇ ।
 ਅਰ ਤਿਸ ਕਾਮ ਖਾਵਨੇ ਛੋਟੇ । ਅਰ ਬੱਕਰੇ ਜੋ ਚੰਗੇ ਮੌਟੇ ॥
 ਫਿਰ ਆਦਮ ਦਾ ਲੋਹੁ ਪੀਨਾ । ਇਸ ਪਰਹੈ ਜਿਸਕਾ ਜਗਜੀਨਾ ।
 ਜੋ ਐਸੇ ਕਰਮਨ ਕੀ ਪਿਆਗੀ । ਹੈ ਦੇਵੀ ਗੁਰਮਤ ਅਨੁਸਾਰੀ ? ॥
 ਸ੍ਰੀ ਮੁਖ ਵਾਕ ਸਾਬ ਇਸ ਤੋਲੋ । ਫਿਰ ਆਗੇ ਕੁਛ ਮੁਖ ਤੇ ਥੋਲੇ ।
 ਤੁੰਤੇ ਗੁਰ ਮਤ ਹਮਰੇ ਇਸਟਾ । ਤਜੋ ਅੰਰ ਸਭ ਜਾਨ ਅਨਿਸ਼ਟਾ
 ਸੱਤ ਅਸੱਤ ਵਿਚਾਰ ਦੁਵਾਰੇ । ਲਖਕਰ ਧਰੀਯਹੁ ਰਿਦੇ ਮਝਾਰੇ਷ਤੇ
 ਦੋਹਿਰਾ

ਜਾਂਤੇ ਇਸ ਪ੍ਰਸੰਗ ਮਹਿ ਸਿੱਧ ਹੋਤ ਕੁਛ ਅੰਤੇ ।

ਸ੍ਰੀ ਗੁਰ ਜੀ ਨਹਿ ਕਹਤ ਹੈਂ ਦੇਵੀ ਸਭ ਸਿਰ ਮੌਰ ॥੪੪॥

ਦੁਰਗਾ ਭਗਤ

ਦੋਹਿਰਾ

ਭਾਵੇਂ ਤੁਸੀਂ ਬਖਾਨ ਦੇ ਗੁਰ ਨਹਿ ਮਾਨਤ ਦੇਵ ।

ਪਰ ਗੁਤਬਾਣੀ ਮੈਂ ਲਿਖੀ ਭੁਗਤੀ ਮਾਤ੍ਰ ਅੰਡੇਵ ॥ ੪੫ ॥
 ਵਰ ਮਾਂਗਤ ਗੁਰ ਚੰਡੇ ਤੇ ਧਨ ਸੰਪਦ ਬਹੁਛਾਂਤ ।
 ਲੈ ਅਸੀਸ ਸੁਖ ਚਾਹਤੇ ਪੜ੍ਹ ਦੇਖੋ ਸੇਕੁਂਤ ॥ ੪੬ ॥
 ਦਸਮ ਗ੍ਰੰਥ ਦੇ ਵਿੱਚ ਹੈ ਜੋ ਲਿਖਨਾ ਪ੍ਰਸੰਗਾ ।
 ਸੋ ਮੈਂ ਤੈਨੂੰ ਆਖਦਾ ਸੁਨ ਲੈ ਸਾਬ ਉਮੰਗਾ ॥ ੪੭ ॥

ਯਥਾ:- ਸ੍ਰੀ ਮੁਖ ਵਾਕ ਪਾਤਸ਼ਾਹੀ ੧੦ ਸਾਵੈਣਾ

“ਮੇਰ ਕਰੋ ਤਿਊਣ ਤੇ ਮੁਹਿ ਜਾਹਿ ਗਤੀਬ ਨਿਵਾਜ ਨ ਦੁਲਤ
 ਤੋਸੋ । ਭੂਲ ਛਿਮੇ ਹਮਰੀ ਪ੍ਰਭ ਆਪਨ ਭੂਲਨ ਹਾਚ ਕਹਾ ਕੇਉ
 ਮੌਸੋ ॥ ਸੇਵ ਕਰੀ ਤੁਮਰੀ ਤਿਨ ਕੇ ਸਬ ਹੀ ਗ੍ਰਿਹ ਦੇਖੀਆਤ
 ਦਰਬ ਭਰੋਸੇ । ਯਾ ਕਲ ਮੈਂ ਸਭ ਕਾਲ ਕ੍ਰਿਪਾਨ ਕੇ ਭਾਰੀ
 ਭੁਜਾਨ ਕੇ ਭਾਰੀ ਭਰੋਸੋ ॥ ੯੨ ॥ ਸੰਭ ਨਸੰਭ ਸੇ ਕੋਟ ਨਿਸਾ-
 ਚਰੁ ਜਾਹਿ ਛਿਨੇਕੁ ਬਿਖੈ ਹਨ ਡਾਰੇ । ਯੁਮਰ ਲੋਚਨ ਚੰਡ ਅਉ
 ਮੂਡ ਸੇ ਮਾਹਖ ਸੇ ਪਲ ਬੀਚ ਨਿਵਾਰੇ ॥ ਰਾਮਰ ਸੇ ਰਣ ਚਿੱਛਰ
 ਸੇ ਰਕਿਤੱਛਣ ਸੇ ਝਟ ਵੈ ਝੜਕਾਰੇ । ਐਸੇ ਸੁ ਸਾਹਿਬ ਪਾਇ
 ਕਹਾਂ ਪਰਵਾਹਿ ਰਹੀ ਇਹ ਦਾਸ ਤਿਹਾਰੇ ॥ ੯੩ ॥ ਮੁੰਡਹੁ ਸੇ ਮਧ
 ਕੀਟਭ ਸੇ ਮੁਰਸੇ ਅਘਸੇ ਜਿਨ ਕੋਟ ਦਲੇਹੈਂ ॥ ਓਟ ਕਰੀ ਕਬਹੂ
 ਨ ਜਿਨੇ ਰਣ ਚੋਟ ਪਰੀ ਪਗ ਵੈਨ ਟਲੇ ਹੈਂ ॥ ਸਿੰਧ ਬਿਖੈ ਜਿਨ
 ਬੁਡੇ ਨਿਸਾਚਰ ਪਾਵਕ ਬਾਣ ਬਹੇ ਨ ਚਲੇ ਹੈਂ । ਤੇ ਅਸ ਤੌਰ
 ਬਿਲੋਕ ਅਲੋਕ ਸੁਲਾਜ ਕੋ ਛਾਡਿ ਕੈ ਭਾਜ ਚਲੇ ਹੈ ॥ ੯੪ ॥”

ਦੇਹਿਰਾ

ਇਨ ਵਾਕਨ ਮੈਂ ਗੁਰੂ ਜੀ ਨਿਜ ਰੱਖਜਾ ਕੇ ਕਾਜ ।
 ਉਸਤਤ ਚੰਡੀ ਕੀ ਕਰੀ ਰੰਦਕ ਧਰੀ ਨ ਲਾਜ ॥ ੯੫ ॥

ਚੈਥੋਈ

ਕਹਾ ਮੈਰੁ ਭ੍ਰਿਲਤੇ ਮੁਹਿ ਕੀਜੈ । ਗ੍ਰੀਵਨਵਾਜ ਸ਼ਰਨ ਮਹਿ ਲੀਜੈ ।
ਦੁਸਰ ਤੋਂ ਸਮ ਅਵਰ ਨ ਕੋਈ । ਭ੍ਰਾਲ ਛਮੇ ਹਮ ਸੇ ਜੋ ਹੋਈ ।

ਜਿਨ ਜਨ ਤੁਮਰੀ ਸੇਵਾ ਕੀਨੀ । ਤਿਨਕੇਘਰਤੁਮਨਵਨਿਧਦੀਨੀ ।

ਜਾਂਤੇ ਤੁਮਰਾ ਮੋਹ ਭਰੋਸਾ । ਭਾਜਹਿ ਸੱਤ੍ਰ ਤੋਹ ਲੱਖ ਕੋਸਾ ।

ਸ੍ਰੀਭ ਨਸ੍ਰੀਭ ਮਾਰ ਤੁਹਿ ਦੀਨੋ । ਚੰਡ ਮੁੰਡ ਸੋਂ ਹੈਂ ਬਧ ਕੀਨੋ ।

ਮਧ ਕੀਟਭ ਸੇ ਮੁਰ ਸੇ ਮਾਰੇ । ਜਿਨ ਕੋ ਜੀਤਤ ਨਹਿ ਸੰਸਾਰੇ ।

ਜੋ ਐਸੀ ਸ਼ਕਤੀ ਧਰ ਸੂਰੇ । ਤੁਮਰੀ ਤੇਗ ਮਿਲਾਏ ਧੂਰੇ ॥

ਜਾਂਤੇ ਤੁਮ ਸਾਹਿਬ ਜਬ ਮੋਰੀ । ਨਹਿ ਪ੍ਰਵਾਹ ਰਹੇ ਮਮ ਥੋਰੀ ।

ਐਸੀ ਉਪਮਾਂ ਕਰੀ ਅਪਾਰਾ । ਜਾਕੇ ਜਾਨਤ ਹੈ ਜਗ ਸਾਰਾ ॥

ਛਿਰ ਵਹੁ ਸ੍ਰੀਭ ਨਸ੍ਰੀਭ ਨ ਹਰਤੀ । ਚੰਡ ਮੁੰਡ ਕੋ ਚੰਡਨ ਕਰਤੀ ॥

ਕਹਕੇ ਕਰੀ ਬੇਨਤੀ ਐਸੀ । ਸਰਧਾਵਾਨ ਕਰਤ ਹੈ ਜੈਸੀ ।

ਤੋਂ ਤੁਮਰੀ ਜੋ ਬਾਤ ਪਯਾਰੇ । ਮਾਨਨ ਜੋਗ ਨ ਰਿਦੇ ਹਮਾਰੇ ॥

ਗੁਰ ਬਾਣੀ ਕਿਉਂ ਭੰਗਨ ਕਰ ਹੈਂ । ਜਾਂਤੇਨਰਕਮਾਂਹਿਦੁਖਭਰਹੈਂ ।

ਹੈ ਵਹੁ ਚੰਡੀ ਗੁਰੂ ਮਨਾਈ । ਜੋ ਸਭ ਕੋ ਭਛਕ ਬਤਲਾਈ ॥

ਇਨ ਮਹਿ ਕਹੁ ਕਜਾ ਸੰਕਾ ਤੋਹੀ । ਹੈਸਭਸਤਮਾਤਕੀਦੋਹੀ ॥੪੮॥

ਤੱਤ ਖਾਲਸਾ

ਵੇਹਿਰਾ

ਅਹੋ ਗੁਰੂ ਕੇ ਭਾਵ ਕੋ ਨਹ ਸਮਝਾ ਤੁਮ ਰੰਚ ।

ਜਾਂ ਤੇ ਇਸ ਅਗਜਾਨ ਨੇ ਲਿਆ ਤੋਹ ਮਨ ਬੰਚ ॥੫੦॥

ਚੌਪਈ

ਜਹ ਚੰਡੀ ਕੀ ਉਪ ਨ ਪਯਾਰੇ । ਆਗੇ ਦੇਖਹੁ ਰਿਦੇ ਵਿਕਾਰੇ ।
 ਇਸ ਮਹਿ ਤੋ ਗੁਰ ਸੁ ਜਗ ਨਾਥਾ । ਅਕਾਲਪੁਰਖਕੋਨਾਯੋਮਾਥਾ ।
 ਅਰ ਯੋਹ ਕਰੀ ਵਡਾਈ ਤੁਂਕੀ । ਸਭ ਸੇ ਅਧਿਕ ਸ਼ਕਤ ਹੈ ਜਾਂਕੀ॥
 ਜਿਨ ਮਹਖਾਸਰ ਜੈਸੇ ਮਾਰੇ । ਅਰ ਪੁਨ ਚੰਡ ਮੁੰਡ ਹਨ ਭਾਰੇ॥
 ਮੁਰਸੇ ਕੋ ਜੋ ਕਾਲ ਸਰੂਪਾ । ਤੀਨ ਲੋਕ ਕੋ ਕਹੀਯਤ ਭੂਪਾ॥
 ਉਤਪਤ ਪਾਲਨ ਕਰੇ ਸੰਹਾਰਾ । ਏਕੋ ਆਦ ਅੰਤ ਅਵਤਾਰਾ ।
 ਤਿਸ ਕੀ ਸਰਨ ਜਾਹਿ ਨੇ ਲੀਨੀ । ਅਪਣੀ ਇੱਛਾ ਪੁਰਨਕੀਨੀ ।
 ਸੁਭ ਨਸੁਭ ਮਾਰਨੇ ਹਾਰੀ । ਨਹਿ ਚੰਡੀ ਥੀ ਕੋਇ ਵਿਚਾਰੀ ।
 ਥੋਂ ਵਹੁ ਸਭ ਕੋਮਾਲਕ ਪਾਲਕ । ਪੁਨਛਿਨਈਕਵਿਖੇਤਹਿਘਾਲਕ
 ਤਿਸ ਹੀ ਕੋ ਪ੍ਰਭ ਸੀਸ ਨਿਵਾਯਾ । ਅਰ ਅਪਨੇ ਰੱਛਕ ਠਹਰਾਯਾ ।
 ਤਾਂਤੇ ਆਗੇ ਪੜ੍ਹੇ ਪਿਆਰੇ । ਕਿਆ ਗੁਰ ਵਾਕ ਸੁ ਕਰਤ ਉਚਾਰੇ
 ॥ ੫੧ ॥ ਯਥਾ:

“ਰਾਵਣ ਸੇ ਮਹ ਰਾਵਣ ਸੇ ਘਟ ਕਾਨਹੁ ਸੇ ਪਲ ਬੀਚ
 ਪਛਾਰੇ । ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੇ ਜਿਨ ਸਿਊ
 ਜਮ ਹਾਰੇ ॥ ਕੁੰਭ ਅਕੁੰਭ ਸੇ ਜੀਤ ਸਭੇ ਜਗ ਸਾਤ ਹੂੰ ਸਿੰਧ
 ਹੱਥੀ ਆਰ ਪਖਾਰੇ । ਜੇਜੇ ਹੁਤੇ ਅਕਟੇ ਬਿਕਟੇ ਸੁਕਟੇ ਕਰ
 ਕਾਲ ਕ੍ਰਿਪਾਣ ਕੇ ਮਾਰੇ ॥ ੮੫ ॥ ਜੋ ਕਹੂੰ ਕਾਲ ਤੇ ਭਾਜਕੇ
 ਬਾਚੀਅਤਿ ਤੋ ਕਿਹ ਕੁੰਟ ਕਹੋ ਭਜ ਜਈਐ । ਆਗੇ ਹੂੰ ਕਾਲ
 ਧਰੇ ਅਸਗਾਜਤ ਛਾਜਤ ਹੈ ਜਿਹ ਤੇ ਨਸਿ ਅਈਐ । ਐਸੋ ਨ
 ਕੈ ਗਯੋ ਕੋਈ ਸੁਦਾਵਰੇ ਜਾਹਿ ਉਪਾਵ ਮੋ ਘਾਵ ਬਚਈਐ ।
 ਤਾਂਤੇ ਨ ਛੁਟੀਐ ਮੁੜ ਕਹੂੰ ਹਸ ਤਾ ਕੀ ਨ ਕਿਉ ਸਰਣਾਗਤ

ਜਈਐ ॥ ਪਈ ॥ ”

ਦੋਹਿਰਾ

ਇਨ ਵਾਕਨ ਕੋ ਸਮਝ ਮਨ ਕਿਆ ਦੇਵੜ ਉਪਦੇਸ਼ ।

ਬਿਨਾਂ ਈਸੂਰ ਕੀ ਭਗਤ ਤੇ ਨਾਸਤ ਨਹੀਂ ਕਲੈਸ ॥੫੨॥

ਭਾਵ—ਇਨ੍ਹਾਂ ਉਪਰਲੇ ਸ੍ਰੀਮੁਖ ਵਾਕਾਂ ਤੇ ਇਹ ਸਿੱਧ ਹੁੰਦਾ

ਹੈ ਕਿ ਗੁਰੂ ਜੀ ਨੇ ਇਨ੍ਹਾਂ ਮੁਰਤੀ ਪ੍ਰਜਕ ਲੋਗਾਂ ਨੂੰ ਜੋ ਪੱਥਰ ਦੇ
ਦੇਵੀ ਦੇਵਤੇ ਬਨਾਕੇ ਉਨ੍ਹਾਂ ਵਿੱਚ ਈਸੂਰ ਬੁਧਿ ਕਰਦੇ ਹਨ ਉਪ-
ਦੇਸ਼ ਕੀਤਾ ਹੈ ਕਿ ਇਨ੍ਹਾਂ ਦਾ ਪ੍ਰਜਨ ਕਰਨਾ ਤੁਹਾਨੂੰ ਕਾਲ ਤੇ
ਬਚਾ ਨਹੀਂ ਸਕਦਾ ਕਿਉਂਕਿ ਜਿਸ ਅਕਾਲ ਪੁਰਖ ਨੇ ਰਾਵਨ
ਅਤੇ ਮਹਾਰਾਵਨ ਜੈਸੇ ਮਹਾਰਾਜੇ ਅਤੇ ਕੁੰਭ ਕਰਨ ਜੈਸੇ ਉਨ੍ਹਾਂ
ਦੇ ਬਲੀ ਸਹਾਇਕ ਇੱਕ ਪਲ ਦੇ ਵਿੱਚ ਪਛਾੜ ਵਿੱਚੇ ਜਿਨ੍ਹਾਂ ਦੇ
ਬੱਦਲ ਦੀ ਗਰਜ ਜੈਸੇ ਭਯਾਨਕ ਸਥਦ ਅਤੇ ਰਣ ਵਿੱਚ
ਅਡੋਲ ਸੇ, ਅਰ ਜਿਨ੍ਹਾਂ ਦੇ ਅੱਗੇ ਯਮ ਨੇ ਭੀ ਹਾਰ ਮੰਗੀ ਸੀ,
ਫਿਰ ਜਿਨ੍ਹਾਂ ਨੇ ਕੁੰਭ ਅਕੁੰਭ ਜੈਸੇ ਸਰਬੀਰਾਂ ਨੂੰ ਜਿੱਤਕੇ ਸਮੁੰਦਰ
ਵਿੱਚ ਅਪਨੇ ਸਸਤ੍ਰ ਧੋਤੇ ਸੇ, ਅਜੇਹੀ ਵੱਡੇ ਅਜਿਤ ਸੁਰਬੀਰ ਭੀ
ਕਾਲ ਦੀ ਤਲਵਾਰ ਦੇ ਅੱਗੇ ਟੁਕੜੇ ੨ ਹੋਗਏ, ਇਸ ਵਾਸਤੇ
ਹੇ ਮੂਰਖ ਪ੍ਰਾਣੀ ਤੂੰ ਕਾਲਤੇ ਅਪਨੇ ਆਪ ਨੂੰ ਬਚਾਉਣ ਲਈ
ਕਿੰਚੇ ਨੱਮਕੇ ਜਾਏਂਗਾ ਕਿੰਤੁ ਜਿੰਚੇ ਜਾਏਂਗਾ ਉਹ ਅੱਗੇ ਹੀ
ਤੇਰੇ ਮਾਰਨ ਲਈ ਤੇਗ ਲਈ ਖੜਾ ਹੈ, ਜਿਸਤੇ ਬਚਨੇ ਵਾਸਤੇ
ਤੇਰੇ ਪਾਸ ਕੋਈ ਉਪਾਉ ਨਹੀਂ ਹੈ, ਇਸ ਵਾਸਤੇ ਤੂੰ ਅਪਨੇ
ਘੰਘੰਡ ਨੂੰ ਛੱਡਕੇ ਓਸੇ ਅਕਾਲ ਪੁਰਖ ਦੀ ਜੋ ਸਭ ਦਾ ਕਾਲ

ਹੈ ਸਰਨ ਅਖਤਿਆਰ ਕਰ ਤਾਂਤੇ ਹੋ ਮੂਰਖ ਲੋਗੋ ਜੇ ਤੁਸੀ
ਅਪਨਾ ਬਚਾਉ ਚਾਹੁੰਦੇ ਹੋ ਤਾਂ ਉਸੀ ਅਕਾਲ ਪੁਰਖ ਦੀ
ਸਰਨ ਪਵੇਂ ਜਿਸਦੀ ਸਰਨ ਪੈਨਤੇ ਮੁਕਤਿ ਪ੍ਰਾਪਤ ਹੋਵੇ, ਕਿਉਂਕਿ
ਉਹ ਸਰਥ ਸ਼ਕਤੀਮਾਨ ਅਤੇ ਕ੍ਰਿਪਾਲੂ ਹੈ ਜਿਸ ਦੇ ਪ੍ਰਤਾਪ ਅੱਗੇ
ਰਾਵਨ ਅਤੇ ਮਹਾਂ ਰਾਵਨ ਜੈਸੇ ਅਸੁਰ ਅਤੇ ਰਾਮ ਕਿਸ਼ਨ ਜੈਸੇ
ਸੁਰ ਠਹਿਰ ਨਹੀਂ ਸਕੇ ਇਸ ਵਾਸਤੇ ਇਨ੍ਹਾਂ ਸ੍ਰੀ ਮੁਖ ਵਾਕਾਂ ਤੇ
ਦੇਵੀ ਦਾ ਪੁਜਨ ਸਿੱਧ ਨਹੀਂ ਹੈ ਕਿੰਤੂ ਇਨ੍ਹਾਂ ਸਭਨਾਂ ਨੂੰ ਤਿਆਰ
ਕੇ ਕੇਵਲ ਅਕਾਲ ਪੁਰਖ ਦੀ ਸਰਨ ਗ੍ਰਹਨ ਕਰਨ ਦਾ ਇਨ੍ਹਾਂ
ਪ੍ਰਾਣੀਆਂ ਨੂੰ ਉਪਦੇਸ਼ ਵਰਨਨ ਕੀਤਾ ਹੈ ॥

ਦੋਹਿਰਾ

ਇਸਤੇ ਤੇਰਾ ਸਿੱਧ ਨਹਿੰ ਹੋਤ ਮਨੋਰਥ ਬੀਰ ।

ਸ੍ਰੀ ਸਤਿ ਗੁਰ ਪੂਜਨ ਕਹੋਂ ਏਕ ਅਕਾਲ ਸੁਧੀਰ ॥੫੩॥

ਤਿਸ ਬਿਨ ਸਗਰੇ ਦੇਵ ਗਾਨ ਰਾਮ ਮਹੇਸ ਦਿਨੋਸ ।

ਤੁੱਛ ਜਾਨ ਤਿਆਗਨ ਕਰੋ ਜੋ ਨਹਿੰ ਹਰਤ ਕਲੇਸ ॥੫੪॥

ਦੁਰਵਾ ਭਰਤ

ਦੋਹਿਰਾ

ਜਦ ਗੁਰ ਅਪਨੀ ਕਥਾ ਮਹਿੰ ਪ੍ਰਗਟ ਕਰੀ ਸਭ ਬਾਤ ।

ਤਬ ਤੇਰੀ ਇਸ ਬਾਤ ਕੋ ਕੌਨ ਸੁਣੈ ਗੇ ਭ੍ਰਾਤ ॥ ੫੫॥

ਨਿਜ ਮੁਖ ਪੰਕਜ ਤੇ ਕਹਾ ਦਸਮ ਗੁਰੂ ਇਹ ਮੀਤ ।

ਹਮਹਿ ਅਰਾਧੀ ਕਾਲਕਾ ਪੜ੍ਹੀਏ ਸਾਥ ਪੀਤ ॥ ੫੬॥

ਜਨਮ ਕਥਾ ਅਪਨੀ ਵਿਖੇ ਪ੍ਰਗਟ ਬਤਾਈ ਐਸ ।

ਬਚਿੱਤ੍ਰ ਨਾਟਕ ਕੇ ਵਿਖੇ ਪੜ੍ਹਕਰ ਦੇਖੋ ਜੈਸ ॥ ੫੭ ॥

ਯਥਾ ਸੀਮੁਖ ਵਾਕ

ਚੰਪਈ ॥

“ਅਥ ਮੈਂ ਅਪਨੀ ਕਬਾਬਖਾਨੇ। ਤਪਸਾਧਿ ਜਿਹ ਬਿਧਿ ਮੁਹਿਆਨੇ।
ਹੇਮ ਕੁੰਡ ਪਰਬਤ ਹੈ ਜਹਾਂ। ਸਪਤ ਸ੍ਰੀਗ ਸੈਭਤ ਹੈ ਤਹਾਂ ॥ ੧ ॥
ਸਪਤ ਸ੍ਰੀਗ ਤਹਿੰ ਨਾਮ ਕਹਾਵਾ। ਪੰਡ ਰਾਜ ਜਿਹ ਜੋਗ ਕਮਾਵਾ।
ਤਹਿੰ ਹਮ ਅਧਿਕਤ ਪਸਿਆ ਸਾਧੀ। ਮਹਾਂਕਾਲ ਕਾਲ ਕਾਅਰਾਧੀ।
ਇਹ ਬਿਧ ਕਰਤ ਤਪਸਿਆ ਭਯੋ। ਢੈਤੇ ਏਕ ਰੂਪ ਹੋਇ ਗਯੋ।
ਤਾਤ ਮਾਤ ਮੁਹਿ ਅਲਖ ਅਰਾਧਾ। ਬਹੁਬਿਧ ਜੋਗ ਸਾਧਨਾ ਸਾਧਾ।
ਤਿਨ ਜੋ ਕਰੀ ਅਲਖ ਕੀ ਸੇਵਾ। ਤਾਂਤੇ ਭਏ ਪ੍ਰਸੰਨ ਗੁਰਦੇਵਾ।
ਤਿਨ ਪ੍ਰਭ ਜਬ ਆਇਸ ਮੁਹਿ ਦੀਆ। ਤਬ ਹਮ ਜਨਮ ਕਲੁ
ਮਹਿੰ ਲੀਆ। ॥ ੪ ॥” ਆਦਿ

ਦੋਹਿਰਾ

ਇਸ ਮਹਿੰ ਰਿਹਾ ਛਪਾਉ ਕਿਆ ਜਬ ਗੁਰ ਕੀਨ ਬਖਾਨ।
ਹਮਹ ਅਰਾਧੀ ਕਾਲ ਕਾਅ ਅਪਨਾ ਇਸ਼ਟ ਪਛਾਨ ॥ ੫੮ ॥

ਭਾਵ— ਇਸ ਉਪਰਲੇ ਸੀ ਮੁਖ ਵਾਕ ਕੇ ਨਿਰਸੰਦੇਹ ਪਚ-

ਗਟ ਹੋਗਿਆ ਹੈ ਜੋ ਗੁਰੂ ਜੀ ਦੇਵੀ ਦੇ ਉਪਾਸਕ ਸਨ ਜਿਸਤੋਂ
ਊਨ੍ਹਾਂ ਨੇ ਅਪਨੇ ਅਵਤਾਰ ਧਾਰਨ ਦੀ ਕਬਾ ਵਿੱਚ ਸਾਡ ਕਰ
ਦਿਤਾ ਹੈ ਕਿ ਅਸੀਂ ਸਤ ਚੋਟੀਆਂ ਵਾਲੇ ਪਹਾੜ ਪਰਤਪ ਕਰਦੇ ਸੇ
ਅਰ ਉਸ ਜਗ੍ਹਾ ਮਹਾਂਕਾਲ ਅਤੇ ਕਾਲ ਕਾਦਾ ਦਾ ਅਰਾਧਨ ਕੀਤਾ
ਜਿਸਪਰ ਪ੍ਰਸੰਨ ਹੋਕੇ ਅਕਾਲ ਪੁਰਖ ਨੇ ਸਾਨ੍ਹੀ ਬੁਲਾਇਆ ਆਉ

ਉਪਵੇਖ ਦੇਕੇ ਇਸ ਲੋਕ ਵਿੱਚ ਭੇਸਿਆ ॥

ਦੋਹਿਰਾ

ਫਿਰ ਇਸ ਮਹਿੰ ਕਜਾ ਰਹਿ ਗਈ ਸੰਕਾ ਤੁਮਕੋ ਘੋਰ ।
ਜਥੁ ਸ੍ਰੀ ਮੁਖ ਤੇ ਕਹਿਤ ਹੈ' ਸ੍ਰੀ ਸਤਿਗੁਰ ਸਿਰ ਮੌਰ।ਪਈ

ਤੱਤ ਖਾਲਸਾ'

ਦੋਹਿਰਾ

ਮੈਂ ਸਿਰ ਧਰ ਕਰ ਮਾਨਜਾ ਸ੍ਰੀ ਗੁਰ ਵਾਕ ਉਦਾਰ ।
ਪਰ ਇਸ ਪਰ ਤੁਮ ਮੀਤ ਜੀ ਕਰੀਅਹੁ ਕੁਛਕ ਬਿਦਾਰਵੰਡੁ
ਗੁੜੁ ਭਾਵ ਇਸਕਾ ਜਬੀ ਤੂੰ ਸਮਝੈ ਮਨ ਮਾਂਹਿ ।
ਤਥ ਯਹ ਸੰਕਾ ਦੋਹਿਰੀ ਰੰਚਕ ਠਹਿਰੇ ਨਾਂਹਿ ॥ ੬੧ ॥
ਇਹ ਪੰਗ ਇਤਹਾਸ ਕਾ ਪ੍ਰਗਟ ਕਰਾ ਗੁਰ ਦੇਵ ।
ਜਿਸ ਮੈਹਿ ਅਪਨੇ ਜਨਮ ਕਾ ਕਹਾ ਸਕਲ ਭਲ ਭੇਵਵਵੰਡੁ

ਭਾਵ--ਬਚਿੱਤ੍ਰ ਨਾਟਕ ਵਿੱਚ ਪਹਿਲੇ ਗੁਰੂ ਜੀਨੇਤਾਰੀਖੀ
ਖਾਲਾਤ ਦਾ ਕਥਨ ਕੀਤਾ ਹੈ, ਜਿਸਤੇ ਅੱਗੇ ਅਪਨੇ ਅਵਤਾਰ
ਆਰਨ ਦਾ ਪ੍ਰਸੰਗ ਭੀ ਭਾਰੀਖ ਦੇ ਢੰਗ ਪਰ ਵਰਨਨ ਕੀਤਾ ਹੈ,
ਜਿਸ ਵਿੱਚ ਇਹ ਦੱਸਿਆ ਹੈ ਕਿ “ਸਪਤ ਸਿ੍ਰੀਗੁ” ਅਰਥਾਤ ਸਤ
ਚੇਟੀਆਂ ਵਾਲੇ ਪਹਾੜ ਪਰ ਅਸੀਂ ਅਕਾਲ ਪੁਰਖ ਦਾ ਅਰਾਧਨ
ਕੀਤਾ ਜਿਸ ਵਿੱਚ “ਮਹਾ ਕਾਲ ਕਾਲਕਾ” ਅਰਥਾਤ ਮਹਾਨ
ਅਕਾਲ ਪੁਰਖ ਦਾ ਚਿੰਤਨ ਕਰ ਰਹੇ ਸੇ, ਅਰ ਏਸੇ ਤਰ੍ਹਾਂ ਸਾਡੇ
ਮਾਤਾ ਪਿਤਾ ਭੀ ਉਸੇ ਪਰਮਾਤਮਾਂ ਦੀ ਭਗਤੀ ਵਿੱਚ ਮਗਨ ਸੇ

ਜਿਸ ਤੇ ਅਕਾਲ ਪੁਰਖ ਨੇ ਅਪਨੀ ਪ੍ਰਸੰਨਤਾ ਪ੍ਰਗਟ ਕਰਕੇ

ਮਾਨੂੰ ਇਸ ਸਮਜ ਵਿੱਚ ਅਪਨਾ ਮਨੋਰਥ ਪੁਰਾ ਕਰਨ ਲਈ
ਚੁਲਾਕੇ ਸੰਸਾਰ ਪਰ ਭੇਜਿਆ ॥

ਇਸ ਜਗ੍ਹਾ ਹਮਾਲੇ ਪਹਾੜ ਦਾ ਕਬਨ ਇਸ ਵਾਸਤੇ ਕੀਤਾ
ਹੈ ਜੋ ਇਹ ਬਾਤ ਤਾਰੀਖਾਂ ਵਿੱਚ ਪੜ੍ਹਾਈ ਜਾਂਦੀ ਹੈ ਕਿ ਪਹਿਲੇ
• ਪਹਿਲ ਆਰਜ ਲੋਗ ਹਮਾਲੇ ਪਹਾੜ ਪਰ ਰਹਿੰਦੇ
ਹੁੰਦੇ ਸਨ, ਅਰ ਉਸ ਜਗ੍ਹਾ ਪਰ ਈਸੂਰ ਦੀ ਭਗਤੀ ਕਰਦੇ
ਸਨ, ਫਿਰ ਉਸ ਜਗ੍ਹਾ ਤੇ ਇਸ ਦੇਸ ਪਰ ਆਏ ਜਿਨ੍ਹਾਂ ਨੇ ਸਾਰੇ
ਹਿੰਦੁਸਤਾਨ ਪਰ ਇਸ ਮੁਲਕ ਨਿਵਾਸੀਆਂ ਨੂੰ ਮਾਰ ਅਤੇ
ਨਿਕਾਲ ਕੇ ਕਬਜ਼ਾ ਕਰ ਲੀਤਾ ॥

ਇਸ ਵਾਸਤੇ ਗੁਰੂ ਜੀ ਨੇ ਭੀ ਅਪਨੇ ਮੁਖਾਰਬਿੰਦ ਤੇ ਅਪਨਾ
ਹਾਲ ਇਸੀ ਤਾਰੀਖ ਦੇ ਸੱਚਾ ਕਰਨ ਲਈ ਪ੍ਰਗਟ ਕੀਤਾ ਹੈ
ਕਿ ਉਸ ਪਹਾੜ ਵਿੱਚੋਂ ਸਾਡਾ ਪਹਿਲਾ ਮੁੱਢ ਹੈ ਅਰ ਅਸੀਂ ਉਸ
ਜਗ੍ਹਾ ਪਰ ਕੇਵਲ ਅਕਾਲ ਪੁਰਖ ਦਾ ਅਰਾਧਨ ਹੀ ਕਰਦੇ ਸੇ,
ਜਿਸ ਪਰ ਸਾਡੀ ਪੂਰਨ ਭਗਤੀ ਨੂੰ ਦੇਖਕੇ ਉਹ ਮਹਾਕਾਲ
ਪ੍ਰਸੰਨ ਹੋਏ ਅਰ ਧਰਮ ਪ੍ਰਚਾਰ ਲਈ ਸਾਨੂੰ ਇਸ ਲੋਕ ਵਿੱਚ
ਭੇਜਿਆ ॥

ਮਹਾਕਾਲ ਕਾਲਕਾ ਅਰਾਧਨ ਤੇ ਦੇਵੀ ਯਾ ਕੋਈ ਹੋਰ ਵਸੜ੍ਹ
ਦਾ ਕਬਨ ਨਹੀਂ ਹੈ ਕਿੰਤੂ ਇਸ ਦਾ ਤਾਤਪ੍ਰਸਾਦੀ ਇਹੋ ਹੈ ਕਿ
“ਮਹਾਕਾਲ ਜੋ ਸਭਦਾ ਕਾਲ ਹੈ ਉਸ ਦਾ ਅਰਾਧਨਕਰਦੇਸਾਂ” ਪ੍ਰੰਤੂ
ਇਸ ਕਬਨ ਤੇ ਇਹ ਸਿੱਧ ਨਹੀਂ ਹੀਦਾ ਕਿ ਗੁਰੂ ਜੀ ਨਾਲੇ ਅਕਾਲ
ਪੁਰਖ ਨੂੰ ਸੇਵਦੇ ਸੇ, ਅਰ ਦੂਸਰੀ ਫੌਲ ਕੋਈ ਕਾਲਕਾ ਜੋ ਇਸਤ੍ਰੀ
ਹੈ ਨਾਲ ਉਸਦਾ ਭੀ ਅਰਾਧਨ ਕਰਦੇ ਸਨ, ਜੈਸਾ ਕਿ ਇਸ ਤੁਲ

ਦੇਅਨ੍ਹੈ ਕਰਨਤੇ ਭੀ ਏਹੋ ਸਿੱਧ ਉਝਾ ਹੈ, ਯਥਾ:- (ਮਹਾ-ਕਾਲ ਕਾਲ--ਕਾ-ਅਰਾਧੀ) ਅਰਥਾਤ ਉਸ ਜਗ੍ਹਾ ਅਸੀਂ ਮਹਾ ਕਾਲ ਜੋ ਸਭ ਦਾ ਕਾਲ ਹੈ ਉਸ ਦੇ (ਅਰਾਧੀ) ਅਰਥਾਤ ਅਰਾਧਨਾ ਕਰਨ ਵਾਲੇ ਸੇ, ਕਿਉਂਕਿ ਇਹ ਇੱਕ ਆਮ ਮੁਹਾਵਰਾ ਹੈ ਜੋ ਹਰ ਇੱਕ ਪੁਰਖ ਅਪਨੇ ਬੋਲਚਾਲ ਵਿੱਚ ਆਖ ਸਕਦਾ ਹੈ ਕਿ 'ਮੈਂ ਉਸ ਜਗ੍ਹਾ ਪਰ ਪਰਮੇਸ਼ੁਰ ਦੀ ਕੁਦਰਤ ਯਾ ਸਕਤੀ ਦਾ ਖਿਆਲ ਕੀਤਾ' ਫਿਰ ਇਸ ਤੇ ਇਹ ਸਿੱਧਾਂਤ ਨਹੀਂ ਨਿਕਲਦਾ ਕਿ ਉਹ ਦੇ ਵਸੂਲਾਂ ਦਾ ਖਿਆਲ ਕਰਦਾ ਸਾ, ਇਸੇ ਤਰ੍ਹਾਂ "ਮਹਾਕਾਲ ਕਾਲਕ" ਦਾ ਭਾਵ ਮਹਾਨ ਈਸ਼ੂਰ ਦੀ ਉਤਪਤੀ, ਪਾਲਨ ਅਤੇ ਸੰਹਾਰ ਕਰਨ ਵਾਲੀ ਸਮਰੱਥਾ ਦਾ ਸਮਰਨ ਹੈ ਪ੍ਰੰਤੂ ਸੋ ਸਮਰੱਥਾ ਉਸਤੇ ਕੋਈ ਭਿੰਨ ਪਦਾਰਥ ਨਹੀਂ ਹੈ ਕਿੰਤੂ ਉਹ ਈਸ਼ੂਰ ਰੂਪ ਹੀ ਹੈ ॥

ਇਸਦਾ ਸਾਤਾਂ ਹਾਲ ਗੁਰੂ ਜੀ ਨੇ ਇਸੀ ਤੁਕ ਦੇ ਅੱਗੇ ਆਪ ਘਰਗਟ ਕਰ ਵਿੱਤਾ ਹੈ ਕਿ ਅਸੀਂ ਐਸਾ ਅਪਨੇ ਤਾਈਂ ਉਸ ਅਕਾਲ ਪੁਰਖ ਦੇ ਅਰਾਧਨ ਵਿੱਚ ਲਗਾਇਆ ਜੋ ਦੋ ਤੇ ਇੱਕ ਰੂਪ ਹੋ ਗਏ ਸੇ, ਜਿਸ ਦਾ ਭਾਵ ਇਹ ਹੈ ਕਿ ਸਾਡੇ ਦਿਲ ਤੇ ਵੈਤ ਭਾਵ ਜਾਂਦਾ ਰਿਹਾ ਜਿਸਤੇ ਅਪਨੀ ਹਸਤੀ ਨੂੰ ਤਿਆਗ ਕੇ ਉਸਦੀ ਹਸਤੀ ਵਿੱਚ ਲੈ ਹੋ ਗਏ ਸੇ, ਜੈਸਾ ਕਿ ਗੁਰੂ ਜੀ ਦਾ ਇਹ ਸ੍ਰੀ ਮੁਖਵਾਕ ਹੈ, ਯਥਾ:- "ਹਰਿ ਹਰਿ ਜਨ ਦੇਖੂ ਏਕ ਹੈ ਬਿਬ ਬਿਚਾਰ ਰੁਛ ਨਾਹਿ ॥ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੇ ਸਮਾਹਿ ॥" ਅਰਥਾਤ ਅਪਨੀ ਹਸਤੀ ਨੂੰ ਤਿਆਗ ਕੇ ਬਿਚੇ ਵਿੱਚ ਮੰਗਨ ਸੇ ॥

ਇਸ ਜਗ੍ਹਾ ਪਰ ਜਿਸ ਤਰ੍ਹਾਂ ਗੁਰੂ ਜੀ ਨੇ ਅਭੇਦ ਭਗਤੀ ਦਾ ਵਰਨਨ ਕੀਤਾ ਹੈ ਏਸੇ ਦਾ ਲੱਖਨ ਓਬੇ ਦੱਸਯਾ ਹੈ ਕਿ ਅਸੀਂ ਦੋ ਤੇ ਇੱਕ ਰੂਪ ਹੋ ਗਏ ਸਾਂ, ਹੁਨ ਏਥੇ ਜੋ ਇਹ ਮੰਨਯਾਂ ਜਾਏ ਕਿ ਗੁਰੂ ਜੀ ਅਕਾਲ ਪੁਰਖ ਦੇ ਨਾਲ ਦੂਜੀ ਕਾਲਕਾਂ ਨੂੰ ਭੀ ਧਿਆਉਂਦੇ ਸੇ, ਤਾਂ ਉਨ੍ਹਾਂ ਦਾ ਇਹ ਕਥਨ ਕਿ “ਦੋਇ ਤੇ ਏਕ ਰੂਪ ਹੋ ਗਯੋ” ਕਿਸ ਵੱਲ ਲਗਾਇਆ ਜਾਏਗਾ, ਅਰਥਾਤਕਾਲਕਾਂ ਨਾਲ ਇੱਕ ਰੂਪ ਹੋਏ ਸੇ ਯਾ ਮਹਾ ਅਕਾਲ ਨਾਲ ਯਾ ਦੋਨਾਂ ਨਾਲ ਅਭੇਦ ਹੋ ਗਏ ਸੇ ॥

ਜੇ ਕਾਲਕਾਂ ਕੋਈ ਅਕਾਲ ਪੁਰਖ ਤੇ ਬਿੰਨ ਉਸਦੀ ਇਸਤਰੀ ਯਾ ਕੁਝ ਹੋਰ ਸਬੰਧ ਵਾਲੀ ਵਸੜ੍ਹ ਨਾਲ ਗੁਰੂ ਜੀ ਦਾ ਅਭੇਦ ਹੋਨਾ ਮੰਨਗਾ ਜਾਏ ਤਾਂ ਇਸ ਦਾ ਖੰਡਨ ਤਾਂ ਗੁਰੂ ਜੀ ਨੇ ਹੀ ਕਰ ਦਿੱਤਾ ਹੈ ਜੈਸਾ ਕਿ ਇਸ ਤੇ ਅੱਗੇ ਇਹ ਦੱਸਯਾ ਹੈ ਕਿ “ਤਿਨ ਪ੍ਰਭ ਜਬ ਆਇਸ ਮੁਹਿ ਦੀਆਂ। ਤਬ ਹਮ ਜਨਮ ਕਲ੍ਹ ਮਹਿ ਲੀਆਂ ॥”

ਜਿਸ ਤੇ ਸਿੱਧ ਹੀਦਾ ਹੈ ਕਿ ਦਸਮੇਂ ਪਾਤਸ਼ਾਹ ਅਕਾਲ ਪੁਰਖ ਦਾ ਅਗਾਧਨ ਹੀ ਅਪਨਾ ਮੁਖ ਧਰਮ ਪਰਗਟ ਕਰਦੇ ਹਨ ਅਰ ਉਸੇ ਨੂੰ ਮਹਾਕਾਲ ਯਾ ਕਾਲਕਾਂ ਨਾਮ ਕਰਕੇ ਲਿਖਦੇ ਹਨ ॥

ਫਰਜ਼ ਕਰੋ ਕਿ ਜੇ ਇਹ ਮੰਨਗਾ ਜਾਏ ਕਿ ਅਕਾਲ ਅਤੇ ਕਾਲਕਾਂ ਦੇ ਸਨ ਅਰ ਗੁਰੂ ਜੀ ਇਨ੍ਹਾਂ ਦੋਨਾਂ ਦੀ ਭਗਤੀ ਕਰਕੇ ਵੈਨਾਂ ਨਾਲ ਹੀ ਅਭੇਦ ਹੋ ਗਏ ਸਨ, ਤਾਂ ਫਿਰ ਇਸ ਤਰ੍ਹਾਂ ਲਿਖਨਾ ਚਾਹੀਦਾ ਸਾ ਕਿ “ਤ੍ਰੈ ਤੇ ਏਕ ਰੂਪ ਹੋ ਗਯੋ” ਪੰਡੂ ਇਹ ਨਹੀਂ ਲਿਖਦਾ ਇਸੀ ਤੇ ਸਾਬਤ ਹੀਦਾ ਹੈ ਸੋ ਗੁਰੂ ਜੀ ਨੇ

ਬਿਨਾਂ ਅਕਾਲ ਪੁਰਖੁੰਤੇ ਹੋਤ ਕਿਸੇ ਨੂੰ ਅਰਾਧਨ ਨਹੀਂ ਕੀਤਾ।
ਦੋਹਿਰਾ

ਅੱਗੇ ਪੜ੍ਹੁਕੇ ਦੇਖ ਲੈ ਸ੍ਰੀ ਗੁਰ ਕੇ ਮੁਖ ਵਾਕ ।

ਬਿਨ ਅਕਾਲ ਤੇ ਪੁਜਨਾ ਸਰਬ ਚੁਕਾਈ ਝਾਕ ॥ ੬੩ ॥

ਯਥਾ:—ਨਗਰ ਛੰਦ

“ਕਿਹਾ ਪ੍ਰਭੂ ਸੌ ਭਾਖਹੋਂ । ਕਿਸੂ ਨ ਕਾਨ ਰਾਖਹੋਂ ॥ ਕਿਸੂ ਨ
ਭੇਖ ਭੀਜਹੋਂ । ਅਲੋਖ ਬੀਜ ਬੀਜਹੋਂ ॥ ੩੪ ॥ ਪਖਾਨ ਪੂਜ ਹੋ
ਨਹੀਂ । ਨ ਭੇਖ ਭੀਜ ਹੋ ਕਹੀਂ ॥ ਅਨੰਤ ਨਾਮ ਗਾਇਹੋਂ । ਪਰਮ
ਪੁਰਖ ਪਾਇਹੋਂ ॥ ੩੫ ॥ ਜਟਾਂ ਨ ਸੀਮ ਧਾਰਹੋਂ । ਨਮੁੱਦਰਕਾ
ਸੁਧਾਰਹੋਂ ॥ ਨ ਕਾਨ ਕਾਹੂ ਕੀ ਧਰੋਂ । ਕਹਿਆ ਪ੍ਰਭੂ ਸੁ ਮੈ ਕਰੋਂ
॥ ੩੬ ॥ ਭਜੈ ਸੁ ਏਕ ਨਾਮਯੰ । ਜੋ ਕਾਮ ਸਰਬ ਠਾਮਯੰ ॥ ਨ
ਜਾਪ ਆਨ ਕੇ ਜਪੋ । ਨ ਆੰਰ ਥਾਪਨਾਂ ਥਪੋ ॥ ੩੭ ॥ ਬਿਅੰਤ
ਨਾਮ ਧਿਆਇਹੋਂ । ਪਰਮ ਜੋਤ ਪਾਇਹੋ ॥ ਨ ਧਿਆਨ ਆਨ ਕੇ
ਧਰੋਂ । ਨ ਨਾਮ ਆਨ ਉਚਰੋਂ ॥ ੩੮ ॥ ਤਵੱਕ ਨਾਮ ਰੱਤਿਆਂ ।
ਨ ਆਨ ਮਾਨ ਮੱਤਿਆਂ ॥ ਪਰਮ ਧਿਆਨ ਧਾਰਿਯੰ । ਅਨੰਤ
ਧਾਪ ਟਾਰੀਯੰ ॥ ੩੯ ॥ ਤੁਮੇਵ ਤੁਪ ਰਾਚਿਯੰ । ਨ ਆਨ ਦਾਨ
ਮਾਚਿਯੰ ॥ ਤਵੱਕ ਨਾਮ ਉਚਾਰਿਯੰ । ਅਨੰਤ ਦੁਖ ਟਾਰਿਯੰ ॥ ੪੦ ॥

ਪੁਨਃ ਚੈਪਈ

ਜਿਨਿ ਜਿਨਿ ਨਾਮ ਤਿਹਾਰੋ ਧਿਆਇਆ । ਦੁਖ ਪਾਪ ਤਿਨ
ਨਿਕਟ ਨ ਆਇਆ ॥ ਜੇ ਜੇ ਅਉਰ ਧਿਆਨ ਕੇ ਧਰ ਹੀ ।
ਬਹਿਸ ਬਹਿਸ ਬਾਦਨ ਤੇ ਮਰਹੀ ॥ ੧੪ ॥ ਹਮ ਇਹ ਕਾਜ ਜਗੈਂ
ਐਆਏ । ਧਰਮ ਦੇਤ ਗੁਰ ਦੇਵ ਪਠਾਏ ॥ ਜਹਾਂ ਤਹਾਂ ਤੁਮ

ਧਰਮ ਬਿਬਾਰੋ । ਦੁਸ਼ਟ ਦੇਖੀਅਨ ਪਕੜ ਪਛਾਰੋ ॥ ੧੫ ॥”
ਦੇਹਿਰਾ

ਇਸ ਸਾਰੇ ਪ੍ਰਸੰਗ ਮਹਿ ਥੋਲੁ ਕਿਹਾ ਪ੍ਰਭ ਦਿਆਲ ।
ਬਿਨ ਅਕਾਲ ਤੇ ਦੂਸਰਾ ਮੈਂ ਨਹਿ ਲਿਆ ਵਹੁਖਜਾਲ ਵੱਧ

ਭਾਵ--ਸ੍ਰੀ ਗੁਰੂ ਜੀ ਮਹਾਰਾਜਾ ਨੇ ਅਪਨੇ ਮਨੋਰਥ ਅਤੇ
ਨਿਸਚੇ ਨੂੰ ਇਸ ਜਗ੍ਹਾ ਪੂਰਾ ੨ ਥੋਲੁਕੇ ਪਰਗਟ ਕਰ ਦਿੱਤਾ ਹੈ
ਕਿ ਮੈਂ ਉਹੋ ਕਥਨ ਕਰਾਂਗਾ ਜੋ ਅਕਾਲ ਪੁਰਖ ਨੇ ਮੈਨੂੰ ਆਗਜਾ
ਦਿੱਤੀ ਹੈ, ਇਸਦੇ ਪਰਗਟ ਕਰਨ ਵਿੱਚ ਕਿਸੀ ਦੀ ਕਣੋਡਗੀ ਨਹੀਂ
ਠੱਥਾਂਗਾ, ਅਰ ਮੈਂ ਇੱਕ ਅਕਾਲ ਪੁਰਖ ਦੇ ਅਰਾਧਨ ਤੇ ਬਿਨਾਂ
ਕਿਸੇ ਦੂਸਰੇ ਦਾ ਅਰਾਧਨ ਨਹੀਂ ਕਰਾਂਗਾ, ਇਸੇ ਤਰ੍ਹਾਂ ਉਸ ਦੇ
ਧਿਆਨ ਤੇ ਬਿਨਾਂ ਕਿਸੇਹੋਰ ਦਾ ਧਿਆਨ ਨਹੀਂ ਧਰਾਂਗਾ, ਕਿਉਂਕਿ
ਜੋ ਉਸ ਨੂੰ ਤਿਆਗਕੇ ਦੂਸਰੇ ਦਾ ਧਜਾਨ ਧਰਦੇ ਹਨ ਸੋ ਜਗਤ
ਦੇ ਥਾਂ ਵਿਵਾਦਾਂ ਵਿੱਚ ਝਗੜ ਝਗੜ ਕੇ ਮਰ ਜਾਂਦੇ ਹਨ ।

ਗੁਰੂ ਜੀ ਦੇ ਇਸ ਕਥਨ ਦਾ ਭਾਵ ਇਹ ਹੈ ਕਿ ਜੋ ਪੁਰਖ
ਅਕਾਲ ਪੁਰਖ ਦੇ ਅਰਾਧਨ ਨੂੰ ਤਿਆਗ ਕੇ ਹੋਰ ਦਾ ਅਰਾਧਨ
ਕਰਦੇ ਹਨ ਸੋ ਥਾਂ ਵਿਵਾਦ ਵਿੱਚ ਪੈਕੇ ਅਪਨੇ ਜਨਮ ਨੂੰ ਜੂਏ
ਵਿੱਚ ਹਾਰ ਦੇਂਦੇ ਹਨ ਜੈਸਾ ਕਿ ਸਿਵ, ਗਣੇਸ਼, ਸੂਰਜ, ਵਿ਷ਨੂੰ, ਅਤੇ
ਦੇਵੀ ਆਦਿਕ ਦੇ ਉਪਾਸਕਾਂ ਵਿੱਚ ਬਹੁਤ ਝਗੜੇ ਪਏ ਹੋਏ ਦੇਖੇ
ਜਾਂਦੇਹਨ ਜਿਸਤੇ ਹਰ ਦਿੱਕ ਢੁਜੇ ਦੇ ਉਪਾਸਨ ਨੂੰ ਨਿੰਦਕੇ ਅਪਨੇ
ਦੀ ਵਡਾਈ ਕਰਦਾ ਹੈ, ਤਾਂਤੇ ਗੁਰੂ ਜੀ ਜੋ ਇਹ ਕਥਨ ਕਰਦੇਹਨ
ਕਿ ਮੈਂ ਉਸ ਨੂੰ ਤਜਾਗ ਕੇ ਕਦੇ ਭੀ ਕਿਸੇ ਹੋਰ ਦੀ ਉਪਾਸਨਾ

ਯਾ ਧਿਆਨ ਨਹੀਂ ਕਰਾਂਗਾ, ਇਸਤੇ ਨਿਰਮੰਦੇਹ ਪ੍ਰਗਟ ਹੋਗਿਆਫੁੰ
ਜੋ ਗੁਰੂ ਜੀ ਮਹਾਰਾਜਾ ਨੇ ਬਿਨਾਂ ਅਕਾਲ ਪੁਰਖ ਤੇ ਕਿਸੇ ਦਾ ਭੀ
ਅਰਾਧਨ ਨਹੀਂ ਕੀਤਾ ਜੇ ਗੁਰੂ ਜੀ ਕਿਸੇ ਕਾਲਕਾ ਆਦਿਕ
ਨੂੰ ਕੁਛ ਵਸੜ੍ਹ ਮੰਨਦੇ ਤਾਂ ਉਹ ਜ਼ਰੂਰ ਇਸ ਪ੍ਰਕਾਰ ਸ੍ਰੀ ਮੁਖ
ਵਾਕ ਦੁਆਰੇ ਪਰਗਟ ਕਰਦੇ ਹੈਂ ਸਾਂ ਕਿ ਅੱਗੇ ਪਰਗਟ ਕੀਤਾ
ਜਾਂਦਾ ਹੈ ॥

ਯਥਾ: - ਚੌਪਈ

ਸਬ ਹਮ ਕਰੀ ਤਪੇਸਥਾ ਭਾਰੀ । ਤਥ ਅਕਾਲਜਹਗਿਰਾਉਚਾਰੀ ।
ਜਾਇ ਧਰਾ ਪਰ ਧਰਮ ਚਲਾਵੈ । ਦੇਵੀ ਕਾ ਪੂਜਨ ਠਹਰਾਵੈ ।
ਇਹ ਮੇਰੀ ਹੈ ਸਕਤੀ ਭਾਰੀ । ਖਾਂਦੀ ਜੋਂ ਤਿਲ ਲੋਂਗ ਸੁਪਾਰੀ ।
ਹਵਨ ਕਰਨ ਤੇ ਪ੍ਰਗਟ ਹੋਊ । ਸਗਲ ਕਲੇਸ਼ ਰਿਦੇ ਦੇ ਖੋਊ ॥
ਇਸਤੇ ਬਿਨਾਂ ਪੰਥ ਨਹਿੰ ਚਲੇ । ਪੁਨ ਦੁਰਜਨ ਨਹਿੰ ਜਾਵੈਂਦਲੇ ।
ਇਸਤੇ ਮਗਰੋਂ ਫਿਰ ਉਹ ਬੋਲੀ । ਅਪਨੀ ਇੱਛਾ ਸਗਲੀ ਖੋਲੀ ।
ਲਗੀ ਕਹਨ ਮੈਂ ਕਾਲੀ ਨਾਮ । ਸਿੱਧ ਕਰੂੰਗੀ ਤੁਮਰਾ ਕਾਮ ॥
ਮੇਰਾ ਜਾਕਰ ਪੂਜਨ ਕਰਨਾ । ਸਭ ਸਮਾਂਨ ਪੰਡਤ ਫਿਂਗ ਧਰਨਾ ॥
ਜਦ ਕਰ ਹਵਨ ਰਿਝਾਵੈ ਮੋਹੀ । ਦੇਵਹੁ ਭੇਟ ਮਾਗਹੋਂ ਤੇਹੀ ॥
ਤੁਥ ਮੈਂ ਪ੍ਰਗਟ ਹੋਕਰ ਪਿਆਰੇ । ਸਿੱਧ ਕਰਾਂਗੀ ਕਾਜ ਤਿਹਾਰੇ ।
ਮੇਰੇ ਬਿਨਾਂ ਪੰਥ ਨਹਿੰ ਚਲਹੈ । ਮੇਰਾ ਹੀ ਸਭ ਸਾਚਾ ਬਲ ਹੈ ॥
ਅਕਾਲ ਪੁਰਖ ਰਾਸ਼ੀ ਹੋ ਜਾਊ । ਜਦ ਪ੍ਰਸੰਨ ਮੈਨੂੰ ਲਖ ਪਾਊ ॥
ਤਾਂਤੇ ਚਲੋ ਧਰਾ ਪਰ ਭਾਈ । ਮੈਂ ਭੀ ਮਗਰ ਤੁਮੂਰੇ ਆਈ ।
ਤੋਥੇ ਸਭ ਕੁਛ ਵਸਤ ਤਿਆਰ । ਪੁਰਾ ਕਰਨਾ ਹੈ ਇਕਰਾਰ ॥੯੫॥

ਭਾਵੁੰ—ਜੇ ਉਸ ਵੇਲੇ ਅਕਾਲਪੁਰਖ ਅਤੇ ਦਸਮ ਗੁਰੂਦੇ ਉੱਤ੍ਰ ਪ੍ਰਬੰਧ ਸਮਯ ਕੋਈ ਕਾਲਕਾ ਭੀ ਓਥੇ ਹੈਸੀ ਅਰ ਓਸੇ ਨੇ ਨੈਨਾਂ ਦੇਵੀ ਦੇ ਪਹਾੜ ਪਰ ਪਰਗਟ ਹੋਕੇ ਖਾਲਸਾ ਪੰਥ ਸਜਾਉਨ ਦਾ ਹੁਕਮ ਦੇਨਾ ਸਾ ਤਦ ਇਹ ਜ਼ਰੂਰੀ ਸਾ ਜੋ ਉਹ ਭੀ ਅਕਾਲ ਪੁਰਖ ਵਾਂਗ ਗੁਰੂ ਜੀ ਨੂੰ ਕੁਛ ਸਲਾਹ ਦੇਂਦੀ, ਅਰ ਅਪਨੇ ਅਰਾਧਨ ਦਾ ਸਾਧਨ ਸਾਮੱਗ੍ਰੀ ਅਤੇ ਪਰਗਟ ਹੋਨਦਾਹਾਲ ਦੱਸਦੀ, ਅਰ ਗੁਰੂ ਜੀ ਭੀ ਲਿਖਦੇ, ਅਰ ਨਾਲ ਹੀ ਵੱਸਦੇਕਿ ਅਕਾਲ ਪੁਰਖ ਦੇ ਮਗਰੋਂ ਕਾਲਕਾ ਨੇ ਭੀ ਸਾਨੂੰ ਇਹ ਕਥਨ ਕੀਤਾ ਸਾ, ਪ੍ਰੰਤੂ ਅਜੇਹਾ ਗੁਰੂ ਮਹਾਰਾਜ ਨੇ ਅਪਨੇ ਮੁਖਾਰਬਿੰਦ ਤੇ ਕਿਤੇ ਭੀ ਨਹੀਂ ਲਿਖਯਾ ॥

ਇਸ ਵਾਸਤੇ ਇਹ ਖਿਆਲ ਕਰਨਾ ਕਿ ਗੁਰੂ ਜੀਨੇ ਅਕਾਲ ਤੇ ਭਿੰਨ ਕਿਸੇ ਕਾਲਕਾ ਦਾ ਭੀ ਅਰਾਧਨ ਕੀਤਾ ਸਾ ਸਾਰਾ ਆਗਯਾਨ ਦੇ ਕਾਰਨ ਕੇਵਲ ਅਕਾਸ ਦੇ ਫੁੱਲਾਂ ਤੇ ਸੁਗੰਧੀ ਦੀ ਇੱਛਾ ਸਮਾਨ ਵਿਸ੍ਤਾਰ ਕਰਕੇ ਗੁਰਮਤ ਤੇ ਵਿਰੁੱਧ ਹੋਨਾ ਹੈ ॥

ਇਸੇ ਤਰ੍ਹਾਂ ਜੋ ਗੁਰੂ ਜੀ ਨੇ ਇਹ ਕਥਨ ਕੀਤਾ ਹੈ ਕਿ ਸਾਡੇ ਮਾਤਾ ਪਿਤਾ ਨੇ “ਅਲਖ ਕੀ ਸੇਵਾ” ਅਰਥਾਤ ਅਕਾਲ ਪੁਰਖ ਦੀ ਸੇਵਾ ਕੀਤੀ ਸੀ ਜਿਸ ਪਰ ਉਸਨੇ ਪਸੰਨ ਹੋਕੇ ਸਾਨੂੰ ਉਨ੍ਹਾਂ ਦੇ ਘਰ ਜਨਮ ਦਿੱਤਾ, ਇਸਦਾ ਭਾਵ ਭੀ ਇਹੀ ਹੈ ਕਿ ਐਸੇ ਸੁਰ ਬੀਰ ਧਰਮ ਯੁਜਾ ਸਪੁੱਤਰ ਉਨ੍ਹਾਂ ਹੀ ਮਾਤਾ ਪਿਤਾ ਦੇ ਘਰ ਪੈਂਦਾ ਹੁੰਦੇ ਹਨ ਜਿਨ੍ਹਾਂ ਨੇ ਅਕਾਲ ਪੁਰਖ ਦੀ ਭਗਤੀ ਕੀਤੀ ਹੋਵੇ ਜਿਸਦਾ ਫਲ ਕੌਮੀ ਸੰਚਾਨ ਹੋਵੇ ॥

ਇਸ ਕਬਨ ਤੇ ਸਿੱਧ ਹੁੰਦਾ ਹੈ ਕਿ ਜਦ ਗੁਰੂ ਜੀ ਅਪਨੇ
ਮਾਤਾ ਪਿਤਾ ਦਾ ਭੀ ਕਬਨ ਕਰਦੇ ਹਨ ਤਦ ਕਾਲੀ ਦਾ ਕਿਉਂ
ਨਾ ਕਰਦੇ, ਜਿਸਤੇ ਇਹ ਕੇਵਲ ਇਕ ਮਹਾਵਰੇ ਦਾ ਪਦ ਹੈ ਜੋ
ਉਸਤਤੀ ਕਾਲ ਵਿੱਚ ਹਰ ਇਕ ਜਗ੍ਹਾ ਪਰ ਆ ਜਾਂਦਾ ਹੈ ਫਿਰ
ਇਸ ਪਰ ਅਕਾਲ ਪੁਰਖ ਤੇ ਕੋਈ ਭਿੰਨ ਵਸਤੂ ਮੰਨਨਾ ਕੇਵਲ
ਅਗਜਾਨ ਦਾ ਹੀ ਮੁਲਾਂ ਹੈ। ਜੇ ਕੋਈ ਕਾਬਜ਼ ਦੇ ਭੇਦ ਥੋਂ ਰਹਤਾ
ਇਹ ਆਖੇ ਕਿ ਉਸ ਜਗ੍ਹਾ “ਕਾਲਕਾ ਅਰਾਧੀ” ਪਦ ਹੈ ਜੋ
ਇਸਤਰੀ ਲਿੰਗ ਹੈ, ਜਿਸ ਦਾ ਅਰਥ ਦੇਵੀ ਹੀ ਹੋਵੇਗਾ ਇਸਦੇ
ਊੱਤ੍ਰ ਵਿੱਚ ਕੇਵਲ ਇਤਨਾ ਹੀ ਕਬਨ ਕਾਢੀ ਹੈ ਕਿ ਛੰਦ ਦੇ
ਵਿੱਚ ਐਸਾ ਪਦ ਆਜਾਨਾ ਕੋਈ ਦੱਖ ਨਹੀਂ ਹੁੰਦਾ ਇਸ ਵਾਸਤੇ
“ਤਪਸਿਆ ਸਾਧੀ” ਪਦ ਦੇ ਸਬਦ “ਅਰਾਧੀ” ਰੱਖਯਾ ਗਿਆ ਹੈ
ਇਹ ਕਾਬਜ਼ ਦਾ ਨਿਯਮਹੈ ਜੈਸਾ ਇੱਕ ਮਹਾਤਮਾਂ ਨੇ ਕਬਨ ਕੀਤਾ
ਹੈ ਕਿ “ਲਭੁ ਗੁਰ ਗੁਰ ਲਭੁ ਹੋਤ ਹੈ ਬਿਚੁ ਹੋਤ ਉਚਾਰ”
ਅਰਥਾਤ ਛੰਦ ਵਾਸਤੇ ਲਭੁ ਦਾ ਗੁਰ ਅਰ ਗੁਰ ਦਾ ਲਭੁ ਹੋ
ਸਕਦਾ ਹੈ, ਇਸ ਵਾਸਤੇ ਇਸ ਜਗ੍ਹਾ ਛੰਦਾਂ ਦਾ ਅੰਤ ਪਦ ਪੁਰਾ
ਕੀਤਾ ਹੈ ਕਿੰਤੂ ਦੇਵੀ ਨਹੀਂ ਕਬਨ ਕੀਤੀ ॥

ਦੇਹਿਰਾ

ਇਸ ਗੁਰ ਜੀ ਦੇ ਕਬਨ ਦਾ ਮੀ ਜੋ ਭਾਵ ਪ੍ਰਬੀਨ ।
ਮੈ ਮੈਂ ਸਭ ਤੇਕੋ ਕਹਾ ਲੇਹੁ ਰਿਦੇ ਮਹਿੰ ਚੀਨ ॥ ੬੯ ॥
ਇਸ ਮਹਿੰ ਸਿੱਧ ਨੁ ਹੋਤ ਕਛੁ ਦੇਖੋ ਰਿਦੇ ਵੀਚਾਰ ।
ਜੇ ਗੁਰ ਜੂ ਕ ਵਾਕ ਬਹੁ ਖੰਡਨ ਕਰਤ ਸੁਧਾਰ ॥ ੭੦ ॥

ਦੁਰਗਾ ਭੁਗਤ

ਦੋਹਿਰਾ

ਜੇ ਇਸ ਵਿੱਚ ਸੰਸਾ ਰਿਹਾ ਤਾਂ ਅੱਗੇ ਸੁਨ ਲੇਹ ।
ਜਿਸਦਾ ਉੱਤਰ ਸੋਚਕੇ ਫਿਰ ਮੈਨੂੰ ਤੂੰ ਦੇਹ ॥ ੬੮ ॥

ਚੈਪਈ

ਜਿਸ ਬਾਤੋਂ ਤੂੰ ਹੈ ਇਨਕਾਰੀ । ਨਹਿੰ ਮਾਨਤ ਹੈਂ ਬਾਤ ਹਮਾਰੀ ॥
ਮੈਂ ਅਕਸਰ ਮਾਨੈ ਗਾ ਭਾਈ । ਜਦ ਯੁਕਤੀ ਨਾ ਰਹਿਸੀ ਕਾਈ ॥
ਜੋ ਪ੍ਰਮਾਣ ਦਏ ਮੈਂ ਨੀਕੇ । ਲਖ ਕਰ ਸਿੱਧ ਮਨੋਰਥ ਜੀ ਕੇ ॥
ਮੈਂ ਤੈਂ ਅਪਨੀ ਬੁੱਧਿ ਦੁਆਰੇ । ਖੰਡਨ ਕਰੇ ਔਰ ਪ੍ਰਕਾਰੇ ॥
ਅਰ ਤਿਨ ਭਾਵ ਔਰ ਦਿਖਲਾਏ । ਮੇਰੇ ਅਰਥ ਅਨਰਥ ਬਤਾਏ ।
ਪਰ ਅਥ ਸਾਚ ਛਪਾਵਹਿ ਕੈਸੇ । ਪ੍ਰਗਟ ਹੋਤ ਜੋ ਸੂਰਜ ਜੈਸੇ ॥
ਜਥ ਸ੍ਰੀ ਸਤਿਗੁਰ ਮੁਖੇ ਅਲਾਈ । ਦੇਵ ਕਾਲਕਾ ਹਮਰੀ ਮਾਈ ॥
ਅਰ ਅਕਾਲ ਨਿਜ ਤਾਤ ਬਤਾਯਾ । ਸੋ ਕੈਸੇ ਅਥ ਬਨੈ ਛਪਾਯਾ ॥
ਤਾਂਤੇ ਸੋ ਮੈਂ ਦੇਹੀ ਸੁਨਾਈ । ਦੁਰ ਹੋਇ ਸਭ ਸੌਕਾ ਭਾਈ ॥
ਅਰ ਜਥ ਮਨ ਮਹਿੰ ਕਰੇਂ ਵਿਚਾਰ। ਅਪਨਾ ਹਠ ਸਭ ਦਏਂ ਵਿਸਾਰ।
ਤਥਇਸਪਰਨਿਜਨਿਸਦਾਕਰਹੈਂ। ਬਹੁਰਕੁਤਰਕਨਮਨਮੈਧਰਹੈਂ। ੬੯

ਯਥਾਂ ਸ੍ਰੀ ਮੁਖ ਵਾਕ

“ਸਰਥ ਕਾਲ ਹੈ ਪਿਤਾ ਹਮਾਰਾ । ਦੇਵ ਕਾਲਕਾ ਮਾਤ
ਹਮਾਰਾ ॥ ਮਨੂਆ ਗੁਰ ਮੁਰਿ ਮਨਸਾ ਮਾਈ । ਜਿਨ ਮੋਕੋ ਸਭ
ਕ੍ਰਿਆ ਪੜ੍ਹਾਈ ॥ ੫ ॥”

ਦੋਹਿਰਾ

ਦੇਖੋ ਸ੍ਰੀ ਮੁਖ ਵਾਕ ਤੇ ਸਿੱਧ ਕਾਲਕਾ ਹੋਇ ।

ਜਿਸ ਮੰਹਿੰ ਤੁਮਰੀ ਰੰਚ ਭੀ ਸੰਕਾ ਰਹੀ ਨ ਕੋਇ ॥ ੨੦ ॥

ਤੁਂਤੇ ਸਭ ਹਠ ਤਿਆਗ ਕੇ ਪ੍ਰਸੇ ਦੇਵੀ ਮਾਤਾ ।

ਜਿਸਕਾ ਸੇਵਨ ਗ੍ਰੰਥ ਮੰਹਿੰ ਸ੍ਰੀ ਸਤਿਗੁਰ ਜੂ ਗਾਤ ॥੨੧॥

ਤੱਤੁ ਖਾਲਸਾ

ਦੋਹਿਰਾ

ਕਹੋ ਕੌਨ ਮਾਨੈ ਨਹੀਂ ਸ੍ਰੀ ਮੁਖ ਵਾਕ ਉਦਾਰ ।

ਜੋ ਗੁਰ ਜੂ ਆਗਿਆ ਦਈ ਮਾਨਹਿੰ ਹਮ ਸਿਰਧਾਰ॥੨੨॥

ਪਰ ਸਤਿਗੁਰ ਕੇ ਕਥਨ ਕਾ ਸੋ ਕੁਛ ਨੀਕੋ ਭਾਵ ।

ਸੋ ਭੀ ਸ੍ਰੂਵਨ ਕੀਜੀਏ ਧਰੋ ਰਿਦੇ ਸਹਿ ਚਾਵ ॥੨੩॥

ਚੈਪਈ

ਇਸ ਗੁਰ ਵਾਕ ਦੁਵਾਰੇ ਭਾਈ । ਦੇਵੀ ਸਿੱਧ ਨ ਹੋਵਤ ਕਾਈ ।

ਇਸ ਮਹਿ ਤੋ ਗੁਰ ਜੂ ਫੁਰਮਾਯਾ । ਮਾਤਾ ਤਾਤ ਆਕਾਲ ਬਤਾਯਾ ।

ਜਿਸਕਾ ਯਹ ਹੈ ਭਾਵ ਪਗਾਰੇ । ਸਰਬ ਕਾਲ ਹੈਂ ਪਿਤਾ ਹਮਾਰੇ ।

ਵਹੀ ਹਮਾਰੀ ਮਾਤਾ ਭਾਈ । ਪ੍ਰਕਾਸ ਰੂਪ ਸਭ ਕੋ ਸੁਖਦਾਈ ॥

ਜਾਂਤੇ ਸਿੱਧ ਬਾਤ ਇਹ ਹੋਈ । ਮਾਤ ਪਿਤਾ ਈਸੂਰ ਹੈ ਸੋਈ ।

ਤੁਂਤੇ ਭਿੰਨ ਨ ਸਮਝੋ ਪਿਆਰੇ । ਉਤਪਤ ਕਰਨੇ ਹਾਰ ਹਮਾਰੇ ।

ਇਸੀ ਪਰਕਾਰ ਉਪਾਸਨ ਮਾਹੀਂ । ਕਹਤ ਮਹਾਤਮ ਸੰਸੈ ਨਾਹੀਂ ॥

ਜਿਸ ਪਰ ਗੁਰੂ ਗ੍ਰੰਥ ਕੀ ਸਾਖੀ । ਅਕਾਲ ਪੁਰਖਜੀ ਕਾਰਨਭਾਖੀ ।

“ਤੂਹੀ ਮੇਰਾ ਪਿਤਾ ਤੂਹੇਮੇਰਾਮਾਤਾ । ਤੂਮੇਰਾਬੰਧਪਪ ਤੂਮੇਰਾ ਭਰਾਤ”

ਪੁਨਹ ਅੌਰ ਭੀ ਸੁਨ ਮਨ ਲਾਈ। ਸਕਲ ਸੰਦੇਹ ਤੋਹਮਿਟਜਾਈ।
 “ਉੱ ਮਾਤ ਪਿਤਾ ਹਮ ਬਾਲਕਤੇਰੇ। ਤੁਮਰੀਕ੍ਰਿਪਾਮਹਿਸੂਖ ਘੱਨੇਰੇ”
 ਐਸੇ ਸ਼ਬਦ ਬਹੁਤ ਹੈਂ ਪੜਾਰੇ। ਮਾਤ ਪਿਤਾ ਜੋ ਈਸ ਉਚਾਰੇ।
 ਤਾਂਤੇ ਦਸਮ ਗੁਰੂ ਜੋ ਗਾਇਆ। ਮਾਤ ਪਿਤਾ ਅਕਾਲਬਤਾਇਆ।
 ਜਾਂਤੇ ਅਨਵੈ ਕਰ ਮਨ ਦੇਖੋ। ਦੂਰ ਹੋਇ ਤਬ ਸਗਲ ਭੁਲੇਖੋ॥
 ਵਹੀ ਅਕਾਲ ਤਾਤ ਹੈ ਮੇਰਾ। ਵਹੀ ਕਾਲਕਾ ਮਾਤ ਸੁ ਹੋਰਾ॥
 ਇਸ ਅਨਵੈ ਤੇ ਪ੍ਰਗਟ ਹੋਵੈ। ਮਾਤ ਪਿਤਾ ਗੁਰ ਈਸੂਰ ਜੋਵੈ।
 ਤਿਸਤੇ ਬਿਨਾਂ ਅੌਰ ਨਹਿੰ ਮਾਨੈ। ਜੋ ਅਗਿਆਨੀ ਲੋਗ ਬਖਾਨੈ।
 ਇਸਤੇ ਆਗੇ ਬਹੁਰ ਬਤਾਯਾ। ਮਨ ਕੋ ਗੁਰ ਗੁਰ ਜੀ ਫੁਰਮਾਯਾ।
 ਅਰ ਮਨਸਾ ਨਿਜ ਮਾਤ ਬਤਾਈ। ਕਹੋ ਭੇਦ ਇਸਮਹਿੰਕਜਾਭਾਈ।
 ਏਕ ਜਗ੍ਹਾ ਗੁਰ ਜੂ ਬਤਲਾਵੈ। ਅਕਾਲ ਪ੍ਰਖਨਿਜਤਾਤਾਲਾਵੈ।
 ਅਰ ਪੁਨ ਵੇਥ ਕਾਲਕਾ ਮਾਈ। ਸ੍ਰੀ ਮੁਖ ਤੇ ਭਾਖੀ ਜਗਰਾਈ।
 ਪੁਨ ਤਿਸ ਆਗੇ ਦੂਜੀ ਤੁਕ ਮੈਂ। ਭਾਖਤ ਹੈਇਹ ਬਿਧਕੇਰੁਕ ਮੈਂ।
 ਹਮਰੋ ਗੁਰ ਮਨੂਆ ਹੈ ਪੜਾਰੇ। ਮਨਸਾ ਮਾਈ ਲੋਹੁ ਵਿਚਾਰੇ।
 ਸਿਨਤੇ ਹਮ ਸਭ ਸਿਖਜਾ ਲੀਨੀ। ਸਕਲਪੜ੍ਹਾਇ ਕ੍ਰਿਆਸੁਭਦੀਨੀ।
 ਐਸਾ ਸ੍ਰੀ ਮੁਖ ਤੇ ਗੁਰ ਗਾਵੈਂ। ਲੋਗਨ ਕੋ ਸੰਦੇਹ ਮਿਟਾਵੈ॥ ੨੪॥

ਭਾਵ—ਜਦ ਗੁਰੂ ਜੀ ਦੇ ਕਬਨ ਦਾ ਭਾਵ ਦੇਖਿਆ ਜਾਏ
 ਅਰ ਕਾਬਜ ਦੀ ਰਚਨਾ ਦਾ ਪ੍ਰਭਾਉ ਵਿਚਾਰਿਆ ਜਾਏ ਤਦ ਇਹ
 ਸੰਸਾ ਬਹੁਤ ਹੀ ਛੇਤੀ ਜਾਂਦਾ ਰਹਿੰਦਾ ਹੈ, ਕਿਉਂਕਿ ਉਪਾਸਨਾ
 ਦੇ ਵਿਚ ਇਹ ਨੇਮ ਨਹੀਂ ਹੁੰਦਾ ਜੋ ਅਪਨੇ ਉਪਾਸ ਨੂੰ ਇਕ
 ਪ੍ਰਕਾਰ ਦੇ ਪਦਾਂ ਨਾਲ ਹੀ ਸਮਰਨ ਕੀਤਾ ਜਾਏ, ਇਸੀ ਵਾਸਤੇ

ਉਸ ਸਮੇਂ ਇਹ ਆਖ ਸਕੀਦਾ ਹੈ ਕਿ ਹੇ ਈਸ਼੍ਵਰੂ ਤੂ ਮੇਰਾ ਪਿਤਾ
ਹੈਂ ਹੇ ਮਹਾਨ ਸਕਤੀ ਰੂਪ ਤੂ ਮੇਰੀ ਮਾਤਾ ਹੈਂ, ਜਿਸਤੇ ਇਹ ਭਾਵ
ਨਹੀਂ ਨਿਕਲਦਾ ਕਿ ਮਾਤਾ ਅਰ ਪਿਤਾ ਇਸਤ੍ਰੀ ਲਿੰਗ ਅਤੇ
ਪੁਲਿੰਗ ਹੋਨ ਦੇ ਕਾਰਨ ਦੋ ਹੋਨੇ ਚਾਹੀਏ ਹਨ ਕਿੰਤੂ ਇਹ ਸਭ
ਤੇ ਵਡੇ ਸਮਰੱਥਾ ਵਾਨ ਲਈ ਇਕ ਆਮ ਤੌਰ ਪਰ ਆਖਿਆ
ਜਾਂਦਾ ਹੈ, ਜੈਸਾ ਕਿ ਅੱਜ ਕੱਲ ਭੀ ਅਪਨੇ ਵਡੇ ਹਾਕਮ ਨੂੰ
ਉਸਦਾ ਦਾਸ ਇਹ ਆਖਦਾ ਹੈ ਕਿ “ਹਜ਼ੂਰ ਮਾਈ ਬਾਪ ਹੈ” ਸੇ
ਇਸਤੇ ਇਹ ਭਾਵ ਨਹੀਂ ਹੁੰਦਾ ਕਿ ਉਸਦੀ ਇਸਤ੍ਰੀ ਨੂੰ ਮਾਈ ਅਰ
ਉਸ ਹਾਕਮ ਨੂੰ ਬਾਪ ਦਸਦਾ ਹੈ, ਇਸੇ ਤਰ੍ਹਾਂ ਗੁਰੂਜੀਨੇ ਭੀ ਅਕਾਲ
ਪੁਰਖ ਨੂੰ ਹੀ ਅਪਨਾ ਪਿਤਾ ਅਤੇ ਮਾਤਾ ਕਬਨ ਕੀਤਾ ਹੈ ॥

ਇਸੀ ਤਰ੍ਹਾਂ ਮਨ ਨੂੰ ਅਪਨਾ ਗੁਰੂ ਇਸ ਵਾਸਤੇ ਦਸਤਾ ਹੈ ਜੋ
ਸਾਰੇ ਖ਼ਜਾਲ ਮਨ ਤੇ ਹੀ ਪੈਂਦਾ ਹੁੰਦੇ ਹਨ, ਜਿਸਤੇ ਕਈ ਰਿਖੀਆਂ
ਨੇ ਸੰਸਾਰ ਦੀ ਉਤਪਤੀ ਭੀ ‘ਮਨ ਉਨਮੇਖ’ ਅਰਥਾਤ ਮਨ ਦੇ
ਸੰਕਲਪ ਕਰਕੇ ਹੀ ਦਸੀ ਹੈ ਇਸੇ ਵਾਸਤੇ ਪਹਿਲਾ ਗੁਰੂ ਸੰਕ-
ਲਪ ਵਿਕਲਪ ਦਾ ਆਸਰਾ ਹੋਨ ਕਰਕੇ ਮਨ ਹੀ ਹੈ, ਜੈਸਾ ਕਿ
ਇਕ ਮਹਾਤਮਾ ਦਾ ਕਬਨ ਹੈ ‘ਮਨ ਮੁਰਸ਼ਦ ਨੂੰ ਪੂਛ ਲੈ ਨੇਕੀ
ਹੈ ਸੋ ਖੱਟ’ ਜਿਸਤੇ ਮਨ ਦਾ ਗੁਰੂ ਕਬਨ ਕਰਨਾ ਇੱਕ ਵੱਡੀ
ਭਾਰੀ ਯੁਕਤੀ ਹੈ ਜੋ ਆਮ ਆਦਮੀ ਨਹੀਂ ਸਮਝ ਸਕਦੇ ॥

ਇਸੀ ਪ੍ਰਕਾਰ ਮਨ ਦੀ ਬਿੜੀ ਜੋ ਮਨਸਾ ਹੈ ਉਸ ਨੂੰ ਮਾਈ
ਇਸ ਵਾਸਤੇ ਕਬਨ ਕੀਤਾ ਹੈ ਕਿ ਜਿਤਨਾ ਸੁਭ ਅਤੇ ਅਸੁਭ ਦਾ
ਵਿਚਾਰ ਹੈ ਸੋ ਬਿੜੀ ਦੇ ਹੀ ਅਧੀਨ ਹੈ ਜਿਸਤੇ ਮਨ ਦੇ ਸੰਕਲਪ
ਵਿਕਲਪ ਨੂੰ ਜਦ ਬਿੜੀ ਨਾਲ ਵਿਚਾਰਿਆ ਜਾਂਦਾ ਹੈ ਤਦ ਹੀ

ਸਾਰੀਆਂ ਸਿੱਖਜਾ ਫਲ ਦਾਇਕ ਹੁੰਦੀਆਂ ਹਨ ॥

ਭਾਵ ਦੇ ਗਯਾ ਪੁਰਖ ਇਸ ਬਾਤ ਨੂੰ ਅੱਛੀ ਤਰ੍ਹਾਂ ਜਾਨਦੇ ਹਨ ਕਿ ਵਾਕ ਵਿੱਚ ਲਖਨਾ ਅਤੇ ਅਲੰਕਾਰ ਆਕੇ ਉਸ ਬਾਣੀ ਨੂੰ ਕਿਸਤਰ੍ਹਾਂ ਸੁਭਾਇ ਮਾਨ ਕਰ ਦੇਂਦੇ ਹਨ, ਜਿਸਤੇ ਓਹ ਆਖਦੇ ਹਨ ਕਿ ਜਿਸ ਬਾਣੀ ਦਾ ਭਾਵ ਅਤੇ ਪਦ ਪਦਾਰਥ ਤਾਂ ਭਾਵੇਂ ਉਤਮ ਹੋਵੇ ਪ੍ਰੰਤੂ ਉਸ ਵਿੱਚ ਅਲੰਕਾਰ ਅਤੇ ਲਾਛਲਕ ਰਚਨਾਂ ਨਾ ਹੋਵੇ ਜੋ ਇਸ ਤਰ੍ਹਾਂ ਸਮਝੀ ਜਾਂਦੀ ਹੈ ਜਿਸ ਪ੍ਰਕਾਰ ਸੁਦਰ, ਇਸਤ੍ਰੀ ਭੂਖਨ ਰਹਿਤ ਹੁੰਦੀ ਹੈ, ਇਸ ਵਾਸਤੇ ਗੁਰੂ ਜੀ ਮਹਾਰਾਜਾਂ ਦੀ ਬਾਣੀ ਸੰਪੂਰਨ ਕਾਵਯ ਦੇ ਨਾਲ ਭਰੀ ਹੋਈ ਹੈ ਜਿਸਤੇ ਇਸ ਵਿੱਚ ਛੰਦ ਬੰਦ ਹੋਣੇ ਕਰਕੇ ਕਈ ਪ੍ਰਕਾਰ ਦੇ ਅਲੰਕਾਰਕ ਅਤੇ ਲਾਛਲਕ ਪਦ ਗ੍ਰੰਦੇ ਹੋਏ ਹਨ ਏਹੋ ਕਾਰਨ ਹੈ ਜੋ ਇਸ ਦੇ ਭਾਵ ਸਮਝਨ ਵਿੱਚ ਪਦ ਪਦਾਰਥ ਦੇ ਗਯਾਨ ਹੀਨ ਪੁਰਸ਼ ਯੋਖਾ ਖਾ ਜਾਂਦੇ ਹਨ, ਇਸ ਵਾਸਤੇ ਸਾਬਤ ਹੋਇਆ ਕਿ ਗੁਰੂ ਜੀ ਮਹਾਰਾਜਾਂ ਬਿਨਾਂ ਅਕਾਲ ਪੁਰਖ ਤੇ ਕਿਸੇ ਦੇਵੀ ਦੇਵਤੇ ਦੇ ਉਪਾਸਕ ਨਹੀਂ ਮਨ ॥

ਚੁਰਗਾ ਭਗਤ

ਦੇਹਿਰਾ

ਯੁਕਤ ਤੁਮਾਰੀ ਹੈ ਸਥੇ ਯਦਪਿ ਹੈ ਅਨਕੂਲ ।

ਪਰ ਦਸਮੇਂ ਗੁਰ ਜੂ ਕਹੋਂ ਤੁਮ ਸੇ ਅਤਿ ਪ੍ਰਤਿਕੂਲ ॥੨੫॥

ਦੈਪਈ

ਤੁਮ ਦਸਮੇਂ ਗੁਰ ਗ੍ਰੰਥ ਵਿਚਾਰੋ । ਚੰਡੀ ਚਰਤ ਮਾਂਹਿ ਨਿਰਧਾਰੋ ।

ਹੈ ਵਹੁ ਭੀਨ ਚਰਤ ਸੁਖ ਦਾਤੇ । ਜੋ ਚੁਰਗਾ ਕੀ ਸ਼ਕਤ ਬਤਾਤੇ ।

ਸਕਲ ਕਲੇਹ ਹਰਨਜਗਮਾਤਾ । ਦੁਰਜਨ ਮਰਦਨ ਬਲਵੱਖਯਤਾ ।
ਜਾਂ ਸਮ ਦੁਸਰ ਐਰ ਨ ਗਾਇਦੇ । ਸਭ ਤੇਅਧਿਕ ਚੰਡ ਬਤਲਾਯੇ ।
ਫਿਰ ਤੁਮਰੈ ਕਹਨੋ ਸੁਨ ਭਾਈ । ਮਾਨਹ ਕੌਨ ਦੇਖ ਹਿਤ ਲਾਈ ।
ਦਸਮ ਗੁਰੂ ਜਾਂਕੋ ਪਤਿਪਾਵੈ । ਤਾਂ ਮਹਿੰ ਕਰ ਹੈ ਕੌਨ ਬਿਵਾਵੈ । →
ਤਾਂਤੇ ਤੁਮਰੀ ਬੁਧਿ ਬੈਰਾਨੀ । ਜੋ ਨਹਿੰ ਮਾਨਤ ਗੁਰ ਕੀ ਬਾਨੀ ।
ਉਨਮਤ ਸਮ ਲਖ ਕਰ ਤੁਹਾ ਵਾਕਾ । ਕੌਨ ਸੁਨੇਗੁਰਸੋਹਿਤਜਾਕਾ ॥
ਭਾਂਤੇ ਮੈਂ ਤੁਮਕੇ ਸਮਝਾਊਂ । ਸੇ ਗੁਰ ਜੂ ਕੋ ਵਾਕ ਦਿਖਾਊਂ ।
ਪ੍ਰਥਮ ਚਰਤ ਚੰਡੀ ਕੇ ਮਾਂਹਿ । ਨਿਜ ਮੁਖ ਕਹਾ ਜਗਤ ਕੇ ਨਾਂਹਿ ।
ਸ੍ਰੀ ਚੰਡੀ ਕੀ ਹੈ ਵਡਿਆਈ । ਸਭ ਸੇ ਅਧਿਕ ਜੋਤ ਦਿਖਗਾਈ ।
ਸੋ ਨੀਕੇ ਤੂੰ ਦੇਖ ਵਿਚਾਰ । ਕੈਸੇ ਸ੍ਰੀ ਮੁਖ ਕਰਤ ਉਚਾਰ ॥ ੨੬ ॥

ਯਥਾ:--ਚੰਡੀ ਚਰਿੱਤ੍ਰ ਸਵੈਯਾ

“ਤਾਰਨ ਲੋਕ ਉਧਾਰਨ ਭੁਮਹਿ ਦੇਤ ਸੰਘਾਰਨ ਚੰਡ ਤੁਹੀਹੈ ।
ਕਾਰਨ ਈਸ ਕਲਾ ਕਮਲਾ ਹਰਿ ਅੱਦ ਸੁਭਾ ਜਹ ਦੇਖੋ ਉਹੀ ਹੈ ।
ਭਾਂਮਸਤਾ ਮਮਤਾਨ ਮਤਾ ਕਵਿਤਾ ਕਵਿ ਕੋ ਮਨ ਮੱਧ ਗੁਹੀ ਹੈ ।
ਕੀਨੋ ਹੈ ਕੰਥਨ ਲੋਹ ਜਗ੍ਭ੍ਰਮੈ ਪਾਰਸ ਮੁਰਤਿ ਜਾਇ ਛਹੀਹੈ ।”

ਦੋਹਿਰਾ

ਪਰਮੁਦ ਕਰਨ ਸਭ ਭੈ ਹਰਨ ਨਾਮ ਚੰਡਕਾ ਜਾਸ ।
ਰਚੋ ਚਰਿੱਤ੍ਰ ਬਚਿੱਤ੍ਰ ਤੁਮ ਕਰੋ ਸੁਭਿਧ ਪ੍ਰਕਾਸ ॥੫॥”

ਭਾਵ—ਇਸ ਸਵੱਜੇ ਵਿੱਚ ਸ੍ਰੀ ਗੁਰੂ ਜੀ ਮਹਾਰਾਜ ਵੈਦੀ
ਜੀ ਦੀ ਸੋਭਾ ਇਸ ਤਰ੍ਹਾਂ ਕਥਨ ਕਰਦੇ ਹਨ ਕਿ ਹੇ ਚੰਡੀ ਸੰਪੁ-
ਰਨ ਲੋਕਾਂ ਦੇ ਤਾਰਨ ਅਤੇ ਪ੍ਰਥਮੀ ਦੇ ਉਧਾਰਨੇ ਅਰ ਦੈਤਾਂ ਦੇ

ਮੰਘਾਰਨੇ ਵਾਲੀ ਇੱਕ ਤੂਹੀ ਸ਼ਕਤੀ ਹੈਂ, ਫਿਰ ਤੂਹੀ ਮੰਸਾਰ ਦੀ
ਕਰਤਾ ਹੈਂ, ਤੂਹੀ ਲਛਮੀ ਅਤੇ ਪਾਰਬਤੀ ਰੂਪ ਹੋਕੇ ਬਿਰਾਜ
ਰਹੀ ਹੈਂ, ਇੱਥੇ ਤਰ੍ਹਾਂ ਤੁਹੀਂ ਮੰਪੁਰਨ ਗੁਣ ਧਾਰੀ ਹੈਂ ਜੋ ਲੋਗ
ਲੋਹੇ ਦੀ ਤਰ੍ਹਾਂ ਮੂਰਖ ਹਨ ਉਨ੍ਹਾਂ ਨੂੰ ਸੁਇਨੇ ਰੂਪ ਕਰਨੇ ਲਈ
ਤੂ ਪਾਰਮ ਹੈਂ ਅਤੇ ਤੂਹੀ ਕਵੀ ਲੋਕਾਂ ਦੀ ਬੁੱਧੀ ਨੂੰ ਸੁੱਧ ਕਰਕੇ
ਕਵਿਤਾ ਗ੍ਰੰਦਨੇ ਵਾਲੀ ਹੈਂ ਇਸਤੇ ਜੋ ਪੁਰਖ ਭੇਰੇ ਪ੍ਰੇਮ ਨਾਲ
ਮਿਲ ਗਏ ਹਨ ਸੋ ਲੋਹੇ ਤੇ ਸੁਇਨੇ ਹੋਨ ਦੀ ਤਰ੍ਹਾਂ ਉੱਤਮ
ਹੋਗਏ ਹਨ ॥

ਇਸੀ ਤਰ੍ਹਾਂ ਦੋਹੇ ਵਿੱਚ ਭੀ ਏਹੋ ਭਾਵ ਹੈ ਕਿ ਅਨੰਦ ਦੇ
ਦੇਨੇ ਵਾਲੀ ਅਤੇ ਮੰਪੁਰਨ ਭਯਾਂ ਦੇ ਦੁਰ ਕਰਨੇ ਵਾਲੀ ਕੇਵਲ
ਉਹੋ ਹੈ ਜਿਸ ਦਾ ਨਾਮ ਚੰਡੀ ਆਖਜਾ ਜਾਂਦਾ ਹੈ, ਇਸੇ ਵਾਸਤੇ
ਮੈਂ ਹੋ ਚੰਡੀ ਆਪ ਦੇ ਬਚਿਤ੍ਰ ਚਰਿੱਤ ਨੂੰ ਰਚਨ ਲੱਗਜਾ ਹਾਂ
ਜਿਸਤੇ ਆਪ ਮੇਰੀ ਬੁੱਧੀ ਨੂੰ ਪ੍ਰਕਾਸ਼ਵਾਨ ਕਰੋ ॥

ਦੇਹਿਰਾ

ਜਦ ਗੁਰ ਜੀ ਉਪਮਾਂ ਕਰੀ ਨਿਜ ਕਵਿਤਾ ਕੇ ਹੇਤ ।

ਲਈ ਸਹਾਇਤ ਤਾਂਹਿ ਕੀ ਬੁਧਿ ਬਿਮਲ ਹਿਤ ਜੇਤ ॥੨੨॥

ਤੂ ਤੂਮ ਕੈਸੇ ਕਹਤ ਹੋ ਗੁਰ ਨਹਿ ਮਾਨਤ ਚੰਡ ।

ਜਾਂਤੇ ਸਿਰ ਪਰ ਸਹਤ ਹੋ ਮਹਾਂ ਪਾਪ ਕੋ ਦੰਡ ॥ ੨੮ ॥

ਇਨ ਵਾਕਨ ਕੋ ਅਰਥ ਕੁਛ ਨਹੀਂ ਗੋਪ ਜਗ ਮਾਂਹਿ ।

ਜਾਂ ਪਰ ਸਰਧਾਵਾਨ ਨਰ ਮਾਨਤ ਧਰ ਸਿਰ ਤਾਂਹਿ ॥੨੯॥

ਜੇ ਤੂਮ ਮਨ ਮਤ ਕਰ ਕਹੋਂ ਇਨ ਬਚਨੋਂ ਕੋ ਝੂਠ ।

ਤੂ ਤੂ ਸਮ ਨਹਿ ਆਰੇ ਹੈ ਬਿਨਾਂ ਮੁਹਾਰੋ ਉਠ ॥ ੩੦ ॥

ਤੱਤ ਖਾਲਸਾ

ਦੋਹਿਰਾ

ਇਤਨਾ ਕੁੱਸਾ ਕੱਢਦਾ ਕੇਹੜੀ ਗੱਲੋਂ ਦੱਸ ।

ਮੈਂ ਗੁਰ ਜੀ ਦੇ ਵਾਕ ਥੋਂ ਕਿੱਥੇ ਜਾਵਾਂ ਨੱਸ ॥੯੧ ॥

ਸਿਰ ਧਰ ਮੰਨਾਂ ਓਸ ਨੂੰ ਜੋ ਗੁਰ ਮੁਖ ਦਾ ਵਾਕ ।

ਜਾਂ ਸਮ ਟੂਮਰ ਅੰਰ ਨਹਿ ਮੀਤ ਬੰਧੁ ਪੁਨ ਸਾਕ ॥੯੨ ॥

ਦਵੈਯਾ

ਅਰ ਇਹ ਵਾਕ ਕਹੇ ਜੋ ਤੈਂਨੇ ਹਨ ਇਹ ਛੰਦ ਜਰੂਰੀ ।

ਅੱਜ ਤੀਕ ਹੈ ਜਗ ਵਿੱਚ ਇਨ ਕੀ ਇਸੇ ਭਰ੍ਹਾਂ ਮਸ਼ਹੂਰੀ ॥

ਥਰ ਇਸ ਮਹਿ ਜੋ ਗੁੜੁ ਭਾਵ ਹੈ ਸੋ ਤੁਮ ਨਹੀਂ ਵਿਚਾਰਾ ।

ਜਿਸਤੇ ਛਾਫ ਵਿਰੋਲੀ ਐਵੇਂ ਮੱਖਨ ਰਹ ਗਿਆ ਨਿਆਰਾ ॥੯੩ ॥

ਇਨ ਸਥਦਨ ਕੀ ਆਦ ਪਿਆਰੇ ਤੈਂ ਨਾਂ ਠੀਕ ਵਿਚਾਰੀ । ਜਿਸ

ਤੇ ਗੁਰ ਜੀ ਆਦ ਵਿਖੇ ਹੀ ਕਹ ਦੀਨੀ ਗਤਿ ਨਿਆਰੀ ॥ ਉਕਤ

ਖਲਾਸ ਚੰਡਕਾ ਦੱਸਯਾ ਜੋ ਤੈਂ ਜਾਤਾ ਨਾਹੀਂ । ਏਹੋ ਚੰਡੀ ਨਾਂ

ਖੁਜਨ ਦਾ ਹੈ ਸਫੁਤ ਜਗ ਮਾਹੀਂ ॥੯੪ ॥ ਫਿਰ ਗੁਰ ਜੀ ਨੇ

ਮੰਗਲ ਕੀਤਾ ਆਦ ਸਵੇਯੇ ਅੰਦਰ । ਸੋ ਭੀ ਸਿਧ ਕਰਤ ਹੈ

ਜਗ ਮਹਿ ਪਛ੍ਚਾਏ ਤਜ ਕਰ *ਕੰਦਰ ॥ ਆਦ ਅੰਤ ਦੇ ਦੇਖੇ

ਖਾਂਝੋਂ ਐਵੇਂ ਸੋਰ ਮਚਾਨਾ । ਅੱਛੀ ਬਾਤ ਨਹੀਂ ਹੈ ਭਾਈ ਸਾਨੂੰ

ਖੁਰਾ ਠਰਾਨਾ ॥੯੫ ॥

* ਬੇਹੋਸ਼ੀ

ਦੇਹਿਰਾ

ਸੋ ਮੈਂ ਤੇਨ੍ਹੀ ਦੱਸਦਾ ਲਿਖ ਕਰ ਸਾਰਾ ਹਾਲ ।
ਜਿਸ ਦੇ ਸੁਨਨੇ ਤੇ ਮਿਟੇ ਸਭ ਸੰਸਾ ਤਤ ਕਾਲ ॥ ੮੬ ॥

ਯਥਾ ੧੮ ਸ੍ਰੀਵਹਿ ਗੁਰੂ ਜੀ ਕੀ ਫਤਹ ਹੈ ॥

ਅਥ ਚੰਡੀ ਚਰਿੱਤ੍ਰ ਉਕਤਿ ਬਿਲਾਸ
ਸਵੈਜਾ

“ਆਦਿ ਅਪਾਰ ਅਲੋਖ ਅਨੰਤ ਅਕਾਲ ਅਭੇਖ ਅਲੋਖ
ਅਨਾਸਾ । ਕੇਤਿਵ ਸਕਤ ਦਏ ਸ੍ਰਚਿ ਚਾਰ ਰਜੋਤਮ ਸੱਤ ਤਿਹੁੰ
ਪੁਰ ਦਾਸਾ ॥ ਦਿਊਸ ਨਿਸਾ ਸਸਿ ਸੁਰਕੈ ਦੀਪ ਸੁ ਸਿਸਟ ਰਚੀ
ਖੰਚ ਤੱਤ ਪ੍ਰਕਾਸਾ । ਬੈਰ ਬਛਾਇ ਲਗਾਇ ਸਰਾ ਸੁਰ ਆਧਹਿ
ਦੇਖਤ ਬੈਠ ਤਮਾਸਾ ॥ ੧ ॥

ਦੇਹਿਰਾ

ਕਿਪਾ ਮਿੰਧ ਤੁਮਰੀ ਕਿਪਾ ਜੋ ਕਛੁ ਮੌ ਪਰ ਹੋਇ ।
ਰਚੈ ਚੰਡਕਾ ਕੀ ਕਥਾ ਬਾਣੀ ਸੁਭ ਸਭ ਹੋਇ ॥ ੨ ॥,,

ਦੇਹਿਰਾ

ਇਸ ਮਹਿ ਦੇਖ ਵਿਚਾਰਕੇ ਕਿਆ ਮਿਲਤਾ ਉਪਦੇਸ਼
ਵਹੁ ਅਕਾਲ ਪੂਜਨ ਕਹਾ ਜਿਸਕੇ ਸਕਤ ਦਿਨੇਸਾ ॥ ੮੭ ॥

ਭਾਵ— ਚੰਡੀ ਚਰਿੱਤ੍ਰ ਦੇ ਆਦਿ ਵਿੱਚੋਂ ਹੀ ਗੁਰੂ ਜੀ ਕਥਨ
ਕਰਦੇ ਹਨ ਕਿ ਅਸੀਂ ਹੁਨ ਚੰਡੀ ਚਰਿੱਤ੍ਰ ਦਾ ਤਰਜੁਮਾਂ ਕਰਦੇ
ਹਾਂ, ਕਿਉਂਕਿ “ਉਕਤਬਿਲਾਸ” ਦਾ ਅਰਥ ਪਹਲੇ ਆਖਦਾ

ਹੋਇਆ ਹੈ, ਜਿਸਤੇ ਸੰਸਕ੍ਰਿਤ ਵਿੱਚੋਂ ਭਾਖਾ ਕੀਤਾ ਹੈ, ਜੋ ਕਿਸੇ ਗ੍ਰੰਥ ਦੇ ਉਲਥਾ ਕਰਨ ਤੇ ਇਹ ਮਿਥ੍ਯ ਨਹੀਂ ਹੁੰਦਾ ਕਿ ਉਲਥਾ ਕਾਰ ਉਸ ਦਾ ਉਪਾਸਕ ਹੁੰਦਾ ਹੈ ॥

ਪਰੰਤੂ ਗੁਰੂ ਜੀ ਅਪਨਾ ਉਪਾਸ ਕੇਵਲ ਅਕਾਲ ਪੁਰਖ ਨੂੰ ਹੀ ਜਾਨਦੇ ਸੇ ਜਿਸਦਾ ਸ਼ਬਦ ਇਹ ਹੈ ਕਿ ਚੰਡੀ ਚਰਿੱਤੁ ਦੇ ਆਦਿ ਵਿੱਚ ਉਨ੍ਹਾਂ ਨੇ ਕਿਸੇ ਵੇਵੀ ਯਾ ਗਣੇਸ਼ ਆਦਿਕਦਾ ਮੰਗਲ ਨਹੀਂ ਕੀਤਾ ਕਿੰਤੂ ਕੇਵਲ ਅਕਾਲ ਪੁਰਖ ਦਾ ਹੀ ਕੀਤਾ ਹੈ, ਜਿਸ ਦਾ ਇਹ ਭਾਵ ਅਰਥ ਹੈ ਕਿ ਉਹ ਪਰਮਾਤਮਾਂ ਸੰਪੁਰਨ ਜਗਤ ਦਾ ਆਦਿ ਮੂਲ ਅਤੇ ਅਲਖ ਹੈ, ਅਰ ਅੰਤ ਰਹਤ ਅਕਾਲ ਅਰ ਅਭੇਖ ਹੈ ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ ਇਸੀ ਵਾਸਤੇ ਉਹ ਅਕਾਲ ਹੈ, ਉਸੀ ਪਰਮਾਤਮਾਂ ਤੇ ਸਿਵ ਅਤੇ ਵੇਖੀ ਦ੍ਰਹਮਾਂ ਅਤੇ ਤਿੰਨੇ ਗੁਣ ਉਤਪਤ ਹੋਏ ਹਨ, ਅਰ ਉਹ ਬਜਾਪਕ ਈਸ਼੍ਵਰ ਸਭ ਵਿੱਚ ਪਰੀ ਪੁਰਨ ਹੈ ਜਿਸ ਨੇ ਦਿਨ ਅਤੇ ਰਾਤ ਦੇ ਵਾਸਤੇ ਸੂਰਜ ਅਰ ਚੰਦ ਦੋਨੋਂ ਦੀਪਕ ਬਨਾ ਦਿੱਤੇ ਹਨ, ਅਰ ਪੰਜਾਂ ਤੱਤਾਂ ਨੂੰ ਉਤਪਤ ਕਰਕੇ ਉਨ੍ਹਾਂ ਤੇ ਸੰਪੁਰਨ ਦ੍ਰਹਮੰਡ ਰਚ ਦਿੱਤਾ ਹੈ, ਜਿਸ ਵਿੱਚ ਦੇਵਤੇ ਅਤੇ ਰਾਕਸ਼ ਪੈਦਾ ਕਰਕੇ ਇਨ੍ਹਾਂ ਦਾ ਪਰਸਪਰ ਵਿਰੋਧ ਅਤੇ ਜੁੜ੍ਹ ਦੇ ਚਰਿੱਤ੍ਰਾਂ ਦਾ ਝੂਮਾਸਾ ਸਭ ਤੇ ਨਿਆਰਾ ਹੋਕੇ ਵਿਖ ਰਿਹਾ ਹੈ ਇਸ ਵਾਸਤੇ ਐਸੇ ਸਰਬ ਸ਼ਕਤੀਮਾਨ ਕ੍ਰਿਪਾ ਦੇ ਸਮੁੰਦਰ ਪਰਮਾਤਮਾਂ ਦੀ ਜੇ ਮੇਰੇ ਪਰ ਕ੍ਰਿਪਾ ਹੋਵੇ ਤਾਂ ਮੈਂ ਇਹ ਚੰਡੀ ਚਰਤ ਦੀ ਕਵਿਤਾ ਗੈਜ਼ੀ ਰਚ ਸਕਾਂਗਾ ਜੋ ਬਹੁਤ ਚੰਗੀ ਹੋਵੇ ॥

ਇਸ ਮੰਗਲਾਚਾਰ ਤੇ ਮਿਥ੍ਯ ਹੁੰਦਾ ਹੈ ਜੋ ਗੁਰੂ ਜੀ ਮਹਾਰਾਜਾ

ਬਿਨਾਂ ਅਕਾਲ ਪੁਰਖ ਤੇ ਕਿਸੇ ਦੀ ਭੋ ਅਪਨੇ ਕਾਰਜ ਵਿੱਚ
ਸਹਾਇਤਾ ਨਹੀਂ ਲੈਂਦੇ ਸੇ, ਇਸ ਲਈ ਉਹ ਸਵੈਸਾ ਜੋ ਦੁਰਗਾ
ਭਗਤ ਨੇ ਕਬਨ ਕੀਤਾ ਹੈ ਸੋ ਉਸ ਚੰਡੀ ਚਰਤ ਦੇ ਮੰਗਲਾ ਚਾਰ
ਦਾ ਟੀਕਾ ਹੈ ਕਿੰਤੁ ਗੁਰੂ ਜੀ ਦਾ ਅਪਨਾ ਨਹੀਂ ਹੈ ॥

ਦੋਹਿਰਾ

ਇਸ ਤੇਰੇ ਆਛੇਪ ਮੈਂ ਨਹੀਂ ਮਿੱਧ ਕੁਛ ਹੋਇ ।
ਉਲਥਾ ਕਰਨੇ ਹਾਰ ਕਾ ਵਹੁ ਸਿਧਾਂਤ ਨਹਿ ਕੋਇ ॥੯੮॥
ਮਾਰਕੰਢੇ ਪੌਰਾਣ ਕਾ ਕਰਾ ਤਰਜਮਾ ਏਹ ।
ਜੁੱਧ ਜੰਗ ਕੀ ਕਬਾ ਲਖ ਨਹਿ ਕਛੁ ਧਰਮ ਸਨੇਹਾ ॥੯੯॥

ਦੁਰਗਾ ਭਗਤ

ਦੋਹਿਰਾ

ਜੁੱਧ ਕਰਨ ਦੇ ਵਾਸਤੇ ਕਿਆ ਸੀ ਇਸ ਦੀ ਲੋੜ ।
ਉਲਥਾ ਕਰਨ ਪੁਰਾਣ ਕੋ ਅਧਿਕ ਜੋੜ ਕਰ ਤੋੜ ॥੧੦॥
ਜਾਂਤੇ ਸਰਧਾ ਬਿਨਾਂ ਨਹਿ ਕਰਤ ਯਤਨ ਜਗ ਕੋਇ ।
ਬਿਨਾਂ ਲਾਭ ਪ੍ਰਵਿਰਤ ਨਾ ਨਹਿ ਕਾਹੂੰ ਕੈ ਹੋਇ ॥੧੧॥
ਤਾਂਤੇ ਗੁਰ ਜੀ ਨੇ ਰਚਾ ਕਰਕੇ ਯਤਨ ਗ੍ਰੰਥ ।
ਕੇਵਲ ਦੁਰਗਾ ਭਗਤ ਹਿਤ ਜਿਸਕੇ ਮਾਨੇ ਪੰਥ ॥੧੨॥

ਤੱਤ ਖਾਲਸਾ

ਦੋਹਿਰਾ

ਕਹਾਂ ਬੁੱਧਿ ਤੁਮਰੀ ਗਈ ਜਾਂਤੇ ਕਲਪੈ ਐਸ ।
ਮ੍ਰਿਗ ਤਿਸਨਾ ਮਹਿ ਮ੍ਰਿਗ ਜਿਉ ਕੁੰਡਤਹੈ ਜਲ ਜੈਸਾ ॥੧੩॥

ਜੁੱਧ ਸਮਜ ਉਤਸਾਹ ਹਿਤ ਕਰਤ ਜਤਨ ਜਗ ਸੂਰ ।
ਗੀਤ ਕਬਿੰਤਰ ਬਾਰ ਬਹੁ ਬੀਰ ਰਸੇ ਭਰਪੁਰ ॥੯੪॥

ਭਾਵ—ਸੂਰਬੀਰ ਲੋਗ ਜੁੱਧ ਜੰਗਦੇ ਸਮਜ ਪਰਸੈਨਾ ਨੂੰ
ਉੱਤਸਾਹ ਦੇਨ ਦੇ ਵਾਸਤੇ ਕਈ ਤਰ੍ਹਾਂ ਦੇ ਗੀਤ ਅਤੇ ਕਬਿੰਤ ਅਰ
ਬਾਰਾਂ ਆਦਿਕ ਬੀਰ ਰਸ ਨਾਲ ਭਰੀਆਂ ਹੋਈਆਂ ਰਚਦੇ ਹਨ +
ਜਿਨ੍ਹਾਂ ਨੂੰ ਉਹ ਲੜਨੇ ਦੇ ਵੇਲੇ ਢਾਡੀਆਂ ਨਾਲ ਗਾਕੇ ਬਹਾਦੂਆਂ ਦੇ
ਦਿਲਾਂ ਨੂੰ ਉੱਤਸਾਹ ਦੇਂਦੇ ਹਨ, ਜੈਸਾ ਕਿ ਪੁਰਾਨੇ ਸਮਯਾਂ
ਵਿੱਚ ਇਸ ਦੇਸ ਦੇ ਸਰਦਾਰ ਜਦ ਲੜਦੇ ਸਨ ਤੁਦ ਰਾਜਾ
ਅਮਰ ਸਿੰਘ ਅਰ ਢੁੱਲੇਭੋਟੀ ਅਤੇ ਜੈਮਲਫਤੇ ਦੀ ਬਾਰਾਂ ਢਾਡੀ-
ਆਂ ਤੇ ਸੁਨਦੇ ਸਨ, ਜਿਨ੍ਹਾਂ ਦੀ ਬਹਾਦਰੀ ਜਦ ਉਨ੍ਹਾਂ ਦੇ ਕੰਨਾਂ
ਵਿੱਚ ਪੈਂਦੀ ਸੀ ਤੁਦ ਸੁਨਕੇ ਖੂਨ ਜੋਸ ਮਾਰ ਆਂਉਦਾ ਸਾ ਜਿਸ
ਦਾ ਫਲ ਇਹ ਹੁੰਦਾ ਸੀ ਜੋ ਉਹ ਟੁਕੜੇ ੨ ਹੋਕੇ ਕਟ ਮਰਦੇ ਸਨ
ਪਰ ਪਿਛੇ ਪੈਰ ਨਹੀਂ ਹਟਾਉਂਦੇ ਸੇ ॥

ਦਸਮੇਂ ਪਾਤਸਾਹ ਜੀ ਦੇ ਬਾਹੋਂ ਵਿੱਚ ਭੀ ਸੁਨਿਆ ਜਾਂਦਾ ਹੈ
ਕਿ ਉਹ ਹਨੂਮਾਨ ਨਾਟਕ ਨੂੰ ਅਪਨੇ ਗਇਤ੍ਰੇ ਨਾਲ ਸਜਾਕੇ
ਰਖਦੇ ਸਨ, ਇਸ ਦਾ ਕਾਰਨ ਇਹ ਸਾਜੇ ਜੰਗ ਦੇ ਸਮਯਪਰ
ਬੀਰ ਰਸ ਨੂੰ ਧਾਰਕੇ ਸਤ੍ਰ ਦਾ ਮੁਕਾਬਲਾ ਕੀਤਾ ਜਾਏ, ਇਸੇ
ਬੀਰ ਰਸ ਦੇ ਭਾਵ ਨੂੰ ਲੈਕੇ ਸ੍ਰੀ ਗੁਰੂਜੀ ਮਹਾਰਾਜ ਨੇ ਇਸ
ਦੇਵੀ ਦੇ ਨਾਮ ਵਾਲੇ ਚੰਡੀ ਚਰਿਤ੍ਰਾਂ ਨੂੰ ਭੀ ਤਰਜਮਾਂ ਕੀਤਾ
ਸੀ, ਕਿਉਂਕਿ ਜਿੱਥੋਂ ਤਕ ਇਸ ਕਵਿਤਾ ਨੂੰ ਦੇਖਿਆ ਜਾਂਦਾ ਹੈ
ਸੋ ਪ੍ਰਤੇ ੨ ਕਾਬਜ਼, ਬੀਰ, ਰੌਦਰ ਅਤੇ ਬਿਛੁਸਤ ਰਸ ਨਾਲ

ਭਰੀ ਹੋਈ ਪਾਈਦਾ ਹੈ, ਜਿਸ ਦੇ ਪੜ੍ਹਨੇ ਨਾਲ ਕਾਇਰਾਂ ਵਿੱਚ ਭੀ ਸੂਰਬੀਤਾ ਦਾ ਜੋਸ਼ ਭਰਾਉਂਦਾ ਹੈ, ਇਸ ਵਾਸਤੇ ਉਸ ਸਮਝ ਦਿਨ ਤੇ ਰਾਤ ਜੁੱਧਾਂ ਫੰਗਾਂ ਨਾਲ ਹੀ ਬਿਵਹਾਰ ਹੁੰਦਾ ਸੀ ਜਿਸ ਪਰ ਗੁਰੂ ਜੀ ਮਹਾਰਾਜਾਂ ਨੇ ਸਿੱਖਾਂ ਨੂੰ ਜੰਗ ਵਿੱਚ ਉੱਤ੍ਸਾਹ ਦੇਣ ਲਈ ਚੰਡੀ ਚਰਿੱਤ੍ਰ ਆਦਿਕਾਂ ਦਾ ਭਰਜਮਾਂ ਕੀਤਾ ਸੀ ਪਰੰਤੂ ਇਸ ਤੇ ਇਹ ਸਿਧਾਂਤੇ ਨਹੀਂ ਨਿਕਲਦਾ ਕਿ ਗੁਰੂ ਜੀ ਚੰਡੀ ਦੇ ਉਪਾਸਕ ਮੇ। ਕਿੰਤੂ ਇਹੋ ਗਿਆਨ ਹੁੰਦਾ ਹੈ ਕਿ ਉਹ ਬੀਰ ਰਸ ਨੂੰ ਪਸਿੰਦ ਕਰਦੇ ਸੇ, ਜੈਸਾ ਕਿ ਚੰਡੀ ਚਰਿੱਤ੍ਰ ਦੀ ਕਵਿਤਾ ਦਾ ਸਾਰਾ ਭਾਵ ਇਨ੍ਹਾਂ ਥੋੜ੍ਹੇ ਜੇਹੇ ਛੰਦਾਂ ਤੇ ਜਾਣਿਆ ਜਾਂਦਾ ਹੈ ਜੋ ਕੈਸਾ ਉੱਤੇਮ ਹੈ ॥

ਯਥ ੧- ਸਵੈਯਾ

“ਲੈ ਮਹਖਾਸੁਰ ਅਮਤ੍ਰ ਸ਼ਸਤ੍ਰ ਸਬੈ ਕਲਵੱਤ੍ਰ ਜਿਉਂ ਚੀਰਕੈ ਡਾਰੇ। ਲੁੱਖ ਪੈ ਲੁੱਖ ਰਹੀ ਗਥ ਜੁੱਖ ਰਿਹੇ ਗਿਰਸੇ ਰਥਸੈ ਵਧ ਭਾਰੇ ॥ ਗੁਦਸਨੇ ਸਿਤ ਲੋਹੂਮੈ ਲਾਲ ਕਰਾਲਪਰੇ ਰਨਮੈਂ ਗਜ ਕਾਰੇ। ਜਿਉਂ ਦਰਜੀ ਜਮ ਪ੍ਰਿਤਕੇ ਸੀਤਮੈਂ ਥਾਗੇ ਅਨੇਕ ਕਤਾ ਕਰਡਾਰੇ ॥ ੧੫॥ ਲੈ ਸੁਰ ਸੰਗ ਸਬੈ ਸੁਰ ਪਾਲਸੁ ਕੋਪਕੈ ਸੱਤ੍ਰ ਕੀ ਸੈਨ ਪੈ ਧਾਏ। ਦੈ ਮੁਖ ਢਾਰ ਲੀਏ ਕਰਵਾਰ ਹਕਾਰ ਪਚਾਰ ਪਹਾਰ ਲਗਾਏ ॥ ਸ੍ਰੋਨਮੈ ਦੈਤ ਸੁਰੰਗ ਭਏ ਕਵਿਨੇ ਮਨ ਭਾਉ ਇਹੋ ਛਥਿ ਆਏ। ਰਾਮ ਮਨੋਰਨ ਜੋਤਕੈ ਭਾਲੁਕ ਦੇ ਸਿਤ ਪਾਉ ਸਬੈ ਪਹਰਾਏ ॥ ੧੬॥ ਘਾਇਲ ਘੁਮਤ ਹੈ ਟਨਮੈ ਇਕ ਲੋਟਤ ਹੈ ਧਰਨੀ ਬਿਲਲਾਚੈ। ਦਉਰਤ ਬੀਚ ਕਬੰਧ ਫਿਰੈ ਜਿਹ ਦੇਖਤ ਕਾਇਰ ਹੈਂ ਡਰ ਪਾਤੇ ॥ ਯੌ ਮਹਖਾਸੁਰ ਸੁੱਧ ਕੀਜ

ਤਬ ਜੰਥੁਕ ਗ੍ਰੰਥ ਭਏ ਹੰਗਾਮੇ ॥ ਸੋਨ ਪ੍ਰਵਾਹਮੈਂ ਪੈਰ ਪਸਾਰਕੇ
ਸੋਏ ਹੈਂ ਟੁਰ ਮਨੋ ਮਦ ਮਾਤੇ ॥ ੧੭ ॥ ਜੁੱਧ ਕੀਓ ਮਹਖਾਸੁਰ
ਦਾਨਵ ਦੇਖਤ ਭਾਨ ਚਲੈ ਨਹਿ ਪੰਥਾ । ਮੌਣ ਸਮੁਹ ਚਲਿਓ
ਲਖਿਕੇ ਚਤਰਾਨਨ ਭੂਲਿਗਏ ਸਥ ਰ੍ਗੁਥਾ ॥ ਮਾਸ ਨਿਹਾਰਕੇ
ਗ੍ਰੰਥ ਰੜੈ ਚਟ ਸਾਰ ਪੜੇ ਜਿਮ ਬਾਰਕ ਸੰਥਾ । ਸਾਰ ਸੁਤੀ
ਤਟਲੈ ਭਟ ਲੋਥ ਮਿਰਾਲਕੇ ਸਿੱਧ ਬਨਾਵਤ ਖਿੰਥਾ ॥ ੧੮ ॥”

ਭਾਵ-- ਇਨ੍ਹਾ ਅਮੇਲਕ ਛੰਦਾਂ ਦੀ ਰਚਨਾ ਦਾ ਪੂਰਾ ੨ ਭਾਵ
ਉਹ ਪੁਰਖ ਨਹੀਂ ਜਾਨ ਸਕਦਾ ਜਿਸਨੇ ਕਾਥੁਜ ਅਤੇ ਸਾਹਿਤਯ
ਦੇ ਪਦਾਰਥ ਨਹੀਂ ਦੇਖੇ ਹਨ, ਭਾਵੇਂ ਇਨ੍ਹਾਂ ਦੇ ਅਰਥ ਦਾ ਗਯਾਨ
ਤਾਂ ਚੰਗੇ ਪੜ੍ਹੇ ਹੋਏ ਪੁਰਖ ਨੂੰ ਸ਼ੁਭਰ ਹੋ ਜਾਏਗਾ ਪ੍ਰੰਤੂ ਇਨ੍ਹਾਂ
ਵਿੱਚ ਕਿਆ ਕ ਅਲੰਕਾਰ ਅਤੇ ਰਸ ਭਰੇ ਹੋਏ ਹਨ ਸੋ ਓਹੋ
ਪੁਰਖ ਸਮਝੇਗਾ ਜਿਸਨੂੰ ਇਸ ਵਿੱਦੀਜਾ ਦਾ ਗਯਾਨ ਹੋਵੇਗਾ ॥

ਇਨ੍ਹਾਂ ਛੰਦਾਂ ਵਿੱਚ ਜਿਸ ਜਗ੍ਹਾ ਦੇਵ ਅਤੇ ਦਾਨਵਾਂ ਦੇ ਜੁੱਧ
ਵਿੱਚ ਸੂਰਬੀਰਾਂ ਦੇ ਸ਼ਸਤ੍ਰ ਚਲਾਉਣ ਅਰ ਇਕ ਦੁਜੇ ਪਰ
ਪ੍ਰਹਾਰ ਕਰਕੇ ਬਿਜਨ ਪਾਉਣ ਪਰ ਕਥਨ ਕੀਤਾ ਹੈ ਸੋ ਐਸਾ
ਬੀਰ ਰਸ ਨਾਲ ਪੂਰਤ ਹੈ ਜੋ ਕਥਨ ਤੇ ਬਾਹਰ ਹੈ । ਇਸ ਤੇ
ਅੱਗੇ ਜੋ ਲੋਹੁ ਦਾ ਵਗਨਾ ਅਤੇ ਹਸਤੀ ਘੋੜੇ ਅਤੇ ਸੂਰਮਿਆਂ
ਦਾ ਕਟ ੨ ਕੇ ਗਿਰਨਾ ਪ੍ਰਗਟ ਕੀਤਾ ਹੈ ਸੋ ਰੰਦਰ ਰਸ ਨਾਲ
ਢਹਿਆ ਹੋਇਆ ਹੈ, ਇਸੇ ਤਰ੍ਹਾਂ ਜਦ ਲੋਹੁ ਵਿੱਚ ਲੋਥਾਂ ਦਾ
ਚੁਲਨਾ ਅਰ ਕਾਵਾਂ ਦਾ ਰੱਜਕੇ ਮਾਸ ਅਰ ਮਿੱਛ ਦਾ ਖਾਣਾ
ਅਤੇ ਗਿੱਦੜਾਂ ਦਾ ਮੁਰਦਿਆਂ ਦੀ ਖੱਲਾਂ ਉਤਾਰਕੇ ਖਿਰਨਾ

ਪ੍ਰਗਟ ਕੀਤਾ ਹੈ ਸੋ ਬਿਭਸਤ ਰਸ ਨੂੰ ਦੱਸ ਰਿਹਾ ਹੈ ॥

ਇਸੀ ਤਰ੍ਹਾਂ ਹਰ ਇੱਕ ਕਬਿਤ ਵਿੱਚ ਜੋ ਦਿਸ਼ਟਾਂਤਾਂ ਦੁਵਾਰਾ
ਅਲੰਕਾਰ ਦਿਖਾਇਆ ਹੈ ਸੋ ਉੱਤਮ ਕਾਬਜ਼ ਦੀ ਛੋਭਾ ਨੂੰ ਪ੍ਰਗਟ
ਕਰ ਰਿਹਾ ਹੈ, ਇਸੇ ਵਾਸਤੇ ਇਸ ਢੰਡੀ ਚਰਿੱਤ੍ਰ ਦੇ ਕਾਬਜ਼ ਦੀ
ਊਪਮਾਂ ਇਸ ਦੇ ਅੰਤ ਵਿੱਚ ਖੁਦ ਗ੍ਰੰਥ ਕਰਤਾ ਸ੍ਰੀਕਲਗਿਧਰ ਨੇ
ਹੀ ਅਪਨੀ ਕਲਮ ਨਾਲ ਕਬਨ ਕੀਤੀ ਹੈ, ਜਿਸ ਦੇ ਅੰਤ ਵਿੱਚ
ਦੱਸ ਦਿੱਤਾ ਹੈ ਕਿ ਇਹ ਸੱਤਸੱਥੇ ਰੂਬ ਦਾ ਪ੍ਰਸੰਗ ਕੇਵਲ ਕੌਤਕ
ਵਾਸਤੇ ਹੀ ਕੀਤਾ ਹੈ, ਪ੍ਰੰਤੂ ਸਾਥ ਹੀ ਇਸ ਦਾ ਫਲ ਭੀ ਇਸਤਰ੍ਹਾਂ
ਕਬਨ ਕੀਤਾ ਹੈ ਕਿ ਜੇ ਕੋਈ ਪੁਰਖ ਇਸ ਨੂੰ ਅਪਨੇ ਮਨੋਰਥ
ਅਰਥਾਤ ਜੁੱਧ ਵਿੱਚ ਉਤਸਾਹ ਵਧਾਉਣ ਵਾਸਤੇ ਪੜ੍ਹੇਗਾ ਤਾਂ
ਨਿਸਚੇ ਕਰਕੇ ਉਸਨੂੰ ਉਸ ਦੀ ਪ੍ਰਾਪਤੀ ਹੋਵੇਗੀ ॥

ਯਥਾਂ-ਸਵੈਯਾ

“ਚੰਡਿ ਚਰਿੱਤ੍ਰ ਕਵਿਤਨ ਮੈਂ ਬਰਨਿਓ ਸਭਹੀ ਰਸ ਭੱਦ੍ਰ ਮਈ
ਹੈ। ਏਕਤੇ ਏਕ ਰਸਾਲ ਭਇਆ ਨਖਤੇ ਸਿਖ ਲਉ ਉਪਮਾ
ਸੁ ਨਈ ਹੈ ॥ ਕਉਤਕ ਹੇਤ ਕਰੀ ਕਵਿਨੇ ਸਤਸੈ ਕੀ ਕਬਾ ਇਹ
ਪੂਰੀ ਭਈ ਹੈ । ਜਾਹਿ ਨਮਿੱਤ ਪੜ੍ਹੈ ਸੁਨਹੈ ਨਰ ਸੋ ਨਿਸਚੇ
ਕਰ ਤਾਂਹਿ ਦਈ ਹੈ ॥ ੨੩੨ ॥,,

ਦੈਹਰਾ

ਏਸ ਸਵੈ ਮੈਂ ਕਿਹਾ ਅਪਨਾਂ ਗੁਰ ਅਭਿਪ੍ਰਾਯ ।

ਕੌਤਕ ਹਿਤ ਇਸ ਗ੍ਰੰਥ ਕੋ ਹਮਨੇ ਦਿਆ ਬਨਾਯ ॥੯੫॥

ਜਾਕੇ ਪੜ੍ਹੁਣੇ ਸੁਨਨਤੇ ਲਹੇ ਜੁੱਧ ਕੋ ਚਾਵ ।

ਭਾਖਾ ਅੰਦਰ ਕਰਨ ਕੋ ਯਹੀ ਜਿਤਾਯੋ ਭਾਵ ॥੯੬॥

ਇਸ ਤੇ ਦੁਰਗਾ ਪੁਜਨਾਂ ਯਾ ਜਿਸ ਪਰ ਵਿਸ਼੍ਵਾਸ ।
ਸਿੱਧ ਹੋਤ ਨਹਿ ਰੰਚ ਹੀ ਤਾਂਤੇ ਭਜੀਅਹੁ ਆਸ ॥ ੯੭ ॥

ਵਵੈਯਾ

ਇਸੀ ਤਰ੍ਹਾਂ ਫਿਰ ਦੂਜਾ ਜੋਹੈ ਕਿਹਾ ਚਰਿੱਤ੍ਰੁ ਭਾਰਾ । ਜਿਸ
ਮਹਿ ਸੁੰਭ ਨਸੁੰਭ ਚੰਡੀਕੋ ਹੈ ਚੰਡੀ ਨੈ ਮਾਰਾ ॥ ਯੁਮ੍ ਨੈਨ ਅਰ
ਯੁਮ੍ ਕੈਤ ਸੌ ਜੈਸੀ ਕਰੀ ਲਗਾਈ । ਸੋ ਭੀ ਜੁੱਧ ਕਰਨ ਹਿਤ
ਲੀਲਾ ਗੁਰ ਜੀ ਨੈ ਕਰਵਾਈ ॥ ੧੮੮ ॥ ਜੁਸ ਜੰਗ ਦੀ ਬਾਣੀ
ਸੁਨਕੇ ਕਾਇਰ ਭੀ ਬਲ ਪਾਵੇ । ਅਰ ਸੁਰੇ ਦੇ ਮਨ ਦੇ ਅੰਦਰ
ਚੰਗਨ ਚਾਉ ਵਧਾਵੈ ॥ ਬਾਣੀ ਦਾ ਫਲ ਅਕਸਰ ਹੁੰਦਾ ਸੁਨਦੇ
ਮਾਰ ਪਿਆਰੇ । ਮੈਦ ਰੋਖ ਜਿਊ ਪਲ ਵਿਚ ਹੋਵੇ ਸੁਨ ਅਸੀਸ
ਪੁਨ ਗਾਰੇ ॥ ੧੮੯ ॥ ਇਸੀ ਭਾਵ ਨੂੰ ਲੈਕਰ ਗੁਰ ਨੇ ਨਾਰੀ
ਜੰਗ ਜਿਤਾਏ । ਆਖੀ ਦੇਖੋ ਓਸ ਬਹਾਦਰ ਕੈਸੇ ਹਾਥ ਦਿਖਾਏ ॥
ਫਿਰ ਜੋ ਮਰਦ ਹੋਇਕਰ ਰਣਤੇ ਫਿਰਦਾ ਪਾਜੀ ਹੋਕੇ । ਕਹੋ
ਭਲਾ ਉਹ ਕਿਊ ਨਾ ਜਾਸੀ ਲੋਕ ਪ੍ਰਲੋਕੇ ਖੋਕੇ ॥ ੧੦੦ ॥
ਇਹ ਤਾਂ ਪੁਰਖਾਂ ਸਰਮ ਦੇਨ ਹਿਤ ਹੈ ਗੁਰ ਜੀ ਨੈ ਗਾਇਆ ।
ਕਰਕੇ ਯਤਨ ਪੁਰਾਣੋਂ ਇਸ ਨੂੰ ਭਾਸਾ ਮੈਂ ਉਲਟਾਇਆ ॥ ਜਿਸ
ਪਰ ਸਰਮ ਕਰਨ ਨਰ ਗੀਦੀ ਦੇਖ ਬਹਾਦਰ ਨਾਰੀ । ਗੁੜੁ ਭਾਵ
ਦੇ ਨਾਲ ਭਰੀ ਹੈ ਗੁਰ ਦੀ ਰਚਨਾਂ ਸਾਰੀ ॥ ੧੦੧ ॥ ਤੰਡੁਲਿਆ
ਹੈ ਕੇਹੜੀ ਗਲੋਂ ਸੁਨ ਦੁਰਗਾ ਦੇ ਭਰਤਾ । ਆਖਨਾ ਦਿਲ
ਵਿਚ ਭੇਰੇ ਮੇਰਾ ਰੱਤੀ ਮੂਲ ਨ ਲਗਤਾ ॥ ਤਾਂਤੇ ਸਮਝ ਕੇਰੀ ਹੁਣ
ਪਜਾਰੇ ਉਲਟੇ ਰਹੁ ਨ ਜਾਹੀਂ । ਛੁੱਲ੍ਹੇ ਬੇਰਾਂ ਦਾ ਕੁੜ ਭਾਈ ਅਜੇ
ਵਿਗਜਿਆ ਨਾਹੀਂ ॥ ੧੦੨ ॥

ਦੁਰਗਾ ਭਗਤ

ਦੋਹਿਰਾ

ਊਲਦੇ ਰਸਤੇ ਜਾਣਦਾ ਮੈਨੂੰ ਨਾਹੀ ਰਾਉ ।

ਪਰ ਮੁਕਤੀ ਦੇ ਵਾਸਤੇ ਕਰਦੇ ਸਭੀ ਉਪਾਉ ॥ ੧੦੩ ॥

ਮੇਰਾ ਤੇਰਾ ਬ੍ਰਗਾਜ਼ਨਾ ਹੈ ਦੁਰਗਾ ਦੇ ਹਿਤ ।

ਹੋਰ ਅਸਾਡਾ ਨਹੀਂ ਹੈ ਸਾਂਝਾ ਬੀਜਿਆ ਬੇਤ ॥ ੧੦੪ ॥

ਭਾਵੇਂ ਤੈ ਬਹੁ ਯੁਕਤ ਦੇ ਅਰਭਾਰੇ ਪਰਮਾਨ ।

ਬੰਡਨ ਦੇਵੀ ਦਾ ਕਰਾ ਅਪਨੀ ਬੁੱਧਿ ਸਮਾਨ ॥ ੧੦੫ ॥

ਦਵੈਯਾ

ਭੇਰੇ ਕਹਨੇ ਤੇ ਹੀ ਦੁਰਗਾ ਬੰਡਨ ਮੂਲ ਨ ਹੋਈ । ਜਿਸ ਤੇ
ਤੇਰੀ ਬਾਤ ਅਸਾਨੂੰ ਸ਼ਰਦਾ ਜੋਂਗ ਨ ਕੋਈ ॥ ਸਾਨੂੰ ਮਿਰ ਧਰ
ਮੰਨਨ ਪੈਂਦਾ ਜੋ ਹੈ ਗੁਰ ਜੂ ਗਾਇਆ । ਜਿਸਤੇ ਦਸਮ ਗ੍ਰੰਥ ਵਿੱਚ
ਹਮ ਨੇ ਦੁਰਗਾ ਪੁਜਨ ਪਾਇਆ ॥ ੧੦੬ ॥ ਜਗ੍ਗਾ ਜਗ੍ਗਾ ਪਰ
ਉਪਮਾਂ ਉਸਦੀ ਕਈ ਤਰ੍ਹਾਂ ਪਰ ਗਾਈ । ਹੈ ਜਗ ਜਨਨੀ ਰਾਖਸ਼
ਹਨਨੀ ਆਪ ਗੁਰੂ ਫੁਰਮਾਈ ॥ ਜਿਸਤੇ ਅੱਜ ਤੀਕ ਇਹ ਪੌਜੀ
ਧੜ੍ਹੇ ਸਿੰਘ ਪੜਾਰੇ । ਪ੍ਰਿਥਮ ਭਗਉਤੀ ਸਿਮਰਕੇ ਗੁਰ ਨਾਨਕ
ਬਹੁਰ ਉਚਾਰੇ ॥ ੧੦੭ ॥

ਦੋਹਿਰਾ

ਤੀਜੇ ਚੰਡ ਚਰਿੱਤ੍ਰੁ ਮੈਂ ਪ੍ਰਥਮ ਮਨਾਈ ਚੰਡ ।

ਤਾਂਤੇ ਭੇਰੇ ਕਹਨ ਤੇ ਹੋਵਤ ਨਾਹੀ ਚੰਡ ॥ ੧੦੮ ॥

ਮੈਂ ਸਾਰੀ ਮੈਂ ਆਖਸਾਂ ਪਹੁੰਚੀ ਸਨ ਕਰ ਧਯਾਨ ।

ਮਗਰੋਂ ਤੂੰ ਭੀ ਆਪਨਾ ਨਿਸਚਾ ਕਰੋਂ ਬਖਾਨ ॥ ੧੦੯ ।
ਬਥਾਂ--ਪਾਤਸ਼ਾਹੀ ੧੦

“ਪਿਥਮ ਭਗਉਤੀ ਸਿਮਰਕੇ ਗੁਰਨਾਨਕ ਲਈ ਧਿਆਇ ,
ਫਿਰ ਅੰਗਾਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ॥ ਅਰ
ਜਨ ਹਰਿਗੋਬਿੰਦ ਨੂੰ ਸਿਮਰੈ ਸ੍ਰੀ ਹਰਿ ਰਾਇ । ਸ੍ਰੀ ਹਰਿਕ੍ਰਿਸ਼ਨ
ਧਿਆਈਐ ਜਿਸੁ ਛਿਠੇ ਸਭ ਦੁਖ ਜਾਇ ॥ ਤੇਗ ਬਹਾਦਰ ਸਿਸ-
ਰੀਐ ਘਰ ਨਉਨਿਧ ਆਵੈ ਧਾਇ । ਸਭ ਬਾਈ ਹੋਇ ਸਹਾਇ”

ਭਾਵ--ਚੰਡੀ ਚਰਿੱਤ੍ਰ ਦੇ ਆਦਿ ਵਿੱਚ ਗੁਰੂ ਜੀ ਮਹਾਰਾਜ
ਨੇ ਭਗਉਤੀ, ਅਰਥਾਤ ਦੇਵੀ ਦਾ ਸਿਮਰਣ ਰੂਪ ਮੰਗਲ ਕੀਤਾ
ਹੈ ਜਿਸਤੇ ਮਗਰੋਂ ਨਵਾਂ ਗੁਰੂਆਂ ਨੂੰ ਨਮਸਕਾਰ ਰੂਪ ਮੰਗਲ
ਕਰਕੇ ਗ੍ਰੰਥ ਦੀ ਸਮਾਪਤੀ ਚਾਹੀ ਹੈ, ਇਸ ਪਉੜੀ ਦੇ ਪੜ੍ਹਨ ਤੇ
ਉੱਚਕ ਮਾਤ੍ਰਭੀ ਸੰਵੇਹਨਹੀਂ ਰਹਿੰਦਾ ਅਰਥਾਤ ਨਿਰਸੰਦੇਹ ਪ੍ਰਗਟ
ਹੋ ਜਾਂਦਾ ਹੈ ਕਿ ਗੁਰੂਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਤੇ
ਲੈਕੇ ਨੌਆਂ ਪਾਤਸ਼ਾਹੀਆਂ ਨੂੰ ਦੇਵੀ ਤੇ ਨੜ੍ਹਨ ਜਾਨਦੇ ਸਨ ਅਰ
ਗਲੇਸ਼ ਆਦਿਕ ਦੇਵਤੇ ਜੋ ਕਾਰਸ ਨਿਰਬਿਘਨਤਾ ਲਈ ਪ੍ਰਸੰਸਾਰ
ਜਾਂਦੇ ਹਨ ਉਨ੍ਹਾਂ ਤੇ ਭੀ ਦੇਵੀ ਦਾ ਸਿਮਰਨ ਰੂਪ ਮੰਗਲ ਉਤਮ
ਜਾਨਦੇ ਸਨ ਜਿਸਤੇ ਸਭ ਥੋੜੀ ਪਹਿਲੇ ਓਸਦਾਹੀ ਨਾਮ ਲੀਤਾ ਹੈ

ਦੋਹਿਰਾ

ਸਾਰਾ ਬ੍ਰਗਬਾ ਚੁਕਿਆ ਇਸ ਪਉੜੀ ਨੂੰ ਦੇਖ ।
ਅਜੇ ਨ ਮੰਨੈ ਏਸ ਨੂੰ ਤਾਂ ਢੁਥੇ ਤੁਹਿ ਲੱਖ ॥ ੧੧੦ ॥
ਇਸਦਾ ਭੇਟੇ ਪਾਸ ਹੁਨ ਵੱਸੋਂ ਕੌਨ ਜਵਾਬ ।

(੩ਪਲੀ)

ਜਿਸਤੇ ਮਨ ਮਤ ਛੱਡਕੇ ਦੁਰਗਾ ਪੂਜ ਸਿਤਾਬ ॥ ੧੧੧ ॥
ਗੁਰ ਦਾ ਕੀਤਾ ਫੈਸਲਾ ਫਿਰ ਉਲਟਾਵੈ ਕੌਣ ।
ਪਾਪਾਂ ਦੀ ਬੰਨ੍ਹ ਗੱਠੜੀ ਰੱਖੇ ਅਪਨੀ ਯੋਣ ॥ ੧੧੨ ॥

ਤੱਤ ਖਾਲਸਾ

ਵੋਹਿਰਾ

ਇਹ ਹੈਂ ਲਿਆਇਆ ਛੂਡਕੇ ਤੂੰ ਤਾਂ ਵਡੀ ਦਲੀਲ ।
ਚੰਗਾ ਹੈਂ ਹੱਥ ਆਇਆ ਦੁਰਗਾ ਹੇਤ ਵਕੀਲ ॥ ੧੧੩ ॥
ਛੁੱਲ ਗਿਆ ਪੜ੍ਹੁ ਮਨ ਵਿਖੇ ਪਹਿਲੀ ਪਉੜੀ ਆਪਿ ।
ਮੈਨੀਂ ਭੀ ਦੱਸਨ ਲਗਾ ਕਰ ਦੁਰਗਾ ਦਾ ਜਾਪ ॥ ੧੧੪ ॥
ਚੂਹੇ ਵਾਂਗਰ ਸੰਡ ਦੀ ਪਾਕੇ ਗੰਢੀ ਇਕ ।
ਹੋਇ ਪਸਾਰੀ ਬੈਠਿਆ ਮੂੰਹ ਤੇ ਬੋਲੇ ਫਿਕ ॥ ੧੧੫ ॥
ਅੱਗੇ ਜਾਕੇ ਦੇਖ ਤੂੰ ਦੂਜੀ ਪਉੜੀ ਫੇਰ ।
ਓਸ ਟਕਾਨੇ ਤੁਧ ਨੂੰ ਲਿਆਵੈ ਕਿੱਕ੍ਰਿਘੇਰ ॥ ੧੧੬ ॥
ਜਿਸਤੇ ਆਪੇ ਸਮਝ ਲੈ ਨਹੀਂ ਭਗਉੜੀ ਏਹ ।
ਜਿਸ ਪਰ ਤੂੰ ਕੁਰਬਾਨ ਹੈ ਖਰਾ ਜਤਾਕੇ ਨੇਹ ॥ ੧੧੭ ॥
ਜਿਸਤੇ ਬੰਡਨ ਏਸਦਾ ਕੀਤਾ ਦੀਨ ਦਿਆਲ ।
ਅਗਲੀ ਪਉੜੀ ਵਿੱਚ ਹੁਣ ਪੜ੍ਹੁ ਲੈਨਾਲਖਜਾਲ ॥ ੧੧੮
ਯਥ— ਪਉੜੀ

”ਬੰਡਾ ਪਿ੍ਰਬਮੈ ਸਾਜਿਕੇ ਜਿਨ ਸੰਸਾਰ ਉਪਾਇਆ । ਬ੍ਰਹਮਾ
ਖਿਸਨ ਮਹੇਸ ਸਾਜਿ ਕੁਦਰਤਿ ਦਾ ਖੇਲ ਰਚਾਇ ਬਣਾਇਆ ।
ਸਿੰਧ ਪਰਬਤ ਮੇਦਨੀ ਬਿਨ ਬੰਮ੍ਰਾਂ ਗਗਨ ਰਹਾਇਆ । ਸਿਰਜੇ

ਦਾਨੋਂ ਦੇਵਤੇ ਤਿਨ ਅੰਦਰਿ ਬਾਦ ਰਚਾਇਆ ॥ ਤੈਹੀ ਦੁਰਗਾ
ਮਾਜਕੈ ਵੈਤਾਂ ਦਾ ਨਾਸ ਕਰਾਇਆ ॥ ਤੈਥੋਂ ਹੀ ਬਲ ਰਾਮਲੈਨਾਲ
ਬਾਣੁ ਦਹਿਸਿਰੁ ਘਾਇਆ ॥ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ
ਕੇਸੀ ਪਕੜ ਗਿਤਾਇਆ ॥ ਬਡੇ ਬਡੇ ਮੁਨਿ ਦੇਵਤੇ ਕਈ ਜੁਗ
ਤਿਨੀ ਤਨੁ ਤਾਇਆ ॥ ਕਿਨੀ ਤੇਰਾ ਅੰਤ ਨ ਪਾਇਆ” ॥

ਦੇਹਿਰਾ

ਦੱਸ ਭਲਾ ਇਹ ਕਿੱਸਦਾ ਯਸ ਕੀਤਾ ਗੁਰ ਰਾਇ ।
ਨਮਸਕਾਰ ਮੰਗਲ ਕਿਹਾ ਕਾਬਜਰਚਨਦੇ ਚਾਇ॥੧੧੯॥

ਭਾਵ—ਇਸ ਪਉੜੀ ਵਿੱਚ ਗੁਰੂ ਜੀ ਮਹਾਰਾਜ ਨੇ ਅਕਾਲ
ਪੁਰਖ ਦਾ ਮੰਗਲ ਕਰਕੇ ਸਿੱਧ ਕੀਤਾ ਹੈ ਕਿ ਸੰਪੂਰਨ ਸ੍ਰਿਸ਼ਟੀ
ਅਤੇ ਉਸਦੇ ਭੌਤਕ ਅਭੌਤਕ ਚਰਾਚਰ ਜੀਵਾਂ ਦਾ ਕਰਤਾ ਅਰ
ਬਲ ਵਰਧਾਤਾ ਇਕ ਅਕਾਲ ਪੁਰਖ ਹੀ ਹੈ, ਜਿਸਨੇ ਪਹਲੇ
ਅਪਨਾ “ਖੰਡਾ,, ਅਰਥਾਤ ਦੁਨੀਆਂ ਨੂੰ ਭਿੰਨ ੨ ਯਾਹਿੱਸ਼ਯਾਂ ਵਿਚ
ਵਿਭਾਗ ਕਰ ਦੇਨੇ ਵਾਲਾ ਅਟਲ ਤੈਜ ਪ੍ਰਗਟ ਕਰਕੇ ਉਸ ਥੋਂ
ਇਹ ਸਾਰਾ ਸੰਸਾਰ ਪੈਦਾ ਕੀਤਾ ਜੋ ਦੇਸਾਂ ਅਤੇ ਖਾਲੀਆਂ ਦੇ
ਪ੍ਰਭਾਵ ਤੇ ਜੁਦਾ ੨ ਪ੍ਰਤੀਤ ਹੁੰਦਾ ਹੈ ॥

ਜਿਸ ਅਕਾਲ ਪੁਰਖ ਨੇ “ਬੂਮਾ, ਬਿਸਨ, ਅਤੇ ਮਹੇਸੂ”
ਅਰਥਾਤ ਉਤਪਤ ਪਾਲਨ ਅਰ ਸੰਹਾਰ ਦੀ ਸਮਰੱਥਾ ਦੁਆਰੇ
ਇਹ ਅਪਨੀ ਕੁਦਰਤ ਅਰਥਾਤ ਅਦਭੁਤ ਲੀਲਾ ਦਾ ਖੇਲ
ਜਿਸਦਾ ਨਾਉਂ ਬੂਹਮੰਡ ਹੈ ਰਚਨਾ ਹੈ ॥

ਫਿਰ ਜਿਸਨੇ ਸਮੁਦਰ ਪਰਬਤ ਅਤੇ ਪ੍ਰਿਥਵੀ ਨੂੰ ਸਾਜਿਕੇ

ਬਿਨਾਂ ਹੀ ਥੰਭਾਂ ਤੇ ਅਕਾਸ਼ ਨੂੰ ਠਹਿਰਾ ਦਿਤਾ ਹੈ, ਇਸਦਾ ਭਾਵਇਹ
ਹੈ ਕਿ ਅਸੰਖ ਤਾਰਾ ਗਨ ਚੰਦ੍ਰ, ਸੂਰਜ ਅਤੇ ਪ੍ਰਿਯਵੀ ਆਦਿ ਕ
ਪਦਾਰਥ ਬਿਨਾਂ ਕਿਸੇ ਸਾਹਮੇ ਤੇ ਉਸਦੀ ਸ਼ਕਤੀ ਨਾਲ ਅਕਾਸ਼
ਵਿੱਚ ਸਥਾਪਤ ਹੋ ਰਹੇ ਹਨ ॥

ਫਿਰ ਅਕਾਲ ਪੁਰਖ ਨੇ ਵੱਡੇ ੨ ਦਾਨਵ ਅਰਥਾਤ
ਮਹਾਂ ਕੂਰ ਮਦ ਮਤ ਲੋਗ, ਅਤੇ ਦੇਵਤੇ ਜੋ ਸੁਭ ਗੁਣ ਸਪੰਨ
ਪ੍ਰਾਪਾਨੈ ਹਨ ਪੈਦਾ ਕੀਤੇ ਹਨ, ਅਰ ਇਨ੍ਹਾਂ ਵਿੱਚ ਅਪਨੇ ਗੁਣ
ਕਰਮ ਦੇ ਸੁਭਾਵਕ ਵਿਰੋਧ ਹੋਨ ਦੇ ਕਾਰਨ ਸੁਰ ਅਤੇ ਅਸੁਰ
ਭਾਵ ਨੂੰ ਧਾਰ ਕੇ ਪਰਸਪਰ ਬਿਵਾਦ ਕਰਨ ਦਾ ਸੁਭਾਵ
ਰਚ ਦਿੱਤਾ ਹੈ ॥

ਫਿਰ ਓਸੇ ਪ੍ਰਮਾਤਮਾਂ ਨੇ “ਦੁਰਗ” ਅਰਥਾਤ ਕਠਨ ਅਧੀਨ
ਹੋਨੇ ਵਾਲੀਆਂ ਦੇਵਤਿਆਂ ਦੇ ਨਾਲ ਸਹਾਇਕਾਂ ਦੇਵੀਆਂ ਪੈਦਾ
ਕਰਕੇ ਉਨ੍ਹਾਂ ਦੇ ਹੱਥੋਂ ਵੱਡੇ ੨ ਬੁਰੇ ਪੁਰਖਾਂ ਦਾ ਨਾਸ ਕਰਾਇਆ,
ਜਿਸਦਾ ਭਾਵ ਇਹ ਹੈ ਕਿ ਸਦਾਚਾਰ ਵਾਲੀ ਉਤਮ ਇਸਤ੍ਰੀਆਂ ਨੇ
ਤੇਰੀ ਹੀ ਸਮਰੱਥਾ ਪਾਕੇ ਦੁਰਾਚਾਰੀ ਪੁਰਖਾਂ ਦੇ ਮਦ ਨੂੰ ਤੋਜਿਆ ॥

ਫਿਰ ਹੇ ਅਕਾਲ ਪੁਰਖ ਤੈਬੋਹੀ ਰਾਮ ਨੇ ਬਲ ਲੈਕੇ ਰਾਵਣ
ਨੂੰ ਤੀਰੀ ਲੇਖ ਕੀਤਾ ਅਰ ਤੇਰੇ ਹੀ ਬਲ ਤੇ ਕ੍ਰਿਸ਼ਨ ਨੇ ਕੰਸ ਨੂੰ
ਕੰਸਾਂ ਤੇ ਪਕੜ ਕੇ ਪਛਾੰਜਿਆ, ਜਿਸਤੇ ਹੇ ਪਰਮਾਤਮਾ ਤੇਰੀ
ਸ਼ਕਤੀ ਤੇ ਬਿਨਾਂ ਇਨ੍ਹਾਂ ਸਾਰਿਆਂ ਵਿੱਚ ਅਪਨੀ ਕੋਈ ਸ਼ਕਤੀ
ਨਹੀਂ ਸੀ ਜੋ ਕੁਛ ਕਰ ਸਕਦੇ ॥

ਹੇ ਅਕਾਲ ਪੁਰਖ ਤੂੰ ਆਪ ਅਗਾਧ ਹੈ: ਜਿਸਤੇ ਤੇਰੇ ਗਜਾਨ
ਲਈ ਵੱਡੇ ੨ ਮੁਨੀਸੂਰਾਂ ਅਤੇ ਮਹਾਤਮਾਂ ਨੇ ਬਹੁਤ ੨ ਕਾਲ

ਤਕ ਅਪਨੇ ਤਨ ਪਰ ਦੁਖ ਸਹਾਰ ਕੇ ਤੇਰੇ ਦੇਖਨੇ ਲਈ ਤਪ-
ਸਿਆ ਕੀਤੀਆਂ ਪ੍ਰੰਤੂ ਫਿਰ ਭੀ ਉਨ੍ਹਾਂ ਨੇ ਤੇਰਾ ਅੰਤ ਨਾ ਪਾਕੇ
ਤੇਨ੍ਹੁ “ਨੇਇਤੀ-ਨੇਇਤੀ” ਅਰਥਾਤ ਇਸ ਤੇ ਭੀ ਪਰੇ ਇਸ ਤੇ
ਭੀ ਪਰੇ ਕਹਿਕੇ ਦੱਸਯਾ ਇਸ ਵਾਸਤੇ ਤੂੰ ਸਭ ਤੇ ਬੇਅੰਤ ਅਰਸਭ
ਦਾ ਬਲ ਹੈਂ ਕਿੰਤੂ ਤੇਥੋਂ ਬਿਨਾ ਦੁਜਾ ਤੇਰੇ ਜੇਹਾ ਯਾ ਤੇਥੋਂ ਬਲ-
ਵਾਨ ਕੋਈ ਨਹੋਂ ॥

ਵੈਹਿਰਾ

ਤਾਂਤੇ ਸਮਝ ਪਿਆਰਿਆ ਨਹੀਂ ਭਗਉਤੀ ਚੰਡ ।

ਵਹੁ ਈਸ਼ੂਰ ਦਾ ਨਾਮ ਹੈ ਜਿਨ ਰਚਿਆ ਬ੍ਰਹਮੰਡ ॥੧੨੦
ਯੋਗਕ ਰੂੜੀ ਲੱਛਣਾਂ ਸ਼ਬਦ ਹੋਤ ਹੈਂ ਤਿੰਨ ।

ਜਿਨਕਰ ਲੱਖ ਪਛਾਨੀਜਹਿ ਸਭਤੇ ਕਰਕੇਭਿੰਨ ॥੧੨੧

ਭਾਵ—ਇਸਦਾ ਭਾਵ ਇਹ ਹੈ ਕਿ ਸ਼ਬਦ ਤਿੰਨ ਤਰਹਾਂ ਦੇ
ਹੁੰਦੇ ਹਨ ਜਿਨ੍ਹਾਂ ਵਿਚੋਂ ਇਕ ਯੋਗਕ ਅਰਦੁਜੇ ਰੂੜੀ ਅਤੇ ਤੀਜੇ
ਲਾਛਣਕ ਸਦਾਉਂਦੇ ਹਨ, ਇਨ੍ਹਾਂ ਦੁਆਰੇ ਪਦ ਪਦਾਰਥ ਦਾ
ਗਯਾਨ ਸੁਭਾਵਕ ਹੀ ਹੈ ਜਾਂਦਾ ਹੈ. ਯੋਗਕ ਪਦ ਓਹ ਹੁੰਦੇ ਹਨ ਜੋ
ਕਿਸੇ ਗੁਣ ਕਰਮ ਅਤੇ ਸੁਭਾਵ ਨੂੰ ਲੈਕੇ ਆਖੇ ਜਾਨ, ਜੈਸਾ ਕਿ
ਚਾਰਪਾਈ ਨਾਮ ਮੰਜ਼ੀ ਦਾ ਇਸ ਵਾਸਤੇ ਹੈ ਜੋ ਉਸਦੇ ਚਾਰ ਪਾਵੇ
ਹੁੰਦੇ ਹਨ, ਇਸੇ ਤਰ੍ਹਾਂ ਰੂੜੀ ਪਦ ਓਹ ਹੁੰਦੇ ਹਨ ਜੋ ਕਿਸੇ ਵਸਤੂ
ਦੇ ਸਮਝਨ ਲਈ ਸੰਕੇਤ ਕੀਤੇ ਹੋਨ ਜੈਸਾ ਕਿ “ਮੰਜਾ” ਇਸ ਤੇ
ਇਹ ਸਿੱਧ ਨਹੀਂ ਹੁੰਦਾ ਕਿ ਮੰਜਾ ਕਿਸ ਗੁਣ ਕਰਕੇ ਇਸ ਦਾ
ਨਾਮ ਰੱਖਯਾ ਗਿਆ ਹੈ ਪ੍ਰੰਤੂ ਇਸ ਪਦ ਤੇ ਮੰਜੇ ਦਾ ਗਯਾਨ ਹੈ
ਜਾਂਦਾ ਹੈ॥

ਇਸੇ ਤਰਹਾਂ ਲਾਛਣਕ ਪਦ ਓਹ ਹੁੰਦੇ ਹਨ ਜੋ ਮਿਥੇ ਤੌਰ
ਪਰ ਅਪਨੇ ਲੱਡ ਨੂੰ ਨਾ ਪ੍ਰਗਟ ਕਰਨ ਕਿੰਤੂ ਕਿਸੇ ਦੁਸਰੇ ਦੇ
ਨਾਲ ਸਬੰਧ ਰਖਕੇ ਉਸਦਾ ਗਾਯਾਨ ਕਰਨ ॥

ਗੁਰੂ ਜੀ ਮਹਾਰਾਜ ਨੇ ਅਕਾਲ ਪੁਰਖ ਦੇ ਬਹੁਤ ਸਾਰੇ
“ਯੋਗਕ” ਨਾਮ ਹੀ ਕਥਨ ਕੀਤੇ ਹਨ ਜੈਸਾ ਕਿ ਸ੍ਰੀ ਮੁਖਵਾਕ
ਹੈ ਯਥਾ:- “ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ
ਸੁਮਤਿ” ਅਰਥਾਤ ਹੇ ਅਕਾਲ ਪੁਰਖ ਤੇਰੇ ਸਾਰੇ ਨਾਮ ਕੋਈ
ਨਹੀਂ ਆਖ ਸਕਦਾ ਕਿੰਤੂ ਬੁਧਿਵਾਨ ਪੁਰਖਾਂ ਨੇ ਤੇਰੇ ਕਰਮ
ਯਾ ਗੁਣ ਕਰਕੇ ਸਾਰੇ ਨਾਮ ਕਲਾਪੇ ਹੋਏ ਹਨ, ਜੋ ਥੋਲੇਜਾਂਦੇਹਨ
ਅਰ ਓਹ ਨਾਮ “ਯੋਗਕ,, ਨਾਮ ਹਨ ਜੈਸਾ ਕਿ “ਪ੍ਰਮੇਸ਼ੂਰ
ਜਗਤੇਸੂਰ,, ਅਤੇ “ਕਰਤਾ ਪੁਰਖ” ਆਦਿਕ ਪਾਏ ਜਾਂਦੇ ਹਨ
ਇਸ ਵਾਸਤੇ “ਭਗਉਤੀ” ਪਦ ਦਾ ਅਰਥ ਭੀ ਅਕਾਲ ਪੁਰਖ ਹੀ
ਹੈ, ਅਰ ਇਹ ਉਸਦਾ ਯੋਗਕ ਨਾਮ ਹੈ ਕਿਉਂਕਿ ਇਹ “ਭਾਗਵਤ
ਅਤੇ ਇਤੀ” ਇਨ੍ਹਾਂ ਤਿੰਨਾਂ ਪਦਾਂ ਤੇ ਬਣਿਆਂ ਹੋਇਆਹੈ, ਜਿਸਦਾ
ਅਰਥ “ਓਹ ਭਾਗਾਂ ਵਾਲਾ ਹੈ” ਅਰਥਾਤ ਓਹ ਹਿੱਸਿਆਂ ਵਾਲਾ
ਹੈ, ਪ੍ਰੰਤੂ “ਈ” ਪਰ ਤੈ ਲਾਉਨ ਤੇ ਇਹ ਇਸਤ੍ਰੀ ਲਿੰਗ ਬਣ
ਜਾਂਦਾ ਹੈ ਜਿਸਤੇ ਭਗਵਤੀ ਯਾ ਭਗਉਤੀ ਬਣ ਜਾਂਦਾ ਹੈ ॥

ਕਿੰਤੂ ਫਿਰ ਭੀ ਇਸਦਾ ਅਰਥ ਈਸ਼ੂਰ ਹੀ ਰਹਿੰਦਾ ਹੈ ਕਿਉਂਕਿ
ਉਪਾਸਨਾ ਕਾਲ ਵਿੱਚ ਉਸਨੂੰ ਮਹਾਨ ਜੋਤਿ ਅਤੇ ਮਹਾਨ ਸਕਤੀ
ਕਰਕੇ ਬੇਲਨ ਤੇ ਇਹ ਨਹੀਂ ਪਾਇਆ ਜਾਂਦਾ ਕਿ ਓਹ ਇਕ ਬੁੱਢੀ
ਮਾਈ ਹੈ। ਜੈਸਾ ਕਿ ਇਕ ਮਹਾਰਾਜਾ ਨੂੰ ਤੁਖਤ ਪਰ ਥੈਠਾਂ ਦੇਖਕੇ
ਜੇ “ਸਰਬੈਠੀ ਹੈ ” ਆਖਿਆ ਜਾਏ ਤਾਂ ਇਸਦਾ ਇਹ ਭਾਵ

ਨਹੀਂ ਕਿ ਕੋਈ ਇਸਤ੍ਰੀ ਬੈਠੀ ਹੈ, ਇਸੇ ਤਰ੍ਹਾਂ ਸੰਸਕ੍ਰਿਤ ਦਾ
 “ਭਗਵਤੀ” ਪਦ ਦਾ ਜੋ ਪੰਜਾਬੀ ਵਿਚ ਭਗਉਤੀ ਕਰਕੇ
 ਆਖਿਆ ਗਿਆ ਹੈ ਭਾਵ ਅਕਾਲ ਪੁਰਖ ਹੀ ਹੈ, ਪੰਜੂ
 ਇਹ ਭਾਗ ਛੇ ਦੱਸੇ ਗਏ ਹਨ ਅਰ ਇਹ ਸੰਕੇਤ ਕੀਤਾ ਹੈ
 ਕਿ ਜਿਸ ਵਿੱਚ ਇਹ ਛੇ ਭਾਗ ਪਾਏ ਜਾਣ ਸੋ ਭਗਵਾਨ ਅਤੇ
 ਬਾਤ ਈਸ਼ੂਰ ਹੈ। ਜਿਨ੍ਹਾਂ ਦੇ ਨਾਮ ਇਹ ਹਨ, ਸੰਪੂਰਨ ਯਸ ੧,
 ਸੰਪੂਰਨ ਲਛਮੀ ੨, ਸੰਪੂਰਨ ਈਸ਼ੂਰਸ ੩, ਸੰਪੂਰਨ ਗਯਾਨ ੪,
 ਸੰਪੂਰਨ ਬੀਰਜ ੫, ਅਤੇ ਸੰਪੂਰਨ ਵੈਰਾਗਯ ੬, ਇਹ ਖਟ ਗੁਣ
 ਜਿਸ ਵਿੱਚ ਪਾਏ ਜਾਣ ਸੋ ਭਗਵਤ ਯਾ ਈਸ਼ੂਰ ਕਹ ਸਕੀਦਾ ਹੈ,
 ਪੰਜੂ ਜਦ ਵਿਚਾਰ ਕੇ ਦੇਖਿਆ ਜਾਏ ਤਾਂ ਜਗਤ ਵਿੱਚ ਕੋਈ ਭੀ
 ਐਸਾ ਪਦਾਰਥ ਨਹੀਂ ਹੈ ਜਿਸ ਵਿੱਚ ਇਹ ਸਾਰੇ ਗੁਣ ਪਾਏ ਜਾਨ
 ਕਿੰਤੁ ਸਾਰੇ ਤਾਂ ਕਿਧਰੇ ਰਹੇ ਕੇਵਲ ਇਕ ਗੁਣ ਭੀ ਪੁਰਾ ਕਿਸੇ
 ਮੌਸਾਰਕ ਪਦਾਰਥ ਵਿੱਚ ਨਹੀਂ ਪਾਇਆ ਸਾਂਦਾ ਕਿਉਂਕਿ ਸਪੂਰਨ
 ਗਯਾਨ ਯਾ ਬੀਰਯ ਕੋਈ ਭੀ ਪਦਾਰਥ ਨਹੀਂ ਰਖ ਸਕਦਾ, ਜਿਸ ਤੇ
 ਉਹ ਭਗਵਤ ਹੋਨਦੇ ਜਾਏ ਕਿਹਾ ਜਾਏ ॥

ਹੁਨ ਸਾਨੂੰ ਵਿਚਾਰ ਕੇ ਦੇਖਨਾਂ ਚਾਹੀਦਾ ਹੈ ਕਿ ਜਿਸਦੇ ਭਗ-
 ਵੁਤੀ ਯਾ ਦੁਰਗਾ ਅਤੇ ਚੰਡੀ ਆਦਿਕ ਨਾਮ ਇਨ੍ਹਾਂ ਲੋਕਾਂ ਵੱਲੋਂ
 ਆਖੇ ਜਾਂਦੇ ਹਨ ਸੋ ਕਿਆ ਓਹ ਇਨ੍ਹਾਂ ਉਪਰਲੇ ਰੁਣਾਂ ਵਾਲੀ ਹੋ
 ਸਕਦੀ ਹੈ, ਪੰਜੂ ਵਿਵੇਚਨਾ ਕਰਨ ਤੇ ਉਸ ਵਿੱਚ ਇਨ੍ਹਾਂ ਛੇਅਂ ਗੁਣਾਂ
 ਵਿੱਚੋਂ ਇੱਕ ਗੁਣ ਭੀ ਨਹੀਂ ਪਾਇਆ ਜਾਂਦਾ ॥

ਜਿਸਦਾ ਕਾਰਨ ਇਹ ਹੈ ਕਿ ਉਸੀ ਦੁਰਗਾ ਨੂੰ ਉਸਦੇ ਉਪਾ-
 ਸਕਾਂ ਵੱਲੋਂ ਮਹਾਂ ਮਾਇਆ ਪ੍ਰਧਾਨ ਅਤੇ ਸ਼ਕਤੀ ਕਰਕੇ

ਪੁਕਾਰਿਆ ਜਾਂਦਾ ਹੈ, ਜਿਸਤੇ ਓਸੇ ਮਾਜਾਨੂੰ ਮਹਾਂਨਿਦਤ ਅਗਜਾਨ
ਅਤੇ ਤਮ ਰੂਪ ਕਰਕੇ ਵੱਡੇ ੨ ਵਿੱਦਾਨਾਂ ਨੇ ਕਬਨੇ ਕੀਤਾ ਹੈ,
ਅਰ ਇਹ ਆਖਦੇ ਹਨ ਕਿ ਸੰਪੂਰਨ ਅਨਰਥਾਂ ਦਾ ਕਾਰਨ
ਮਾਇਆ ਹੀ ਹੈ, ਜਿਸਤੇ ਇਸਦੇ ਨਾਸ ਵਾਸਤੇ ਸੰਪੂਰਨ ਮਹਾਤਮਾ
ਜੰਪ, ਤਪ, ਅਤੇ ਵੈਰਾਗ ਤਜਾਗ ਕਰ ਰਹੇ ਹਨ, ਇਸ ਵਾਸਤੇ
ਸਾਬਤ ਹੁੰਦਾ ਹੈ ਕਿ ਮਾਇਆ ਯਾ ਦੇਵੀ ਸੰਪੂਰਨ ਯਸ਼ ਦਾ ਅਧਾਰ
ਨਹੀਂ ਹੋ ਸਕਦੀ ॥

ਇਸੀ ਤਰ੍ਹਾਂ ਸੰਪੂਰਨ ਲਛਮੀ ਦੀ ਅਧਾਰਤਿ ਭੀ ਨਹੀਂ ਹੋ
ਸਕਦੀ ਕਿਉਂਕਿ ਮਾਇਆ ਭੀ ਇਕ ਪ੍ਰਕਾਰ ਦਾ ਐਸਾ ਹੀ ਕਲੁ-
ਪਤ ਪਦਾਰਥ ਹੈ ਜਿਸ ਤਰ੍ਹਾਂ ਹੋਰ ਪਦਾਰਥ ਹਨ ਤਾਂਤੇ ਇਸ ਨੂੰ
ਸੰਪੂਰਨ ਪਦਾਰਥਾਂ ਦਾ ਮਾਲਕ ਅੰਗੀਕਾਰ ਕਰਨਾ ਅਯੁਕਤ ਹੈ,
ਅਰ ਨਾ ਹੋ ਹੀ ਸਕਦੀ ਹੈ ॥

ਇਸੀ ਪ੍ਰਕਾਰ ਸਾਰੀ ਈਸ਼੍ਵਰਜਤਾ ਦੀ ਅਧਾਰਤਿ ਇਹ ਮਾਜਾ
ਨਹੀਂ ਹੋ ਸਕਦੀ ਕਿੰਤੂ ਇਹ ਭੀ ਹੋਰਨਾਂ ਵਸੂਲਾਂ ਵਾਂਗ ਇਕ
ਈਸ਼੍ਵਰਜਤਾ ਦਾ ਹਿੱਸਾ ਹੈ ਨਾ ਕਿ ਮਾਲਕ ॥

ਇਸਤੇ ਅੱਗੇ ਸੰਪੂਰਨ ਗਿਆਨ ਭੀ ਇਸਨੂੰ ਨਹੀਂ ਹੈ ਕਿਉਂਕਿ
ਮਾਇਆ ਤਾਂ ਨਾਮ ਹੀ ਅਗਜਾਨ ਦਾ ਹੈ ਇਸ ਵਾਸਤੇ ਜਿਸ ਤਰ੍ਹਾਂ
ਅੰਧੇਰਾ ਕਿਸੇ ਪਦਾਰਥ ਦਾ ਗਯਾਤਾ ਨਹੀਂ ਹੈ ਇਸੇਤਰ੍ਹਾਂ ਅਗਜਾਨ
ਭੀ ਗਿਆਨ ਯਾ ਹੋਰਨਾਂ ਪਦਾਰਥਾਂ ਦਾ ਗਿਯਾਤਾ ਨਹੀਂ ਹੋਸਕਦਾ॥

ਪੰਜਵਾਂ ਬੀਰਸ ਅਰਥਾਤ ਸੰਪੂਰਨ ਸ੍ਰੀਸਟੀ ਦਾ ਕੇਰਤਾ
ਹੋਨ ਦਾ ਲਖਨ ਭੀ ਮਾਇਆ ਵਿੱਚ ਪੂਰਾ ੨ ਨਹੀਂ ਘਟ ਸਕਦਾ
ਕਿਉਂਕਿ ਇਹ ਸੁਤੰਤਰੂ ਕਰਤਾ ਕਦੇ ਭੀ ਨਹੀਂ ਹੋ ਸਕਦੀ, ਜਿਸਤੇ

ਨਿਰ ਆਸਰੇ ਰਹਨਾ ਹੀ ਇਸਦਾ ਅਸੰਭਵ ਹੈ, ਕਿੰਤੁ ਬਹੁਤ ਲੋਗਾਂ ਨੇ ਈਸ਼੍ਵਰ ਦੀ ਸੱਤਾ ਨੂੰ ਪਾਕੇ ਕਾਰਨ ਮੰਨੀ ਹੈ ਪ੍ਰੰਤੂ ਫਿਰ ਭੀ ਉਨ੍ਹਾਂ ਨੇ ਇਹ ਮੰਨ੍ਹਾ ਹੈ ਕਿ ਸੁਤੰਤ੍ਰ ਕਾਰਨ ਨਹੀਂ ਹੋ ਸਕਦਾ ਇਸ ਵਾਸਤੇ ਸੰਪੂਰਨ ਬੀਰਜਤਾ ਭੀ ਇਸ ਵਿੱਚ ਨਹੀਂ ਪਾਈ ਜਾਂਦੀ।

ਇਸੇ ਤਰ੍ਹਾਂ ਛੇਵਾਂ ਭਾਗ ਵੈਰਾਗ ਹੈ ਸੋ ਇਹ ਤਾਂ ਇਸ ਵਿੱਚ ਹੋਨਾ ਹੀ ਅਸੰਭਵ ਹੈ ਕਿੰਤੁ ਉਲਟਾ ਰਾਗ ਅਰਥਾਤ ਬੰਧਨਾ ਦਾ ਕਾਰਨ ਹੈ, ਜਿਸਤੇ ਇਹ ਛੇ ਭਾਗ ਇਸ ਵਿੱਚ ਨਾ ਹੋਨ ਤੇ ਭਗ-ਉਤੀ ਪਦ ਦਾ ਆਸਪਦ ਹੋਨਾ ਇਸ ਵਿੱਚ ਨਹੀਂ ਪਾਇਆ ਜਾਂਦਾ॥

ਪਰੰਤੂ ਏਹ ਸਾਰੇ ਭਾਗ ਇਕ ਅਕਾਲ ਪੁਰਖ ਵਿੱਚ ਹੀ ਪਾਏ ਜਾਂਦੇ ਹਨ ਜਿਸਤੇ ਭਗਉਤੀ ਪਦ ਉਸੇ ਦਾ ਬੌਧਕ ਹੋ ਸਕਦਾ ਹੈ। ਇਸ ਵਾਸਤੇ ਜਦ ਇਸ ਯੋਗਕ ਪਦ ਦਾ ਲੱਖਜ ਅਰਥ ਵਿਚਾਰ ਕੇ ਦੇਖਿਆ ਜਾਏ ਤਾਂ ਭਗਉਤੀ ਕੇਵਲ ਅਕਾਲ ਪੁਰਖ ਦਾ ਹੀ ਨਾਮ ਹੈ, ਜਿਸਤੇ ਉਹ ਖਟ ਭਗ ਸਪੰਨ ਹੈ, ਇਸਤੇ ਸਿੱਧ ਹੁੰਦਾ ਹੈ ਕਿ ਗੁਰੂ ਜੀ ਨੇ ਯੋਗਕ ਸ਼ਬਦ ਦੁਵਾਰੇ ਅਕਾਲ ਪੁਰਖ ਨੂੰ ਹੀ “ਭਗਉਤੀ” ਅਰਥਾਤ ਖਟ ਭਗ ਸਪੰਨ ਆਖ ਕੇ ਉਸ ਦਾ ਮੰਗਲ ਇਸ ਜੰਗ ਵਾਲੇ ਚੰਡੀ ਦੇ ਕਿੱਸੇ ਵਿੱਚ ਕੀਤਾ ਹੈ, ਜਿਸ ਖਟ ਅੱਗਜਾਣੀ ਲੋਗਾਂ ਨੇ ਦੇਵੀ ਦੀ ਉਸਤਤਿ ਮੰਨ ਲੀਤੀ ਹੈ, ਅਤ ਨਿਮਚਾ ਕਰ ਲਿਆ ਹੈ ਕਿ ਗੁਰੂ ਜੀ ਨੇ ਉਸ ਨੂੰ ਮੰਨ੍ਹਾ ਹੈ ਪ੍ਰੰਤੂ ਗੁਰੂ ਜੀ ਦੇ ਸਿੱਧਾਂ ਨੂੰ ਨਹੀਂ ਸੋਚਿਆ ॥

ਦੂਸਰਾ ਖਾਲਸਾ ਦੇ ਬੋਲਿਆਂ ਵਿੱਚ ਭੀ ਇਕ ਮੁਹਾਵਰੇ ਦੇ ਢੰਗ ਪਰ ਤੇਗ ਨੂੰ ਭਗਉਤੀ ਸੋਟੇ ਨੂੰ ਭਗਉਤਾ ਛਟੀ ਨੂੰ ਫਤਹ ਕੁਮੈਤ ਅਤੇ ਬੰਦੂਕ ਨੂੰ ਰਾਮਜੀਗਾ ਆਖਿਆ ਜਾਂਦਾ ਹੈ, ਜਿਸਦਾ

ਅਰਥ ਐਥੇ “ਭਗਉਤੀ” ਅਤ “ਭਜਉਤਾ” ਕਹਨ ਤੇ ਭਾਗ ਅਰਥਾਤ ਜੁਦੇ ੨ ਹਿੱਸੇ ਕਰ ਦੇਨ ਵਾਲਾ ਹੈ, ਕਿਉਂਕਿ ਇਹ ਆਮ ਮੁਹਾਵਰਾ ਹੈ ਕਿ ਫਲਾਨੇ ਨੇ ਤਲਵਾਰ ਯਾ ਸੋਟੇ ਦੇ ਬੌਰ ਨਾਲ ਮੁਲਕ ਦੇ ਹਿੱਸੇ ਕਰ ਦਿਤੇ, ਭਾਵੇਂ ਭਗਉਤੀ ਪਦ ਦੇ ਤਲਵਾਰ, ਛਗਤੀ ਅਤੇ ਕਿਸੇ ਖਾਸ ਮਤ ਆਦਿਕ ਦੇ ਭੀ ਨਾਮ ਹੋਨਗੇ ਪ੍ਰੰਤੂ ਗੁਰੂ ਜੀ ਦਾ ਭਾਵ ਕੇਵਲ ਅਕਾਲ ਪੁਰਖ ਦਾ ਹੀ ਹੈ, ਜੈਸਾ ਕਿ ਸ੍ਰੀ ਮੁਖ ਵਾਕਾਂ ਤੇ ਪਾਇਆ ਜਾਂਦਾ ਹੈ ॥

ਇਸੀ ਤਰ੍ਹਾਂ ਗੁਰੂ ਜੀ ਨੇ ਕਈ ਲਾਡਣਕ ਸਥਦਾਂ ਦੁਆਰੇ ਅਕਾਲ ਪੁਰਖ ਦਾ ਅਰਾਧਨ ਅਤੇ ਮੰਗਲ ਕੀਤਾ ਹੈ, ਜਿਸ ਪਤ ਕਈ ਅੱਗਿਆਨੀ ਲੋਗ ਧੋਖਾ ਖਾਗਏ ਹਨ, ਕਿਉਂਕਿ ਲਾਡਣਕ ਪਦ ਹਮੇਸ਼ਾਂ ਹੀ ਅਪਨੇ ਲੱਖ ਨੂੰ ਜਹਿਤੀ ਅਜਹਤੀ ਅਤੇ ਭਾਗ ਤਿਆਗ ਆਦਿਕ ਲੱਛਣਾਂ ਨਾਲ ਦੱਸਦੇ ਹਨ ਜਿਸਤੇ ਵਿਦਿਆ ਹੀਨ ਲੋਗ ਉਨ੍ਹਾਂ ਦੇ ਭਾਤਪਰਜ ਨੂੰ ਨਾ ਜਾਨਕੇ ਅਸਲੀ ਭਾਵ ਬੋਲ ਰਹ ਜਾਂਦੇ ਹਨ, ਜਹਤੀ ਲਖਨਾਂ ਉਹ ਹੁੰਦੀ ਹੈ ਜਿਸ ਵਿਚ ਸਾਰੇ ਵਾਰ ਅਰਥ ਦਾ ਤਿਆਗ ਕਰਕੇ ਲੱਖ ਨੂੰ ਪ੍ਰਤਿਪਾਦਨ ਕੇਤਾ ਜਾਣੇ ਜਿਸ ਤਰ੍ਹਾਂ ਕੋਈ ਆਦਮੀ ਕਰੇ ਕਿ “ਮੈਨੂੰ ਤਖਤ ਨੇ ਇਹ ਹੁਕਮ ਦਿੱਤਾ ਹੈ ਕਿ ਜੈਗ ਕਰਾਂ” ਇਸ ਸਗੋਂ ਪਰ ਤਖਤ ਨੂੰ ਵਿਚਾਰ ਕਰਨੇ ਤੇ ਇੱਕ ਪਾਤਸ਼ਾਹ ਦੇ ਬੈਠਨ ਦਾ ਸਥਾਨ ਮਾਲੂਮ ਹੁੰਦਾ ਹੈ ਪ੍ਰੰਤੂ ਉਸ ਵਿਚ ਇਤਨੀ ਸਮਰਥਾ ਨਹੀਂ ਹੈ ਜੋ ਕਿਸੇ ਨੂੰ ਕੋਈ ਆਗਿਆ ਦੇ ਵੇਂਦੇ ਇਸ ਵਾਸਤੇ ਇਸ ਪਦ ਦੇ ਅਰਥਨੀਛੱਡਕੇ ਇਹ ਮੰਨਨਾ ਪੈਂਦਾ ਹੈ ਕਿ ਤਖਤ ਦਾ ਮਾਲਕ ਜੋ ਪਾਤਸ਼ਾਹ ਹੈ ਉਹ ਆਗਿਆ ਦੇਂਦਾ ਹੈ, ਇਸ ਵਾਸਤੇ ਇਸ ਸਗੋਂ ਵਾਰ ਅਰਥ

ਦਾ ਸਾਰਾ ਤਜਾਗ ਕਰਕੇ ਲੱਖ ਜੋ ਪਾਤਸ਼ਾਹ ਹੈ ਉਸ ਵਿੱਚ ਜਹਿਤ
ਲਖਣਾ ਹੁੰਦੀ ਹੈ, ਇਸੇਤਰ੍ਹਾਂ ਨਾਲ ਗੁਰੂ ਮਹਾਰਾਜ ਜੀ ਦੀ ਬਾਣੀ
ਭੀ ਕਾਬਜ਼ ਹੋਣ ਦੇ ਕਾਰਨ ਇਸਤਰ੍ਹਾਂ ਦੇ ਭਾਵਾਂ ਨਾਲ ਭਰੀ ਹੋਈ
ਹੈ ਜਿਸਦੇ ਭਾਵ ਅਰਥ ਨੂੰ ਨਾ ਜਾਨਕੇ ਹੜਾਰਾਂ ਆਦਮੀ ਇਸ
ਦੇ ਸਿਧਾਂਤ ਨੂੰ ਛੱਡ ਗਏ ਹਨ ਅਤੇ ਮਨ ਕਲਪਤ ਅਰਥ ਬਨ੍ਹੇ
ਬੈਠੇ ਹਨ ॥

ਇਸੀ ਪ੍ਰਕਾਰ ਬਾਣੀ ਵਿੱਚ ਕਿਤੇ ੨ ਅਜਹਿਤੀ ਲਖਣਾਂ ਦੇ ਪਦ ਭੀ
ਹੁੰਦੇ ਹਨ, ਜਿਨ੍ਹਾਂ ਦੇ ਗਿਆਨ ਥੋੜੀ ਹੀਨ ਲੋਗ ਉਨ੍ਹਾਂ ਦਾ ਭਾਵ
ਅਪਨੀ ਮਤ ਅਨੁਸਾਰ ਹੋਰ ਦਾ ਹੋਰ ਹੀ ਸਮਝ ਬੈਠਦੇ ਹਨ ॥

ਅਜਹਿਤੀ ਲਖਣਾ ਵਾਲੇ ਓਹ ਪਦ ਹੁੰਦੇ ਹਨ ਜਿਨ੍ਹਾਂ ਵਿੱਚ
ਵਾਰ ਅਰਥ ਦਾ ਭੀ ਗੁਹਨ ਹੋਵੇ ਅਤੇ ਲੱਖਣਾਂ ਦੁਵਾਰੇ ਵਾਰ ਤੋਂ
ਅਧਿਕ ਦਾ ਭੀ ਅੰਗਾਕਾਰ ਕੀਤਾ ਜਾਏ ਜੈਸਾ ਕਿ ਕੋਈ ਆਦਮੀ
ਆਏ ਕਿ “ਦਹੀ ਨੂੰ ਕਾਉਂ ਨਾ ਖਾ ਜਾਣ” ਇਸ ਜਗ੍ਹਾ ਪਰ ਉਸੇ
ਪੁਰਖ ਦੇ ਬਚਨ ਥੋੜਾ ਕੇਵਲ ਕਾਵਾਂ ਤੇ ਹੀ ਦਹੀਂ ਦੀ ਰਾਖੀ ਦੱਸੀ
ਹੈ ਪ੍ਰੰਤੂ ਸੁਨਨੇ ਵਾਲਾ ਉਸਦੇ ਕਥਨ ਥੋੜੀ ਹੋਰ ਭੀ ਗੁਹਨ ਕਰ ਲੈਂਦਾ
ਹੈ, ਕਿਉਂਕਿ ਓਹ ਕੁਤੇ ਬਿੱਲੇ ਅਤੇ ਕਿਸੇ ਫੰਗਰ ਆਦਿਕ ਨੂੰ ਭੀ
ਦਹੀਂ ਨਹੀਂ ਖਾਨ ਦੇਂਦਾ, ਜਿਸਤੇ ਓਹ ਇਹ ਲੱਖਣਾਂ ਕਰਦਾ ਹੈ ਕਿ
ਉਸਨੇ ਮੈਨੂੰ ਦਹੀਂ ਦੀ ਰੱਖਜਾ ਵਾਸਤੇ ਆਖਜਾਹੈ ਸੋ ਇਸਤੇ ਜਿਤਨੇ
ਦਹੀਂ ਦੇ ਵਿਰੋਧੀ ਜੀਵ ਹਨ ਉਨ੍ਹਾਂ ਸਾਰਿਆਂ ਤੇ ਰੱਖਯਾਂ ਕਰਨੀ
ਚਾਹੀਏ, ਇਸ ਜਗ੍ਹਾ ਪਰ ਉਸਨੇ ਅਜਹਿਤੀ ਲੱਖਣਾਂ ਨਾਲ ਕਾਵਾਂਤੇ
ਬਿਨਾਂ ਸੱਗੋਂ ਹੋਰ ਦਹੀਂ ਦੇ ਵਿਰੋਧੀਆਂਦਾ ਭੀ ਗੁਹਨ ਕਰ ਲੀਤਾ।
ਇਸੇ ਪ੍ਰਕਾਰ ਕਾਬਜ਼ ਵਕਤਾ ਦੀ ਰਲਨਾਂ ਵਿੱਚ ਕਈ ਸ਼ਬਦ

ਯਾ ਪਦ ਅਜੇਹੇ ਹੁੰਦੇ ਹਨ ਜੋ ਅਜਹਤੀ ਲੱਖਨਾਂ ਦੁਵਾਰੇ ਵਾਚਾਰਥ
 ਤੇ ਅਧਿਕ ਦਾ ਗਿਆਨ ਕਰਾਉਂਦੇ ਹਨ, ਜੈਸਾ ਕਿ ਇਹ ਸ੍ਰੀਮੁਖ
 ਵਾਕ ਹਨ:-- ਸ੍ਰੀ ਮੁਖ ਵਾਕ ਪਾਤਸ਼ਾਹੀ ੧੦
 ਦੇਹਿਰਾ

“ਨਮਸਕਾਰ ਸ੍ਰੀ ਖੜਗ ਕਉ ਕਰੋ ਮੁਹਿਤ ਚਿਤ ਲਾਇ।
ਪੁਰਨ ਕਰੋ ਗ੍ਰੰਥ ਇਹ ਤੁਮ ਮੁਹਿ ਕਰਹੁ ਸਹਾਇ ॥੧॥”

ਇਸ ਜਗ੍ਹਾ ਅਪਨੇ ਕਾਰਜ ਦੇ ਨਿਰਵਿਘਨ ਸਮਾਪਤ
ਕਰਨ ਲਈ ਜਦ ਖੜਗ ਨੂੰ ਨਮਸਕਾਰ ਕੀਤੀ ਤਦ ਨਾਲ ਹੀ
ਇਹ ਖਯਾਲ ਪੈਦਾ ਹੋ ਜਾਂਦਾ ਹੈ ਕਿ ਕਿਆ ਨਿਰਾ ਖੜਗ ਤੇ ਹੀ
ਰਖਯਾ ਹੁੰਦੀ ਹੈ, ਜਿਸ ਦੇ ਵਿਚਾਰ ਕਰਨ ਤੇ ਸਗੋਂ ਉਸ 'ਖੜਗ'
ਪਦ ਤੇ ਅਧਕ ਦਾ ਭੀ ਗੁਹਨ ਕਰਨਾ ਪੈਂਦਾ ਹੈ ॥

ਯষ্টা:- বুজ্জেঁগ পুজাত ছেদ

“ਨਮੋ ਖੜਗ ਬੰਡੀ ਕ੍ਰਿਪਾਣੀ ਕਟਾਰੀ । ਸਦਾ ਏਕ ਰੂਪ ਸਦਾ
ਨਿਰ ਬਿਕਾਰੀ ॥ ਨਮੋ ਥਾਣ ਪਾਣੀ ਨਮੋ ਦੰਡ ਧਾਰੀ । ਜਿਨੇ ਚੌਦੁਰੂ
ਲੋਕ ਜੋਤੀ ਬਿਥਾਰੀ ॥ ੯੭ ॥ ਨਮਸਕਾਰਯੈ ਮੋਰਤੀਰੀ ਛੁਫੇਗੀ ।
ਨਮੋ ਖੱਗ ਅਦੱਗੀ ਅਭੇਅੰ ਅਭੇਗੀ । ਗਦਾਯੈ ਗ੍ਰਿਸਟੈ ਨਮੋ ਮੈਂ
ਹਥੀਯੈ । ਜਿਨੈ ਤੁਲੀਯੈ ਬੀਰ ਬੀਯੈ ਨ ਬੀਯੈ ॥ ੯੮ ॥

ਰਸਾਵਲ ਡੰਦ

ਨਮੋ ਚੱਕ੍ਰ ਪਾਣੰ । ਅਛੂਤੰ ਭਯਾਣੰ ॥ ਨਮੋ ਉੱਗ੍ਰਾਹੰ । ਨਮੋ
ਗਿਸਟ ਗਾੜੰ ॥ ੯੮ ॥ ਨਮੋ ਤੀਰ ਢੇਪੰ । ਜਿਨੈ ਸਤ੍ਰ ਘੋਪੰ ॥
ਨਮੈ ਧੋਪ ਪੱਟੇ । ਜਿਨੈ ਦੁਸਟ ਦੰਟੇ ॥ ੯੯ ॥ ਜਿਤੇ ਸਸਤ੍ਰ ਨਾਮੰ ।
ਨਮਸਕਾਰਤਾਮੰ । ਜਿਤੇ ਅਸਤਖੇਅੰ । ਨਮਸਕਾਰ ਤੇਅੰ । ੧੦੧ ॥

ਇਸ ਜਗ੍ਹਾ ਪਰ ਬੜਗ ਨੂੰ ਸਮਤ੍ਰ ਜਾਨਕੇ ਰੱਖਯਾ ਕਰਤੀ
ਆਖਨ ਤੇ, ਕਮਾਣ, ਬਾਣ, ਦੰਡਾ, ਤੀਰ, ਤੁਢੀਂਗ, ਰਾਦਾ, ਥੁੰਡੇ,
ਚੌਕੂ, ਤੋਪ, ਘੋਪ ਧੋਪ ਆਦਿਕ ਨੂੰ ਭੀ ਨਮਸਕਾਰ ਕਰਨੀ ਪਈ,
ਅਤੇ ਫਿਰ ਅੰਤ ਨੂੰ ਇਹ ਆਖਨਾ ਪਿਆ ਕਿ ਸਾਰੇ ਸਮਤ੍ਰਾਂ ਅਤੇ
ਅਸਤ੍ਰਾਂ ਨੂੰ ਅਪਨੀ ਰਖਯਾ ਕਾਰਨ ਮੇਰੀ ਨਮਸਕਾਰ ਹੈ॥

ਇਸ ਜਗ੍ਹਾ ਪਰ ਇੱਕ ਉਗ ਵਿੱਚ ਰੱਖਯਾ ਦੇ ਅੰਗੀਕਾਰ
ਕਰਨਤੇ ਸਾਰੇ ਸਮਤ੍ਰ ਅਤੇ ਅਸਤ੍ਰਾਂ ਵਿੱਚ ਅਜਹਤੀ ਲਖਨਾ ਕੀਤੀ
ਗਈ, ਜਿਸਤੇ ਸਭ ਦੇ ਨਾਮ ਗਿਣਨੇ ਪਏ, ਇਸ ਵਾਸਤੇ ਏਥੇ
ਇਹ ਸਿੱਧ ਹੋਇਆ ਕਿ ਕਈ ਜਗ੍ਹਾ ਕਵੀਆਂ ਨੂੰ ਕਾਬਜ਼ ਰਚਨਾ
ਵਿੱਚ ਅਜਹਤੀ ਲੱਖਨਾਂ ਦਾ ਭੀ ਅੰਗੀਕਾਰ ਕਰਨਾ ਪੈਂਦਾ ਹੈ॥

ਤੀਸਰਾ ਸਦ ਫਿਰ ਮੁੜਕੇ ਉਨ੍ਹਾਂ ਪਦਾਂ ਵਿੱਚ ਭਾਗ ਤਿਆਗ
ਲਖਨਾ ਕੀਤੀ ਜਾਂਦੀ ਹੈ ਤਦ ਅਸਲੀ ਤੱਤ ਦਾ ਗਿਆਨ ਹੋ
ਜਾਂਦਾ ਹੈ, ਕਿਉਂਕਿ ਵਿਚਾਰ ਕਰਨੇ ਤੇ ਸਮਤ੍ਰ ਇੱਕ ਜੜ੍ਹ ਲੋਹੇ
ਦੇ ਬਨੇ ਹੋਏ ਅਲਪੱਗ ਪਟਾਰਥ ਹਨ, ਜਿਨ੍ਹਾਂ ਵਿੱਚ ਨਾਮ ਹੋ
ਜਾਨਾ ਟੁੱਟ ਜਾਨਾ ਅਤੇ ਚੁਰਾਏ ਜਾਨ ਆਦਿਕ ਕਈਤਰ੍ਹਾਂ ਦੇ ਦੋਖ
ਪ੍ਰਾਪਤ ਹਨ, ਇਸ ਵਾਸਤੇ ਜੜ੍ਹ ਵਸਤੂ ਨੂੰ ਨਮਸਕਾਰ ਦਾ
ਕਰਣਾ ਗਯਾਨਵਾਨ ਅਤੇ ਧਰਮ ਧੁਜਾ ਤਾਈਂ ਮਹਾਂ ਅਜੋਗ ਹੈ
ਇਸ ਲਈ ਇਸ ਜਗ੍ਹਾ ਸਾਰੇ ਸਮਤ੍ਰਾਂ ਦੇ ਲੋਸਟ ਅਤ ਜੜ੍ਹ
ਅਲਪੱਗ ਆਦਿਕ ਗੁਣਾਂ ਦਾ ਤਿਆਗ ਕਰਕੇ ਅਕਾਲ ਪੁਰਖ
ਜੋ ਇੱਕ ਸਭ ਸਮਤ੍ਰਾਂ ਦਾ ਸਮਤ੍ਰ ਹੈ ਅਤ ਜਿਸ ਦੀ ਸ਼ਕਤੀ ਸਾਰੇ
ਸਮਤ੍ਰਾਂ ਵਿੱਚ ਕੰਮ ਕਰ ਰਹੀ ਹੈ ਉਸ ਦਾ ਗਿਯਾਨ ਅੰਗੀਕਾਰ
ਕਰਨਾ ਪੈਂਦਾ ਹੈ ਜਿਸਤੇ ਓਸੇ ਨੂੰ ਨਮਸਕਾਰ ਕਰਨੀ ਉਚਿਤ

ਸਮਝੀ ਜਾਂਦੀ ਹੈ। ਅਤੇ ਲੋਸਟ ਅਤੇ ਉਨ੍ਹਾਂ ਦੀ ਜੜਤਾ ਦੇ ਹਿੱਸੇ
ਦਾ ਤਿਆਗ ਹੋਜਾਂਦਾ ਹੈ ॥

ਇਸੇ ਤਰ੍ਹਾਂ ਜੋ ਅਕਾਲਪੁਰਖ ਦੇ ਅਲੱਖ ਅਰੂਪ ਨਿਰਗੁਣ
ਆਦਿਕ ਸੁਭਾਵਕ ਗੁਣ ਹਨ ਉਨ੍ਹਾਂ ਵਿੱਚ ਦ੍ਰਿਸ਼ਤਾ ਅਤੇ ਅਲੱ
ਪੁਰਖ ਆਦਿਕ ਦਾ ਹੋਨਾ ਅਸੰਭਵ ਜਾਨਕੇ ਇਤਨੀ ਅੰਸ ਦਾ
ਗੁਹਨ ਕੀਤਾ ਜਾਂਦਾ ਹੈ ਕਿ ਓਹ ਅਪਨੀ ਬਜਾਪਕ ਸਰੂਪ ਅਤੇ
ਸੂਖਮ ਸਮਰਥਾ ਨਾਲ ਇਨ੍ਹਾਂ ਸ਼ਸਤਰਾਂ ਦੁਵਾਰੇ ਸੰਪੂਰਨ ਭਯਾਂ ਤੇ
ਰੱਖਯਾ ਕਰਦਾ ਹੈ ਇਸ ਵਾਸਤੇ ਇਸ ਜਗ੍ਹਾ ਇਸ ਤਰ੍ਹਾਂ ਦੀ ਭਾਗ
ਤਿਆਗ ਲਖਨਾਂ ਤੇ ਕੇਵਲ ਅਕਾਲ ਪੁਰਖ ਦਾ ਹੀ ਗਿਆਨ
ਹੁੰਦਾ ਹੈ ਜਿਸਤੇ ਗੁਰੂ ਜੀ ਦਾ ਸਿੱਧਾਂਤ ਕੇਵਲ ਅਕਾਲ ਦੇ
ਆਰਾਧਨ ਦਾ ਹੀ ਸਿੱਧ ਹੁੰਦਾ ਪਾਈਦਾ ਹੈ ॥

ਸ਼ਬਦ ਬੋਧ ਦੇ ਕਾਰਨ

ਦੁਰਦਾਵ ਭਗਤ

ਦੋਹਿਰਾ

ਐਥੇ ਲੱਖਣਾਂ ਕਰਨ ਦੀ ਨਹੀਂ ਲੋੜ ਪਰਮਾਨ ।

ਜੇ ਸ਼ਬਦਨ ਤੇ ਹੋਤ ਹੈ ਸਛ ਕੋ ਪੁਰਨ ਗਾਜਾਨ ॥ ੧੨੨ ॥

ਭਾਵ— ਲੱਖਨਾਂ ਕਰਨ ਦੀ ਲੋੜ ਓਥੇ ਹੁੰਦੀ ਹੈ ਜਿੱਥੇ ਪਦਾਂ
ਦੇ ਪਦਾਰਥ ਸਮਝਨ ਵਿੱਚ ਸੰਸਾਰ ਹੁੰਦਾ ਹੈ ਪਰੰਤੁ ਇਸ ਜਗ੍ਹਾ
ਪਰ ਤਾਂ ਸਾਰੀ ਬਾਣੀ ਦੇ ਅਰਥ ਪ੍ਰਮਿੱਧ ਹਨ ਜਿਨ੍ਹਾਂ ਵਿੱਚ ਕੁਛ
ਭੀ ਸੰਸਾਰ ਨਹੀਂ ਹੈ ਫਿਰ ਇਸ ਜਗਾ ਲੱਖਨਾਂ ਕਰਨ ਦਾ ਕਿਆ

ਪ੍ਰਜੋਜਨ ਹੈ, ਕਿੰਤੁ ਕੇਵਲ ਸਥਦ ਮਾਤ੍ਰ ਤੇ ਹੀ ਸਾਨੂੰ ਗਿਆਨ ਹੈ ਸਕਦਾ ਹੈ, ਕਿ ਦੇਵੀ ਦੀ ਉਪਮਾਂ ਬਿਨਾਂ ਨਿਸਚੇ ਭੇਂ ਨਹੀਂ ਕੀਤੀ ਅਰ ਹਵਨ ਆਦਿਕ ਸਭ ਸਾਧਨ ਉਸ ਦੇ ਵਰਕਨ ਦੇ ਉਪ-ਯੋਗੀ ਸੇ ॥

ਤੱਤ ਖਾਲਸਾ

ਦੋਹਿਰਾ

ਅਹੋ ਪੀਤ ਯਹ ਸੱਤ ਨਹਿ ਜੋ ਤੁਮ ਕਰਾ ਖਿਆਲ ।
ਕੇਵਲ ਸਰਵਨ ਮਾਤ੍ਰ ਤੇ ਸਥਦ ਬੋਧ ਨਹਿ ਭਾਲ । ੧੨੩ ॥

ਤੁਵੁ—ਨਿਰਾ ਕੰਨਾਂ ਨਾਲ ਸੁਨਕੇ ਹੀ ਸਥਦ ਦਾ ਪੂਰਾ ੨ ਗਿਆਨ ਮੰਨ ਲੈਣਾ ਠੀਕ ਨਹੀਂ ਹੁੰਦਾ ਕਿੰਤੁ ਸਥਦ ਬੋਧ ਦੇ ਚਾਰ ਕਾਰਨ ਹੁੰਦੇ ਹਨ ਜਿਨ੍ਹਾਂ ਤੇ ਨਿਰਸੰਦੇਹ ਉਸ ਦੇ ਭਾਵ ਨੂੰ ਸਮਝ ਸੱਕੀਦਾ ਹੈ, ਸੋ ਚਾਰੇ ਕਾਰਨ ਇਹ ਹਨ, ਜਿਨ੍ਹਾਂ ਵਿੱਚੋਂ ਪਹਿਲਾਂ ਕਾਂਖਿਆ, ਦੂਸਰਾ ਜੋਗਤਾ ਤੀਜਾ ਸੰਨਿਧਾਨ ਅਤੇ ਚੌਥਾ ਤਾਤਪ੍ਰਸ਼ੰਸਾ ਹੁੰਦਾ ਹੈ ॥

ਇੱਕ ਪਦ ਨੂੰ ਦੂਸਰੇ ਦੀ ਇੱਛਾ ਹੋਨ ਦਾ ਨਾਉਂ ਕਾਂਖਿਆ ਹੈ ਕਿਉਂਕਿ ਜਿਤੇਨਾ ਚਿਰ ਪਹਿਲੇ ਪਦ ਨਾਲ ਦੂਜਾ ਨਾ ਮਿਲਾ—ਇਆ ਜਾਵੇ ਉਤੇਨਾ ਚਿਰ ਉਹ ਅਪਨੇ ਭਾਵ ਨੂੰ ਪ੍ਰਗਟ ਨਹੀਂ ਕਰ ਸਕਦਾ, ਜਿਸਤਰ੍ਹਾਂ (ਘਟ) ਪਦ ਨੂੰ (ਆਨੜ) ਪਦ ਦੀ ਲੋੜ ਹੈ, ਕਿਉਂ ਜੇ ਨਿਰਾ (ਘਟ) ਹੀ ਆਖ ਵੇਣੀਏ ਭਦ ਇਹ ਪ੍ਰਤੀਤ ਨਹੀਂ ਹੁੰਦਾ ਕਿ ਘੜਾ ਫੁਟ ਜਿਆ ਹੈ ਕਿ ਪਾਣੀ ਦਾ ਭਰਨਾ ਹੈ ਯਾ ਖਾਲੀ ਕਰਨਾ ਹੈ, ਕਿੰਤੁ ਨਿਰਸੰਦੇਹ ਗਿਆਨ

ਨਹੀਂ ਹੁੰਦਾ ਇਸ ਵਾਸਤੇ ਜਦ ਉਸ ਦੇ ਨਾਲ 'ਲੈਆਓ' ਪਦ ਜਿਸ ਦੀ ਉਸ ਘੜੇ ਪਦ ਨੂੰ ਇੱਛਾ ਹੈ ਲਾਵਈਏ ਤਦ ਝਟ ਗਜਾਨ ਹੋ ਜਾਂਦਾ ਹੈ ਅਰ ਘੜੇ ਨੂੰ ਲੈ ਆਉਂਦਾ ਹੈ, ਇਸ ਵਾਸਤੇ ਪਹਲਾ ਕਾਰਨ ਸ਼ਬਦ ਬੋਧਦਾ ਕਾਖਜਾ ਹੈ ॥

ਦੂਜਾ ਕਾਰਨ ਜੋਗਤਾ ਹੈ ਜਿਸਦਾ ਭਾਵ ਇਹ ਹੈ ਕਿ ਕਾਖਜਾ ਵਾਲਾ ਪਦ ਭੀ ਜੋਗ ਹੋਵੇ ਕਿੰਤੁ ਅਜੋਗ ਨਾ ਹੋਵੇ, ਜੈਸਾ ਕਿ ਘੜੇ ਦੇ ਨਾਲ ਤਾਂ ਲੈ ਆਓ ਪਦ ਦੀ ਜੋਗਤਾ ਹੈ ਪ੍ਰੰਤੂ ਜੇ ਪਰਥਤ ਲੈਆਉ ਯਾ ਚੰਦ ਲੈਆਓ ਆਖੀਏ ਤਾਂ ਕਾਖਜਾ ਤਾਂ ਪੁਰੀ ਝਰੂਰ ਹੋ ਜਾਏਗੀ ਜੋ ਪਦ ਨੂੰ ਪਦ ਦੀ ਸੀ ਕਿੰਤੁ ਉਹ ਜੋਗ ਨਹੀਂ ਸੀ ਇਸ ਵਾਸਤੇ ਉਸਤੇ ਪੁਰਾ ਸ਼ਬਦ ਦਾ ਗਿਆਨ ਜੋ ਨਿਸਦਨ ਆਤਮਕ ਹੈ ਨਹੀਂ ਹੁੰਦਾ, ਕਿਉਂਕਿ ਜੇ ਕਿਸੇ ਆਦਮੀ ਨੂੰ ਆਖੀਏ ਕਿ ਚੰਦ ਲੈ ਆਓ, ਯਾ ਪਹਾੜ ਲੈ ਆਓ ਤਦ ਉਹ ਹਸ਼ਡੱਡੇਗਾ, ਅਰ ਨਿਰਾਰਥਕ ਸਮਝੇਗਾ ਜਿਸਤੇ ਪਦਾਂ ਦੇ ਯਾ ਵਾਕਾਂ ਦੇ ਵਿੱਚ ਯੋਗਤਾ ਝਰੂਰ ਹੋਣੀ ਚਾਹੀਦੀ ਹੈ ॥

ਤੀਜਾ (ਮੰਨਿਯੀ) ਅਰਥਾਤ ਬਿਲੰਬ ਰਹਿਤ ਪਦ ਹੋਨੇ ਚਾਹੀਦੇ ਹਨ, ਜਿਸਤੇ ਪਾਸੋ ਪਾਸ ਪਦਾਂ ਦੀ ਰਚਨਾ ਤੇ ਸ਼ਬਦ ਦਾ ਬੋਧ ਨਿਰਯਤਨ ਹੋ ਸੱਕਦਾ ਹੈ ਜੈਸਾ ਕਿ (ਘੜਾ ਲੈ ਆਓ) ਇਤਨਾ ਆਖਨ ਤੇ ਸੁਨਨੇ ਵਾਲਾ ਛੇਤੀ ਹੀ ਘੜੇ ਨੂੰ ਸੁੱਕ ਲਿਆਉਂਦਾ ਹੈ, ਪਰੰਤੂ ਜੇ ਪਹਿਲੇ ਪਹਰ ਤਾਂ (ਘੜਾ) ਆਖੇ ਅਰ ਮੰਧਿਆ ਨੂੰ (ਲਿਆਓ) ਕਹੇ ਤਦ ਸੁਨਨੇ ਵਾਲੇ ਨੂੰ ਕੁਝ ਭੀ ਗਿਆਨ ਨਹੀਂ ਹੁੰਦਾ, ਇਸ ਵਾਸਤੇ ਵਾਕਾਂ ਵਿੱਚ ਮੰਨਿਯੀ ਦਾ ਹੋਨਾ ਭੀ ਉਨ੍ਹਾਂ ਦੇ ਗਿਆਨ ਹੋਨ ਲਈ ਝਰੂਰੀ ਹੈ ॥

ਚੌਥਾ— (ਵਕੱਤ੍ਰੀ ਤਾਤ ਪ੍ਰਜ) ਸਥਦ ਗਿਆਨ ਦਾ ਕਾਰਨ
 ਹੁੰਦਾ ਹੈ ਕਿਉਂਕਿ ਹਰ ਇੱਕ ਮੈਤ੍ਰਾ ਜਿਤਨਾ ਚਿਰ ਵਕਤਾ ਦੇ ਤੁਤ-
 ਪਰਜ ਨੂੰ ਨਾ ਸਮਝ ਲਵੇ ਉਤਨਾ ਚਿਰ ਉਹ ਨਿਰਸੰਦੇਹ ਨਹੀਂ
 ਹੋ ਸਕਦਾ, ਜੇਸਾ ਕਿ ਕਿਸੇ ਨੇ ਕਿਹਾ (ਮੈਂਧਵ) ਲੈ ਆਓ, ਇਸ
 ਜਗ੍ਹਾ ਪਰ ਸੈਂਧਵ ਨੂੰਣ ਅਤੇ ਘੋੜੇ ਦਾ ਨਾਮ ਹੋਣੇ ਕਰਕੇ ਸੁਨਨੇ
 ਵਾਲੇ ਨੂੰ ਉਸ ਵੇਲੇ ਜ਼ਰੂਰੀ ਹੈ ਜੋ ਉਸਦੇ ਤਾਤਪਰਜ ਨੂੰ ਸਮਝੇ,
 ਕਿਉਂਕਿ ਜੋ ਲੰਗਰ ਵਿੱਚ ਪਰਸ਼ਾਦ ਬਨਾਉਣ ਵੇਲੇ ਸੈਂਧਵ ਲੈ
 ਆਓ ਪਦ ਦਾ ਤਾਤਪਰਜ ਨਹੀਂ ਸਮਝੇ ਗਾ ਤਾਂ ਘੋੜਾ ਕਾਠੀ
 ਪਾਕੇ ਲੈ ਆਵੇਗਾ, ਇਸੇ ਤਰ੍ਹਾਂ ਜੇ ਬਸਤ੍ਰੂ ਪਾਕੇ ਸੈਰ ਕਰਨ
 ਲਈ ਜਾਣ ਵੇਲੇ ਸੈਂਧਵ ਲੈ ਆਉਂਦੇ ਤਾਤਪਰਜ ਨੂੰ ਨਹੀਂ
 ਸਮਝੇ ਗਾ ਤਾਂ ਭੀ ਜ਼ਰੂਰੀ ਹੋਵੇਗਾ ਜੋ ਨੂੰਨ ਦਾ ਭਲਾ ਲਿਆਕੇ
 ਉਸ ਦੇ ਹੋਥ ਫੜਾਏਗਾ, ਇਸ ਵਾਸਤੇ, ਪਦਾਂ ਯਾ ਵਾਕਾਂ ਵਿੱਚ
 ਉਨ੍ਹਾਂ ਦੇ ਤਾਤਪਰਜ ਦਾ ਸਮਝਨਾ ਸਥਦ ਥੋਧ ਦੇ ਵਾਸਤੇ ਆਵ-
 ਸਕ ਹੁੰਦਾ ਹੈ ਜਿਸਤੇ ਬਿਨਾਂ ਨਿਰਸੰਦੇਹ ਗਜਾਨ ਨਹੀਂ ਹੁੰਦਾ ॥

ਇਸੀ ਤਰ੍ਹਾਂ ਸਾਨੂੰ ਭੀ ਗੁਰੂ ਮਹਾਰਾਜ ਦੀ ਬਾਣੀ ਦੇ ਪਦ ਅਤੇ
 ਵਾਕਾਂ ਵਿੱਚ ਜਿੱਥੇ ੨ ਸੰਦੇਹ ਪੜੀਤ ਹੁੰਦਾ ਹੈ ਉਥੇ ਇਨ੍ਹਾਂ ਚਾਰਾਂ
 ਬਾਤਾਂ ਨੂੰ ਖਿਆਲ ਕਰਨਾ ਚਾਹੀਦਾ ਹੈ, ਕਿ ਇਨ੍ਹਾਂ ਵਿੱਚ ਕਾਂਖਿਆ
 ਕਿਸਦੀ ਹੈ, ਅਰ ਜੋਗਤਾ ਕਿਆਹੈ, ਫਿਰ ਸੰਨਿਧੀ ਵਾਲੇ ਪਦ ਕੌਣ
 ਹਨ ਅਤੇ ਗੁਰੂ ਜੀ ਦਾ ਅਸਲ ਤਾਤਪਰਜ ਕਿਆ ਹੈ, ਜਦ ਅਸੀਂ
 ਇਨ੍ਹਾਂ ਕਾਰਨਾਂ ਨੂੰ ਵਿਚਾਰੇਂ ਗੇ ਤਾਂ ਸਿੱਧ ਹੋ ਜਾਏਗਾ ਕਿ ਗੁਰੂਜੀ
 ਦਾ ਅਸਲੀ ਭਾਵ ਅਕਾਲ ਪੁਰਖ ਦੇ ਅਰਾਧਨ ਦਾ ਹੀ ਹੈ ॥

ਇਸ ਵਾਸਤੇ ਜਦ ਦਸਮ ਗ੍ਰੰਥ ਦੀ ਬਾਣੀ ਵਿੱਚ ਇਹ ਚਾਰੇ

ਬਾਤਾਂ ਨੂੰ ਵਿਚਾਰਿਆ ਜਾਏ ਤਦ ਸ਼ਰੂਰ ਇਹ ਗਜਾਨ ਹੋ ਸਾਂਦਾ
ਹੈ ਕਿ ਗੁਰੂ ਜੀ ਦਾ ਸੁਪਦੇਸ਼ ਕੇਵਲ ਅਕਾਲ ਪੁਰਖ ਦੇ ਹੀ
ਅਗਾਧਨ ਦਾ ਹੈ ॥

ਦੋਹਿਰਾ

ਐਸੀ ਬਾਤਨ ਦੇ ਵਿਖੇ ਕਰਨੀ ਬਨੇ ਨ ਖਿੱਚ ।

ਤਾਤੁਪਰਜ ਕਛੂ ਹੋਰ ਹੀ ਹ੍ਰੀਦਾ ਇਨਦੇ ਵਿੱਚ ॥ ੧੨੪ ॥

ਚੌਪਈ

ਹੇ ਟੁਰਗਾ ਦੇ ਭਗਤ ਪਯਾਰੇ । ਤੈਂ ਸਾਡੇ ਇਹ ਬਰਨ ਵਿਚਾਰੇ ॥
ਅਰ ਤੈਨੂੰ ਕੁਛ ਹੋਯਾ ਗਿਯਾਨ । ਗੁਰਮਤ ਦੀ ਹੋ ਗਈ ਪਛਾਨ ॥
ਜਿਸ ਤੇ ਅਰਥ ਭਗਉਤੀ ਸਾਰਾ । ਤੈਂ ਅਪਨੇ ਮਨ ਮਾਂਹਿਵਿਚਾਰਾ ।
ਜਾਨ ਲਿਆ ਈਸ਼੍ਵਰ ਦਾ ਨਾਮ । ਇਸ ਮਹਿ ਨਹਿ ਚੰਡੀ ਦਾਕਾਂਮ ।
ਫਿਰ ਹੁਣ ਤਾਂ ਕੁਛ ਮੁਖੋਂ ਬਖਾਨ । ਗੁਰ ਪਰ ਲਾਵੇਂ ਨਹੀਂ ਤੁਢਾਨ ।
ਊਹ ਸਤਿਗੁਰ ਜੋ ਪਾਪ ਵਿਦਾਰਨ । ਆਏ ਥੇ ਧਰ ਪਰਸੁਖ ਕਾਰਨ ।
ਜਿਨ ਬਿਨ ਕਰਤਾ ਹੋਰਨਮਾਨਯੈ । ਕੇਵਲਕਾਲਸਰਬਿਧਜਾਨਯੈ ।
ਫਿਰ ਉਨ ਪਰ ਜੋ ਦੋਖ ਲਗਾਏ । ਦੇਵੀ ਦੇ ਪ੍ਰਸਕ ਠਹਰਾਏ ।
ਜਿਸ ਦਾ ਪੰਡਨ ਮੈਂ ਕਰ ਦੀਆ । ਅਰ ਤੈਂ ਭਲੀਭਾਂਤ ਸੁਨਲੀਆ
ਸੋ ਤੂੰ ਵਸ ਸੱਤ ਹੈ ਨਾਹੀਂ । ਕਿਯਾ ਆਯਾ ਤੇਰੇ ਮਨ ਮਾਹੀਂ ?
ਹੈ ਛੁੱਚਰ ਤਾਂ ਹੋਰ ਚਲਾਏ । ਜੋ ਮਨ ਮਹਿ ਹੈ ਖੇਲ੍ਹ ਸੁਨਾਦੋ ੧੨੫ ॥

ਦੋਹਿਰਾ

ਅਪਨੇ ਅਨਭਵ ਨਾਲ ਜਦ ਦੇਖੋਂ ਰਿਦੇ ਵਿਚਾਰ ।

ਤਾਂ ਇਹ ਬੰਧ ਅਗਜਾਨ ਦੇ ਦੇਵੇਂ ਸਗਲ ਨਿਵਾਰ । ੧੨੬ ॥

ਦੁਰਗਾ ਭਗਤ

ਦੇਹਿਰਾ

ਮੇਰਾ ਅਨਭਵ ਅਜੇ ਭੀ ਮੰਨ ਰਿਹਾ ਇਹ ਸੱਚ ।

ਦੁਰਗਾ ਪ੍ਰਸਨ ਵਿੱਚਨਹਿ ਰੰਚਕ ਦਿਸਦਾ ਕੱਚ ॥ ੧੨੭ ॥

ਚੈਪਈ

ਹੈ ਇਹ ਮੋਟੀ ਬਾਤ ਪੜਾਰੇ । ਜੋ ਆਵੇ ਮਨ ਮਾਹਿ ਹਮਾਰੇ ॥
ਜਿਸਕੀ ਲਗਨ ਜਾਂਹਿ ਮਨ ਹੋਤੀ । ਲਾਗ ਰਹਤਹੈ ਫਿਰਸੰਗ ਰਿਤੀ ।
ਤਾਂਹੀ ਕੇ ਗੁਨ ਨਿਸ ਦਿਨ ਗਾਵੇ । ਅੰਤ ਨ ਦੁਸਰ ਨਜ਼ਰੀ ਆਵੈ ।
ਅਰ ਜਾਸੋਂ ਕੁਛ ਕਾਮ ਨ ਆਵਤ । ਤਾਂਕੇ ਨਰ ਨਹਿ ਕਬੀਮਨਾਕਤਾ ।
ਰਹਤ ਉਪੰਖਯਾ ਤਾਂਕੇ ਮਾਹੀਂ । ਜਾਂਕੇ ਸਾਥ ਸਿੱਧ ਕੁਛ ਨਾਹੀਂ ॥
ਤਾਂਤੇ ਗੁਰ ਕੀ ਬਾਣੀ ਦੁਵਾਰੇ । ਸਿੱਧ ਹੋਤ ਦੁਰਗਾ ਅਧਿਕਾਰੇ ॥
ਜਾਂਤੇ ਕਈ ਜਗ੍ਹਾ ਪਰ ਗਾਵੈਂ । ਸੀ ਚੰਡੀ ਜਗ ਮੋਤ ਬਤਾਵੈਂ ।
ਅਰ ਪੁਨ ਤੀਨ ਚਰਿਤ ਤਿਸ ਕੇਰੈ । ਤੀਨ ਵਾਰ ਨਿਸਮੁਖਤੇਟੇਰੈ ।
ਚੰਡੀ ਵਾਰ ਨਾਮ ਕਰ ਗਾਏ । ਗੁਰੂ ਗ੍ਰੰਥ ਮਹਿ ਪ੍ਰਬਹ ਦਖਾਏ ॥
ਸੌ ਜੇਕਰ ਨਹਿ ਸਰਧਾ ਹੋਤੀ । ਅਰ ਨਹਿ ਜਾਨਤ ਦੁਰਗਾ ਜੋਤੀ ॥
ਤੈ ਐਸੀ ਕਿਉਂ ਰਚਨਾ ਕਚਤੇ । ਅਰਨਿਸ ਗ੍ਰੰਥ ਮਾਹਿਕਤਧਰਤੇ
ਤਾਂਤੇ ਐਸੀ ਬਾਤਾਂ ਭਾਈ । ਮੈਨੂੰ ਸੁਣਨ ਨ ਦੇਂਦੀ ਕਾਈ ॥
ਤੇਰੀ ਬਾਤ ਅਸਰ ਨਹਿ ਕਰਦੀ । ਜਦ ਦੇਖਾਂ ਬਾਣੀ ਗੁਰ ਘਰਦੀ ॥
ਅਪਨੇ ਬਿਨਾਂ ਉਪਾਸਨ ਪਿਆਰੇ । ਕੌਨ ਰਚੇ ਤਹਿ ਕਬਾ ਵਿਚਾਰੇ ॥
ਜਾਂਤੇ ਤਾਕੀ ਕਬਾ ਉਚਾਰੀ । ਸੀ ਪ੍ਰਸਨ ਦੇ ਜੋਗ ਨਿਹਾਰੀ ॥
ਇਸ ਸੰਕਾ ਦਾ ਉਤ੍ਰ ਦੇਈ । ਫਿਰ ਕੁਛ ਪੁੱਛ ਅਗੇਰੇ ਲੇਈ ॥

ਜਿਤਨਾ ਚਿਰ ਸੰਸਾ ਨਹਿ ਜਾਉ । ਤਬ ਤਕ ਭੁਮਰਾ ਕਿਹਾਨ ਭਾਉ
॥੧੨੮॥ ਦੋਹਿਰਾ

ਧਰਮ ਮਾਹਿ ਸਦ ਚਾਹੀਏ ਨਿਰ ਸੰਦੇਹ ਗਿਆਨ ।

ਸੁਨੋ ਸੁਨੀ ਨਹਿ ਮਾਨੀਏ ਅੰਧ ਲਕਟ ਪ੍ਰਮਾਨ ॥੧੨੯॥

ਭਾਵ- ਭਾਵੇਂ ਤੈਂ ਅਪਨੀ ਯੁਕਤੀਆਂ ਉਕਤੀਆਂ ਨਾਲ ਇਸ ਬਾਤ ਨੂੰ ਸਿੱਧ ਕੀਤਾ ਹੈ ਕਿ ਗੁਰੂ ਜੀ ਨੇ ਦੁਰਗਾ ਨੂੰ ਨਹੀਂ ਪੂਜਿਆ ਪਰੰਤੂ ਹੋਥ ਦੇ ਕੰਗਾਨ ਨੂੰ ਜਿਸ ਤਰ੍ਹਾਂ ਆਰਸੀ ਦੀ ਲੋੜ ਨਹੀਂ ਹੁੰਦੀ ਏਸੇ ਤਰ੍ਹਾਂ ਪ੍ਰਤੱਖ ਵਸਤੂ ਨੂੰ ਅਨਮਾਨ ਕਰਨ ਦੀ ਜ਼ਰੂਰਤ ਨਹੀਂ ਹੈ, ਸੋ ਜਦ ਅਸੀਂ ਦਸਮ ਗੁਰੂ ਜੀ ਦੇ ਗ੍ਰੰਥ ਸਾਹਿਬ ਵਿੱਚ ਕਈ ਜਗ੍ਗਾ ਚੰਡੀ ਦਾ ਯਸ ਪੜ੍ਹਦੇ ਹਾਂ ਅਰ ਉਸ ਦੀ ਮਹਮਾਂ ਦੇ ਤਿੰਨ ਚਰਿੱਤ੍ਰ ਲਿਖੇ ਹੋਏ ਹਨ ਫਿਰ ਕਿਸ ਤਰ੍ਹਾਂ ਆਖ ਦਈਏ ਕਿ ਇਹ ਗੱਲ ਝੂਠੀ ਹੈ, ਕਿਉਂਕਿ ਧਰਮ ਦੇ ਮਾਮਲੇ ਵਿੱਚ ਵਿਚਾਰ ਕਰਨਾ ਅਵਸਰ ਹੋਦਾ ਹੈ ਪਰੰਤੂ ਜਿਸ ਤਰ੍ਹਾਂ ਅੰਧੇ ਨੂੰ ਲਾਠੀ ਦੇਕੇ ਤੌਰ ਦਈਦਾ ਹੈ ਇਸ ਤਰ੍ਹਾਂ ਤੁਰ ਪੈਣਾਂ ਠੀਕ ਨਹੀਂ ਹੁੰਦਾ ਤਾਂਤੇ ਜਦ ਉਸ ਦੀ ਉਪਾਸਨਾ ਅਰ ਉਸਤੱਤੀ ਦਸਮ ਗ੍ਰੰਥ ਵਿੱਚ ਸਾਨੂੰ ਮਿਲਦੀ ਹੈ ਤਾਂ ਫਿਰ ਇਨਕਾਰ ਕਿਕੁਰ ਕਰੀਏ ॥

ਤੱਤ ਖਾਲਸਾ'

ਦੋਹਿਰਾ

ਚੰਗਾ ਤੈਂ ਉਪਦੇਸ਼ ਦਾ ਕੱਛਿਆ ਚਾਇ ਨਚੋੜ ।

ਰਹੀ ਸਹੀ ਮਨ ਆਸ ਜੋ ਸੱਗੋਂ ਵਿੱਤੀ ਚੋੜ ॥ ੧੩੦ ॥

ਚੈਪਈ

ਜੇ ਇਤਨੀ ਹੈ ਬਾਕੀ ਬਾਤ । ਗੁਰ ਦੁਰਗਾ ਦਾ ਹਨ ਯਸ ਗਾਤ ।
 ਅਰ ਤਿਸ ਦੇ ਰਚ ਦਏ ਚਰਿੱਤ੍ਰ । ਦਸਮ ਗ੍ਰੰਥ ਵਿੱਚ ਹੈਨ ਬਚਿੱਤ੍ਰ ।
 ਤਾਂ ਇਹ ਬਾਤ ਤੁਸੰਨੈ ਭਾਈ । ਇਤਨੀ ਪਰਥਲ ਨਹੀਂ ਬਤਾਈ ।
 ਜੇ ਰਚਨਾ ਦੇ ਕਰਨੇ ਹਾਰੇ । ਸਰਧਾ ਕਰਸਨ ਤਾਂਹਿ ਮਝਾਰੇ ॥
 ਤਾਂ ਪੁਨ ਦਸਮ ਗ੍ਰੰਥ ਮਹਿ ਦੇਖ । ਰਾਮ ਕ੍ਰਿਸ਼ਨ ਦੇ ਚਰਤ ਵਿਸੇਖ ।
 ਰਾਮ ਅਵਤਾਰ ਤਿਸੀ ਮਹਿ ਗਾਯਾ । ਜਗਕਰਤਾ ਰਘਵਰਕੋਗਾਯਾ ।
 ਅਰ ਪੁਨ ਕ੍ਰਿਸ਼ਨ ਕਬਾ ਜਬ ਗਾਈਛੰਦਨਮਾਂਹਿਕਾਬਜਅਤਿਭਾਈ ।
 ਤਹਾਂ ਕ੍ਰਿਸ਼ਨ ਕੀ ਉਪਮਾਂ ਕਰੀ । ਸਾਰੀ ਸਿਸ਼ਟ ਤਿਸੀ ਤੇ ਧਰੀ ॥
 ਕਰੈ ਦੁਮਾਇਣ ਉਲਥਾ ਸਾਰੇ । ਬਹੁਰ ਭਾਗਵਤ ਛੰਦ ਮਝਾਰੇ ॥
 ਫਿਰ ਕਿਆ ਇਸਤੇ ਇਹ ਸਿੱਧ ਹੋਵੇ । ਗੁਰ ਤਿਨਕੋਪਰਮੇਸ਼ੁਰਜੋਵੇ ।
 ਕਦੇ ਨਹੀਂ ਤਿਨ ਉਪਰ ਪਜਾਰੇ । ਗੁਰ ਕੀ ਸਰਧਾ ਥੀ ਨਿਰਧਾਰੇ ।
 ਯਾਂਤੇ ਥੋ ਇੱਕ ਕੈਤਕ ਤਾਂਕਾ । ਜੁੱਧ ਜੰਗ ਹਿਤ ਉੱਦਮ ਜਾਂਕਾ ॥
 ਪਰ ਅਪਨਾ ਨਿਸਚਾ ਥੋ ਸੋਈ । ਨਵ ਗੁਰੂਅਨ ਕੋ ਹੋਵਤ ਜੋਈ ।
 ਇਸੀ ਪ੍ਰਕਾਰ ਦੰਡਕਾ ਬਾਨੀ । ਰਚੀ ਗ੍ਰੰਥ ਮਹਿ ਗੁਰ ਪਰਧਾਨੀ ।
 ਕਰਾ ਤਰਜਮਾਂ ਦੇਵ ਪੁਰਾਨਾ । ਜਿਸ ਮਹਿ ਤਿਸਕੇ ਈਸ ਬਖਾਨਾ ।
 ਸੋ ਹੈ ਪੌਰਾਨਕ ਕੀ ਬਾਨੀ । ਜੋ ਉਲਥਾ ਕਰ ਗੁਰੂ ਬਖਾਨੀ ॥
 ਪਰ ਨਹਿ ਇਸ਼ਟ ਗੁਰੂ ਕਾ ਸੋਈ । ਅਹੋ ਪੁਰਾਨ ਤਰਜਮਾਂ ਜੋਈ ।
 ਅਰ ਜੇ ਇਤਨੇ ਪਰ ਹੀ ਭਾਈ । ਕਰ ਵਿਸ਼ਾਮ ਲਈ ਭਲ ਭਾਈ ।
 ਜਿਸ ਦੀ ਕਬਾ ਗ੍ਰੰਥ ਮਹਿ ਆਵੇ । ਤਿਸਹੀਕੇ ਗੁਰ ਇਸ਼ਟਥਤਾਵੇ ।
 ਤੈ ਇੱਕ ਨਾਇਨ ਹੁਡੀ ਵਿਚਾਰੀ । ਨੰਦ ਮਤੀ ਜਿਹ ਨਾਮ ਉਚਾਰੀ ।
 ਪੁਰ ਅਨੰਦ ਮਹਿ ਰਹਡੀ ਸੋਈ । ਜਿਸਤੇ ਗੁਰ ਨਿਜਨੈਨਨਜੋਈ ।

ਚਿਸਕਾ ਭੀ ਇੱਕ ਚਰਤ ਬਨਾਇ । ਧਰਾ ਗ੍ਰੰਥਮਹਿਸਹਜ ਸੁਭਾਇਆ
ਫਿਰ ਕਿਆ ਇਸਤੇ ਇਹਸਿੱਧਹੋਵੇ । ਗੁਰਨਾਇਨਕੀਭਗਤ ਬਗੋਵੇ ॥
ਇਸੀਤਰੂਂ ਦੇਵੀ ਕਾ ਹਾਲ । ਉਲਥਾ ਕੀਨਹੁ ਦੀਨ ਦਿਆਲ ॥
ਤੈ ਕੁਛ ਸਰਧਾ ਕੀ ਨਹਿ ਬਾਤ । ਜੋ ਤੈਂ ਮੈਨੂੰ ਕਹੋ ਭਰਤ ।
ਤਾਂਤੇ ਇਹ ਸਭ ਤਜ ਬਰਵਾਸ । ਜੋ ਲੋਗਨ ਕੋ ਹੈ ਉਪਹਾਸ ॥
ਗੁਰਮਤ ਕੋ ਨੀਕੇ ਕਰ ਦੇਖ । ਜਾਂਤੇ ਸੁਧਰਹਿ ਤੁਮਰੇ ਲੇਖ ॥
ਗੁਰ ਪਤਮਾਨ ਦੁਵਾਰੇ ਜੋਈ । ਮਿੱਧ ਬਾਟ ਸਾਚੀ ਹੈ ਸੋਈ ॥
ਇਨ ਗ੍ਰੰਥਨ ਕੇ ਉਲਥਾ ਸਾਰੇ । ਕਰਤ ਵਡੇ ਅੰਗ੍ਰੇਜ਼ ਉਦਾਰੇ ॥
ਮਹਾਂ ਭਾਰਤ ਰੁਮਾਇਣ ਆਵ । ਅੰਗ੍ਰੇਜ਼ੀ ਮਹਿ ਰਚ ਅਨੁਵਾਵ ॥
ਤੈ ਕਜਾ ਇਸਤੇ ਇਹ ਸਿੱਧ ਹੋਯਾ । ਵਹੁ ਅੰਗ੍ਰੇਜ਼ਭਗਤਤਿਨਹੋਯਾ
ਤਾਂਤੇ ਐਸੇ ਹੀ ਗੁਰ ਕੀਆ । ਕੌਂਤਕ ਹੇਤ ਤਰਜਮਾਂ ਥੀਆ ॥
ਇਸ ਮਹਿ ਕਿਆ ਸਤਧਾਕੀ ਗਾਥਾ । ਦੇਖਹੁ ਸੇਰਿਦੇਕੇ ਸਾਥਾ ੧੩੯

ਭਾਵ-- ਉਨ੍ਹਾਂ ਸਮਜਾਂ ਦੇ ਵਿੱਚ ਜੁੱਧ ਕਰਨ ਵੈਲੇ ਬਹਾਦਰਾਂ
ਦੀਆਂ ਵਾਰਾਂ ਅਤੇ ਜੰਗ ਨਾਮੇਂ ਸੁਨਾਏ ਜਾਂਦੇ ਸਨ ਜਿਨ੍ਹਾਂ ਨੂੰ
ਪੜ੍ਹੁਕੇ ਕਾਇਠਾਂ ਦੇ ਦਿਲਾਂ ਵਿੱਚ ਭੀ ਜੰਗ ਦਾ ਉਤਸ਼ਾਹ ਪੈਦਾ
ਹੋ ਜਾਂਦਾ ਸੀ, ਇਸੇ ਵਾਸਤੇ ਦਸਮੇਂ ਪਾਤਸ਼ਾਹ ਜੋ ਨੇ ਬਵੰਸਾ
ਕਵੀ ਅਪਨੇ ਪਾਸ ਰੱਖਕੇ ਉਨ੍ਹਾਂ ਤੇ ਮਹਾਂਭਾਰਤ, ਰੁਮਾਇਣ ਅਤੇ
ਚੰਡੀ ਆਦਿਕ ਕਈ ਬੀਰ ਰਸ ਵਾਲੇ ਗ੍ਰੰਥਾਂ ਦੇ ਤਰਜਮੇਂ ਕਰਾਈ
ਸਨ, ਜਿਸ ਤੇ ਇਹ ਸਿੱਧ ਨਹੀਂ ਹੁਦਾ ਕਿ ਗੁਰੂ ਜੋ ਉਨ੍ਹਾਂ ਨੂੰ
ਅਪਨਾ ਇਸ਼ਟ ਸਮਝਦੇ ਸੇ ਕਿੰਤੂ ਕੇਵਲ ਜੰਗ ਮਈ ਥਾਣੀ
ਉਤਸ਼ਾਹ ਦਾਇਕ ਜਾਨਦੇ ਸੇ ਅਰ ਖਿਆਲ ਕਰਦੇ ਸਨ ਕਿ ਇਹ

ਜੰਗ ਨਾਮੇਂ ਪੜ੍ਹਕੇ ਲੋਗਾਂ ਦੇ ਦਿਲਾਂ ਦੀ ਕਾਤਰਤਾ ਦੂਰ ਹੋਕੇ
ਸੂਰਬੀਰਤਾ ਵਿਲਾਂ ਵਿੱਚ ਪਰਵੇਸ ਕਰ ਜਾਏ, ਜੈਸਾ ਦਸ਼ਮ
ਸਾਡੀਂ ਦੇ ਅੰਤ ਵਿੱਚ ਗੁਰੂ ਜੀ ਨੇ ਕਥਨ ਕੀਤਾ ਹੈ, ਯਥਾ:-

“ਦਸ਼ਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ ।

ਐਰ ਬਾਸਨਾ ਨਾਂਹਿ ਕਛੁ ਧਰਮ ਯੁੱਧ ਕੇ ਚਾਇ ॥”

ਇਸ ਵਾਸਤੇ ਦੇਵੀ ਦੇ ਜੰਗ ਅਰ ਰਾਮ ਕ੍ਰਿਸ਼ਨ ਆਦਿਕ ਦੇ
ਯੁੱਧ ਰਚਨ ਤੇ ਗੁਰੂ ਜੀ ਦਾ ਟੋਰ ਮਨੋਰਥ ਕੌਈ ਨਹੀਂ ਸਾ ਕੇਵਲ
ਧਰਮ ਯੁੱਧ ਵਿੱਚ ਸੂਰਬੀਰਾਂ ਦੇ ਚਿਤਾਂ ਨੂੰ ਉਮੰਗ ਦੇਨਾ ਹੀ ਸਾ
ਪ੍ਰੰਤੂ ਅਪਨਾ ਮਿਥਾਤ ਅਪਨੇ ਪਹਿਲੇ ਪਾਤਸ਼ਾਹ ਵਾਲਾ ਹੀ ਸਾ ॥

ਦੋਹਿਰਾ

ਦੁਰਗਾ ਪੂਜਨ ਕਰਨ ਦਾ ਇਸ ਵਿੱਚ ਰੰਚ ਨ ਭਾਵ ।

ਕੌਤਕ ਕਥਾ ਨਮਿਤ ਯਹ ਸੀ ਮਨਕੋ ਪਰਚਾਵ ॥ ੧੩੨ ॥

ਤਾਂਤੇ ਏਸ ਖਿਆਲ ਨੂੰ ਦੇਈਂ ਮਨੋ ਵਿਸਾਰ ।

ਸ੍ਰੀ ਸਤਿਗੁਰ ਜੀ ਕਰਤ ਥੇ ਦੁਰਗਾ ਮਾਥਪਿਆਰਾ ॥੧੩੩॥

ਫੁਲਦਾ ਇਸਕਾ ਕਰਤ ਤੇ ਖੰਡਨ ਭਲੇ ਬਨਾਇ ।

ਜਗਤ ਜੀਵ ਕੇ ਬੰਧ ਸਭ ਤੋਤੇ ਜਿਨ ਜਗ ਆਇ ॥੧੩੪॥

ਦੁਰਗਾ ਭਗਤ

ਦੋਹਿਰਾ

ਕਿਸ ਜਾਗਾ ਪਰ ਖੰਡਯਾ ਪੂਜਨ ਦੇਵੀ ਦੇਵ ।

ਮੈ ਪ੍ਰਗਟ ਕਰ ਦਸੀਏ ਜੋ ਸਗਰਾ ਹੈ ਭੇਵ ॥ ੧੩੫ ॥

ਬਾਤਾਂ ਸਾਥ ਨ ਸਿੱਧ ਕੁਛ ਚਹੀਏ ਦੇਨ ਪਰਮਾਨ ।

ਮੈਂ ਭੀ ਪੜਿਆ ਗ੍ਰੰਥ ਸਭ ਨਾਹੀਂ ਹਾਂ ਅਨਜਾਨ ॥੧੩੯॥
 ਡਾਤੀ ਸਾਬ ਨ ਢਾਹੀਏ ਕੰਧ ਸੁਨੋ ਹੇ ਮੀਤ ।
 ਬਿਨਾਂ ਸੱਤ ਮੁਖ ਬਕਨ ਕੋ ਕਹਤੇ ਸੂਧੀ ਅਨੀਤ ॥੧੩੧॥
 ਸਾਰੇ ਦਸਮੇਂ ਗਰੰਥ ਮਹਿ ਦੁਰਗਾ ਹੈ ਭਰਪੂਰ ।
 ਤਿਸਕਾ ਖੰਡਨ ਜੋ ਕਰੈ ਸੌ ਬਕਤਾ ਸਭ ਕੂਰ ॥੧੩੮॥

ਤੱਤ ਖਾਲਸਾ

ਦੋਹਿਰਾ

ਮੈਤਾਂ ਬਹੁਤ ਸੁਨਾਇਆ ਕਵਕੇ ਸਭੋਂ ਨਚੋੜ ।
 ਪਰ ਤੈਂ ਮੰਨੀ ਇੱਕ ਨਾਂ ਡਾਛਾ ਅਹੋਂ ਅਮੋੜ ॥ ੧੩੯ ॥

ਚੌਪਈ

ਸੁਨਹੁ ਮੀਤ ਨੀਕੇ ਮਨ ਲਾਈ । ਮੈਂ ਸਭ ਥਾਤ ਥੋੜ੍ਹੁ ਸਮਝਾਈ ॥
 ਪਹਿਲੇ ਸਾਰੇ ਗੁਰੂ ਬਿਲਾਸ । ਜੋ ਰੱਖਦੇ ਸਨ ਦੁਰਗਾ ਆਸ ।
 ਕਰ ਮੰਖੇਪ ਉਨ੍ਹਾਂ ਦਾ ਗਾਯਾ । ਆਪਸ ਵਿੱਚ ਵਿਰੋਧ ਦਿਖਾਯਾ ।
 ਫਿਰ ਇਹ ਭੀ ਮੈਂ ਦੱਸੀ ਗੱਲ । ਵਿੱਚ ਉਨ੍ਹਾਂ ਦੇ ਬਹੁਤ ਜਟੱਲ ।
 ਮੰਨਨ ਜੋਗ ਨਹੀਂ ਹਨ ਓਹ । ਕਰਨ ਧਰਮ ਦਾ ਉਲਟਾ ਦੋਹ ॥
 ਜੋ ਅਗਿਆਨ ਉਨ੍ਹਾਂ ਦੇ ਭਾਰੇ । ਸੋ ਹਿਰਦੇ ਦੇ ਵਿੱਚ ਕਰਾਰੇ ॥
 ਸੋਈ ਗੁਰ ਮਹਿ ਤਿਨੋਂ ਅਰੋਪੇ । ਰਿਦੇ ਨੈਨ ਮੀਟੇ ਦੇ ਥੋਪੇ ॥
 ਅਪਨਾ ਦੇਖ ਨ ਤਿਨ ਨੇ ਜਾਨਾਂ । ਉਲਟਾ ਗੁਰਪਤਦੇਲਗਾਨਾ ।
 ਜੇਸੇ ਨੇੜ੍ਹ ਦੇਖ ਨ ਲਹੈ । ਵੋਇ ਤੰਦ ਨਭ ਭੀਤਰ ਕਹੈ ॥
 ਤੈਸੇ ਅਪਨੇ ਮਨ ਕਾ ਦੇਖ । ਗੁਰ ਜੀ ਪਰ ਲਾਘੇ ਸਿਨ ਸੋਖ ॥
 ਜਦ ਤਿਨਕਾ ਖੰਡਨ ਮੈਂ ਕੀਨਾ । ਤਬ ਤੈਂ ਅੰਰ ਸਹਾਰਾ ਲਾਨਾ ॥

ਦਸਮ ਗ੍ਰੰਥ ਵੀ ਲੋਕਰ ਓਟ । ਕਰੀ ਮੋਹਿ ਪਰ ਭਾਰੀ ਚੋਟ ॥
ਜਿਸਦਾ ਮੈਂ ਫਿਰ ਢੱਤੁ ਬਤਾਕੇ । ਭਿਆ ਸੁਖੀ ਤਬ ਆਪ ਬਚਾਕੇ ॥
ਹੁਣ ਦੈ ਕਹੀ ਟੌਰ ਇੱਕ ਬਾਤ । ਰੰਡਨ ਨਹਿ ਗੁਰ ਰੰਗ ਬਤਾਤ ॥
ਮੈਂ ਭੀ ਮੈਂ ਅਥ ਏਰ ਰੁਰ ਰੇਕ । ਭਾਖਤ ਸਰਗਰਾ ਤੁਝੇ ਬਿਬੇਕ ।
ਦਸਮ ਗ੍ਰੰਥ ਪ੍ਰਮਾਨ ਸੁਨਾਉਂ । ਬਹੁਰ ਆਦ ਕੇ ਨੀਕੇ ਗਾਉਂ ॥
ਜਾਂਤੇ ਇਕਾ ਰਹੇ ਨ ਤੋਰੀ । ਸਿੱਧ ਬਾਤ ਹੋ ਜਾਵਤ ਮੋਰੀ ।
ਬਹੁਰ ਰੁਕੁ ਕੇ ਚਰਤ ਸੁਨਾਉਂ । ਭਗਤਨ ਹਾਲ ਬਹੁਰ ਸਮਝਾਉਂ ॥
ਅੈਰ ਯੁਕਤ ਉਕਤੀ ਕੇ ਰੰਗ । ਤੁਮਰੈ ਭਰਮ ਕਰੋ ਅਤਿਭੰਗ ॥੧੪੦

ਦਸਮ ਰੰਗ ਵਿੱਚ ਦੁਵੀ ਦੇਵਤੇ ਪੁਜਨ ਦਾ

ਖੰਡਨ

ਦੋਹਿਰਾ

ਪਹਿਲੇ ਦਸਮ ਗ੍ਰੰਥ ਮਹਿ ਰੰਡਨ ਗੁਰ ਨੇ ਕੀਨ ।
ਥਿਨ ਅਕਾਲ ਤੇ ਦੂਸਰੇ ਪੁਜੇ ਨਿੰਘ ਕਬੀਨ ॥ ੧੪੧ ॥

ਯਥਾ:- ਸ੍ਰੀ ਮੁਖ ਵਾਕ ਪਾਤਸ਼ਾਹੀ ੧੦

“ਅਨਹਦ ਰੂਪ ਅਨਹਦ ਬਾਨੀ । ਚਰਨ ਸਰਨ ਜਿਹ ਬਸਤ
ਭਵਾਨੀ ॥ ਬ੍ਰਹਮਾ ਵਿਸਨ ਅੰਤ ਨਹੀਂ ਪਾਯੋ । ਨੇਤ ਨੇਤ ਮੁਖ
ਚਾਰ ਬਤਾਯੋ ॥”

ਇਸ ਪਵਿੱਤ੍ਰ ਬਾਣੀ ਵਿੱਚ ਦਸਮੇਂ ਪਾਤਸ਼ਾਹ ਜੀ ਨੇ ਉਸ
ਮਹਾਨ ਅਕਾਲ ਪੁਰਖ ਦੀ ਮਹਮਾਂ ਦਾ ਵਰਨਨ ਕਰਕੇ ਉਸ ਦੀ
ਕ੍ਰਿਤਮ ਵਸਤੂਆਂ ਨੂੰ ਝੁੱਛ ਵਰਨਨ ਕੀਤਾ ਹੈ, ਜੈਸਾ ਕਿ ਇਸ ਸ੍ਰੀ
ਮੁਖ ਵਾਕ ਤੇ ਪ੍ਰਗਟ ਹੋਇਆ ਹੈ ਕਿ ਉਸ ਪਰਮਾਤਮਾਂ ਦਾ ਸਰੂਪ

ਬੇਗੰਡ ਹੈ ਅਤੇ ਇਸੀ ਪ੍ਰਕਾਰ ਉਸ ਦੀ ਬਾਣੀ ਅਰਥਾਤ ਆਗਜਾ
ਭੀ ਅਨੰਤ ਹੈ, ਪਰੰਤੂ ਉਹ ਐਸਾ ਮਹਾਨ ਹੈ ਜੋ ਦੇਵੀ, ਬ੍ਰਹਮਾ ਅਤੇ
ਵਿਸ਼ਨੂੰ ਆਦਿਕ ਜਿਤਨੇ ਜੀਵ ਹਨ ਜਿਨ੍ਹਾਂ ਨੂੰ ਲੋਗ ਈਸ਼ੂਰ ਬੁੱਧਿ
ਕਰਕੇ ਪੂਜਦੇ ਹਨ ਓਹ ਸਾਰੇ ਉਸ ਮਹਾਨ ਪਰਮੇਸ਼ੂਰ ਦੇ ਚਰਨਾਂ
ਦੇ ਅਧੀਨ ਬਸਨੇ ਵਾਲੇ ਇੱਕ ਝੁੱਛ ਜੀਵ ਹਨ, ਜਿਸ ਤੇ ਉਨ੍ਹਾਂ
ਨੂੰ ਉਸ ਦੇ ਸਰੂਪ ਦਾ ਰੰਚਕ ਮਾਤ੍ਰ ਭੀ ਗਯਾਨ ਨਹੀਂ ਹੈ ਇਸੀ ਤੋਂ
ਹਾਰ ਕੇ ਉਨ੍ਹਾਂ ਨੇ ਉਸ ਨੂੰ ਨੇਤਿ ਨੇਤਿ ਕਥਨ ਕੀਤਾ ਹੈ ॥

ਇਸ ਸ੍ਰੀ ਮੁਖ ਵਾਕ ਤੇ ਜਾਣਿਆ ਜਾਂਦਾ ਹੈ ਕਿ ਜਦ ਗੁਰੂ
ਜੀ ਮਹਾਰਾਜ ਉਸ ਦੇਵੀ ਨੂੰ ਜਿਸ ਨੂੰ ਲੋਗ ਸਰਬ ਸ਼ਕਤੀ ਮਾਨ
ਮੰਨਕੇ ਪੂਜਦੇ ਹਨ ਕੁਛ ਸਮਰੱਥਾਵਾਨ ਯਾ ਪੂਜਨ ਯੋਗ ਸਮਝਦੇ
ਤਦ ਇਸ ਤਰ੍ਹਾਂ ਦਾ ਬਚਨ ਨਾ ਉਚਾਰਨ ਕਰਦੇ ਕਿ ਉਸ ਦੇ
ਚਰਨਾਂ ਵਿੱਚ ਕਈ ਦੇਵੀ, ਬ੍ਰਹਮਾਂ ਅਤੇ ਵਿਸ਼ਨੂੰ ਜੈਸੇ ਪਏ ਹਨ ॥

ਪੁਨਃ ਸ੍ਰੀ ਮੁਖ ਵਾਕ

ਜਿਹ ਕੋਟ ਇੰਦ੍ਰ ਨਿਪਾਰ । ਕਈ ਬ੍ਰਹਮ ਬਿਸਨ ਬਿਚਾਰ ॥
ਕਈ ਰਾਮ ਕ੍ਰਿਸ਼ਨ ਰਸੂਲ । ਬਿਨ ਭਗਤ ਕੋ ਨ ਕਬੂਲ ॥ ਪੁਨਃ
ਕਈ ਸਿੰਧ ਬਿੰਧ ਨਰਿੰਦ੍ਰ । ਕਈ ਕਛ ਮਛ ਫਨਿੰਦ੍ਰ ॥ ਕਈ ਦੇਵਿ
ਆਦਿਕੁਆਰ । ਕਈ ਕ੍ਰਿਸਨ ਬਿਸਨ ਅਉਤਾਰ ॥”

ਇਸ ਸ੍ਰੀ ਮੁਖ ਵਾਕ ਤੇ ਪ੍ਰਗਟ ਹੁੰਦਾ ਹੈ ਕਿ ਉਸ ਪਰਮਾਤਮਾ
ਦੇ ਮਹਾਨ ਸਰੂਪ ਵਿੱਚ ਕਈ ਕੌਰੋਜ਼ਾਂ ਇੰਦ੍ਰ ਜੈਸੇ ਰਾਜੇ ਮਹਾਰਾਜੇ
ਅਤੇ ਕਈ ਬ੍ਰਹਮਾਂ ਬਿਸਨ ਵਰਗੇ ਦੇਵਤੇ ਇਸੀ ਪ੍ਰਕਾਰ ਕਈ
ਰਾਮ ਕ੍ਰਿਸ਼ਨ ਅਤੇ ਮਹੰਮਦ ਸਾਹਿਬ ਵਰਗੇ ਅਵਤਾਰ ਪੈਦਾ
ਹੋਏ ਅਰ ਮਰ ਗਏ, ਕਿੰਤੂ ਉਸ ਦੀ ਦੱਰਗਾਹ ਵਿੱਚ ਕਿਸੇ ਦੀ

ਪੇਸ਼ ਨਹੀਂ ਜਾਂਦੀ ਅਰ ਉਸ ਦੀ ਭਗਤੀ ਤੇ ਬਿਨਾਂ ਅਪਨੇ ਘੰਡ
 ਨਾਲ ਕੋਈ ਭੀ ਓਥੇ ਆਦਰ ਨਹੀਂ ਪਾਉਂਦਾ ਇਸੇ ਤਰ੍ਹਾਂ ਕਈ
 ਆਦਿ ਕੁਆਰੀਆਂ ਦੇਵੀਆਂ ਕਹਾਉਂਦੀਆਂ ਹਨ ਜੋ ਉਸ ਅਕਾਲ
 ਪੁਰਖ ਦੇ ਸਾਮੁਨੇ ਕੋਈ ਆਦਰ ਦੇ ਜ਼ੋਗ ਨਹੀਂ ਹੈਨ, ਕਿੰਤੂ ਓਹ
 ਸਭ ਤੇ ਮਹਾਨ ਅਤੇ ਭਗਤੀ ਪਰ ਪ੍ਰਸੰਨ ਹੁੰਦਾ ਹੈ, ਜਿਸ ਤੇ
 ਕੋਈ ਦੇਵੀ ਦੇਵਤਾ ਅਤੇ ਅਵਤਾਰ ਉਸ ਦੇ ਸਾਮੁਨੇ ਦਮ ਨਹੀਂ
 ਮਾਰ ਸਕਦਾ ॥

ਪੁਨੋਂ ਸ੍ਰੀ ਮੁਖ ਵਾਕ ਛਪੈ ਛੰਦ

“ਬੇਦ ਭੇਦ ਨਹੀਂ ਲਖੈ ਬ੍ਰਹਮ ਬ੍ਰਹਮਾ ਨਹੀਂ ਬੁਝੇ । ਬਿਆਸ
 ਪਰਾਸੁਰ ਸੁਕ ਸਨਾਇ ਸਿਵ ਅੰਤ ਨ ਟੁਝੇ ॥ ਸਨਤ ਕੁਆਰ
 ਸਨਕਾਇ ਸਰਬ ਜਉ ਸਮਾਨ ਪਾਵਹਿ । ਲਖ ਲਖਮੀ ਲਖ
 ਬਿਸਨ ਕਿਸਨ ਕਈ ਨੇਤਿ ਬਤਾਵਹਿ ॥ ਅਸ੍ਰੀਭ ਰੂਪ ਅਨ ਭੈ
 ਪਭਾ ਅਤਿ ਬਲਿਸਟ ਜਲ ਬਲਿ ਕਰਣ । ਅਚੁਤ ਅਨੰਤ
 ਅਦੈ ਅਮਿਤ ਨਾਥ ਨਰੰਜਨ ਤਵ ਸਰਣ ॥”

ਇਸ ਵਾਕ ਵਿੱਚ ਜੋ ਲੋਗ ਵੇਦਾਂ ਨੂੰ ਈਸ਼ੂਰ ਦਾ ਗਿਆਨ
 ਆਖਦੇ ਹਨ ਅਰ ਇਹ ਖਿਆਲ ਕਰਦੇ ਹਨ ਕਿ ਇਨ੍ਹਾਂ ਦੇ
 ਪੜ੍ਹੁਨੇ ਤੇ ਉਸ ਦੀ ਪ੍ਰਾਪਤੀ ਹੁੰਦੀ ਹੈ ਉਸ ਦਾ ਖੰਡਨ ਕੀਤਾ ਹੈ
 ਕਿ ਵੇਦ ਉਸ ਪ੍ਰਮਾਤਮਾ ਨੂੰ ਨਹੀਂ ਦਸ ਸਕਦੇ ਇਸੇ ਪ੍ਰਕਾਰ
 ਬ੍ਰਹਮਾਂ ਭੀ ਉਸ ਪਾਰ ਬ੍ਰਹਮ ਦਾ ਭੇਦ ਨਹੀਂ ਜਾਨ ਸਕਦਾ, ਫਿਰ
 ਬਿਆਸ, ਪਾਰਾਸਰ ਅਤੇ ਸੁਕਚੇਵ ਜੈਸੇ ਮੁਨੀਸਰ ਉਸਦਾ ਗਿਆਨ
 ਨਹੀਂ ਪਾ ਸਕਦੇ ਕਿ ਓਹ ਐਸਾ ਹੈ, ਫਿਰ ਜਿਸਦੇ ਸਫੂਪਨੂੰ ਲੱਖਾਂ
 ਵਿਸ਼ਨੂ ਅਰ ਲੱਖਾਂ ਹੀ “ ਲਖਮੀਆਂ ” ਅਰਥਾਤ ਦੇਵੀਆਂ

ਅਪਨੇ ਅਨਭਵ ਥੋਂ ਅੰਤ ਰ ਪ੍ਰਕਾਰ ਕੇ ਰਹ ਗਈਆਂ ਹਨ, ਇਸੀ ਤੇ ਉਹ “ ਸ੍ਰੀਭੂਤ ” ਗਰਬਾਤ ਸੁਚੰਨ੍ਹ ਅਤੇ ਨਿਰ ਭੈ ਸਰੂਪ ਹੈ, ਜਿਸਦਾ ਕੋਈ ਅੰਤ ਨਹੀਂ ਪਾਇ ਸਕਦਾ, ਕਿੰਤੂ ਓਹ ਸਭ ਤੇ ਸਮਰੱਬਾਵਾਨ ਹੈ ਜੋ ਜਲ ਬਲ ਆਦਿਕ ਬ੍ਰਹਮੰਡਾਂ ਦਾ ਕਰਤਾ ਹੈ, ਇਸ ਵਾਸਤੇ ਹੇ ਅਮਰ ਰੂਪ ਸਰਬ ਦੇ ਨਾਥ ਪਰਮਾਤਮਾ ਮੈਂ ਕੇਵਲ ਆਪ ਦੀ ਹੀ ਸਰਨ ਹਾਂ, ਆਪ ਤੇ ਭਿੰਨ ਮੈਂ ਕਿਸੇ ਦਾ ਅਰਾਧਕ ਨਹੀਂ ਹਾਂ ॥

ਇਨ੍ਹਾਂ ਸ੍ਰੀ ਮੁਖ ਵਾਕਾਂ ਤੇ ਅੱਛੀ ਤਰ੍ਹਾਂ ਨਾਲ ਸਿੱਧ ਹੁੰਦਾ ਹੈ ਜੋ ਦਸ਼ਮੇਂ ਪਾਤਸ਼ਾਹ ਜੀ ਦਾ ਨਿਸਚਾ ਅਕਾਲ ਪੁਰਖ ਤੇ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਅਤੇ ਅਵਤਾਰ ਆਦਿਕ ਪਰ ਨਹੀਂ ਸਾ ॥

ਬਹੁਤ ਸਾਰੇ ਪੁਰਸ਼ ਇਸ ਪਰ ਇਹ ਯੁਕਤੀ ਦੇਂਦੇ ਹਨ ਕਿ ਤੁਰਕਾਂ ਦੇ ਨਾਲ ਜੰਗ ਕਰਨੇ ਵਾਸਤੇ ਗੁਰੂ ਜੀ ਨੇ ਦੇਵੀ ਨੂੰ ਅਰਾਧਿਆ ਸੀ ਅਰ ਉਸਤੇ ਬਲ ਲੀਤਾ ਸਾ, ਪ੍ਰੰਤੂ ਉਨ੍ਹਾਂ ਲੋਕਾਂ ਦਾ ਇਹ ਕਬਨ ਭੀ ਕਪੋਲ ਕਲਪਨਾ ਹੈ, ਕਿਉਂਕਿ ਜਦ ਅਸੀਂ ਗੁਰੂ ਜੀ ਦੀ ਉਹ ਬਾਣੀ ਜੋ ਕਿਸੇ ਪੁਸਤਕ ਦਾ ਤਰਜੁਮਾ ਨਹੀਂ ਹੈ ਕਿੰਤੂ ਕੇਵਲ ਸ੍ਰੀ ਮੁਖਵਾਕ ਹੈ ਪੜ੍ਹਦੇ ਹਾਂ ਤਾਂ ਉਸ ਵਿੱਚ ਕਦੇ ਭੀ ਕਿਸੇ ਕ੍ਰਿਤਮ ਪਦਾਰਥ ਦਾ ਅਰਾਧਨ ਯਾ ਉਸਥੋਂ ਵਰ ਮੰਗਨ ਦਾ ਕਬਨ ਨਹੀਂ ਪਾਉਂਦੇ ਸਿਸ ਪਰ ਅਕਾਲ ਪੁਰਖ ਨੂੰ ਹੀ ਸਰਬ ਪ੍ਰਕਾਰ ਸਮਰੱਬ ਜਾਨਕੇ ਉਸਥੋਂ ਹੀ ਵਰ ਮੰਗਨਾ ਹੈ ॥

ਯਥਾ:- ਸ੍ਰੀ ਮੁਖ ਵਾਕ

ਦੈਪਈ

“ਸਥ ਕੋ ਕਾਲ ਸਭਨ ਕੋ ਕਰਤਾ । ਰੋਗ ਸੋਗ ਦੋਖਨ ਕੋ ਹਰਤਾ॥

ਏਕ ਚਿੱਤ ਸਿਨ ਇਕਛਿਨ ਧਿਆਵੇ । ਕਾਲ ਫਾਸਕੇਬੀਚਨਆਵੇ

ਪੁਨਃ ਤੂ ਪ੍ਰਸਾਦਿ ਭੁਜੰਗ ਪ੍ਰਯਾਤ ਛੰਦ

ਨਮੋ ਨਾਬ ਪੂਰੇ ਸਦਾ ਸਿੱਧ ਕਰਮੀ । ਅਛੇਦੀ ਅਭੇਦੀ ਸਦਾ
ਏਕ ਧਰਮੀ ॥ ਕਲੰਕੰ ਬਿਨਾਂ ਨਿਹ ਕਲੰਕੀ ਸਰੂਪੇ । ਅਛੇਦੀ
ਅਭੇਦੀ ਅਖੇਦੀ ਅਨੂਪੇ ॥

ਪੁਨਃ ਤੂ ਪ੍ਰਸਾਦਿ ਕਥਿੱਤ

ਜੁਧ ਕੇ ਜਤਈਆ ਰੰਗ ਭੂਮ ਕੇ ਭਵੱਜਾ ਭਾਰ ਭੂਮ ਕੇ
ਮਿਟਈਆ ਨਾਬ ਤੀਨੋਂ ਲੋਕ ਗਾਈਐ । ਕਾਹੂ ਕੇ ਤਨਈਆ
ਹੈ ਨ ਮਈਆ ਜਾਕੇ ਭਈਆ ਕੌਉ ਛਉਨੀ ਹੂ ਕੈ ਛਈਆ ਛੋਡ
ਕਾਸੇ ਪ੍ਰੀਤ ਲਾਈਐ ॥ ਸਾਧਨਾਂ ਸਧਈਆ ਧੂਲ ਧਨੀ ਕੇ
ਹਜਈਆ ਧੈਮ ਧਾਮ ਕੇ ਧਰਈਆ ਧਿਆਨ ਤਾਕੇ ਸਦਾ ਲਾਈ-
ਐ । ਆਉਕੇ ਬਢੱਜਾ ਏਕ ਨਾਮ ਕੇ ਜਪਈਆ ਅਉਰ ਕਾਮਕੇ
ਕਰਈਆ ਛੋਡ ਅੰਹ ਕੌਨ ਧਿਆਈਐ ॥ ੪ ॥ ਕਾਮਕੇ ਕੁਨਿੰਦਾ
ਖੈਰ ਖੂਬੀ ਕੋ ਦਹਿੰਦਾ ਗਜ ਗਾਜੀ ਕੌ ਗਜਿੰਦਾ ਸੋ ਕੁਨਿੰਦਾ ਕੈ
ਬਤਾਈਐ । ਦਾਮ ਕੇ ਦਲਿੰਦਾ ਘਾਊ ਘਾਮ ਤੇ ਬਚਿੰਦਾ ਛੜ੍ਹ
ਛੋਨੀ ਕੇ ਛਲਿੰਦਾ ਸੋ ਦਹਿੰਦਾ ਕੈ ਮਨਾਈਐ ॥ ਜਗਕੋ ਦਹਿੰਦਾ
ਜਾਨ ਮਾਨ ਕੋ ਜਨਿੰਦਾ ਜੇਤ ਜੇਬ ਕੋ ਗਜਿੰਦਾ ਜਾਨ ਮਾਨ
ਜਾਨੀ ਗਾਈਐ । ਦੋਖ ਕੋ ਚਲਿੰਦਾ ਦੀਨ ਦਾਨਸ ਦਹਿੰਦਾ ਦੋਖ
ਦੁਰਜਨ ਦਲਿੰਦਾ ਧਿਆਇ ਦੁਸਾ ਕੌਨ ਧਿਆਈਐ ॥ ੫ ॥
ਸਾਲਸ ਸਹਿੰਦਾ ਸਿੱਧ ਭਾਈ ਕੋ ਸਹਿੰਦਾ ਅੰਗ ਅੰਗ ਮੈਂ
ਅਵਿੰਦਾ ਏਕ ਏਕੋ ਨਾਬ ਜਾਨੀਐ । ਕਾਲਖ ਕਟਿੰਦਾ
ਖੁਰਾਸਾਨ ਕੋ ਸੁਨਿੰਦਾ ਗਰਬ ਗਾਫਲ ਗਲਿੰਦਾ ਗੋਲ

ਗੰਜਖ ਬਖਾਨੀਐ ॥ ਗਾਲਬ ਗਹਿੰਦਾ ਜੀਤ ਤੇਜ਼ ਕੋ ਦਹਿੰਦਾ
ਚਿੱਤ੍ਰ ਚਾਮ ਕੇ ਚਲਿੰਦਾ ਛੋਡ ਐਂਤ ਕੌਨ ਆਨੀਐ । ਸਤਤਨ
ਦਹਿੰਦਾ ਸੱਤਤਾਈ ਕੇ ਸਿਖੰਦਾ ਕਰਮ ਕਾਮ ਕੋ ਕੁਨੰਦਾ ਛੋਡਾ
ਦੂਜੇ ਕੌਨ ਮਾਨੀਐ ॥”

ਇਨ੍ਹਾਂ ਸ੍ਰੀ ਸੁਖ ਵਾਕਾਂ ਤੇ ਪ੍ਰਗਟ ਹੁੰਦਾ ਹੈ ਕਿ ਗੁਰੂ ਜੀ ਮਹਾ-
ਰਾਜ ਸਭ ਤੇ ਸਮਰਥਾ ਵਾਨ ਅਕਾਲ ਪੁਰਖ ਨੂੰ ਹੀ ਜਾਨਦੇ
ਸਨ ਅਰ ਉਸੇ ਦਾ ਅਰਾਧਨ ਕਰਦੇ ਸਨ, ਜੈਸਾ ਕਿ ਸਭ
ਸ੍ਰੀਸ਼ਟੀ ਦਾ ਕਰਤਾ ਹਉਤਾ ਅਤੇ ਸਾਰੇ ਫੋਗ ਸੋਗਾਂ ਦੇ ਦੂਰ
ਕਰਨੇ ਹਾਰਾ ਪਰਮਾਤਮਾਂ ਨੂੰ ਹੀ ਮੰਨਕੇ ਕਬਨ ਕੀਤਾ ਹੈ ਕਿਜਿਸ
ਪੁਰਖ ਨੇ ਸੁਣ੍ਹ ਇੱਕ ਵਿੱਤ ਹੋਕੇ ਇੱਕ ਛਿਨ ਭੀ ਅਰਾਧਨ
ਕੀਤਾ ਹੈ ਸੋ ਕਾਲ ਦੀ ਫਾਹੀ ਵਿੱਚ ਨਹੀਂ ਆਉਂਦਾ, ਅਰ ਉਸਦੇ
ਲੱਖਨ ਸੰਪੂਰਨ ਵਿਧੀਆਂ ਦਾ ਕਰਤਾ ਅਛੇਦ ਅਤੇ ਅਭੇਦ
ਆਦਿਕ ਕਬਨ ਕੀਤੇ ਹਨ ॥

ਇਸੇ ਤਰ੍ਹਾਂ ਰਣ ਭੂਮੀ ਵਿੱਚ ਜੁੱਧ ਦੇ ਕਰਨੇ ਸਮਝ ਫਤੇ ਦੇਨ
ਵਾਲਾ ਪ੍ਰਿਥਵੀ ਦੇ ਭਾਰ ਮੇਟਨੇ ਹਾਰਾ ਤ੍ਰਿਲੋਕੀ ਦਾ ਨਾਥ ਉਸ
ਅਕਾਲ ਪੁਰਖ ਨੂੰ ਹੀ ਕਬਨ ਕੀਤਾ ਹੈ, ਫਿਰ ਸੰਪੂਰਨ ਧਨ
ਸੰਪਦਾ ਦੇਨ ਵਾਲਾ ਦੁਸ਼ਮਨਾਂ ਨੂੰ ਮਾਰਨੇ ਵਾਲਾ ਰਣ ਵਿੱਚ
ਘਾਉ ਤੇ ਰੱਖਨਾ ਕਰਨੇ ਵਾਲਾ ਆਦਿਕ ਸਮਰਥਾ ਵਾਨ ਦੱਸ ਕੇ
ਬੜਕ ਨੂੰ ਇਹ ਕਬਨ ਕੀਤਾ ਹੈ ਕਿ ਉਸਨੂੰ ਚਿਆਗ ਕੇ ਹੋਰ
ਕਿਸਦਾ ਅਰਾਧਨ ਕਰੀਏ ॥

ਇਸ ਵਾਸਤੇ ਸ੍ਰੀ ਸੁਖ ਵਾਕਾਂ ਤੇ ਇਹ ਸਿੱਧ ਨਹੀਂ ਹੁੰਦਾ ਜੋ
ਗੁਰੂ ਜੀ ਅਕਾਲ ਪੁਰਖ ਤੇ ਭਿੰਨ ਅਪਨੀ ਰੱਖਨਾ ਕਰਨੇ ਵਾਲਾ

ਕਿਸੇ ਹੋਰ ਨੂੰ ਭੀ ਮੰਨਦੇ ਸਨ ਅਰ ਉਸ ਦੀ ਓਟ ਨੂੰ ਤਿਆਗਕ
ਕਿਸੇ ਦੂਸਰੇ ਦੀ ਸਰਨ ਅਖਤਿਆਰ ਕਰਦੇ ਸਨ, ਕਿੜ੍ਹੇ ਓਹ
ਸੱਚੇ ਧਰਮ ਧੁਜਾ ਕਲਗੀਧਰ ਜੀ ਮਹਾਰਾਜ ਜੋ ਕੇਵਲ ਜਗਤ
ਪਰ ਅਕਾਲ ਪੁਰਖ ਦੇ ਜਪਾਉਣ ਦਾ ਇਕਰਾਰ ਕਰਕੇ ਆਏ
ਸਨ ਫਿਰ ਆਪ ਕਦ ਹੋਰ ਨੂੰ ਆਰਾਧਦੇ ਸੇ ॥

ਜੇ ਇਸ ਬਾਤ ਨੂੰ ਦੁਰਜਨ ਤੋਥ ਨਜ਼ਾਇ ਨਾਲ ਮੰਨਾ ਭੀ
ਜਾਏ ਕਿ ਗੁਰੂ ਜੀ ਨੇ ਦੇਵੀ ਅਰਾਧੀ ਸੀ ਅਰ ਉਸਨੇ ਪਰਗਟ
ਹੁਕੇ ਵਰ ਦਿੱਤਾ ਸਾ, ਤਦ ਜ਼ਰੂਰੀ ਸਾ ਜੋ ਗੁਰੂ ਜੀ ਅਪਨੇ ਮੁਖਾਰ-
ਬਿੰਦ ਤੇ ਇਸ ਤਰ੍ਹਾਂ ਦੀ ਬਾਣੀ ਉਚਾਰਨ ਕਰਦੇ ਜਿਸਤੇ ਸਾਬਤ
ਹੁਵਾ ਹੈ ਕਿ ਦੇਵੀ ਹੀ ਸਾਰੇ ਸੁਖ ਦੀ ਦਾਤੀ ਹੈ ॥

ਯਥਾ:- ਦੇਵੀ ਪ੍ਰਸਾਦਿ ਕਬਿੰਤ

ਸੰਘਪੈ ਚਹਿੰਦੀ ਹੱਥ ਖੜਗ ਉਠਿੰਦੀ ਮੱਥੇ ਸੋਹਿੰਦੀ ਹੈ ਬਿੰਦੀ
ਜਾਕੇ ਤਾਕੇ ਗੁਨ ਗਾਈਐ । ਓਢਨੀ ਸੁਹੰਦੀ ਸਿਰ ਮੁਕਟ ਰਖਿੰਦੀ
ਗਲ ਸੱਪਾਂ ਨੂੰ ਪਵੰਦੀ ਹੱਥ ਥੇਪਰੀ ਸੁਹਾਈਐ । ਅੱਗੇ ਲੰਕੜਾ
ਚਲਿੰਦੀ ਪਿੱਛੇ ਭੈਰੋਂ ਨੂੰ ਰਖਿੰਦੀ ਖਿੜ ਖਿੜ ਕੇ ਹਸੰਦੀ ਹੋਮ
ਕ੍ਰਿੱਛੇ ਪ੍ਰਗਟਾਈਐ । ਛੈਣੇ ਭੇਟਾਂ ਨੂੰ ਸੁਨੰਦੀ ਆਂ ਕੜਾਹੀ ਕੋ ਖਵੰ-
ਦੀ ਛੂਤ ਪ੍ਰੌਤ ਸੋਂ ਨਚੰਦੀ ਦੇਵੀ ਜਾਲਫਾਂ ਮਨਾਈਐ ॥ ੧੪੨ ॥
ਚੰਡ ਪ੍ਰੰਤੰਡ ਬਲ ਵੰਡ ਮਾਰ ਤੰਡ ਸਮਜਾਓਂ ਬਲਹਾਰੇ ਤੇਰੇ
ਚਮਕੀਲੇ ਤਾਜਕੇ । ਲੈਕੇ ਤਲਵਾਰ ਜਬ ਕੀਨੇ ਤੈਨੇ ਵਾਰ
ਮਾਰੇ ਰਾਕਸ ਹਜਾਰ ਤੌਇ ਆਏ ਦਲ ਸਾਜਕੇ । ਧਰਾ ਪੈਲੁ
ਠਾਏ ਵੇਰ ਉੱਠਨੇ ਨ ਪਾਏ ਰਿਦੇ ਕੰਪਉਪਜਾਏ ਆਗੇ ਕੇਹਰੀ
ਕੀ ਭਾਜਕੇ ॥ ਤੇਗ ਕੀ ਸਫਾਈ ਕੀ ਬਡਾਈ ਨਾਂ ਬਤਾਈ ਜਾਇ

ਐਸੀ ਤੈਂ ਚਲਾਈ ਜਿਉਂ ਕਰੰਡੀ ਕਰ ਰਾਜਕੇ ॥ ੧੪੩ ॥ ਦੱਤਾ
 ਨੰਦ ਪੰਡਤ ਉਜੈਨ ਵਾਲੇ ਕੰਮ ਕੀਤਾ ਕੇਸੋ ਦਾਸ ਕਾਸੀ ਦੇਨੇ
 ਕਲਾ ਚਾ ਦਿਖਾਈ ਹੈ । ਕਾਲੀਦਾਸ ਗੁਜਰਾਤੀ ਕਾਲੀ ਬਖਜਾਤ
 ਕਰੀ ਹਵਨ ਦੀ ਰੀਤੀ ਭਲੀ ਭਾਂਤ ਸੇ ਸਜਾਈ ਹੈ । ਦੇਵੀ ਵਿੱਤੇ
 ਪੰਡਤ ਦੇ ਆਖੇ ਦੇਵੀ ਪੂਜ ਕੀਤੀ ਚੇਤ ਦੇ ਨੌਰਾਭਯਾਂ ਨੂੰ ਪਰਗਟ
 ਕਰਾਈ ਹੈ । ਦੇਖੋ ਭਾਈ ਖਾਲਸਾ ਜੀ ਸਿੰਘ ਪੈ ਸਵਾਰ ਹੋਕੇ
 ਅਸਟਭੁਜੀ ਦੇਵੀ ਸਾਡੇ ਸਾਮੁਨੇ ਸੁਹਾਈ ਹੈ ॥ ੧੪੪ ॥ ਜਾਲਫਾਂ
 ਭਵਾਨੀ ਚੌਦਾਂ ਲੋਕਹੀ ਕੀ ਰਾਨੀ ਜੰਗ ਜੁੱਧ ਕੋ ਜਿਤਾਨੀ ਸਾਰੇ
 ਲੋਗ ਤੈਨੂੰ ਧਯਾਉਂਦੇ । ਤੁਰਕਾਂ ਨੂੰ ਖਪਾਂਦੀ ਇਨ੍ਹਾਂ ਬ੍ਰਹਮਨਾਂ ਨੇ
 ਅਂਦੀ ਨਹੀਂ ਕਦੋਂ ਪ੍ਰਗਟਾਂਦੀ ਜੋ ਇਹ ਜੰਗ ਨਾਂ ਕਰਾਉਂਦੇ ॥
 ਖਾਲਸਾ ਸਜਾਉ ਧਰ ਮਨੇ ਵਿੱਚ ਚਾਉ ਤੇਗ ਹੱਥ ਦੀ
 ਫੜਾਉ ਸਾਡੇ ਜੰਗ ਮਨ ਭਾਉਂਦੇ । ਸਾਰੇ ਸਿੰਘ ਮੌਰੇ ਹੋਨ
 ਸੇਵਾਦਾਰ ਤੋਰੇ ਸਦਾ ਭੈਣ ਦੇਹੀ ਧੋਰੇ ਇੱਕ ਆਵੇ ਇੱਕ ਜਾਉਂਦੇ
 ॥ ੧੪੫ ॥ ਜਦੋਂ ਅਸੀਂ ਇਹ ਸੁਨਾਇਆ ਜੋਇ ਜਾਲਫਾਂ ਨੂੰ
 ਭਾਇਆ ਤਦ ਮੁਖੋਂ ਫੁਰਮਾਇਆ ਜਾਹੁ ਪੰਥ ਤੋਰਾ ਚੱਲੇਗਾ ।
 ਖੰਡਾ ਹੱਥ ਦਾ ਫੜਾਇਆ ਫਿਰ ਇਹੋ ਸਮਝਾਇਆ ਜਦੋਂ ਅੰਮ-
 ਰਿਤ ਛਕਾਇਆ ਤਦੋਂ ਮੂਲ ਨਹੀਂ ਹੱਲੇਗਾ ॥ ਕਰੂ ਤੁਰਕਾਂ ਦਾ
 ਨਾਸ ਜੁੱਧ ਜੰਗ ਦਾ ਹੁਲਾਸ ਸਦਾ ਤੇਗ ਰੱਖੇ ਪਾਸ ਸਾਰਾ ਦੇਸ਼
 ਤਦੋਂ ਮੱਲੇਗਾ । ਸੁਨੋ ਖਾਲਸਾ ਪਿਆਰੇ ਪੂਜੋ ਚੰਡਕਾ ਨੂੰ ਸਾਰੇ
 ਬੋਲ ਉਸੇ ਦੇ ਜੈਕਾਰੇ ਦੁਖ ਦਰਦ ਤਾਈਂ ਠੱਲੇਗਾ ॥ ੧੪੬ ॥

ਭਾਵ— ਜੇ ਕਦੇ ਇਹ ਗੱਲ ਸੱਚ ਹੁੰਦੀ ਤਾਂ ਇਹ ਜ਼ਰੂਰ ਸੀ

ਜੋ ਗੁਰੂ ਜੀ ਮਹਾਰਾਜ ਅਪਨੇ ਦਸਮ ਰੰਬ ਵਿੱਚ ਜਿਸ ਤਰ੍ਹਾਂ
ਚੰਡੀ ਚਰਿੱਤ੍ਰ ਬਨਾਏ ਹਨ ਏਸੇ ਤਰ੍ਹਾਂ ਇਸ ਪ੍ਰਸੰਗ ਦਾ ਭੀ ਇਸ
ਤਰ੍ਹਾਂ ਕਥਨ ਕਰਦੇ ਕਿ ਅਸੀਂ ਬੁਹਮਨਾਂ ਦੇ ਆਖਨੇ ਪਰ ਯੋਗ
ਅਤੇ ਹਵਨ ਕੀਤਾ, ਜਿਸ ਪਰ ਦੇਵੀ ਪ੍ਰਗਟ ਹੋਈ ਅਰ ਉਸਨੇ
ਸਾਨੂੰ ਇਹ ਵਤ ਦਿੱਤਾ, ਜਿਸ ਨਾਲ ਪੰਥ ਸਾਜਨ ਕਰਦੇ ਹਨ ॥

ਇਸਤੇ ਖਿਨਾਂ ਜਿਸ ਤਰ੍ਹਾਂ ਅੰਮ੍ਰਿਤ ਦੇ ਛਕਨੇ ਸਮਝ ਹੋਰ
ਸਿੱਖਜਾ ਵਿੱਤੀਆਂ ਜਾਂਦੀਆਂ ਹਨ ਕਿ ਭੁਮਾਕੂ, ਤੁਰਕਨੀ, ਅਤੇ ਕੁੱਠਾ
ਅੰਗੀਕਾਰਨਕਰਨਾਅਤੇਕੇਸਾਂਦੀਬੇਅਦਬੀਨਾਂਕਰਨੀ, ਧੀਰਮਲੀਏ,
ਰਾਮਗਾਈਏ ਅਤੇ ਮੀਣੇ ਮਸੰਦਾਂ ਨਾਲ ਨਾ ਵਰਤਨਾਂ ਏਸੇ ਤਰ੍ਹਾਂ
ਕੋਈ ਇਹ ਭੀ ਸਿੱਖਜਾ ਹੁੰਦੀ ਕਿ ਜਿਸ ਦੇਵੀ ਦੀ ਕ੍ਰਿਪਾ ਨਾਲ
ਪੰਥ ਸਾਜਿਆ ਹੈ ਉਸ ਦੀ ਕੜਾਹੀ ਕਰਨੀ ਅਤੇ ਉਸਦੇ ਦਰ-
ਸ਼ਨ ਲਈ ਨੈਨਾਂ ਦੇਵੀ ਯਾ ਜੁਵਾਲਾ ਮੁਖੀ ਪਰ ਜੋਤਾਂ ਜਗਾਉਂ-
ਨੀਆਂ, ਪ੍ਰੰਤੂ ਅਜੇਹਾ ਕੋਈ ਵਾਕ ਨਾ ਤਾਂ ਸ੍ਰੀ ਗੁਰ ਰੰਬ ਸਾਹਿਬ
ਵਿੱਚ ਹੈ ਅਤੇ ਨਾ ਕਿਤੇ ਕਿਸੇ ਰਹਤਨਾਮੇ ਯਾ ਅੰਮ੍ਰਿਤ ਆਦਿਕ
ਦੀ ਮਰਯਾਦਾ ਵਿੱਚ ਹੀ ਹੈ, ਇਸ ਵਾਸਤੇ ਇਹ ਨਿਰਾ ਗਪੈਜਾ
ਵਾਉਵਰੋਲੇ ਵਾਂਗ ਅੰਦੋਂ ਹੀ ਚਲ ਰਿਹਾ ਹੈ ॥

ਵੇਹਿਰਾ

ਦਸਮ ਗੁਰੂ ਮੁਖਵਾਕ ਤੇ ਹੋਤ ਨ ਦੇਵੀ ਗਿਆਨ ।

ਸਿੱਧ ਹੋਤ ਹੈ ਮਾਨਨਾ ਈਸ਼ਰ ਬਿਨ ਨਹਿ ਆਨ ॥੧੪੭॥

ਤਾਂਤੇ ਕਲਪਤ ਬਸਤ ਕੋ ਕਬੀ ਨ ਮਾਨੋ ਮੀਤ ।

ਨਿਰਵਿਕਾਰ ਨਿਰਲੇਪ ਕੋ ਧਾਰੋ ਅਪਨੇ ਚੀਤ ॥੧੪੮॥

ਆਦਿ ਗੁਰੂ ਗ੍ਰੰਥ ਸਾਹਿਬ

ਦੋਹਿਰਾ

ਆਗੇ ਮੁਨ ਮਨ ਲਾਇਕੇ ਗੁਰੂ ਗ੍ਰੰਥ ਉਪਦੇਸ਼ ।
 ਬਿਨ ਅਕਾਲ ਤੇ ਮੰਨਨਾ ਕਹਿਤ ਪਾਪ ਕੋ ਭੇਸ ॥ ੧੪੮ ॥
 ਆਦਿ ਗੁਰੂ ਹੀ ਰੂਪ ਦਸ ਹੋ ਕਰ ਭਯੋ ਜਹਾਨ ।
 ਤਾਂਤੇ ਸਭ ਕੋ ਏਕ ਹੀ ਹੈ ਸਿੱਧਾਂਤ ਮਹਾਨ ॥ ੧੫੦ ॥

ਭਾਵ—ਦਸਮ ਗ੍ਰੰਥ ਵਿੱਚ ਗੁਰੂ ਮਹਾਰਾਜ ਦੇ ਸ੍ਰੀ ਮੁਖ ਵਾਕਾਂ ਦੁਆਰਾ ਅਕਾਲ ਪੁਰਖ ਤੇ ਬਿਨਾਂ ਕਿਸੇ ਦੇ ਭੀ ਅਰਾਧਨ ਦੀ ਆਗਿਆ ਨਹੀਂ ਪਾਈ ਜਾਂਦੀ ਪ੍ਰੰਤੂ ਦਸਮ ਗੁਰੂ ਜੀ ਮਹਾਰਾਜ ਦੇ ਹੁਕਮਾਂਨੁਸਾਰ ਜਿਸ ਤਰ੍ਹਾਂ ਨੌ ਗੁਰੂ ਇੱਕੋ ਰੂਪ ਅਤੇ ਜੋਤੀਹਨ ਏਸੇ ਤਰ੍ਹਾਂ ਦਸਮੋਂ ਪਾਤਸ਼ਾਹ ਭੀ ਓਹੋ ਜੋਤੀਹਨ । ਇਸ ਤੇ ਵਸਾਂ ਪਾਤਸ਼ਾਹੀਆਂ ਦੇ ਸਿੱਧਾਂਤ ਵਿੱਚ ਕੋਈ ਭੇਦ ਨਹੀਂ ਹੈ ਤਾਂਤੇ ਆਦਿ ਗ੍ਰੰਥ ਸਾਹਿਬ ਵਿੱਚ ਭੀ ਅਕਾਲ ਪੁਰਖ ਤੇ ਭਿੰਨ ਕਿਸੇ ਦੇਵੀ ਦੇਵਤੇ ਦੇ ਅਰਾਧਨ ਦੀ ਅਗਜਾ ਨਹੀਂ ਹੈ ਜਿਸ ਦਾ ਮੰਨਨਾ ਖਾਲਸਾ ਦਾ ਪਰਮ ਧਰਮ ਹੈ ਅਰ ਉਸ ਪਰ ਸਰਧਾ ਨਾਂ ਕਰਨੀ ਹੀ ਮਨ ਮੁਖਤਾ ਹੈ । ਇਸ ਵਾਸਤੇ ਆਦਿ ਗ੍ਰੰਥ ਸਾਹਿਬ ਦੁਵਾਰੇ ਭੀ ਦੇਵੀ ਦੇਵਤਿਆਂ ਦਾ ਪ੍ਰਸ਼ੰਸਨ ਖੰਡਨ ਕੀਤਾ ਜਾਂਦਾ ਹੈ ॥

ਦੋਹਿਰਾ

ਮਨ ਬਚ ਕਾਇਆ ਕਰ ਸੁਣੋ ਯਹ ਸਾਰੇ ਉਪਦੇਸ਼ ।
ਜਾ ਕੇ ਮਨਨ ਨਿੱਧਨਾਸ ਤੇ ਮਿਟ ਹੈਂ ਸਗਲਕਲੇਸ਼ ੧੫੧
ਭਵ ਸਾਗਰ ਕੇ ਤਰਨ ਹਿਤ ਰਚਾ ਗੁਰੂ ਗੁਰ ਗ੍ਰੰਥ ।
ਜਿਸ ਪਰ ਨਿਸਚਾ ਕਰਨ ਤੇ ਮੁਕਤ ਲਹੋਗੋ ਪੰਥ ੧੫੨ ।

ਗਊੜੀ ਮਃ ੧

“ਮਾਇਆ ਮੋਹੇ ਸਭ ਦੇਵੀ ਦੇਵਾ ।

ਕਾਲ ਨ ਛਾਡੈ ਬਿਨ ਗੁਰ ਕੀ ਸੇਵਾ ॥”

ਇਸ ਪਵਿੱਤਰ ਸ਼ਬਦ ਦਾ ਭਾਵ ਇਹ ਹੈ ਕਿ ਸਾਰੇ ਦੇਵੀ
ਅਤੇ ਦੇਵਤੇ ਅਗਨਾਨ ਦੇ ਅਧੀਨ ਕੀਤੇ ਹੋਏ ਹਨ ਇਸ ਵਾਸਤੇ
ਇਨ੍ਹਾਂ ਦੇ ਅਰਾਧਨ ਕਰਨੇ ਵਾਲੇ ਪੁਰਖਾਂ ਨੂੰ ਕਾਲ ਨਹੀਂ ਛੱਡੇਗਾਂ
ਤਾਂਤੇ ਜੋ ਪੁਰਖ ਕਾਲ ਤੇ ਬਚਨਾ ਚਾਹੁੰਦਾ ਹੈ ਸੋ “ਗੁਰੂ” ਅਰਥਾਤ
ਮਹਾਨ ਪਰਮਾਤਮਾਂ ਦਾ ਅਰਾਧਨ ਕਰੇ ॥

ਗਊੜੀ ਮਃ ੫

“ਭਰਮੇ ਸੁਰ ਨਰ ਦੇਵੀ ਦੇਵਾ ।

ਭਰਮੇ ਸਿਧ ਸਾਧਕ ਬਰਹਮੇਵਾ ॥”

ਅਰਥਾਤ ਦੇਵਤੇ ਮਨੁੱਖ ਅਤੇ ਦੇਵੀ ਸਮੇਤ ਸਭ ਪਰਮਾਤਮਾਂ
ਤੇ ਭੁੱਲੇ ਹੋਏ ਹਨ ਇਸੀ ਤਰ੍ਹਾਂ ਜੋ ਅਪਨੇ ਆਪ ਨੂੰ ਸਿੱਧ ਯਾ
ਸਾਧਕ ਕਹਾਉਂ ਦੇ ਹਨ ਅਰ ਵੇਦਾਂ ਦੇ ਗਜਾਤਾ ਬਹਮਾਂ ਆਦਿਕ
ਹਨ ਸੋ ਸੰਪੂਰਨ ਅਗਨਾਨ ਚੱਕਰ ਦੇ ਵਿੱਚ ਆਏ ਹੋਏ ਕਈ
ਪ੍ਰਕਾਰ ਦੇ ਸੁਖ ਸੁਖ ਵਿੱਚ ਭਰਮਨ ਕਰਦੇ ਹਨ ॥

ਸੋਰਠ ਮਃ ੧

“ਦੇਵੀ ਦੇਵਾ ਪੁਜੀਐ ਭਾਈ ਕਿਆ ਮਾਂਗਉ ਕਿਆ ਦੇਇ ।

ਪਾਹੁਣ ਨੀਰ ਪਖਾਲੀਐ ਭਾਈ ਜਲ ਮਹਿ ਢੁਬਹਿ ਤੇਹਿ ॥”

ਇਸਦਾ ਭਾਵ ਇਹ ਹੈ ਕਿ ਲੋਗ ਜਿਨ੍ਹਾਂ ਦੇਵੀ ਅਤੇ ਦੇਵਤਿਆਂ

ਦਾ ਅਰਾਧਨ ਯਾ ਪੂਜਨ ਕਰਕੇ ਵਰ ਮੰਗਦੇ ਹਨ ਸੋ ਕੁਛ ਭੀ

ਨਹੀਂ ਦੇ ਸਕਦੇ ਜਿਸ ਤੇ ਉਨ੍ਹਾਂ ਦੀ ਉਪਾਸਨਾ ਯਾ ਪੂਜਾ ਕਰਨੇ

ਵਾਲਾ ਪੁਰਖ ਸੱਖਣਾ ਰਹਿ ਜਾਂਦਾ ਹੈ ਕਿਉਂਕਿ ਜੋ ਲੋਗ ਪੱਥਰ

ਆਦਿਕਾਂ ਨੂੰ ਪਰਮੇਸ਼ਰ ਜਾਨ ਕੇ ਇਸ਼ਨਾਨ ਕਰਾਕੇ ਸੰਸਾਰ

ਸਾਗਰ ਤੇ ਤਰਨ ਦੀ ਕਾਮਨਾਂ ਰੱਖਦੇ ਹਨ ਸੋ ਜੋ ਓਹ ਪੱਥਰ

ਆਪ ਹੀ ਪਾਣੀ ਵਿੱਚ ਢੁੱਬ ਜਾਂਦਾ ਹੈ ਅਰਥਾਤ ਤਰ ਨਹੀਂ

ਸਕਦਾ ਫਿਰ ਉਹ ਦੂਸਰੇ ਨੂੰ ਕਿਸ ਤਰ੍ਹਾਂ ਤਾਰ ਸਕੇਗਾ । ਇਸੇ

ਤਰ੍ਹਾਂ ਜੋ ਦੇਵੀ ਦੇਵਤੇ ਆਪ ਹੀ ਸੰਸਾਰ ਦੇ ਮੋਹ ਚੱਕਰ ਵਿੱਚ

ਪਏ ਹੋਏ ਭਰਮ ਰਹੇ ਹਨ ਸੋ ਦੂਸਰੇ ਨੂੰ ਕਿਸ ਦੇ ਸਕਦੇ ਹਨ ॥

ਰਾਮ ਕਲੀ ਮਃ ੫

“ਮਹਿਮਾ ਨ ਜਾਨਹਿ ਬੇਦ । ਬ੍ਰਹਮੇ ਨ ਜਾਨਹਿ ਭੇਦ ॥

ਅਵਤਾਰ ਨ ਜਾਨਹਿ ਅੰਤ । ਪਰਮੇਸ਼ਰ ਪਾਰ ਬ੍ਰਹਮ ਬਿਅੰਤ ॥

ਸੰਕਰਹਿ ਨ ਜਾਨਹਿ ਭੇਵ । ਬੇਜਿਤ ਹਾਰੇ ਦੇਵ ॥ ਦੇਵੀਆਂ ਨ

ਜਾਨਹਿ ਮਰਮ । ਸਭ ਉਪਰ ਅਲਖ ਪਾਰਬ੍ਰਹਮ ॥”

ਅਰਥਾਤ ਜੋ ਲੋਗ ਇਹ ਖਜਾਲ ਕਰਦੇ ਹਨ ਕਿ ਵੇਦ ਉਸ

ਪਰਮੇਸ਼ਰ ਦਾ ਗਿਆਨ ਹੈ ਸੋ ਬਿੱਲ ਕੁੱਲ ਗੋਪੁ ਹੈ ਕਿਉਂਕਿ ਵੇਦ

ਜੋ ਇੱਕ ਬੋੜੇ ਜੇਹੇ ਸੰਸਕ੍ਰਿਤ ਭਾਸ਼ਾ ਦੇ ਛੰਦਾਂ ਵਿੱਚ ਅਕਾਲ

ਪੁਰਖ ਦੀ ਪ੍ਰਾਰਥਨਾ ਦੇ ਪੁਸਤਕ ਹਨ ਸੋ ਉਸ ਦੀ ਮਹਾਨ

ਮਹਿਮਾਂ ਨੂੰ ਕਦ ਜਾਨ ਸਕਦੇ ਹਨ ਇਸੇ ਤਰ੍ਹਾਂ ਚਾਰ ਵੇਦ ਪਾਠੀ
ਜੋ ਬੁਹਮਾਂ ਆਖਜਾ ਜਾਂਦਾ ਹੈ ਸੋ ਭੀ ਉਸ ਪਰਮਾਤਮਾਂ ਦਾ ਮਰਮ
ਨਹੀਂ ਪਹਿਦਾਨ ਸਕਦਾ ॥

ਜੋ ਅਪਨੇ ਆਪ ਨੂੰ ਇਸ ਸੰਸਾਰ ਵਿੱਚ ਆਕੇ “ਈਸ਼ਵਰ
ਅੰਸ” ਦਾ ਅਵਤਾਰ ਕਹਾਉਂਦੇ ਹਨ ਸੋ ਭੀ ਉਸ ਬੈਖੰਤ ਪਰ-
ਮਾਤਮਾਂ ਦਾ ਅੰਤ ਕਹੀਂ ਪਾਉਂਦੇ ਕਿਉਂਕਿ ਉਹ ਸਭ ਤੇ ਪਰੇ
ਅਤੇ ਬੈਖੰਤ ਹੈ, ਜਿਸ ਦਾ ਸਿਵ ਜੈਸੇ ਧਿਆਨ ਧਾਰੀ ਭੇਦ ਨਹੀਂ
ਪਾ ਸਕਦੇ, ਅਰ ਵੇਦ ਬੇਜਦੇ ੨ ਨੇਤਿ ੨ ਆਖਨ ਲੱਗ ਗਏ
ਹਨ ਸੋ ਪਰਮੇਸ਼ਰ ਸਭ ਦਾ ਆਸਰਾ ਰੂਪ ਹੈ, ਇਸੀ ਤਰ੍ਹਾਂ ਜੋ
ਦੇਵੀਆਂ ਕਬਨ ਕੀਤੀਆਂ ਜਾਂਦੀਆਂ ਹਨ, ਉਹ ਭੀ ਉਸ ਸਰਬ
ਸ਼ਕਤੀ ਮਾਨ ਦਾ ਭੇਦ ਨਹੀਂ ਪਾ ਸਕਦੀਆਂ ਕਿਉਂਕਿ ਉਹ ਜਗ-
ਸੀਸ਼ਵਰ ਸਛ ਤੇ ਵੱਡਾ ਅਰ ਅਲਖ ਸਰੂਪ ਪਾਰਬ੍ਰਹਮ ਹੈ ॥

ਸੋਦਰ ਰਾਗ ਆਸਾ ਮਃ ੧ ॥

“ਸੋਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ।
ਯਾਜੇ ਤੇਰੇ ਨਾਵ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ॥
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣ ਹਾਰੇ ॥
ਗਾਵਣ ਤੁਧਨੋ ਪਵਣ ਪਾਣੀ ਬੈਸੰਤ੍ਰ੍ਗਾਵੈ ਰਾਜਾ ਧਰਮ ਦੁਆਰੇ॥
ਗਾਵਣ ਤੁਧਨੋ ਚਿਤ ਗੁਪਿਤ ਲਿਖ ਜਾਣਨ ਲਿਖ ਲਿਖ ਧਰਮ
ਬੀਚਾਰੇ ॥ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ
ਸਵਾਰੇ ॥”

ਇਸ ਸਥਦ ਵਿੱਚ ਭੀ ਗੁਰੂ ਜੀ ਨੇ ਉਸ ਅਕਾਲ ਪੁਰਖ

ਦੀ ਮਹਮਾਂ ਕਥਨ ਕਰਦੇ ਹੋਏ ਏਹੋ ਵਰਨਨ ਕੀਤਾ ਹੈ ਕਿ ਹੇ
ਪਰਮਾਤਮਾਂ ਤੇਤਾ ਓਹ ਦਰਵਾਜ਼ਾ ਅਤੇ ਘਰ ਕੇਸਾ ਇੱਕ ਆਪਣੁਤ
ਹੈ ਜਿਸ ਵਿੱਚ ਤੂੰ ਇਸਥਤ ਹੋਕੇ ਸੰਪੂਰਨ ਚਰ ਅਰਤ ਅਤੇ
ਮਾਥਾਵਰ ਜੰਗਮ ਚਾਰ ਖਾਣੀਆਂ ਦੇ ਜੀਵਾਂ ਦੀ ਖਥਰ ਰੱਖਦਾ ਹੈ,
ਹੇ ਪਰਮੇਸ਼ਰ ਤੇਰੇ ਕੋਟਾਨ ਕੋਟ ਸ਼ਬਦ ਹੋ ਰਹੇ ਹਨ ਜੋ ਤੇਰੀ
ਮਹਮਾਂ ਨੂੰ ਵਰਨਨ ਕਰਦੇ ਹਨ, ਅਰ ਕੋਟਾਨ ਕੋਟ ਉਨ੍ਹਾਂ ਸ਼ਬਦਾਂ
ਦੇ ਬਜਾਉਨੇ ਵਾਲੇ ਹਨ ਜੋ ਉਨ੍ਹਾਂ ਦੁਵਾਰੇ ਆਪਦਾ ਯਸ ਗਾਇਨ
ਕਰਦੇ ਹਨ ॥

ਹੇ ਪਰਮਾਤਮਾਂ ਕੋਟਾਨ ਕੋਟ ਹੀ ਤੇਰੇ ਯਸ ਦੇ ਗੀਤ (ਪਰੀ)
ਅਰਥਾਤ ਸੁਲੱਖਨੀਆਂ ਇਸਤ੍ਰੀਆਂ ਗਾਇਨ ਕਰ ਰਹੀਆਂ ਹਨ
ਅਤੇ ਇਸੇ ਪ੍ਰਕਾਰ ਕਿਤਨੇ ਹੀ ਹੋਰ ਲੋਗ ਤੇਰਾ ਜਮ ਗਾ ਰਹੇ
ਹਨ, ਇਹ ਧੌਣ ਜੋ ਸਾਰੇ ਜੀਵਾਂ ਦਾ ਆਧਾਰ ਹੈ, ਫਿਰ ਇਹ
ਮਹਾਨ ਜਲ ਜੋ ਸਭ ਦਾ ਜੀਵਨ ਹੈ ਇਸੇ ਤਰ੍ਹਾਂ ਜੋ ਆਗਲੀ
ਮਾਰੇ ਪਦਾਰਥਾਂ ਦੀ ਜਜੇਤੀ ਹੈ ਆਪਦੀ ਅਤੁੱਲ ਬਕਤੀ ਦਾ
ਗਾਇਨ ਕਰ ਰਹੀ ਹੈ, ਇਸੀ ਪਰਕਾਰ ਰਾਜਾ ਲੋਗ ਆਪਨੀ
ਨਜਾਇ ਗਈ ਪਰ ਬ੍ਰਾਜਕੇ ਆਪਦਾ ਯਸ ਦਮ ਰਹੇ ਹਨ, ਹੋ
ਪ੍ਰਭੋ ਆਪਦੀ ਸੋਭਾ ਗੁਪਤ ਅਤੇ ਪਰਗਟ ਜੀਵ ਭੀ ਵਰਨਨ
ਕਰ ਰਹੇ ਹਨ, ਜਿਨ੍ਹਾਂ ਨੂੰ ਅਪਨੀ ਬੁਧਿ ਦੁਵਾਰੇ ਲਿਖਕੇ ਹੋ ਧਰਮ
ਨਿਆਈ ਵਵੇਰਨਾ ਕਰਦੇ ਹੋ, ਇਸੀ ਪਰਕਾਰ ਬਿਵ ਜੈਸੇ
ਤੁਪਸੀ ਬਰਹਮਾਂ ਜੈਸੇ ਵਿੱਦਵਾਨ ਅਤੇ ਵੇਵੀ ਆਦਿਕ ਸੁਣੀਲਾ
ਆਪ ਦੇ ਯਸ ਦਾ ਗਾਇਨ ਕਰ ਰਹੀਆਂ ਹਨ, ਕਿਉਂਕਿ ਇਨ੍ਹਾਂ
ਵਿੱਚ ਜੋ ਸੁੰਦ੍ਰ ਗੁਣ ਰਨ ਸੋ ਇਨ੍ਹਾਂ ਦੇ ਅਪਨੇ ਨਹੋਂ ਹਨ ਕਿੰਤੂ ਇਹ

ਤੇਰੇ ਹੀ ਸ੍ਰੀਦੁਰੂਪ ਕਰਕੇ ਰੁਹਾਵੇ ਪ੍ਰਭੀਤ ਹੁੰਦੇ ਹਨ ਜਿਸ ਤੇ
ਇਨ੍ਹਾਂ ਦੀ ਸ੍ਰੀਦੁਤਾ ਮਾਨੋਂ ਆਪਦੀ ਛੋਡਾ ਦੀ ਸਾਖੀ ਦੇਨੇ ਵਾਲੀ ਹੈ
ਅਰਥਾਤ ਇਨ੍ਹਾਂ ਵਿੱਚ ਅਪਨੀ ਕੋਈ ਸ਼ਕਤੀ ਨਹੀਂ ਹੈ ॥

ਇਸ ਸ਼ਬਦ ਵਿੱਚ ਭੀ ਗੁਰੂ ਜੀ ਨੇ ਇਹੋ ਪ੍ਰਗਟ ਕੀਤਾ ਹੈ ਕਿਉਂ
ਜਿਵ ਦ੍ਰਹਮਾਂ ਅਤੇ ਦੇਵੀ ਆਦਿਕ ਜੀਵ ਉਸ ਪਰਮਾਤਮਾਂ ਦੇ
ਦਰਵਾਜ਼ੇ ਪਰ ਛੁੱਟਾਂ ਦੀ ਤਰ੍ਹਾਂ ਯਸ ਗਾਇਨ ਕਰਨੇ ਵਾਲੇ ਹਨ,
ਅਦਿਵਾਤ ਇਨ੍ਹਾਂ ਵਿੱਚ ਜੋ ਗੁਣ ਹਨ ਸੋ ਪਰਮਾਤਮਾਂ ਦੇ ਹੀ ਯਸ ਦੇ
ਉਦੱਦੋਧਰ ਹਨ, ਨਹੀਂ ਇਨ੍ਹਾਂ ਦਾ ਸੁਤੰਤਰ ਕੋਈ ਗੁਣ ਨਹੀਂ ਹੈ ॥

ਮਾਝ ਮਃ ੩

“ਰਹਾਉ ॥ ਦੇਵੀ ਦੇਵਾ ਮੂਲ ਹੈ ਮਾਇਆ । ਸਿੰਮਿਤ ਸਾਸਤਰ
ਜਿਨ ਉਪਾਇਆ ॥ ਕਾਮੁ ਕ੍ਰੋਧ ਪਸਰਿਆ ਸੰਸਾਰੇ ਆਇ ਜਾਇ
ਦੁਖ ਪਾਵਣਿਆ ॥ ਪੁਨਃ । ਦੂਜੇ ਲੋਗੀ ਫਿਰ ਪਛੋਤਾਣੀ ਹਲਤੁ
ਥਲਤੁ ਦੋਵੈ ਗੁਵਾਏ ਸੁਪਨੇ ਸੁਖ ਨ ਪਾਵਣਿਆ ॥”

ਇਸ ਸ਼ਬਦ ਤੇ ਪ੍ਰਗਟ ਹੁੰਦਾ ਹੈ ਕਿ ਦੇਵੀ ਦੇਵਤੇ ਅਤੇ
ਗ੍ਰੰਥਿਤ ਸਾਸਤਰ ਆਦਿਕਾਂ ਦਾ ਮੂਲ ਅਗਿਆਨ ਹੈ, ਅਰਥਾਤੇ
ਅਗਿਆਨ ਤੇ ਇਨ੍ਹਾਂ ਦੀ ਉਤਪਤੀ ਹੋਈ ਹੈ, ਜਿਸ ਤੇ ਕਾਮ ਕ੍ਰੋਧ
ਆਦਿਕ ਰੁਣਾਂ ਵਾਲੇ ਹੋਣੇ ਕਰਕੇ ਸੰਸਾਰ ਵਿੱਚ ਬਾਰ ੨ ਜਨਮ
ਮਰਨ ਨੂੰ ਪ੍ਰਾਪਤ ਹੁੰਦੇ ਹਨ ਅਰਥਾਤ ਇਹ ਸਾਰਾ ਸੰਸਾਰਕ ਪਸਾਰਾ
ਜਿਸ ਵਿੱਚ ਇਹ ਦੇਵੀ ਦੇਵਤੇ ਗਿਲੇ ਜਾਂਦੇ ਹਨ ਸੋ ਕਾਮ ਕ੍ਰੋਧ
ਆਦਿਕ ਦੀ ਹੀ ਲੀਲਾ ਹੈ ਜਿਸ ਤੇ ਇਨ੍ਹਾਂ ਨੂੰ ਸੁਪਨੇ ਵਿੱਚ ਭੀ
ਦੁਖ ਨਹੀਂ ਪਰਾਪਤ ਹੁੰਦਾ ॥

ਇਸ ਵਾਸਤੇ ਜੋ ਉਸ ਅਕਾਲ ਪੁਰਖ ਦਾ ਤਿਆਗਨ ਕਰਕੇ

ਦੂਸਰੇ ਦੇਵੀ ਦੇਵ ਆਦਿਕ ਦੇ ਅਰਾਧਨ ਵਿੱਚ ਲੱਗ ਜਾਂਦਾ ਹੈ ਸੋ ਅਪਨੇ ਲੋਕ ਪਰਲੋਕ ਨੂੰ ਗੁਵਾਕੇ ਪੱਛੋਤਾਊਂਦਾ ਹੈ ਅਤੇ ਉਸ ਨੂੰ ਸੁਪਨੇ ਵਿੱਚ ਭੀ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ, ਇਸ ਤੇ ਸਿੱਧ ਹੁੰਦਾ ਹੈ ਕਿ ਦੇਵੀ ਦੇਵਤਿਆਂ ਦਾ ਅਰਾਧਨ ਲੋਕ ਪਰਲੋਕ ਵਿੱਚ ਫੁਖ ਦਾ ਸਬਥ ਹੈ ॥

ਸਲੋਕ ਮਃ ੧

“ਨਦੇਵ ਦਾਨਵਾ ਨਰਾ । ਨਸਿੱਧ ਸਾਧਕਾ ਧਰਾ ॥ ਅਸਤਿ
ਏਕ ਦਿਗਰ ਕੁਈ । ਏਕ ਤੁਈ ਏਕ ਤੁਈ ॥”

ਇਸ ਸਲੋਕ ਦਾ ਭਾਵ ਭੀ ਏਹੋ ਹੈ ਕਿ ਹੇ ਪਰਮਾਤਮਾਂ ਤੇਰੇ ਬਿਨਾਂ ਹੋਰ ਕੋਈ ਦੇਵੀ ਦੇਵਤਾ ਯਾ ਸਿੱਧ ਸਾਧਕ ਅਤੇ ਮਨੁੱਖ ਆਦਿਕ ਪੂਜਨ ਦੇ ਜੋਗ ਨਹੀਂ ਹੈ ਕਿੜ੍ਹ ਕੇਵਲ ਇੱਕ ਆਪ ਹੀ ਹੈ ॥

ਪੁਨਃ ਰਹਾਉ

“ਅੰਧੇ ਅਕਲੀ ਥਾਹਰੇ ਕਿਆ ਤਿਨ ਸਿਉ ਕਹੀਐ । ਬਿਨ
ਗੁਰ ਪੰਥ ਨ ਸੁਝਈ ਕਿਤ ਬਿਧ ਨਿਰ ਬਹੀਐ ॥ ੨ ॥ ਖੇਟੇ ਕੇ
ਖਰਾ ਕਹੈ ਖਰੇ ਸਾਰ ਨ ਜਾਣੈ । ਅੰਧੇ ਕਾ ਨਾਉ ਪਾਰਖੁ ਕਲੀ
ਕਾਲ ਵਿਡਾਣੈ ॥ ੩ ॥ ਸੁਤੇ ਕਉ ਜਾਗਤ ਕਹੈ ਜਾਗਤ ਕਉ
ਸੂਤਾ । ਜੀਵਤ ਕਉ ਮੂਆ ਕਹੈ ਮੂਦੇ ਨਹੀਂ ਰੋਤਾ ॥ ੪ ॥ ਆਵਤ
ਕੋ ਜਾਤਾ ਕਹੈ ਜਾਤੇ ਕੋ ਆਇਆ । ਪਰਕੀਕੋ ਅਪਨੀ ਕਹੇ
ਅਪਨੈ ਨਹੀਂ ਭਾਇਆ ॥ ੫ ॥ ਮੀਠੇ ਕਉ ਕਉ ਜਾਂਨਾ ਕਹੈ ਕਜ਼ੀਏ
ਕਉ ਮੀਠਾ । ਰਾਤੇ ਕੀ ਨਿੰਦਾ ਕਰੈ ਜੇਸਾ ਕਲਮਹਿ ਮੀਠਾ ॥ ੬ ॥
ਚੇਰੀ ਕੀ ਸੇਵਾ ਕਰੈ ਠਾਕੁਰ ਨਹੀਂ ਦੀਸੈ । ਧੌਪਰ ਨੀਰ ਵਿਰੋਲੀਐ
ਮਾਖਨ ਨਹੀਂ ਢੀਸੈ ॥”

ਇਸ ਰਹਾਉ ਵਿੱਚ ਇਨ੍ਹਾਂ ਮੰਸਾਰਕ ਜੀਵਾਂ ਦੀ ਬੁੱਧਿ ਦੀ
ਬਿਪਰਜਤਾ ਦੱਸਕੇ ਇਹ ਕਥਨ ਕੀਤਾ ਹੈ ਕਿ ਜੋ ਪੁਰਖ ਪਰ-
ਮਾਤਮਾਂ ਨੂੰ ਤਿਆਗ ਕੇ ਓਸ ਦੀ (ਚੇਰੀ) ਅਰਥਾਤ ਸ਼ਕਤੀ ਯਾ
ਮਹਾਂ ਮਾਇਆ ਜਿਸ ਨੂੰ ਦੇਵੀ ਭੀ ਆਖਦੇ ਹਨ ਪੁਜਾ ਕਰਦਾ
ਹੈ ਸੋ ਪਾਣੀ ਵਿੱਚੋਂ ਰਿਜ਼ਕ ਕੇ ਦੁਧ ਦੀ ਰੀਸ ਮੱਖਨ ਕੱਢਦਾ
ਹੈ, ਜਿਸ ਪ੍ਰਕਾਸ਼ ਪਾਣੀ ਵਿੱਚੋਂ ਮੱਖਨ ਨਹੀਂ ਨਿੱਕਲਦਾ। ਇਸੇ
ਤਰ੍ਹਾਂ ਅਕਾਲ ਪੁਰਖ ਤੇ ਭਿੰਨ ਦੇਵੀ ਦੇ ਅਰਾਧਨ ਤੇ ਕੋਈ ਫਲ
ਸਿੱਧ ਨਹੀਂ ਹੁੰਦਾ ॥ ਪੁਨਰੁ

“ਅਨੁਕ ਦੇਵੀ ਜਾਕਉ ਸੇਵਹਿ ਲਖਮੀ ਅਨੁਕ ਭੁਅਤੇ”

ਇਸ ਦਾ ਤਾਤਪ੍ਰਸਾਦ ਇਹੋ ਹੈ ਕਿ ਅਨੇਕਾਂ ਦੇਵੀਆਂ ਜਿਸ
ਪ੍ਰਮਾਤਮਾਂ ਦੇ ਦਰਵਾਜ਼ੇ ਦਾ ਸੇਵਨ ਕਰ ਰਹੀਆਂ ਹਨ ਯਾ ਜਿਸਦਾ
ਸਿਮਰਨ ਕਰ ਦੀਆਂ ਹਨ, ਅਤੇ ਲਖਮੀ ਅਰਥਾਤ ਓਹੋ ਦੇਵੀਆਂ
ਕਈ ਪ੍ਰਕਾਰਾਂ ਨਾਲ ਜਿਸਦੇ ਮਹਾਨ ਸਰੂਪ ਨੂੰ ਅਰਾਧਨ ਕਰ-
ਰਹੀਆਂ ਹਨ ਸੋਈ ਪਰਮਾਤਮਾਂ ਸਭ ਦੇ ਅਰਾਧਨ ਜੇਗਾ ਹੈ, ਜਿਸਤੇ
ਖਿਨਾਂ ਹੋਰ ਕੋਈ ਨਹੀਂ ਹੈ ਜੋ ਪੁਜਨ ਦੇ ਜੇਗਾ ਹੋਵੇ ॥

ਰਾਗ ਗਉੜੀ ਬੈਰਾਗਨਿ ਕਬੀਰ ਜੀ

“ਵੇਵੀ ਦੇਵਾ ਪੁਜਹਿ ਛੋਲਹਿ ਪਾਰ ਬੂਹਮ ਨਹੀਂ ਜਾਨਾ +
ਕਹਤ ਕਬੀਰ ਅਕਲ ਨਹੀਂ ਚੇਤਿਆ ਬਿਖਿਆ ਸਿਉ ਲਪ-
ਟਾਨਾ ॥”

ਇਸ ਦਾ ਭਾਵ ਇਹ ਹੈ ਕਿ ਜੋ ਲੋਗ ਦੇਵੀ ਯਾ ਦੇਵਤਿਆਂ
ਦਾ ਪ੍ਰਸਾਦ ਕਰਦੇ ਹਨ ਸੋ ਭਟਕਦੇ ਫਿਰਦੇ ਹਨ, ਪੁਨਰੁ
“ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੂ ਜੀਉ ਦੇਹੀ ॥ ਗੈਸੇ

ਪਿੜ੍ਹ ਤੁਮ੍ਹਾਰੇ ਕਹੀਅਹਿ ਆਪਨ ਕਹਿਆ ਨ ਲੈਣੀ ॥”

ਅਰਥਾਤ ਹੋ ਸੰਸਾਰ ਦੇ ਅਗਿਆਨੀ ਜੀਵੇ ਤੁਸੀਂ ਜੋ ਮਿਟੀ ਦੇ
ਦੇਵੀ ਦੇਵਤੇ ਬਨਾਕੇ ਪੂਜਦੇ ਹੋ ਅਰ ਓਨ੍ਹਾਂ ਦੇ ਅੱਗੇ ਬਲੀ
ਦਾਨ ਦੇਂਦੇ ਹੋ ਸੋ ਭੁੱਲ ਕਰਦੇ ਹੋ ਕਿਉਂਕਿ ਉਸ ਅਕਾਲ ਪੁਰਖ
ਦੇ ਅਰਾਧਨ ਨੂੰ ਤੁਝਾਗ ਕੇ ਤੁਸੀਂ ਐਸੇ ਅਪਨੇ ਪਿਤਰਾਂ ਆਦਿਕ
ਦੀ ਭੇਟਾ ਕਰਦੇ ਹੋ ਜੋ ਆਪ ਕੁਛ ਭੀ ਮੰਗ ਨਹੀਂ ਸਕਦੇ,
ਜਿਸ ਦਾ ਭਾਵ ਇਹ ਹੈ ਕਿ ਦੇਵੀ ਦੇਵਤਿਆਂ ਦੇ ਮੰਦਰਾਂ ਪਰ
ਉਨ੍ਹਾਂ ਦੀ ਮੁਰਤੀਆਂ ਸਾਮ੍ਨੇ ਜੋ ਬਲੀਦਾਨ ਦੇਨਾ ਹੈ ਸੋ ਇੱਕ
ਭਰਮ ਦਾ ਨਿਸ਼ਾਨ ਹੈ ॥

ਭੈਰਉ ਕਬੀਰ ਜੀਉ

“ਕੋਟਿ ਸੂਰ ਜਾਕੈ ਪਰਗਾਸਾ । ਕੋਟਿ ਮਹਾਦੇਵ ਅਰ ਕਰ-
ਲਾਸਾ ॥ ਤੁਰਗਾ ਕੋਟ ਜਾਕੈ ਮਰਦਨ ਕਰੈ । ਬ੍ਰਾਹਮਿਕ ਬੇਦ
ਉਚਰੈ ॥ ੧ ॥ ਜਉਂ ਜਾਚਉ ਤਉ ਕੇਵਲ ਰਾਮ । ਆਨ ਦਕ ਮੌ
ਨਾਹੀਂ ਕਾਮ ॥”

ਅਰਥਾਤ ਜਿਸ ਪਰਮਾਤਮਾਂ ਦਾ ਕਰੋਜ਼ਾਂ ਸੂਰਜ ਜੈਸਾ ਪਰਕਾਰ
ਹੈ, ਅਰ ਅਜੇਹੇ ਕਈ ਸੂਰਜ ਜਿਸ ਦੀ ਜੱਤਿ ਫਿਲ ਬ੍ਰਾਹਮਾਨ
ਹੋਏ ਹਨ, ਇਸੀ ਪ੍ਰਕਾਰ ਜਿਵ ਅਤੇ ਬ੍ਰਹਮਾਂ ਜਿਸਦੇ ਚਰਨਾਂ
ਫਿਲ ਨਿਵਾਸ ਕਰਦੇ ਹਨ ਇਸੀ ਪਰਕਾਰ ਕਈ ਕਰੋਜ਼ਾਂ ਤੁਰਗਾ
ਜਿਸ ਦੇ ਚਰਨ ਮਰਦਨ ਕਰ ਰਹੀ ਹੈ, ਫਿਰ ਜਿਸ ਪਰਮਾਤਮਾ
ਦੇ ਯਥ ਦਾ ਕਰੋਜ਼ਾਂ ਹੀ ਬ੍ਰਹਮਾਂ ਵੇਦਾਂ ਦੁਆਰੇ ਉਚਾਰਨ ਕਰ ਰਹੇ
ਹਨ, ਪਰੰਤੂ ਓਹ ਮਹਾਨ ਸ਼ਕਤੀਮਾਨ ਇਨ੍ਹਾਂ ਨੂੰ ਇੱਕ ਭੁੱਡ ਮਾੜ੍ਹ
ਜੀਵ ਜਾਨਕੇ ਅਪਨੇ ਉਸ ਸੱਚੇ ਪਰਤਾਪ ਤੇ ਪਰਤਾਪਾਨ ਕਰ

ਰਿਹਾ ਹੈ, ਇਸ ਲਈ ਮੈਂ ਜੋ ਚਾਹੁੰਦਾ ਹਾਂ ਤਾਂ ਓਸੇਦਾਨਾਉਂ ਚਾਹੁੰਦਾ ਹਾਂ ਨਹੀਂ ਉਸਤੇ ਬਿਨਾਂ ਕਿਸੇ ਹੋਰ ਦੇਵੀ ਯਾਂ ਦੇਵਤੇ ਨਾਲ ਮੇਰਾ ਕੋਈ ਕੰਮ ਨਹੀਂ ਹੈ, ਇਸ ਤੋਂ ਇਹ ਮਿਥਿਆ ਹੀਦਾ ਹੈ ਕਿ ਅਰਾਧਨ ਦੇ ਜੋਗ ਇੱਕ ਅਕਾਲ ਪੁਰਖ ਹੀ ਹੈ ਉਸ ਤੋਂ ਭਿੰਨ ਕੋਈ ਦੇਵੀ ਦੇਵਤਾ ਪ੍ਰਜਨ ਦੇ ਜੋਗ ਨਹੀਂ ਹੈ ॥

ਗੌਡ ਨਾਮ ਦੇਵ

“ਭਰਉ ਭੂਤ ਮੀਤਲਾ ਧਾਵੈ । ਖਰ ਬਾਹਨ ਓਹ ਛਾਰ ਉਡਾਵੈ ॥੧॥ ਹਉ ਤਉ ਏਕ ਰਾਮਈਆ ਲੈ ਹਉ । ਆਨ ਦੇਵ ਬਦਲਾਵਨਿ ਵੈ ਹਉ ॥ ਸਿਵ ਸਿਵ ਕਹਿਤੇ ਜੋ ਨਰ ਧਿਆਵੈ ਬਰਦ ਚਢੇ ਭਉਰੂ ਭਮਕਾਵੈ ॥ ਮਹਾਮਾਈ ਕੀ ਪ੍ਰਸਾ ਕਰੈ । ਨਰ ਸੈ ਨਾਰ ਹੈਇ ਅਉਤਰੈ ॥੨॥ ਤੂ ਕਹੀਅਤ ਹੀ ਆਦਿ ਭਵਾਨੀ । ਮੁਕਤਿ ਕੀ ਬਰੀਆ ਕਹਾ ਛਪਾਨੀ । ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥”

ਇਸ ਸ਼ਬਦ ਵਿੱਚ ਨਾਮਦੇਵ ਸੀ ਨੇ ਵੱਡੇ ਜ਼ੋਰ ਨਾਲ ਅਕਾਲ ਪੁਰਖ ਦੇ ਪ੍ਰਜਨ ਤੇ ਛੁੱਟ ਦੇਵੀ ਦੇਵਤਿਆਂ ਦਾ ਖੰਡਨ ਕੀਤਾ ਹੈ ਅਤ ਇਹ ਕਥਨ ਕੀਤਾ ਹੈ ਕਿ ਜੋ ਲੋਗ ਭੈਰਉ ਭੂਤ ਅਤੇ ਮੀਤਲਾ ਆਦਿਕ ਦਾ ਸੇਵਨ ਕਰਦੇ ਹਨ ਸੋ ਓਹ ਗਧੇ ਦੀ ਜੂਨ ਨੂੰ ਪਾਕੇ ਥੇਹ ਉਡਾਉਂਦੇ ਫਿਰਨ ਗੇ, ਇਸ ਵਾਸਤੇ ਮੈਂ ਤਾਂ ਇੱਕ ਅਕਾਲ ਪੁਰਖ ਦਾ ਹੀ ਅਗਾਧਨ ਕਰਦਾ ਹਾਂ ਉਸ ਤੇ ਛੁੱਟ ਕਿਸੇ ਛੂਰ ਦੇਵਤੇ ਦਾ ਪ੍ਰਜਨ ਨਹੀਂ ਚਾਹੁੰਦਾ, ਜੋ ਲੋਗ ਸਿਵ ਦੇ ਧਿਆਨ ਵਿੱਚ ਲਗ ਕੇ ਅਪਨੇ ਦੇਵਤਾ ਦੀ ਮੂਰਤੀ ਨੂੰ ਪ੍ਰਾਪਤ ਹੋਨ ਗੇ ਉਨ੍ਹਾਂ ਨੂੰ ਇਸ ਦਾ ਫਲ ਇਹ ਮਿਲੇਗਾ ਜੋ ਓਹ ਭੀ

�ਪਨੇ ਦੇਵਤੇ ਵਾਂਗ ਬੈਲ ਪਰ ਚੜ੍ਹਕੇ ਡਉਰੂ ਬਜਾਉਣ ਗੇ,
 ਫਿਰ ਜੋ ਮਹਾਮਾਈ ਅਰਥਾਤ ਦੁਰਗਾ ਦੇ ਉਪਾਸਕ ਹੋਕੇ ਉਸ ਦੀ
 ਪੁਜਾ ਕਰਨਗੇ ਯਾ ਕਰਦੇ ਹਨ ਸੋ ਅਨੰਨਜ ਭਗਤੀ ਦੇ ਕਰਨੇ
 ਤੋਂ ਇਸਤ੍ਰੀ ਦੇ ਜਨਮ ਨੂੰ ਪਰਾਪਤ ਹੋਣਗੇ, ਅਤੇ ਦੇਵੀ ਜਿਸ ਨੂੰ
 ਆਏ ਭਵਾਨੀ ਆਖਦੇ ਹਨ ਕੋਈ ਵਸਤੂ ਹੈ ਤਾਂ ਓਹ ਮੁਕਤੀ
 ਕਾਲ ਵਿੱਚ ਅਰਥਾਤ ਗਿਆਨ ਸਮਯ ਕਿੱਥੇ ਫਿਪ ਜਾਂਦੀ ਹੈ
 ਅਰਥਾਤ ਇਹ ਅਗਜਾਨ ਵਿੱਚ ਹੀ ਦੇਵੀ ਯਾ ਭਵਾਨੀ ਆਵਿਕ
 ਅਗਜਾਨੀਆਂ ਦੀ ਦ੍ਰਿਸ਼ਟੀ ਵਿੱਚ ਪ੍ਰਤੀਤ ਹੁੰਦੀਆਂ ਹਨ ਪਰੰਤੂ
 ਜਦ ਗਯਾਨ ਦੁਵਾਰੇ ਪੁਰਖ ਮੁਕਤਿ ਨੂੰ ਪ੍ਰਾਪਤ ਹੋ ਜਾਂਦਾ ਹੈ ਤਦ
 ਇਹ ਸਭ ਭਰਮ ਉਠ ਜਾਂਦੇ ਹਨ, ਇਸ ਵਾਸਤੇ ਨਾਮਦੇਵ ਜੀ
 ਆਖਦੇ ਹਨ ਕਿ ਜੇ ਓਹ ਕੋਈ ਸੱਤ ਵਸਤੂ ਹੋਵੇ ਤਾਂ ਮੁਕਤੀ
 ਕਾਲ ਵਿੱਚ ਭੀ ਰਹੇ ॥

ਇਸ ਵਾਸਤੇ ਮਹਾਤਮਾਂ ਪੁਰਖਾਂ ਦੇ ਸੱਤ ਉਪਦੇਸ਼ ਤੇ ਅਪਨੀ
 ਬੁਧਿ ਨੂੰ ਸੁਧ ਕਰਕੇ ਅਕਾਲ ਪੁਰਖ ਦੇ ਵਿੱਚ ਲਗਾਉਣਾ ਹੀ
 ਉਡਮ ਹੈ, ਜਿਸਤੇ ਨਾਮਦੇਵ ਜੀ ਨੇ ਸਾਬਤ ਕਰ ਦਿੱਤਾ ਹੈ ਕਿ
 ਜੋ ਲੋਗ ਦੇਵੀ ਦਾ ਅਰਾਧਨ ਕਰਦੇ ਹਨ ਯਾ ਕਰਨਗੇ ਓਹ
 “ਜਹਾਂ ਆਸਾ ਤਹਾਂ ਬਾਸਾ ਦੇ ਅਨੁਸਾਰ” ਇਸਤ੍ਰੀਆਂ ਦੇ ਜਨਮ
 ਨੂੰ ਪ੍ਰਾਪਤ ਹੋਣ ਗੇ, ਅਰ ਸਾਬ ਹੀ ਇਹ ਭੀ ਕਥਨ ਕੀਤਾ ਹੈ ਕਿ
 ਦੇਵੀ ਇੱਕ ਅਗਜਾਨ ਕਾਲ ਵਿੱਚ ਅਗਜਾਨੀ ਜੀਵਾਂ ਦੀ ਕਲਾ-
 ਘਨਾ ਹੈ ॥

ਪ੍ਰਭਾਤੀ ਮਃ ੧ ॥

ਜੇਕਾਰਣਿ ਬੇਦ ਦ੍ਰਹਮੈ ਉਚਰੇ ਸੰਕਰ ਛੋਡੀ ਮਾਯਾ । ਜੇ ਕਾ-

ਰਣਿ ਸਿਧ ਭਏ ਉਦਾਸੀ ਦੇਵੀ ਮਰਮ ਨ ਪਾਯਾ” ॥

ਇਸ ਦਾ ਭਾਵ ਇਹ ਹੈ ਕਿ ਜਿਸ ਪਰਮਾਤਮਾਂ ਦੇ ਗਿਆਨ ਵਾਸਤੇ ਬਰਹਮਾਂ ਨੇ ਵੇਦਾਂ ਦਾ ਉਚਾਰਨ ਕੀਤਾ ਅਰ ਜਿਸ ਦੇ ਜਾਨਨੇ ਲਈ ਸਿਵ ਨੇ ਮਾਧਾ ਦਾ ਤਿਆਗ ਕਰਕੇ ਅਰਥਾਤ ਸੰਪੂਰਨ ਸੁਖ ਸੰਪਤੀ ਨੂੰ ਛੱਡਕੇ ਅੱਕ ਅਤੇ ਧੜ੍ਹੇ ਆਇਕ ਦੇ ਪੱਤੇ ਖਾਕੇ ਉਸ ਦਾ ਧਿਆਨ ਲਗਾਉਣਾ ਚੰਗਾ ਜਾਤਾ, ਇਸੀ ਪ੍ਰਕਾਰ ਜਿਸ ਦੇ ਦੇਖਨੇ ਲਈ ਵੱਡੇ ੨ ਸਿੱਧ ਲੋਗ ਸੰਸਾਰਕ ਸੁਖਾਂ ਦੇ ਉਦਾਸ ਹੋਕੇ ਅੰਤ੍ਰ ਮੁਖੀ ਬਿਰਤੀ ਨਾਲ ਉਸ ਦਾ ਅਰਾਧਨ ਕਰਦੇ ਹਨ ਉਨ੍ਹਾਂ ਨੇ ਭੀ ਉਸ ਮਹਾਨ ਸਰੂਪ ਦਾ ਅੰਤ ਨਹੀਂ ਪਾਇਆ ॥

ਇਸੀ ਤਰ੍ਹਾਂ ਲੋਗ ਸ਼ਾਕਤ ਸਭ ਦੇਵਤਿਆਂ ਨਾਲੋਂ ਸ਼ਕਤੀ ਅਰਥਾਤ ਦੇਵੀ ਦੀ ਹੀ ਉਪਾਸਨਾ ਤੇ ਮੁਕਤੀ ਮੰਨਦੇ ਹਨ ਅਰ ਉਸ ਨੂੰ ਅਕਾਲ ਪੁਰਖ ਦੀ ਸ਼ਕਤੀ ਜਾਨਕੇ ਪੁਜਦੇ ਹਨ ਕਿੰਤੂ ਉਸ ਦੇਵੀ ਨੇ ਭੀ ਉਸ ਪਰਮਾਤਮਾਂ ਦਾ ਭੇਦ ਨਹੀਂ ਜਾਤਾ, ਅਰ-ਬਾਤ ਸਿਵ ਜੈਸੇ ਤਪਸੀਆਂ ਅਰ ਸਿੱਧਾਂ ਜੈਸੇ ਉਦਾਸੀਆਂ ਅਤੇ ਦੇਵੀ ਜੈਸੀ ਸ਼ਕਤੀਆਂ ਨੇ ਭੀ ਪਰਮਾਤਮਾਂ ਦਾ ਭੇਦ ਨਹੀਂ ਪਛਾਤਾ, ਜਿਸ ਤੇ ਇਹ ਸਿੱਧ ਹੋਇਆ ਕਿ ਉਨ੍ਹਾਂ ਦਾ ਕਿਸੇ ਪਰਕਾਰਦੇਫਲ ਦੀ ਇੱਛਾ ਰੱਖਕੇ ਪੁਜਨ ਕਰਨਾ ਨਿਰਾ ਅਗਿਆਨਤਾ ਦਾ ਮੁਕ੍ਤ ਹੈ ॥

ਜਪਜੀ ਸਾਹਿਬ

“ਧਰਮ ਖੰਡ ਕਾ ਏਹੋ ਧਰਮ । ਗਿਆਨ ਖੰਡ ਕਾ ਆਖਹੁ ਕਰਮੁ ॥ ਕੇਤੇ ਪਵਣ ਪਾਣੀ ਬੈਸੰਤ੍ਰੂ ਕੇਤੇ ਕਾਨ ਮਹੇਸ । ਕੇ

ਬ੍ਰਾਹਮਿ ਘੜੀਅਹਿ ਟੁਪ ਰੰਗ ਕੇ ਵੇਸ ॥ ਕੇਤੀਆਂ ਕਰਮ
ਕੁਮੀ ਮੇਰ ਕੇਤੇ ਕੇਤੇ ਧੁ ਉਪਦੇਸ । ਕੇਤੇ ਇੰਦ ਚੰਦ ਸੂਰ ਕੇਤੇ ਕੇਤੇ
ਮੈਡੁਲ ਦੇਸ ॥ ਕੇਤੇ ਸਿਧ ਬੁਧ ਨਾਬ ਕੇਤੇ ਕੇਤੇ ਦੇਵੀ ਵੇਸ ।
ਕੇਤੇ ਦੇਖ ਦਾਨਵ ਮੁਨਿ ਕੇਤੇ ਕੇਤੇ ਰਤਨ ਸੁਮੁੰਦ ॥ ਕੇਤੀਆਂ
ਖਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆਂ ਸੁਰਤੀ ਸੇਵਕ
ਕੇਤੇ ਨਾਨਕ ਅੰਤ ਨ ਅੰਤ” ॥

ਇਸ ਪਉਜੀ ਵਿੱਚ ਰੁਕੁ ਜੀ ਮਹਾਰਾਜ ਨੇ ਪਰਮਾਤਮਾਂ ਦੇ
ਗਿਆਨ ਵਾਲੇ ਹਿੱਸੇ ਦਾ ਵਰਨਨ ਕਰਕੇ ਕਥਨ ਕੀਤਾ ਹੈ, ਕਿ
ਉਸ ਪਰਮਾਤਮਾਂ ਵਿੱਚ ਪਵਨ ਪਾਣੀ ਅਤੇ ਅਗਨੀ ਆਦਿਕ
ਹੰਜੇ ਤੱਤ ਕਈ ਪ੍ਰਕਾਰ ਨਾਲ ਫੁਹੰਡ ਦੀ ਰਚਨਾਂ ਨੂੰ ਲੈਕੇ ਬ੍ਰਾਜ
ਮਾਨ ਹੋ ਰਹੇ ਹਨ, ਏਸੇ ਤ੍ਰਹੁਣ੍ਹ ਓਸ ਵਿੱਚ ਅਨੇਕਾਂ ਕ੍ਰਿਸ਼ਨ ਸਿਵ
ਅਤੇ ਬ੍ਰਾਮੁਦਿਕ ਪ੍ਰਾਣੀ ਟੰਡਰ ਟੁਪ ਅਤੇ ਰੰਗਾਂ ਸਮੇਤ ਪ੍ਰਤੀਤ
ਹੀਂਦੇ ਹਨ, ਇਸੀ ਪ੍ਰਕਾਰ ਕਰਮ ਕਾਂਡ ਦੇ ਸਥਾਨ ਅਤ ਪ੍ਰਿਯੀ
ਅਤੇ ਪਰਥਤ ਉਸ ਦੀ ਰਚਨਾਂ ਵਿੱਚ ਕਈ ਕੌਟ ਬਿਰਾਜ ਰਹੇ
ਹਨ, ਫਿਰ ਯਕੁ ਆਦਿ ਭਾਰਾਗਣ ਅਤੇ ਦੰਦ ਸੂਰਜ ਆਦਿਕ
ਸੜੋਤ੍ਰਾਂ ਉਸਦੇ ਮਹਾਨ ਫੌਤੀ ਸਨ੍ਹੁਪ ਵਿੱਚ ਰਮਕ ਰਹੀਆਂ ਹਨ
ਇਸੇ ਤ੍ਰਹੁਣ੍ਹ ਕੌਟਾਨਕੌਟ ਸਿੱਧ ਬੁੱਧਿਵਾਨ ਅਤੇ ਕਈ ਪਰਕਾਰ ਦੀ
ਦੇਖੀਆਂ ਦੇ ਸਰੂਪ ਅਤੇ ਦਾਨਵਾਂ ਦੇ ਅਕਾਰ ਆਧੋ ਆਪਨਾਂ
ਛਾਰ ਇਖ ਰਹੇ ਹਨ, ਸਿਸਤੇ ਕਈ ਰਤਨਾਂ ਵਾਲੇ ਸੁਰੰਦ੍ਰ ਅਤੇ
ਚਾਰੇ ਖਾਣਿਆਂ ਦੇ ਚਰਾਚਰ ਜੀਵ ਅਤੇ ਪ੍ਰਤਿਸ਼੍ਰੁਤ ਰਾਜਿਆਂ
ਸਮੇਤ ਸੁਛਾਇਮਾਨ ਹੋ ਰਹੇ ਹਨ ਸਿਨ੍ਹਾਂ ਦੀ ਗਿਨਤੀ ਦਾ ਕੋਈ
ਅੰਤ ਨਹੀਂ ਪਾਇ ਸਕਦਾ, ਪ੍ਰੰਤੂ ਇਹ ਸਭ ਵਸਤੂਆਂ ਸਿਨ੍ਹਾਂ ਦੇ

ਗਿਆਨ ਵਿੱਚ ਪੁਰਖ ਦੀ ਭੁਛ ਬੁੱਧੀ ਚੱਕ੍ਰ ਖਾ ਜਾਂਦੀ ਹੈ ਸੋ ਇਹ
ਸਭ ਉਸਦੇ ਮਹਾਨ ਗਿਆਨ ਦੇ ਅੰਦਰ ਆਪੋ ਆਪਨੀ ਪ੍ਰਭਾ ਨੂੰ
ਦਿਖਾ ਰਹੇ ਹਨ, ਜਿਸਤੇ ਉਹ ਅਕਾਲ ਪੁਰਖ ਸਭ ਤੋਂ ਮਹਾਨ
ਗਜ਼ਾਤਾ ਹੋਨ ਕਰਕੇ ਸਰਵੋਗਯ ਕਥਨ ਕੀਤਾ ਜਾਂਦਾ ਹੈ, ਗੁਰੂ
ਜੀ ਦੇ ਇਸ ਵਾਕ ਤੇ ਭੀ ਸਿੱਧ ਹੁੰਦਾ ਹੈ ਕਿ ਉਸ ਮਹਾਨ ਗਜ਼ਾਨ
ਸਰੂਪ ਦੇ ਅੱਗੇ ਦੇਵੀ ਦੇਵਤੇ ਆਦਿਕ ਕੁਛ ਭੀ ਵਸੜ੍ਹ ਨਹੀਂ
ਹਨ, ਅਰਥਾਤ ਇੱਕ ਭੁੱਛ ਗਿਆਨ ਵਾਲੇ ਪਤੰਜ੍ਞ ਜੀਵ ਹਨ ॥

ਜਦ ਦਸਮ ਅਤੇ ਆਦਿ ਗੁਰੂ ਦੀ ਬਾਣੀ ਜਿਸਦੇ ਵਿੱਚ ਹੋਰ
ਪਾਤਸ਼ਾਹੀਆਂ ਦਾ ਭੀ ਅਧਯਾਹਾਰ ਹੈ ਸਾਨੂੰ ਪੁਕਾਰ ਪੁਕਾਰ ਕੇ
ਦੱਸ ਰਹੀ ਹੈ ਕਿ ਅਕਾਲ ਪੁਰਖ ਦੇ ਸਮਾਨ ਯਾ ਉਸਤੇ ਅਧਿਕ
ਕੋਈ ਜੀਵ ਨਹੀਂ ਹੈ ਜੋ ਪੁਰਖ ਦੇ ਪੁਜਨ ਜੋਗ ਹੋਵੇ, ਫਿਰ
ਅਜੇਹੇ ਮਹਾਨ ਸ਼ਕਤੀਵਾਨ ਪਰਮਾਤਮਾਂ ਨੂੰ ਛੱਡਕੇ ਗੁਰੂ ਮਹਾ-
ਰਾਜ ਨੂੰ ਕਿਸੇ ਦੇਵੀ ਦੇਵਤੇ ਦੇ ਅਗਾਧਨ ਵਾਲੇ ਦੱਸਨਾਂ ਇੱਕ
ਵੱਡਾ ਭਾਰੀ ਅਨਰਥ ਦਾ ਕਰਨਾ ਹੈ ॥

ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲਤੇ ਛੁੱਟ ਦੂਜੇ ਦੀ ਉਪਾਸਨਾਂ ਦਾ ਨਖੰਧ

ਦੋਹਿਰਾ

ਹੁਨ ਮੈਂ ਦੋਸਾਂ ਭੁੱਧ ਨੂੰ ਗੁਰੂ ਗ੍ਰੰਥ ਮਹਾਰਾਜ ।

ਇਕ ਅਕਾਲ ਸੇਵਨ ਕਹੈ ਸਿੱਧ ਕਰਨ ਹਿਤ ਕਾਜ ੧੫੩
ਜਿਨ ਪਰ ਸਰਧਾ ਕਰਨ ਤੋਂ ਪਾਵਤ ਮੌਖ ਉਦਾਰ ।

ਤਾਂਤੇ ਤਿਨ ਕਾ ਮਾਨਨਾ ਹੈ ਸਭ ਕੋ ਅਧਿਕਾਰ ॥ ੧੫੪ ॥

ਯਥਾ:- ਸ੍ਰੀ ਰਾਗ ਮਃ ੫

“ਰੇ ਮਨ ਏਕਸ ਸਿਉ ਚਿਤ ਲਾਇ ॥ ਏਕਸੁ ਬਿਨੁ ਸਭ ਧੰਧੁ
ਹੈ ਸਭ ਮਿਥਿਆ ਮੌਹੁ ਮਾਇ ॥ ਪੁਨਃ

ਸੁਖ ਦੌਤਾ ਭੈ ਭੰਜਨੇ ਤਿਸ ਆਗੈ ਕਰਿ ਅਰਦਾਸਿ ॥ ਮਿਹਰ
ਕਰੇ ਜਿਨ ਮਿਹਰਵਾਨ ਤਾਂ ਕਾਰਜ ਆਵੈ ਰਾਸ ॥ ਪੁਨਃ

ਕਰੇ ਕਰਾਏ ਆਪ ਪ੍ਰਭੁ ਸਭ ਕਿਛੁ ਤਿਸ ਹੀ ਹਾਥਿ । ਮਾਰਿ
ਆਪ ਜੀਵਾਲਦਾ ਅੰਤਰਿ ਬਾਹਰਿ ਸਾਥਿ ॥

ਗਊੜੀ

ਹਰਿ ਇਕੋ ਕਰਤਾ ਇਕ ਇਕੋ ਦੀ ਬਾਣੁ ਹਰਿ ॥ ਹਰਿ ਇਕ
ਸੈਦਾ ਹੈ ਅਮਰੁ ਇਕੋ ਹਰਿ ਚਿਤ ਧਰਿ ॥ ਹਰਿ ਤਿਸੁ ਬਿਨੁ ਕੋਈ
ਨਾਹਿ ਡਰ ਭ੍ਰਮ ਭਉ ਦੁਰਿ ਕਰਿ ॥ ਹਰਿ ਤਿਸੈਨੇ ਸਾਲਾਹਿ ਜੋ
ਤੁਧ ਰੱਖ ਬਾਹਰਿ ਘਰ ॥

ਆਸਾ ਮਃ ੪

“ਆਪੇ ਕਰਤਾ ਤੇਰਾ ਕੀਆ ਸਭੁ ਹੋਇ । ਤੁਧ ਬਿਨ ਦੁਜਾ
ਅਵਰ ਨ ਕੋਇ ॥ ਤੂ ਕਰਿ ਕਰਿ ਵੇਖਹਿ ਜਾਣਹਿ ਸੋਇ । ਜਨ
ਨਾਨਕ ਗੁਰਮੁਖ ਪ੍ਰਗਟ ਹੋਇ ॥

ਮਾਝ ਮਃ ੫

ਤੂ ਮੇਰਾ ਪਿਤਾ ਤੂ ਹੈਂ ਮੇਰਾ ਮਾਤਾ । ਤੂ ਮੇਰਾ ਬੰਧਪੁ ਤੂ ਮੇਰਾ
ਭਰਾਤਾ ॥ ਤੂ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾਜਾ
ਜੀਉ ॥

ਆਸਾ ਮਃ ੧

ਬੇਦ ਕਤੇਬ ਸੰਸਾਰ ਹਭਾਈ ਬਾਹਰਾ । ਨਾਨਕ ਕਾ ਪਾਂਡਿਸ਼ਾਨੁ
ਦਿਸੈ ਜਾਹਰਾ ॥

ਆਸਾ ਮਃ ੫

ਹਭੇ ਥੋਕ ਵਿਸਾਰਿ ਹਿਕੋ ਖਿਆਲੁ ਕਰਿ । ਝੁਠਾ ਲਗਿ
ਗੁਮਾਨੁ ਮਨੁ ਤਨੁ ਅਰਪਿ ਧਰਿ ॥

ਆਸਾ ਕਾਫੀ ਮਃ ੧

ਚਾਰੇ ਕੁੰਡਾਂ ਛੁਡੀਆਂ ਕੋ ਨੀਮੀ ਮੈਡਾ । ਜੇ ਤੁਧ ਭਾਵੈ ਸਾਹਿਬਾ
ਤੁ ਮੈ ਹਉ ਤੈਡਾ ॥ 'ਪੁਨਃ' ਦਰਬੀਭਾ ਮੈ ਨੀਮ ਕੋ ਕੈ ਕਰੀ
ਸਲਾਮੁ । ਹਿਕੋ ਮੈਡਾ ਤੁ ਧਨੀ ਸਾਚਾ ਮੁਖਿ ਨਾਮੁ ॥ ਪੁਨਃ

ਸਦਾ ਸਦਾ ਸਾਲਾਹੀਐ ਸੱਚੇ ਕਉ ਬਲਿਜਾਉ । ਨਾਨਕ ਏਕ
ਛੇਡਿ ਦੂਜੇ ਲਗੈ ਸਾ ਜਿਹਵਾ ਜਲੁ ਜਾਉ ॥

ਸੋਰਠ ਮਃ ੧

ਦੁਖਿਧਾ ਨ ਪੜਉ ਹਰਿ ਬਿਨੁ ਹੋਰੁਨ ਪੁਜਉ ਮੜੈ ਮਸ-
ਲਿਨ ਜਾਈ ॥ ਤਿਰਸਨਾ ਰਾਚਿ ਨ ਪਰ ਘਰ ਜਾਵਾ ਭਰਿਬਨਾ
ਨਾਮ ਬੁਝਾਈ ॥

ਰਾਗ ਗ੍ਰਾਜਰੀ ਸਲੋਕ ਮਃ ੩

ਸਦਾ ਸਦਾ ਸੋ ਸੇਵੀਐ ਜੋ ਸਭਿ ਮਹਿ ਰਹਿਆ ਸਮਾਇ ॥
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੇ ਮਰ ਜਾਇ ॥

ਗਊੜੀ ਅਸਟਪਦੀ ਮਃ ੧

ਗੁਰ ਕਹਿਆ ਅਵਰੁ ਨਹੀ ਦੂਜਾ ॥ ਕਹੁ ਦੇਖਿ ਕਰਉ ਅਨੁ
ਪੂਜਾ ॥

ਮਾਰੁ ਸੋਹਲੈ ਮਃ ੩

ਹਰਿਨਾਮ ਚੇਤਾ ਅਵਰਨ ਪੁਜਾ ॥ ਏਕੇ ਸੇਵੀ ਅਵਰਨ ਦੂਜਾ॥
 'ਪੁਨਃ' ਏਕੇ ਸੇਵੀ ਸਦਾ ਬਿਰੁ ਸਾਚਾ ॥ ਦੂਜੇ ਲਾਗਾ ਸਭਿ
 ਅਗ ਕਾਚਾ ॥ ਗਊੜੀ ਕਬੀਰ ਜੀ

ਰੇਤੀਆਂ ਨਿਲੱਜ ਲਾਜ ਤੋਹਿ ਨਾਹੀ । ਹਰਿਤਜ ਕਤ ਕਾਹੁ
 ਕੇਜਾਹੀ ॥

ਸ੍ਰੀ ਗੁਰੂ ਰ੍ਰਿਬ ਸਾਹਿਬ ਜੀ ਦੇ ਇਨ੍ਹਾਂ ਸਾਰੇ ਪ੍ਰਮਾਣਾਂ ਤੇ ਅੱਡੀ
 ਭਰ੍ਹਾਂ ਨਾਲ ਮਿੱਧ ਹੁੰਦਾ ਹੈ ਜੋ ਅਕਾਲ ਪੁਰਖ ਤੇ ਬਿਨਾਂ ਕਿਸੇ
 ਹੋਰ ਦੀ ਉਪਾਸਨਾਂ ਯਾ ਪੁਜਾ ਕਰਨੀ ਮਹਾਂ ਅਜੋਗ ਹੈ, ਇਸਤੇ
 ਅੱਗੇ ਜਦ ਦਸਮੇਂ ਗੁਰੂ ਜੀ ਮਹਾਰਾਜ ਨੇ ਅੰਤ ਦੇ ਸਮਝ ਪਰ
 ਭੀ ਖਾਲਸਾ ਨੂੰ ਗੁਰੂ ਰ੍ਰਿਬ ਸਾਹਿਬ ਦਾ ਪੱਲਾ ਪਕੜਾਇਆ
 ਅਰ ਇਸੇ ਨੂੰ ਗੁਰੂ ਮੰਨਨ ਦੀ ਆਗਿਆ ਦਿੱਤੀ ਫਿਰ ਕਿਸ
 ਭਰ੍ਹਾਂ ਹੋਸਕਦਾ ਹੈ ਜੋ ਕਲਗੀਧਰ ਜੀ ਨੇ ਆਪ ਆਦਿ ਰ੍ਰਿਬ
 ਸਾਹਿਬ ਦੇ ਉਪਦੇਸ਼ਾਂ ਨੂੰ ਤੋੜਕੇ ਕਿਸੇ ਹੋਰ ਦਾ ਪੁਜਨ ਕੀਤਾ
 ਹੋਵੇ, ਇਸ ਵਾਸਤੇ ਖਾਲਸਾ ਨੂੰ ਗੁਰੂ ਮਹਾਰਾਜ ਪਰ ਕਵੇ ਭੀ
 ਅਜੇਹਾ ਅਛੇਪ ਲਗਾਉਣਾ ਜੋਗ ਨਹੀਂ ਹੈ ॥

ਵੇਹਿਰਾ

ਦਸਮ ਰ੍ਰਿਬ ਅਰ ਆਦਿ ਸ੍ਰੁ ਤੈਂ ਸਭ ਲਏ ਨਿਹਾਰ ।

ਕੈਸਾ ਭਰਮ ਨਿਵਾਰਤੇ ਕਹਿ ਪੁਜਨ ਕਰਤਾਰ ॥ ੧੫੫ ॥

ਤਾਂਤੇ ਭਰਮ ਨਿਵਾਰ ਮਨ ਹੋਹੁ ਨਿਧਕ ਨ ਸੰਗ ।

ਦੇਵੀ ਭੂਤ ਪਰੇਤ ਤੇ ਭੁੱਲ ਨ ਹੂੰ ਵਰ ਮੰਗ ॥ ੧੫੬ ॥

ਦੁਰਗਾ ਭੁਗਤ

ਦੋਹਿਰਾ

ਮੈਂ ਸਭ ਤੇਰੇ ਸੁਨ ਲਈ ਜੋ ਗੁਰਵਾਕ ਪ੍ਰਮਾਨ ।

ਪਰ ਇਕ ਹੋਰ ਪ੍ਰਮਾਨ ਮੈਂ ਤੈਨੂੰ ਕਰਾਂ ਬਖਾਨ ॥ ੧੫੭ ॥

ਚੌਪਈ

ਤੈਸੇ ਗ੍ਰੰਥ ਪ੍ਰਮਾਣ ਪਿਆਰੇ । ਹੈ ਮਾਨਨ ਕਾ ਹਮ ਅਧਕਾਰੇ ॥

ਤੈਸੇ ਲੋਕ ਕ ਜੋ ਪਰਮਾਨ ਮਾਨਤ ਹੈਂ ਸਗਲੇ ਸੁਰ ਗਜਾਨ ॥

ਤਾਂਤੇ ਸਕਲ ਲੋਗ ਯਹ ਰਾਵਤ । ਦਸਮ ਗੁਰੂ ਥੇ ਦੇਵੀ ਧਮਾਵਤ ॥

ਬਾਲ ਬਿਧ ਅਰ ਜੁਵਾ ਬਤਾਵੇ । ਨਾਰੀ ਭੀ ਯਹ ਕਥਾ ਸੁਨਾਵੇ ॥

ਤਾਂਤੇ ਜੋ ਪ੍ਰਸਿੱਧ ਕਹਾਨੀ । ਜੋ ਤੈਂ ਚਾਹੀ ਮੂਲ ਛਪਾਨੀ ॥

ਯਹ ਪ੍ਰਗਟ ਹੈ ਸਗਤ ਮੜਾਰੇ । ਸੋ ਕੈਸੇ ਹਮ ਦੇਹਿੰ ਵਿਸਾਰੇ ॥

ਜਾਂਤੇ ਜੋ ਸਭ ਲੋਗ ਬਤਾਵੇਂ । ਮਾਚੀ ਬਾਤ ਵਹੀ ਹਮ ਪਾਵੇਂ ॥

ਤਾਂਤੇ ਪ੍ਰਸ਼ਨ ਦੇਵੀ ਕੀਆ । ਤਿਸਤੇ ਥੇ ਗੁਰ ਜੀ ਵਰ ਲੀਆ ॥ ੧੫੮ ॥

ਤੱਤ ਖਾਲਸਾ

ਦੋਹਿਰਾ

ਇਸ ਪਰ ਭੀ ਕਰਨਾਂ ਬਨੇ ਰੰਚਕ ਮਨਹਿ ਵਿਚਾਰ ।

ਕਿਨ ਲੋਗਨ ਕੀ ਬਾਤ ਹੈ ਕਰਨ ਜੋਗ ਇਤਥਾਰ ॥ ੧੫੯ ॥

ਵਿਦ੍ਵਾਨ ਅਰ ਸੁਘੜ ਜਨ ਕਹੇ ਸਰਬਦਾ ਸੱਤ ।

ਤਿਨ ਕੀ ਬਾਨੀ ਮਾਨੀਓ ਯਹੀ ਸੁਧਨ ਕੀ ਮੱਤ ॥ ੧੬੦ ॥

ਪੁਨ ਸੁਰਖ ਪ੍ਰਲਾਪ ਕੋ ਜੇ ਮਾਨੇ ਨਰ ਕੋਇ ।

ਅਪਨੀ ਬੁੱਧ ਭੀ ਸਗਲ ਬੈਠਹੈ ਤਬ ਥੋਇ ॥ ੧੬੧ ॥

ਹਨ ਮੈਂ ਤੈਨੂੰ ਦੱਸਦਾ ਜੋ ਕੁਛ ਆਖਨ ਲੋਗ ।
ਫਿਰ ਤੂੰ ਦੱਸੀਂ ਓਸ ਵਿਚ ਸੱਤ ਕਹਾਂਤਕ ਹੋਗ ॥੧੬੨॥

ਦ੍ਰੈਸ਼ਾ

ਪਹਲੇ ਤਾਂ ਇਹ ਲੋਗ ਜਗਤ ਦੇ ਬਾਤਾਂ ਬੈਠ ਬਨਾਉਣ ॥
ਰੌਤ ਸਮਜ ਬਹਿ ਕੋਠਿਆਂ ਉੱਪਰ ਬਚਿਆਂ ਨੂੰ ਸਮਝਾਉਣ ॥
ਆਖਨ ਥੱਚਾ ਕਾਲੇ ਕਾਲੇ ਦਾਗ ਚੰਦ ਦੇ ਜਿਹੜੇ । ਮਾਇ ਚੰਦ
ਦੀ ਚਰਖਾ ਕਤਦੀ ਬੈਠੀ ਹੈ ਵਿਚ ਵਿਹੜੇ ॥ ੧੬੩ ॥ ਸੁਨ ਸੁਨ
ਮ੍ਰਿਡੇ ਰਾਸ਼ੀ ਹੁੰਦੇ ਹਾਸਾ ਕੱਢਨ ਲੰਮਾਂ । ਨਾਲ ਹੱਥ ਦੇ ਕਰਨ
ਇਸ਼ਾਰੇ ਓਹ ਚੰਦ੍ਹੂ ਦੀ ਅੰਮਾ ॥ ਬੈਠੀ ਪਾਸ ਚੰਦ ਦੇ ਕੱਤੇ ਚੰਦ
ਚੋਟੀਆਂ ਖਾਂਦਾ । ਕਹੁਖਾਂ ਇਹ ਜੋ ਵੱਡਾ ਗਪੈੜਾ ਕਿੱਥੋਂ ਲੋਗਾਂ
ਆਂਦਾ ॥ ੧੬੪ ॥ ਫਿਰ ਇਕ ਹੋਰ ਗੱਪ ਜੋ ਮਾਰੀ ਵਿੱਚ ਪੁਗਾਨਾ
ਭਾਰੀ । ਇਸੇ ਚੰਦ ਦੇ ਦਾਗਾਂ ਉੱਪਰ ਸੋ ਭੀ ਸੁਨ ਲੈ ਸਾਰੀ ॥
ਆਖਨ ਇਕ ਦਿਨ ਇੰਦ੍ਹੂ ਨੇ ਸੀ ਸੁਰਜ ਨੂੰ ਫੁਰਮਾਇਆ । ਸਭ ਤੇ
ਸੁੰਦਰ ਨਾਰੀ ਦਾ ਨਾਂ ਤੈਂ ਕੁਛ ਪਤਾ ਬਤਾਇਆ ॥ ੧੬੫ ॥ ਸੋ ਤੂੰ
ਦੱਸ ਕੌਨ ਹੈ ਐਸੀ ਰੂਪਾਵੰਤੀ ਨਾਰੀ । ਜਿਸਕੇ ਦੇਖਨ ਤਾਈਂ ਚਾਹੇ
ਝਬਦੇ ਸੁਰਤ ਹਮਾਰੀ । ਇਸ ਪਰ ਸੁਰਜ ਨੇ ਸੀ ਆਖਿਆ ਜਦ ਮੈਂ
ਲੜ੍ਹਦਾ ਰਾਈ । ਮੇਰਾ ਤੇਜ ਸਹਾਰਨ ਨਾਹੀਂ ਸੂਖਮ ਬਦਨ ਲੁਗਾਈ ॥
੧੬੬ ॥ ਤਾਂਤੇ ਜੇਹੈ ਪਤਾ ਕੱਢਨਾ ਤਾਂ ਤੁਮਚੰਦਬੁਲਾਓ । ਉਸਦੇ ਪਾਸੋਂ
ਸਭੀ ਹਾਲ ਇਹ ਬਹਕੇ ਪਾਸ ਪੁਛਾਓ ॥ ਕਿਉਂ ਜੋ ਉਸਦੇ ਚੜਨੇ
ਵੇਲੇ ਜਿਤਕ ਮਨੋਹਰ ਬਾਮਾਂ । ਸੁੰਦਰ ਸੇਜ ਬਿਛਾਇ ਮੌਦੀਆਂ
ਆਪਨੇ ਉੱਪਰ ਧਾਮਾਂ ॥ ੧੬੭ ॥ ਇਤਨਾ ਸੁਨਕੇ ਇੰਦ੍ਹੂ ਨੇ ਸੀ
ਮੁੜਕੇ ਚੰਦ ਬੁਲਾਇਆ । ਏਹੋ ਫੇਰ ਸੁਨੇਹਾ ਉਸ ਨੂੰ ਪਾਸ

ਬਹਾਇ ਸੁਨਾਇਆ। ਜਿਸ ਨੂੰ ਸੁਨਕੇ ਕਹੀ ਚੰਦ ਨੇ ਹੋ ਰਾਜਨ
 ਕੇ ਰਾਜਾ। ਗੋਤਮ ਰਿਖ ਦੀ ਨਾਰ ਅਹੱਲਜਾ ਜੋ ਸਭ ਦੀ ਸਿਰ
 ਭਾਜਾ ॥ ੧੯੮ ॥ ਉਸ ਦੇ ਜੈਸੀ ਹੋਰ ਨ ਦੇਖੀ ਮੈਂ ਹੈ ਸ੍ਰੀਦ੍ਰ ਨਾਰੀ।
 ਨਿਸਚੈ ਕਰ ਮੈਂ ਜਾਨ ਲਿਆ ਹੈ, ਹੈ ਵਹੁ ਜੋਗ ਤੁਮਾਰੀ ॥ ਤਲ
 ਇੰਦ੍ਰ ਨੇ ਪੁੱਛਿਆ ਉਸ ਤੇ ਕਿੱਕੁਰ ਉਸ ਨੂੰ ਪਾਈਏ। ਅਰ ਕਿਸ
 ਵੇਲੇ ਸ੍ਰੀਨੇ ਘਰ ਵਿੱਚ ਪਾਸ ਓਸ ਦੇ ਜਾਣੀਏ ॥ ੧੯੯ ॥ ਸਿਸ
 ਪਰ ਕਹੀ ਚੰਦ ਨੇ ਰਾਜਨ ਉਹ ਰਿਖਵਰ ਵੱਡ ਗਿਆਨੀ। ਪਿਛਲੀ
 ਰਾਤ ਗੰਗਾ ਪਰ ਜਾਂਦਾ ਹੈ ਨਿਯਮੀ ਇਸਨਾਨੀ ॥ ਪਰ ਉਸ ਧਾਸ
 ਰਹੇ ਇੱਕ ਮੁਰਗਾ ਜਦੋਂ ਬਾਂਗ ਉਹ ਦੇਂਦਾ। ਸੁਨਕੇ ਰਿਖੀ ਜਾਨ
 ਦਿਨ ਰੜਿਆ ਗੰਗਾ ਰਸਤਾ ਲੋਦਾ ॥ ੧੨੦ ॥ ਸੋ ਇਸਦਾ ਮੈਂ ਥੋੜੇ
 ਅੰਦਰ ਇਹੋ ਇਲਾਜ ਬਤਾਉਂ । ਹੋਕੇ ਮੁਰਗਾ ਪਹਿਲੀ ਰਾਤੇ
 ਕੁੱਕੜ ਕੂੰ ਕਰਵਾਉਂ ॥ ਸੁਨਕੇ ਬਾਂਗ ਤੁਰਤ ਓਹ ਜਾਉ ਖਾਲੀ
 ਘਰ ਦੇ ਮਾਹੀਂ । ਜਾਇਧਮੀਂ ਤੂੰ ਨਾਰ ਓਸਦੀ ਅੱਗੋਂ ਥੋਲੂ ਨਾਹੀਂ
 ॥ ੧੨੧ ॥ ਸੁਨਕੇ ਇੰਦ੍ਰ ਰਾਜੀ ਹੋਇਆ ਏਹੋ ਮਤਾ ਪਕਾਇਆ।
 ਮੁਰਗਾ ਹੋਕੇ ਚੰਦ ਤਦੋਂ ਘਰ ਗੋਤਮ ਜੀ ਦੇ ਆਇਆ। ਦਿੱਤੀ
 ਬਾਂਗ ਕੁਬੈਲੇ ਉਸ ਨੇ ਸੁਨਕੇ ਰਿਖੀ ਵਿਚਾਰਾ। ਨਾਵਨ ਨੂੰ ਤੁਰ
 ਗਿਆ ਸਿਤਾਬੀ ਘਰ ਤੇ ਕਰਾ ਕਨਾਰਾ ॥ ੧੨੨ ॥ ਓਸੇ ਵੇਲੇ
 ਇੰਦ੍ਰ ਨੇ ਆ ਅਪਨਾ ਦਾਉ ਲਗਾਇਆ। ਨਾਰ ਰੀਖੀ ਦੀ ਕੱਲੀ
 ਪਾਕੇ ਅਪਨਾ ਮਨ ਪਰਚਾਇਆ। ਪਰ ਓਧਰ ਜਦ ਰਿਖ ਨੇ
 ਜਾਕੇ ਗੰਗਾ ਮੈਂ ਹੱਥ ਡਾਰਾ। ਬੋਲੀ ਗੰਗਾ ਕੌਣ ਅਹੇ ਤੂੰ ਪਾਪੀ
 ਲੋਗ ਨਕਾਰਾ ॥ ੧੨੩ ॥ ਮੈਂ ਤਾਂ ਨਗਨ ਪਈ ਸਾਂ ਸੁੱਤੀ ਤੈ ਹਾਂ
 ਆਨ ਜਗਾਈ। ਦੱਸ ਸਤਾਬ ਸਰਾਪ ਨਾਲ ਮੈਂ ਦੇਸਾਂ ਹੁਣੇ

ਜਲਾਈ। ਹੋਬ ਜੋੜ ਕੇ ਕਹੀ ਰਿਖੀ ਨੇ ਮੈਂ ਗੋਤਮ ਹਾਂ ਮਾਈ॥
 ਏਸੇ ਵੇਲੇ ਨਿੱਤ ਆਂਵਦਾ ਮੇਰਾ ਦੌਸ਼ ਨ ਰਾਈ॥ ੧੨੪॥ ਸੁਨਦੇ
 ਸਾਚ ਕਹੀ ਤਦ ਗੰਗਾ ਝਬਦੇ ਘਰ ਨੂੰ ਵੈੜੇ। ਘਰ ਵਿੱਚ ਚੋਡ
 ਲੁਗਾ ਹੈ ਤੇਰੇ ਹੇਤੁ ਅਹੱਲਜਾ ਚੌੜੇ॥ ਅਧਨ੍ਨਾਤਾ ਹੀ ਪਿਛਲੇ
 ਧੈਰੀ ਜਦੋਂ ਨੱਸ ਘਰ ਆਇਆ। ਨਾਮ ਅੰਜਨੀ ਅਪਨੀ ਬੇਟੀ
 ਬੂਹੇ ਬੈਠੀ ਪਾਇਆ॥ ੧੨੫॥ ਜਿਸ ਨੂੰ ਕਿਹਾ ਕੌਨ ਹੈ ਅੰਦਰ
 ਦੱਸ ਸਿਤਾਬ ਪੁਕਾਰਾ। ਅੱਗੋਂ ਲੜਕੀ ਆਖਨ ਲੱਗੀ ਅੰਦ੍ਰ ਅਹੇ
 ਮੜਾਰਾ॥ ਇਸ ਪਦ ਦਾ ਜਦ ਅਰਥ ਰਿਖੀ ਮਨ ਸੋਚਨ ਲੁਗਾ
 ਵਿਚਾਰਾ। ਬਿੱਲੀ ਹੈ ਯਾ ਚੋਰ ਕਿਧੇ ਇਹ ਦੱਸੇ ਮਾਂ ਦਾ ਯਾਰਾ॥
 ੧੨੬॥ ਇਤਨੇ ਅਰਸੇ ਵਿੱਚ ਅੰਦਰੋਂ ਇੰਦ੍ਰ ਸਮਾਂ ਤਕਾਇਆ॥
 ਮਾਰ ਛਾਲ ਓਹ ਸੂਰਗ ਪੁਰੀ ਨੂੰ ਓਸੇ ਵਕਤ ਸਿਧਾਇਆ॥
 ਪਰ ਪਹਰਾਨ ਲਿੰਘਾ ਰਿਖ ਗੋਤਮ ਦਿੱਤਾ ਸਰਾਪ ਅਜੇਹਾ॥
 ਸਹਸ ਹਜ਼ਾਰ ਭਈ ਭਗ ਪਿੰਡੇ ਕੌੜ੍ਹ ਹਮੇਸ਼ਾ ਰੋਹਾ॥ ੧੨੭॥ ਫਿਰ
 ਲੜਕੀ ਨੂੰ ਕਿਹਾ ਪਾਪਨੀ ਤੈ ਨਾਂ ਸੱਚ ਬਤਾਇਆ। ਕੁਅਡੀ
 ਬੱਚਾ ਪੈਦਾ ਕਰਮੇਂ ਇਹੋ ਸਰਾਪ ਸੁਨਾਇਆ॥ ਫਿਰ ਨਾਰੀ ਨੂੰ
 ਪੱਥਰ ਕੀਤਾ ਜਦ ਦੁਰਸੀਸ ਸੁਨਾਈ। ਓੜਕ ਵਾਰੀ ਚੰਦ ਮੁਰਗਾ
 ਦੀ ਓਸੇ ਵੇਲੇ ਆਈ॥ ੧੨੮॥ ਲੱਗਾ ਉਡਨ ਚੰਦ ਜਦ ਓਥੋਂ
 ਤਦ ਰਿਖ ਲੈ ਮ੍ਰਿਗਛਾਲਾ। ਮਾਰੀ ਜਾਂਦੇ ਦੇ ਇੱਕ ਪੁੱਠੀ ਜਿੱਧਰ
 ਸੀ ਰੰਗ ਕਾਲਾ॥ ਓਹੋ ਦਾਗ ਲਗੀ ਹਨ ਇਸ ਨੂੰ ਅੱਜਤੀਕ
 ਦਿਸ ਆਵਨ। ਏਹੁ ਕਲੰਕ ਚੰਦ ਨੂੰ ਤਦ ਦਾ ਲੱਗ ਖੁਰਾਨੀ
 ਗਾਉਨ॥ ੧੨੯॥ ਹੁਣ ਸੂੰ ਸੋਚ ਰਿਦੀ ਵਿੱਚ ਅਪਨੇ ਕਜਾ ਇਹ
 ਸਭੋਂ ਕਹਾਨੀ। ਹੈ ਸੱਚੀ ਯਾ ਰਚੀ ਬਨਾ ਵਟ ਜੋ ਹਨਲੋਗ ਜੁਢਾਨੀ।

ਫਿਰ ਆਖਨ ਜਦ ਗੁਹਨ ਲੱਗਦਾ ਤਾਂ ਕਰਜਾਈ ਮਾਰਨ
 ਅਪਣੀ ਅੰਮਾਂ ਦਾ ਜੋ ਕਰਜਾ ਦੰਦ੍ਹ ਮੂਰ ਉਤਾਰਨ ॥ ੧੯੦ ॥
 ਕਿਆ ਇਹ ਗੱਲਾਂ ਜੋ ਹਨ ਲੋਗਾਂ ਰਚੀਆਂ ਦਾ ਮਨ ਘੜੀਆਂ।
 ਵਿੱਚ ਰੀਬਾ ਢੱਬ ਸਜਾਕੇ ਹੀਰੇ ਵਾਂਗਰ ਜੜੀਆਂ ॥ ਮੰਨੇ ਸੱਚ
 ਇਨ੍ਹਾਂ ਨੂੰ ਕੰਕਰ ਤਾਂ ਓਹ ਭੀ ਸੱਚ ਹੋਉ । ਜਿਸ ਨੂੰ ਸੁਨਕੇ ਬੁਧਿ-
 ਮਾਨ ਜਨ ਨਾ ਅਪਣੀ ਪਤਿ ਬੋਉ ॥ ੧੯੧ ॥ ਫਿਰ ਇੱਕ ਆਖਨ
 ਹੋਰ ਬਾਤ ਜੋ ਪੜ੍ਹਕੇ ਆਵੇ ਹਾਸੀ । ਦਸਨ ਧਰਤੀ ਹੇਠ ਬੈਲ
 ਇਕ ਖੜਾ ਨ ਹੋਇ ਖਲਾਸੀ । ਜਿਸ ਨੇ ਮਿੰਗਾਂ ਉਪਰ ਚੁੱਕੀ ਇਹ
 ਮਾਰੀ ਹੈ ਧਰਤੀ । ਏਸ ਬਾਤ ਪਰ ਨਿਸਚਾ ਅਪਨਾ ਸਾਰੀ ਲੋਕੀ
 ਕਰਤੀ ॥ ੧੯੨ ॥ ਆਖਨ ਜਦ ਓਹ ਇੱਕ ਮਿੰਗ ਤੇ ਦੂਜੇ ਉਪਰ
 ਕਰਦਾ । ਤਦੋਂ ਭੂਚਾਲ ਅਾਂਵਦਾ ਭਾਰੀ ਦੇਖ ਜਿਸੇ ਮਨ ਡਰਦਾ ॥
 ਵੱਸ ਭਲਾ ਇਹ ਗੱਲਾਂ ਪਯਾਰੇ ਕਦੋਂ ਸੱਚ ਹਨ. ਸਾਰੀ । ਜੋ ਲੋਗਾਂ
 ਨੇ ਕਥਾ ਬਨਾਈਆਂ ਵਿੱਚ ਪੁਰਾਨਾਂ ਭਾਰੀ ॥ ੧੯੩ ॥ ਤਾਂਤੇ ਲੋਕ
 ਪ੍ਰਮਾਣਾ ਉਪਰ ਐਵੇਂ ਛੁੱਲ ਨ ਜਾਈਂ । ਜਿਨ ਪਰ ਹੋ ਮਤਵਾਲਾ
 ਇਤਨਾ ਵੱਖ ਗੁਜੁ ਪਰ ਲਾਈਂ ॥ ਸੱਚੀ ਬਾਤ ਓਹੋ ਹੈ ਭਾਈਜੇ ਇਹ
 ਮਿਆਨੇ ਵੱਸਨ । ਹੋਰ ਮੂਰਖਾਂ ਦੇ ਜੋ ਵੰਗੇ ਸੁਨਕੇ ਮੂਰਖ ਹੱਸਨ ॥
 ੧੯੪ ॥ ਜੈਸੀ ਇਹ ਬਾਤਾਂ ਹਨ ਭਾਈ ਨਿਰੀ ਪੁਰੀ ਬਕਵਾਸਾ
 ਕੈਸੇ ਰੂਰ ਪਰ ਹੁਰਗਾ ਪੂਜਨ ਮੰਨਨ ਕਰ ਭਰਵਾਸਾ ॥ ਇਹ
 ਭੀ ਏਹੋ ਕੇਹਾਂ ਲੋਗਾਂ ਮਨ ਘੜੀਤੀ ਲਿਖ ਮਾਰੀ । ਅਰ ਬੇਸਮੁੜ
 ਅਗਜਾਨੀ ਇਸ ਪਰ ਹੋ ਵੈਠੇ ਇਤਥਾਰੀ ॥ ੧੯੫ ॥

ਦੁਰਗਾ ਭਗਤ

ਦੋਹਿਰਾ

ਅਜ ਤੀਕ ਜੋ ਮੰਨਦੇ ਸਾਰੇ ਲੋਗ ਮਹਾਨ ।
 ਸੌ ਕਿਆ ਮੂਰਖ ਹਨ ਸਗਲ ਇਕੂੰਹੇ ਸੁਰ ਗਮਾਨ ॥੧੯੬॥
 ਅਕਬਰ ਜੈਸੇ ਪਾਤਸ਼ਾਹ ਗਏ ਪਤੱਗਯਾ ਲੈਨ ।
 ਕਰਮਾਤ ਜਿਨ ਸੀ ਪਖੀ ਭਾਰੀ ਅਪਨੇ ਨੈਨ ॥ ੧੯੭॥
 ਨੰਗੀ ਪੈਰੀਂ ਚੱਲਕੇ ਗਿਆ ਭਵਨ ਦੇ ਪਾਸ ।
 ਸੁਇਨੇ ਛੱਡ੍ਹ ਚੜ੍ਹਾਇ ਕੇ ਕੀਨੀ ਬਹੁ ਅਤਦਾਸ ॥ ੧੯੮॥
 ਰਾਜੇ ਮਹਾਰਾਜੇ ਜਿਸੇ ਪੂਜਨ ਮਨ ਚਿਤ ਲਾਇ ।
 ਅਰ ਸਾਰੇ ਜਗ ਲੋਗ ਭੀ ਲੈਂਦੇ ਸੁੱਖ ਮਨਾਇ ॥ ੧੯੯॥
 ਇਸਤੇ ਕਿੱਕਰ ਮੰਨੀਏ ਨਾ ਦੇਵੀ ਕੁਝ ਬਾਤ ।
 ਜਿਸਨੂੰ ਕਰਨ ਕੜਾਹੀਆਂ ਜੈ ਅੰਬੇ ਕਹਿ ਮਾਤ ॥ ੨੦੦॥

ਤੱਤ ਖਾਲਸਾ

ਦੋਹਿਰਾ

ਲੋਕਾਂ ਦੀ ਤਾਂ ਛੱਡਦੇ ਕੀ ਕਰਦਾ ਹੈਂ ਗੱਲ ।
 ਸਾਰਾ ਹਾਲ ਬਤਾਇਸਾਂ ਨਾਲ ਅਸਾਡੇ ਚੱਲ ॥ ੧੯੧॥

ਚੌਪਈ

ਲੋਕਾਂ ਪਰ ਨਾ ਭੁੱਲ ਪਿਆਰੇ । ਇਹ ਤਾਂ ਢਿੱਗੇ ਪਏ ਨਿਕਾਰੇ ॥
 ਜੋ ਪੱਥਰ ਨੂੰ ਰੱਬ ਬਨਾਉਨ । ਖੀਰਿਆਂ ਵਿੱਚੋਂ ਚਾਇ ਜਮਾਉਨ ॥
 ਫਿਰ ਇਹ ਰੁੱਖਾਂ ਨੂੰ ਪੈ ਪੈਤੀ । ਚਾਹੁਨ ਮੁੰਡਿਆਂ ਦੀ ਹਨ ਖੇਗੀ ।

ਫਿਰ ਚੌਰਸਤੇ ਅੰਦਰ ਜਾਕੇ । ਕਾਲੀ ਹਾਂਡੀ ਤਹਾਂ ਟਿਕਾ ਕੇ ॥
 ਰੱਖਨ ਉਪਰ ਪਿੰਨੇ ਰੁਆਹ । ਕੋਹੜੇ ਉਸਦੇ ਹੋਨ ਗੁਵਾਹ ॥
 ਰੇਕਨ ਮੱਥੇ ਹੱਥਾਂ ਜੋੜਨ । ਉਸਦੇ ਕੋਲੋਂ ਪੁੱਤ੍ਰ ਲੋੜਨ ॥
 ਫਿਰ ਇਕ ਹੋਰ ਅਨਰਥ ਕੁਮਾਉਨ । ਮੰਛੇਦਾ ਸਿਰਚੁੱਕਲਿਆ ਉਨ ।
 ਉਸ ਪਰ ਤਿਲਕ ਮੰਧਰ ਲਗਾਕੇ । ਮੱਥੇ ਰੇਕਨ ਦੇਵ ਬਨਾਕੇ ॥
 ਫਿਰ ਇਕ ਰੇਤੁ ਹੁੰਦਾ ਰੁੱਖ । ਆਖਨ ਉਸਨੂੰ ਥੋੰਦਾ ਦੁੱਖ ॥
 ਜਿਸਤੇ ਪਾੜ ਕਪੜੇ ਲੀਰਾਂ । ਆਖਨ ਲੈਲ ਲਰੀਏ ਪੀਰਾਂ ॥
 ਜੋ ਇਸ ਜਗ ਦੇ ਲੋਗ ਵਿਚਾਰੇ । ਅੈਥੋਂ ਤਕ ਗਿਰ ਗਏ ਨਿਕਾਰੇ ॥
 ਕਾਵਾਂ ਗਾਧਿਆਂ ਸੱਪਾਂ ਮੰਨਨ । ਜਾਇ ਚੁਰਾਹੇ ਭੁਂਡਾ ਭੀਨਨ ॥
 ਤਾਂਤੇ ਜਾਕੇ ਵਿੱਚ ਪਹਾੜਾਂ । ਮਿਲਕੇ ਮੂਰਖ ਲੋਗਾਂ ਧਾਜਾਂ ॥
 ਪੂਜਨ ਕਿਸੇ ਵਸਤ ਨੂੰ ਜਾਈ । ਤਾਂ ਕਿਆ ਵਡੀ ਬਾਤ ਹੈ ਭਾਈ ੧੯੨
 ਦੋਹਿਰਾ

ਫਿਰ ਅਕਬਰ ਦੀ ਡੱਡੇ ਬਾਤ ਪਿਆਰੇ ਲਾਲ ।
 ਉਹ ਤਾਂ ਹੈਸੀ ਦੱਸਦਾ ਢਾਢੀ ਉਮਦੀ ਚਾਲ ॥ ੧੯੩ ॥

ਚੌਪਈ

ਸੀ ਅਕਬਰ ਇਕ ਵਡਾ ਚਲਾਕ । ਨਾਲ ਵੰਗ ਦੇ ਕਰੇ ਹਲਾਕ ।
 ਜਾਹਰ ਭੁਲਮ ਦਿਖਾਵੈ ਨਾਹੀਂ । ਵੱਛੀ ਜਾਂਦਾ ਰਾਹੀਂ ਰਾਹੀਂ ॥
 ਘਹਿਲੇ ਦਾੜ੍ਹੀ ਚੁੱਕ ਮੁਨਾਈ । ਵਾਂਗ ਹਿੰਦੁਆਂ ਸਕਲ ਬਨਾਈ ।
 ਅਰ ਜਾ ਜੂਲਾ ਦੇਵੀ ਪਾਸ । ਕੁਛਕ ਰੁਪੱਈਯਾ ਦੇ ਅਰਦਾਸ ॥
 ਏਹੋ ਕੋਹੜੇ ਲੋਗ ਰਿਕਾਏ । ਘਰ ਬੈਠੇ ਫੌਲੇ ਮੰਗਵਾਏ ॥
 ਰਾਜਪੁਤ ਰਾਜਿਆਂ ਦੀ ਕੰਨਜਾ । ਜਿਨਕਾ ਧਰਮ ਓਸਨੇ ਭੀਨਿਆਂ
 ਖਾਹਰ ਸੁਲੂ । ਦਿਖਾਕੇ ਵੰਗੀ । ਅੰਦਰ ਕਰੀ ਰੱਲ ਬੇਵੰਗੀ ॥

ਭੇਲੀ ਹਿੰਦੂ ਪਰਜਾ ਸਾਰੀ । ਕੁੱਝ ਨ ਸਮਝੀ ਚਾਲ ਵਿਚਾਰੀ ॥
 ਲੈ ਡੋਲੇ ਜਾ ਹਾਜ਼ਰ ਕੀਤੇ । ਮਹੱਲੀ ਰੱਖ ਓਸਨੇ ਲੀਤੇ ॥
 ਅਜ ਤੀਕ ਓਹ ਲੋਗ ਇਆਣੇ । ਅਪਨੇ ਤਾਈਂ ਕਹਿਣਸਿਆਣੇ ।
 ਵੱਡੇ ਫਖਰ ਦੇ ਨਾਲ ਬਤਾਂਦੇ । ਅਕਬਰ ਦੇ ਸਨ ਡੇਲੇ ਜਾਂਦੇ ॥
 ਜਿਸ ਪਰ ਘਦਰ ਹੋਨ ਤੇ ਡਰਦਾ । ਬਨਾ ਪਯਾਰਾ ਹਿੰਦੂ ਘਰ ਦਾ ॥
 ਪਰ ਉਹ ਸੀ ਉਸਦੀ ਬਿਭਚਾਰੀ । ਕਰਦਾ ਸੀ ਜੋ ਨਾਲ ਮਕਾਰੀ ।
 ਤਾਂਤੇ ਉਸ ਪਰ ਕੁੱਲੀਂ ਨਾਹਿੰ । ਜਾਨ ਅਨੀਤ ਵਡੀ ਮਨ ਮਾਹਿੰ ।
 ਇਸੇ ਤਰ੍ਹਾਂ ਤਿਨ ਇਹੋ ਵਿਚਾਰੀ । ਹਿੰਦੂ ਜਾਨਨ ਦੇਵੀ ਪਿਆਰੀ ।
 ਤਾਂਤੇ ਦਰਸਨ ਉਸ ਦਾ ਕਰੀਏ । ਚੋੜੀ ਬਹੁਤੀ ਭੇਟਾ ਧਰੀਏ ॥
 ਹੋਵਨ ਲੋਗ ਅਨੰਦ ਘਨੇਰੇ । ਜੋ ਦੇਵੀ ਪਰ ਵਿਕੇ ਵਧੇਰੇ ।
 ਮੇਰਾ ਐਬ ਸਗਲ ਛਿਪ ਜਾਉ । ਹਿੰਦੂ ਪਰਜਾ ਸ਼ੇਰ ਨ ਪਾਊ ॥
 ਇਹ ਸਾਰੀ ਸੀ ਉਸਦੀ ਚਾਲ । ਲਿਆ ਕੰਮਸਿਨਹਿਕਮਤਨਾਲ ।
 ਕੂੰ ਇਸ ਪਰ ਕਿਆ ਹੋਯਾ ਰਾਜੀ । ਜੋ ਸੀ ਘਾਟੇਵਾਲੀ ਬਾਜੀ ੧੯੪
 ਦੋਹਿਰਾ

ਫਿਰ ਰਾਜੇ ਮਹਾਰਾਜ ਜੋ ਪ੍ਰਸਨ ਓਥੇ ਜਾਇ ।
 ਸੱਤ ਹੋਨ ਦੀ ਮਿੱਤ੍ਰਾ ਏਹੁ ਦਲੀਲ ਨ ਕਾਇ ॥ ੧੮੫ ॥
 ਚੌਪਈ

ਉਹ ਭੀ ਤਾਂ ਇਕ ਪੁਰਖ ਮਹਾਨ । ਪਰਜਾ ਪਾਲਨ ਹਿੜ ਪਰਧਾਨ
 ਦੁਸ਼ਟਨ ਕੇ ਦੰਡਨ ਕੇ ਹੇਤਾ । ਹੈ ਅਧਿਕਾਰ ਤਿਨੋਂ ਕਾ ਜੇਤਾ ॥
 ਜਾਂਤੇ ਧਰਾ ਨਾਥ ਵਹੁ ਕਹੀਐ । ਸਿਨਕੇ ਬਲ ਮਹਿੰਸੁਖ ਸੇ ਰਹੀਐ
 ਪਰ ਇਸ ਰਾਜ ਭਾਗ ਕਾ ਭਾਈ । ਨਹੀਂ ਸਬੰਧ ਗਯਾਨਮਹਿੰਸਾਈ ।
 ਗਯਾਨ ਪਦਾਰਥ ਸੋ ਹੈ ਮੀਤਾ । ਰਾਜ ਤਿਆਗ ਭੂਪਨ ਜੋ ਲੀਤਾ

ਦੇਖੋ ਕਬਾ ਜਨਕ ਨਿ੍ਹੁਪ ਕੇਰੀ । ਜੋ ਥਾ ਨਯਾਇ ਨੀਤ ਅਤਿ ਹੋਰੀ ।
 ਤਿਨ ਇਕ ਅਸਟ ਵਿੰਗ ਤਨ ਜਾਂਕੇ । ਹੁਤੋ ਗਯਾਨੀਜੋ ਛਿਗ ਤਾਂਕੇ ।
 ਅਸਟਾਵੱਕਰ ਨਾਮ ਜਿਸ ਗਾਵਤ । ਸੌ ਰਾਜਾ ਕੋ ਗਯਾਨ ਦਿੜਾਵਤ ।
 ਮੈ ਜੇ ਰਾਜ ਗਯਾਨ ਕੋ ਕਰਤਾ । ਤੈ ਕਿਉਂ ਬੂਪ ਗੁਰੂਤਿਹ ਧਰਤਾ ।
 ਬਹੁਰ ਦੇਖ ਰਾਘਵ ਮਹਾਰਾਜਾ । ਜਾਨਤ ਲੋਗ ਜਿਸੇ ਸਿਰਤਾਜਾ ।
 ਤਿਨ ਵਸ਼ਿਸ਼ਟਤੇਲੀਨੋਂਗਯਾਨ । ਪਾਇਜਿਸੇਨਜਕਰੀਕਲਿਆਨ
 ਤਾਂਤੇ ਰਾਜ ਨੀਤ ਪਤਿ ਰਾਜਾ । ਕਰਤ ਸਿੱਧ ਜਗ ਕੇ ਸਭ ਕਾਜਾ ।
 ਪਰ ਵਹੁ ਗਯਾਨ ਹੇਤਸੁਨਪਿਆਰੇ । ਚਹਤਮਹਾਤਮ ਪੁਰਖਉਦਾਰੇ ।
 ਜਾਕੇ ਬੈਨ ਕਿਰਨ ਸਮ ਪਾਕੇ । ਰਿਦੇ ਅਗਯਾਨ ਤਮ ਦੁਰ ਮਿਟਾਕੇ
 ਲਹਤ ਮੁਕਤ ਤਬ ਗਯਾਨ ਦੁਆਰੇ । ਇਹ ਮਾਰਗਹੈ ਐਰ ਪਿਆਰੇ
 ਤਾਂਤੇ ਜੋ ਰਾਜਨ ਮਹਾਰਾਜੇ । ਮਾਨਤ ਦੇਵੀ ਦੇਵਲ ਸ਼ੜੇ ॥

ਸੌ ਅਗਯਾਨ ਕਾਲ ਮਹਿੰ ਸਾਰੀ । ਕਰਤ ਰੀਤ ਮਨ ਲੇਹੁ ਵਿਚਾਰੀ ।
 ਪੁਨ ਜਬ ਕਹੂ ਪੁੰਨ ਪ੍ਰਤਾਪ । ਪਾਇ ਗਯਾਨ ਸਭ ਤਜੇ ਕਲਾਪ ॥
 ਤਬ ਨਿਰਸੰਸ ਹੋਇ ਜਗ ਮਾਹੀਂ । ਕਰਹਿ ਅਨੰਦ ਸੰਕ ਕੁਛ ਨਾਹੀਂ ।
 ਯਹੀ ਭੇਦ ਹੈ ਅਵਰ ਨ ਕੋਈ । ਜਾਨ ਰਿਦੇ ਮਹਿ ਨੀਕੇ ਸੋਈ ੧੯੯

ਦੁਰਗਾ ਭਰਾਤ

ਦੇਹਿਰਾ

ਇਹ ਤਾਂ ਤੂ ਐਵੇਂ ਕਹੋਂ ਹੈ ਇਨਕਾ ਅਗਯਾਨ ।

ਜਦ ਅੜਮਤ ਹਨ ਦੇਖਦੇ ਤਦ ਆਪੇ ਢਲ ਸਾਨ ॥੧੯੭॥

ਚੈਪਈ

ਅਗਯਾਨ ਗਯਾਨ ਦੀ ਗੱਲ ਨ ਐਥੇ । ਮੈਂ ਇਹਗੱਲ ਪੁੱਛਦਾ ਕੈਥੇ ।

ਭਲਾ ਬਿਨਾਂ ਓੜਕ ਦੇ ਲੀਤੇ । ਕਿਸਨੇ ਸਿਦਕੁਨ੍ਹੁਣਾਂ ਪਰ ਕੀਤੇ ।
ਜਦ ਜੁਵਾਲਾ ਜੀ ਭੈਨ ਮਥਾਰੀ । ਲਾਟਾਂ ਦੱਸਨ ਅੜਮਤ ਭਾਰੀ ।
ਲੱਟ ਲੱਟ ਬਲਦੀ ਹੈ ਜੁਵਾਲਾ । ਨਹੀਂ ਕੰਮ ਇਹ ਦੇਖ ਸੁਖਾਲਾ ।
ਜਿਸ ਨੂੰ ਦੇਖ ਜੋਤ ਜਗ ਜਾਗੇ । ਆਪੇ ਪੁਜਨ ਤਿਸਕੇ ਲਾਗੇ ॥
ਜੇ ਓਥੇ ਕਛੂ ਸੱਤ ਨ ਹੋਵੇ । ਕਿਉਂ ਲਾਟਾਂ ਦਾ ਵਰਸਨ ਜੋਵੇ ।
ਜਿਸ ਤੇ ਉਹ ਦੇਵੀ ਦਾ ਰੂਪ । ਪ੍ਰਗਟ ਹੁੰਦਾ ਵੱਡਾ ਅਨੁਪ ॥
ਇਸ ਨੂੰ ਤੂੰ ਕਹੁ ਕਿੱਕੁਰ ਖੰਡੇ । ਨਹੀਂ ਕੜਾਹੀ ਜਾਕੇ ਵੰਡੇ ॥ ੧੮੮
ਦੋਹਿਰਾ

ਕਾਲਾ ਲੈਕੇ ਬੱਕਰਾ ਭੇਟਾ ਓਥੇ ਦੇਹੁ ।
ਖੁਬ ਕੜਾਹੀ ਵੰਡਕੇ ਮੁਹਿ ਮੰਗਯਾ ਵਰ ਲੇਹੁ ॥ ੧੮੯ ॥
ਏਹੋ ਜੇਹੀਆਂ ਛੱਡਦੇ ਗੱਲਾਂ ਕਰਨੀ ਅੱਜ ।
ਡਰਦਾ ਪੈਂਡਾ ਕਰਨ ਥੋਂ ਅੰਵੇਂ ਲਾਵੇਂ ਪੱਜ ॥ ੨੦੦ ॥

ਤੱਤ ਖਾਲਸਾ

ਦੋਹਿਰਾ

ਛਾਫਾ ਗੁੜੁ ਹੋਇਆ ਲਾਟਾਂ ਜਗਦੀ ਦੇਖ ।
ਦਰਸਨ ਕਰਕੇ ਅੱਗ ਦਾ ਜਾਗੇ ਤਰੇ ਲੇਖ ॥ ੨੦੧ ॥
ਚੁੱਲੇ ਵਿੱਚ ਜਗਾਇਕੇ ਕਰੋਂ ਰਸੋਈ ਨਿੱਤ ।
ਉਸ ਨੂੰ ਦੇਖਨ ਪਰਚਿਆ ਤੇਰਾ ਐਡਾ ਚਿੱਤ ॥ ੨੦੨ ॥
ਫਿਰ ਜੇ ਆਵਾ ਚਾੜਕੇ ਇੱਟਾਂ ਦਏ ਪਕਾਇ ।
ਉਸ ਪਰ ਭੀ ਨਾ ਸੱਜਨਾਂ ਤੇਰਾ ਮਨ ਪਤੀਆਇ ॥ ੨੦੩ ॥
ਫਿਰ ਸਿਨ ਲਾਟਾਂ ਝੂੰਧ ਨੂੰ ਦਿੱਤਾ ਨਹੀਂ ਅਰਾਮ ।

ਨਾ ਸੇਕਿਆ ਨਾ ਪੱਕਿਆ ਕੁਝ ਨ ਕੀਤਾ ਕਾਮ ॥੨੦੪॥
 ਅਰ ਉਹ ਬੱਤੀ ਰਾਲ ਦੀ ਵਿੱਤੀ ਪਾਂਡੇ ਰੱਖ ।
 ਕਿਆ ਜਾਣਾ ਤੈ ਓਸ ਪਰ ਕਿਉਂ ਹੈ ਰੱਖੀ ਅੱਖ ॥੨੦੫॥
 ਭੀਜ ਆਦਮੀ ਦਸਕ ਦੀ ਜੇ ਓਥੇ ਹੋ ਜਾਇ ।
 ਤਦ ਉਹ ਲਾਟਾਂ ਤੁਰਤ ਹੀ ਦਿੰਦੀ ਚਾਇ ਬੁਝਾਇ ॥੨੦੬॥
 ਜਿਸ ਪਰ ਪਾਂਡੇ ਆਖਦੇ ਪਾਪੀ ਵਜ਼ਿਆ ਆਨ ।
 ਜਿਸ ਦੇ ਪਾਪਾਂ ਕਾਰਨੇ ਲਾਟਾਂ ਲੱਗੀ ਬੁਝਾਨ ॥ ੨੦੭ ॥
 ਸਭਨਾਂ ਬਾਹਰ ਕੰਢਕੇ ਤੀਲੀ ਲਾਵਨ ਫੇਰ ।
 ਆਖਨ ਦੇਵੀ ਬਾਹੁੜੀ ਜਰਾ ਨ ਕੀਤੀ ਦੇਉ ॥ ੨੦੮ ॥
 ਏਸ ਪਖੰਡਨ ਅਗਨ ਦਾ ਤੂੰਬ ਬਣ ਬੈਠਾ ਦਾਸ ।
 ਪਿਆ ਵਡਾਈ ਦੱਸਦਾ ਆਕੇ ਮੇਰੇ ਪਾਸ ॥ ੨੦੯ ॥

ਚੌਪਈ

ਐਵੇਂ ਨਾ ਘਰ ਪਿਆ ਉਸਾੜ । ਇਸ ਧਰਤੀ ਪਰ ਕਈ ਪਹਾੜ ।
 ਗੰਧਕ ਸੋਰੇ ਵਾਲੇ ਮਿੱਡ । ਲਾਟਾਂ ਮਾਰ ਜਲਾਂਦੇ ਨਿੱਤ ॥
 ਇੱਟਲੀ ਦੇ ਵਿੱਚ ਪਰਥਤ ਭਾਰਾ । ਅਗਨੀਦਾ ਉਹ ਜਲਦਾਸਾਰਾ ।
 ਕਈ ਕੋਹ ਤਕ ਲਾਟਾਂ ਮਾਰੇ । ਉਠਦੇ ਧੂਏ ਧੂਦੂ ਕਾਰੇ ।
 ਪੜ੍ਹਕੇ ਦਖ ਜਰਾ ਤੂਗੋਲ । ਫੇਰ ਪਹਾੜ ਅੱਗ ਦੇ ਰੋਲ ॥
 ਦੇਖ ਕਹੀ ਸੁਵਾਲਾ ਚਮਕਾਉਨ । ਲਾਟਾਂ ਮਾਰਨ ਚਿੱਤ ਡਰਾਉਨ ।
 ਫਿਰ ਜਾ ਦੇਖ ਸਿਵੀ ਤੇ ਅੱਗੇ । ਜਿਸ ਦਾ ਪਤਾ ਤੂੰਧ ਨੂੰ ਲੱਗੇ ॥
 ਚੱਸਟ ਅਹੇ ਸਟੇਸਨ ਚੰਗਾ । ਖਾਨ ਕੋਇਲੇ ਦੀ ਮਹਿ ਰੰਗਾ ॥
 ਓਥੇ ਇੱਕ ਪਹਾੜ ਵਿਚਾਰਾ । ਸਾਜ਼ ਅਗਨ ਨੇ ਕੀਤਾ ਛਾਰਾ ॥
 ਕੁੱਬਲ ਪਈ ਧੁਖੇ ਜਿਊ ਧੂਆਂ । ਸਾਜ਼ ਰਹੀ ਪਿੰਡੇ ਦੇ ਲੂਆਂ ।

ਤੇਰੀ ਜੁਵਾਲਾ ਨਾਲੋਂ ਓਹ । ਪਰਥਤ ਜਾਲੇ ਕੇਈ ਕੋਹ ॥
 ਤਾਂਤੇ ਇਹ ਕੁਛ ਬਾਤ ਨ ਪਸਾਰੇ । ਜਿਸ ਪਰ ਤੂ ਜਾਂਦਾ ਬਲਹਾਰੇ ।
 ਇਸ ਵਿੱਚ ਦੇਵੀ ਦਾ ਕਤਾ ਕੰਮ । ਜਿਸਨੂੰ ਦੇਖ ਲੁਟਾਵੇਂ ਦੰਮ੨੧੦
 ਦੋਹਿਰਾ

ਅਗਨੀ ਲਾਟਾਂ ਵੇਖਕੇ ਮਨ ਵਿੱਚ ਨਾਹੀਂ ਭੁੱਲ ।
 ਪੂਜਨ ਕਰਨਾ ਓਸ ਦਾ ਹੈ ਇਹ ਡਾਢੀ ਭੁੱਲ ॥ ੨੧੧ ॥

ਦੁਰਗਾ ਭਗਤ

ਦੋਹਿਰਾ

ਜੇ ਚੰਡੀ ਦਾ ਪੂਜਨਾ ਸਾਨੂੰ ਬਣਦਾ ਨਾਹਿ ।
 ਤਾਂ ਕਿਉਂ ਹ੍ਰਿਦੀ ਮੁਰਤੀ ਸੱਚ ਖੰਡ ਦੇ ਮਾਂਹਿ ॥ ੨੧੨ ॥
 ਅਬਚਲ ਨਗਰ ਹਜੂਰ ਮਹਿ ਸੀ ਸਾਚਾ ਦਰਬਾਰ ।
 ਤਿਸ ਮਹਿ ਲੋਹੇ ਪ੍ਰਿਤਮਾਂ ਦੇਵੀ ਲੇਹੁ ਨਿਹਾਰ ॥ ੨੧੩ ॥
 ਜਿਸ ਗੁਰ ਪਿਛੇ ਬ੍ਰਗਜ਼ਦਾ ਕਹੈਂ ਨ ਪੂਜਨ ਸੋਇ ।
 ਫਿਰ ਤਿਨ ਪੁਰੀ ਅਗੰਮ ਮਹਿ ਕਿਉਂ ਰਖੀਹੈ ਸੋਇ ॥ ੨੧੪ ॥
 ਮੈ ਤਾਂ ਭਲਾ ਅਗਿਆਨ ਤੇ ਮੰਨ ਲਈ ਇਹ ਰੱਲ ।
 ਗਿਆਨ ਵੰਡ ਵਿੱਚ ਓਸਦੀ ਦੇਖ ਮੁਰਤੀ ਚੱਲ ॥ ੨੧੫ ॥
 ਤਾਂਤੇ ਕਾਹਨੂੰ ਏਤਨਾ ਕਰਦਾ ਪਿਆ ਵਿਵਾਦ ।
 ਓੜਕ ਦੇਵੀ ਪੂਜਨੀ ਤਜਕੇ ਸਗਲ ਵਿਖਾਦ ॥ ੨੧੬ ॥

ਚੌਥਾ ਖਾਲਸਾ

ਦੋਹਿਰਾ । ਇਹ ਤਾਂ ਤੈਂ ਸਾਰੀ ਕਹੀ ਸੱਚ ਖੰਡ ਕੇ ਮਾਂਹਿ ।

ਧਰੀ ਪ੍ਰਿਤਮਾਂ ਲੋਹਿ ਕੀ ਜਹਾਂ ਚਾਹੀਏ ਨਾਂਹਿ ॥ ੨੧੭ ॥

ਚੌਪਈ

ਅਹੋ ਅਬਚਲਾ ਨਗਰ ਮੜਾਰੀ । ਸੱਚ ਖੰਡ ਜਹਿ ਕਲਗੀਧਾਰੀ ।
 ਨਿਜ ਪੁਰ ਮਾਂਹਿ ਕਰਾ ਜਹਿ ਬਾਸਾ । ਅਹੋ ਸਥਾਨਮਹਾਂ ਸੁਖਰਾਸਾ ।
 ਤਹਿ ਨਿਰਬੰਧ ਖਾਲਸਾ ਕੀਨਾ । ਦਾਨ ਅਭੈ ਸਤਗੁਰ ਨੇ ਦੀਨਾ ।
 ਅਰ ਉਪਦੇਸ਼ ਕਰਾ ਗੁਰ ਐਸਾ । ਧਰਮਯੁਜਾ ਕੋ ਚਹੀਏ ਜੈਸਾ ।
 ਕਹੀ ਹਮਾਰੀ ਯਹਾਂ ਸਮਾਧ । ਕਰਨੀ ਨਹੀਂ ਜਾਨ ਅਪਰਾਧ ।
 ਪੁਨ ਮੁਰਤ ਪੂਜਾ ਨਹਿ ਕਰਨੀ । ਤੁਮ ਅਕਾਲ ਕੀ ਪਾਏ ਸਰਨੀ ।
 ਗੁਰੂ ਗ੍ਰੰਥ ਅਰ ਪੰਥ ਬਨਾਯਾ । ਸਗਲ ਭੇਦ ਮੈ ਚਾਇ ਉਠਾਯਾ ।
 ਜਿਸ ਪਰ ਭਰਮ ਸਗਲ ਗੁਰਖਾਏ । ਆਪ ਅਮਰਪੁਰ ਮਾਹਿਸਮੇਏ ।
 ਤਹਾਂ ਸਿੰਘ ਵੱਡ ਰਹੇ ਭੁਜੰਗੀ । ਧਰਮੀ ਕਰਮੀ ਸੂਰੇ ਜੰਗੀ ।
 ਬਿਨ ਅਕਾਲ ਤੇ ਦੁਸਰ ਐਰ । ਜੋ ਨਹਿ ਮਾਨਤ ਬੈ ਕਤ ਠੌਰ ॥
 ਨਹਿ ਮੁਰਤ ਥੀ ਕੋ ਤਿਸ ਜਾਗਾ । ਜਿਸਕੇ ਪੂਜਨ ਮਹਿਮਨਲਾਗਾ ।
 ਪਰ ਇਸ ਦੇਸੀ ਮੁਰਖ ਤਾਈ । ਉਸ ਪਾਸੇ ਭੀ ਕਰੀ ਚੜ੍ਹਾਈ ॥
 ਜਿਸਤੇ ਯਹੀ ਉਪਦ੍ਰਵ ਕੀਆ । ਵਾਸਾ ਆਨ ਮੁਰਤੀ ਲੀਆ ॥੧੧੭
 ਲੋਹੇ ਦੀ ਇਕ ਸਕਲ ਬਨਾਕੇ । ਰਾਜੀ ਹੋਏ ਤਹਾਂ ਟਕਾਕੇ ।
 ਇਸਦਾ ਕਾਰਨ ਤੈਨੂੰ ਦੱਸਾਂ । ਸਿੰਘਾਂ ਦੀ ਅਕਲਾਂ ਪਰ ਹੋਸਾਂ ॥

ਦੋਹਿਰਾ

ਇੱਕ ਸਮਝ ਵਿਚ ਆਖਦੇ ਬਵਾ ਪਈ ਸੀ ਆਇ ।

ਨਾਲ ਓਸਦੇ ਆਦਮੀ ਫਟਕਾ ਮੂਲ ਨ ਖਾਇ ॥ ੨੧੮ ॥

ਚੌਪਈ

ਜਦ ਮੁਰਦੇ ਡਿੱਠੇ ਬਹੁ ਮਰਤੇ । ਡੋਲ ਗਏ ਨਿਸਚੇ ਗੁਰ ਘਰਤੇ ।

ਲਗੇ ਸਿੰਘ ਫਿਰ ਢੂਡਨ ਹੋਰ । ਜਿਵੇਂ ਅੰਧੇਰੇ ਢੂਡੇ ਚੋਰ ।
 ਓੜਕ ਮਨ ਵਿੱਚ ਬਿਆਲ ਪਕਾਯਾ । ਦੇਵੀ ਦੀ ਮੁਰਤਵੱਲ ਆਯਾ ।
 ਕਰਕੇ ਲੋਹੇ ਦੀ ਇਕ ਮੂਰਤ । ਜੈਸੀ ਵਿੱਸੇ ਦੇਵੀ ਸੂਰਤ ।
 ਅੱਗੇ ਭਖਤ ਧਰੀ ਤਿਨ ਲਿਆਕੇ । ਥੈਠੇ ਗੁਰੂ ਕੀ ਓਟ ਭੁਲਾਕੇ ।
 ਜਿਸਤੇ ਮਹਾਂ ਸ਼ੋਕ ਹੈ ਭਾਰੀ । ਗੁਰ ਕੀ ਸ਼ਕਤੀ ਸਗਲ ਵਿਸਾਰੀ ॥
 ਜਾਂਤੇ ਭਏ ਦੀਨ ਜਾ ਦੇਵੀ । ਲੋਸ਼ਟ ਦੀ ਜਿਨ ਕਰਕੇ ਸੇਵੀ ।
 ਬਵਾ ਗੁਰੂ ਤੇ ਨਾਂ ਸੀ ਹਟਦੀ । ਅਰਇਹਸ਼ਕਤ ਨ ਗੁਰਮਹਿੰਘਟਦੀ
 ਜਾਂਤੇ ਜਾਕੇ ਦੇਵੀ ਲਿਆਏ । ਜਿਸਤੇ ਅਪਨੇ ਪ੍ਰਾਨ ਬਰਾਏ ।
 ਜਿਸਤੇ ਸਿੰਘ ਬਾਤ ਇਹ ਹੋਈ । ਨਹਿ ਗੁਰ ਆਗਿਆ ਤੇ ਹੈ ਸੋਈ ।
 ਅਰ ਨਹਿ ਪਰੰਪਰਾ ਤੇ ਆਈ । ਕੁਛਕ ਸਾਲ ਤੇ ਚਾਇਟਿਕਾਈ ।
 ਸੋ ਭੀ ਧਰੀ ਤਦੋਂ ਹੀ ਆਇ । ਜਦ ਥੋਂ ਨਿਸਚਾ ਗਿਆ ਭੁਲਾਇ ।
 ਪਰ ਹੁਣ ਆਸਾ ਪੈਂਦੀ ਸਾਨੂੰ । ਦਿਖਰਾਵਹਿਗੇ ਏਹੁ ਤੁਸਾਨੂੰ ।
 ਜਿੱਕਰ ਰੱਖੀ ਨਾਲ ਅਗਿਆਨ । ਉੱਠੋਂ ਜਾਇ ਜਦ ਹੋਸੀ ਗਿਆਨ
 ਸਿਦਕੀ ਸਿੰਘ ਹਜ਼ੂਰੀ ਪਿਆਰੇ । ਜਦ ਗੁਰ ਬਰਨ ਰਿਦੇਮਹਿਯਾਰੇ ।
 ਤਬੀ ਉਠਾਇ ਵੇਨ ਨਿਸ ਭਰਮਾ । ਜਾਨ ਰੀਤਨਹਿਗੁਰਕੇਘਰਮਾ ।
 ਤਾਂਤੇ ਇਹ ਜੋ ਭੇਰੀ ਬਾਨੀ । ਸੱਚੀ ਕਰੀ ਪੁਰਖ ਅੱਗਯਾਨੀ ।
 ਇਸ ਮਹਿ ਗੁਰ ਕਾ ਦੌਸ ਨ ਕੋਈ । ਸੱਚ ਖੰਡ ਮਹਿ ਭਰਮਨਹੋਈ ।
 ਯਹ ਤੋ ਭਰਮ ਖਾਲਸੇ ਕੇਰਾ । ਜੋ ਕਰਤਾ ਹੈ ਤਹਾਂ ਬਸੇਰਾ ।
 ਤਾਂਤੇ ਕਥਨ ਤੁਮੁਰਾ ਜੋਈ । ਨਹਿ ਗੁਰ ਉਪਰ ਆਵਤ ਸੋਈ ।
 ਏਹ ਹਜ਼ੂਰੀ ਸਿੰਘਾਂ ਹਾਲ । ਨਹਿ ਕੀਨਾ ਕੁਛ ਗੁਰੂਦਿਆਲ ੨੧੯
 ਜਬ ਗੁਰਕ੍ਰਿਪਾ ਤਿਨ ਪਰ ਕਰਹੈਂ । ਤੁਰਤ ਉਠਾਉਨ੍ਹੂਲਨਡਰਹੈ

(੪੨੨)

ਦੋਹਿਰਾ

ਮਿੱਬਜਾ ਭਰਮ ਨਿਵਾਰ ਕੇ ਸੁਨੋ ਗੁਰੂ ਦੀ ਸਿੱਖ ।

ਜਿਸਦੀ ਕ੍ਰਿਪਾ ਪਾਇਕੇ ਭੋਂਦੇ ਫਿਰੋ ਨ ਭਿੱਖ ॥੨੨੦॥

ਤਾਂਤੇ ਸ੍ਰੀ ਹਜੂਰ ਦਾ ਤੈਂ ਜੋ ਦੱਸਯਾ ਹਾਲ ।

ਮੈਂ ਫਲ ਹੈ ਇਕ ਭਰਮ ਦਾ ਹੋਯਾ ਥੋੜਾ ਕਾਲ ॥੨੨੧॥

**‘ਗੁਰੂਆਂ ਦੇ ਜੀਵਨ ਚਰਿਤਾਂ ਵਿੱਚ ਦੇਵੀ
ਪੂਜਨ ਦਾ ਨਿਖੇਧ’**

ਦੁਰਗਾ ਭਗਤ

ਦੋਹਿਰਾ

ਕਿਆ ਗੁਰ ਦੇਵੀ ਦੇਵਤੇ ਨਸੀ ਮੰਨਦੇ ਠੀਕ ।

ਇਸ ਪਰ ਹੈ ਪ੍ਰਮਾਨ ਜੋ ਸੋ ਕਹੁ ਅਤਿ ਰਮਨੀਕ ॥੨੨੨॥

ਤੌਤ ਖਾਲਸਾ

ਦੋਹਿਰਾ

ਚੰਗੀ ਆਖੀ ਗੱਲ ਤੈਂ ਕਰੁ ਨਥੇਵਾ ਜੋਇ ।

ਮੇਰਾ ਉਰਾ ਝਗੜਨਾ ਏਥੇ ਪੂਰਾ ਹੋਇ ॥੨੨੩॥

ਆਦਿ ਗੁਰੂ ਦੀ ਏਸ ਵਿੱਚ ਸਾਖੀ ਅਹੇ ਗੁਵਾਹੁ ।

ਲਹਣੇ ਨੇ ਸ੍ਰੀ ਛੱਡਿਆ ਦੇਵੀ ਸੰਦਾ ਰਾਹੁ ॥੨੨੪॥

ਭਾਵ— ਗੁਰੂ ਮਹਾਰਾਜਿਆਂ ਦੇ ਜੀਵਨ ਚਰਤਾਂ ਦੇ
ਦੇਖਨਤੇ ਹੀ ਇਹ ਝਗੜਾ ਦੂਰ ਹੋ ਜਾਂਦਾ ਹੈ ਜਿਨ੍ਹਾਂ ਵਿੱਚੋਂ ਪਹਲੇ

ਆਦਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਚਰਤ ਥੋਂ
ਸਿੱਧ ਹੋ ਜਾਂਦਾ ਹੈ ਜੋ ਓਹ ਦੇਵੀ ਆਦਿਕ ਦਾ ਪੂਜਨਾਂ ਅੱਛਾ ਨਹੋਂ
ਜਾਨਦੇ ਸੇ, ਜਿਸ ਦੀ ਗੁਵਾਹੀ ਜਨਮਸਾਖੀ ਗੁਰੂ ਨਾਨਕ ਦੇਵ
ਜੀ ਮਹਾਰਾਜ ਦੀ ਏਸਤਰ੍ਹਾਂ ਨਾਲ ਵੈਂਦੀ ਹੈ ॥

ਉਸ ਵਿੱਚ ਲਿਖਯਾ ਹੈ ਕਿ ਲਹਣਾ ਨਾਮੇਂ ਖੱਤ੍ਰੀ ਖਡ਼ਤ ਤੇ
ਅਪਨਾ ਪਰਵਾਰ ਨਾਲ ਲੈ ਕੇ ਦੇਵੀ ਦੇ ਦਰਸਨ ਨੂੰ ਜਾਂਦਾ ਸਾ
ਰਸਤੇ ਵਿੱਚ ਗੁਰੂ ਨਾਨਕ ਦੇਵ ਜੀ ਬਾਬਤ ਓਹ ਸੁਣਕੇ ਕਿ ਵੱਡੇ
ਮਹਾਤਮਾਂ ਮੰਤ ਹਨ, ਉਨ੍ਹਾਂ ਦੇ ਦਰਸਨ ਲਈ ਓਹ ਗਿਆ, ਜਦ
ਉਸ ਜਗ੍ਹਾ ਜਾਕੇ ਗੁਰੂ ਮਹਾਰਾਜ ਦਾ ਦਰਸਨ ਕੀਤਾ ਅਰ ਬਚਨ
ਸੁਨੇ ਤਦ ਉਸਨੇ ਓਸੇ ਸਮਯ ਦੇਵੀ ਦੇ ਦਰਸਨ ਲਈ ਜਾਣਾ
ਛੱਡ ਦਿੱਤਾ ਅਰ ਸਬੰਧੀਆਂ ਨੂੰ ਸਾਫ ਜਵਾਬ ਦੇ ਦਿੱਤਾ ਕਿ ਮੈਨੂੰ
ਹੁਣ ਓਸਦੇ ਚਾਲੇ ਜਾਣ ਦੀ ਕੋਈ ਲੋੜਨਹੀਂ ਹੈ, ਮੈਨੂੰ ਇਸ ਜਗ੍ਹਾ
ਪਰ ਹੀ ਪੂਰੇ ਸਤਿਗੁਰੂ ਮਿਝ ਗਏ ਹਨ ਜਿਨ੍ਹਾਂ ਦੇ ਅੱਗੇ ਦੇਵੀ
ਇੱਕ ਬੜ੍ਹੀ ਬਰਦਾਰਾਂ ਜਿਤਨਾ ਦਰਜਾ ਰੱਖਦੀ ਹੈ ॥

ਇਸ ਸਾਖੀ ਤੇ ਸਿੱਧ ਹੋਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ
ਮਹਾਰਾਜ ਦੇ ਉਪਦੇਸ਼ ਦੇਵੀ ਪੂਜਨ ਅਰ ਉਸਦੇ ਚਾਲੇ ਜਾਕੇ
ਦਰਸਨ ਕਰਨ ਦੇ ਬਹੁਤ ਹੀ ਵਿਰੁੱਧ ਸੇ ਜਿਨ੍ਹਾਂ ਪਤ ਵਿਸ਼੍ਵਾਸ
ਕਰਕੇ ਲਹਣੇ ਜੀ ਨੇ ਉਸਦੇ ਦਰਸਨ ਦਾ ਸੰਕਲਪ ਅਜਹਾ
ਬੰਦ ਕੀਤਾ ਜੋ ਸਬੰਧੀਆਂ ਨੂੰ ਭੀ ਜਵਾਬ ਦੇ ਦਿੱਤਾ, ਅਰ ਦੇਵੀ ਦਾ
ਪੂਜਨਾਂ ਛੱਡ ਦੇਨਾ ਹੀ ਉਨ੍ਹਾਂ ਨੂੰ ਗੁਰੂ ਅੰਗਰ ਜੀ ਬਨਾਕੇ ਸੰਸਾਰ
ਪਰ ਢੂਸਰੀ ਪਾਤਸ਼ਾਹੀ ਬਨਾਉਨ ਦਾ ਕਾਰਨ ਸੀ, ਜਿਸਤੇ ਇਨ੍ਹਾਂ
ਵੈਨਾਂ ਪਾਤਸ਼ਾਹੀਆਂ ਦੀ ਇਤਨੀ ਕਰਥਾ ਪ੍ਰਗਟ ਕਰਦੀ ਹੈ ਕਿ ਦੇਵੀ

ਅਤੇ ਦੇਵਤਯਾਂ ਦਾ ਪ੍ਰਸ਼ਨਾਂ ਉਨ੍ਹਾਂ ਦੇ ਮਤ ਵਿੱਚ ਠੀਕ ਨਹੀਂ ਸਾ ॥

ਇਸਤੇ ਅੱਗੇ ਭੀਜੀ ਪਾਤਸ਼ਾਹੀ ਦੇ ਜੀਵਨ ਚਰਤ ਵਿੱਚ ਇਹ ਬਾਤ ਵੱਡੀ ਪ੍ਰਸਿੱਧ ਹੈ ਜੋ ਓਹ ਦੇਵੀ ਦੁਆਰੇ ਅਤੇ ਠਾਕੁਰ ਦੁਆਰਿਆਂ ਦੇ ਵੱਡੇ ਹੀ ਵਿਰੁੱਧ ਸਨ ਜਿਸਤੇ ਉਨ੍ਹਾਂ ਦੀ ਜਗ੍ਹਾ ਧਰਮਸਾਲਾ ਬਨਾਉਂਦੇ ਹੁੰਦੇ ਸਨ ਜਿਨ੍ਹਾਂ ਦੇ ਹੱਥਾਂ ਤੰਗ ਆਕੇ ਬ੍ਰਹਮਨਾਂ ਅਤ ਹੋਰ ਹਿੰਦੂਆਂ ਨੇ ਪਾਤਸ਼ਾਹ ਅੱਗੇ ਫਰਯਾਦ ਕੀਤੀ ਸੀ ਕਿ ਇਹ ਦੇਵੀ ਦੇਵਤਯਾਂ ਅਤ ਦੇਵੀ ਦੁਆਰਤਾਂ ਨੂੰ ਨਹੀਂ ਮੰਨਦੇ ਅਤੇ ਨਵਾਂ ਰਸਤਾ ਚਲਾਕੇ ਧਰਮਸਾਲਾ ਬਨਾਉਂਦੇ ਹਨ, ਜਿਸ ਪਰ ਬਾਦਸ਼ਾਹੀ ਫੈਸਲਾ ਇਹ ਹੋਇਆ ਸਾ ਕਿ ਇਹ ਗੁਰੂ ਨਾਨਕ ਦੀ ਗੱਦੀ ਪਰ ਬੈਠੇ ਹਨ ਇਸ ਵਾਸਤੇ ਇਨ੍ਹਾਂ ਦਾ ਮਤ ਹਿੰਦੂਆਂ ਤੇ ਜੁਦਾ ਹੈ, ਤਦ ਹਿੰਦੂ ਝੂਠੇ ਹੋਗਏ ਸਨ, ਜਿਸਤੇ ਇਹ ਸਾਬਤ ਹੁੰਦਾ ਹੈ ਕਿ ਤੀਸਰੀ ਪਾਤਸ਼ਾਹੀ ਗੁਰੂ ਅਮਰ ਦੇਵ ਜੀ ਭੀ ਦੇਵੀ ਆਦਿਕ ਦੇ ਪ੍ਰਸ਼ਨੇ ਅਤੇ ਉਨ੍ਹਾਂ ਦੇ ਮੰਦਰ ਬਨਾਉਣੇ ਤੇ ਬਹੁਤ ਵਿਰੁੱਧ ਮੇ ॥

ਇਨ੍ਹਾਂ ਤੇ ਅੱਗੇ ਚੌਬੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਭ ਤੇ ਨਿਰਾਲਾ ਮਕਾਨ ਬਨਾਕੇ ਉਸ ਜਗ੍ਹਾ ਅਕਾਲ ਪੁਰਖ ਦਾ ਅਰਾਧਨ ਕਰਨਾਂ ਅਟੰਭ ਦਿੱਤਾ ਸਾ ਜਿਸਦੀ ਸੁਰਤ ਨਾ ਦੇਵੀ ਦੁਵਾਰੇ ਦੀ ਅਰ ਨਾ ਕਿਸੇ ਠਾਕੁਰ ਦੁਵਾਰੇ ਦੀ ਸੀ ਕਿੰਤੂ ਸਭ ਤੇ ਨਜ਼ਾਰੀ ਬਨਾਵਟ ਦਾ ਮੰਦਰ ਰਕਕੇ ਇਸਦਾ ਨਾਮ ਹਰਿ ਮੰਦਰ ਰਖਿਆ ਜਿਸਤੇ ਸਾਫ ਸਿੱਧ ਹੁੰਦਾ ਹੈ ਜੋ ਉਹ ਕਿਸੇ ਦੇਵੀ ਦੁਵਾਰ ਯਾ ਠਾਕੁਰ ਦੁਵਾਰੇ ਦੇ ਬਨਾਉਣ ਦਾ ਯਤਨ ਨਹੀਂ ਕਰਦੇ ਸੇ ਸਗੋਂ ਉਸਤੇ ਉਲਟ ਗੁਰ ਦੁਆਰੇ ਬਨਾਕੇ ਉਨ੍ਹਾਂ ਦਾ ਨਾਉਂ ਹਰਿ ਮੰਦਰ

ਰਖਦੇ ਸਨ, ਜਿਨ੍ਹਾਂ ਵਿੱਚ ਕੋਈ ਮੁਰਤੀ ਅਜ ਤਕ ਨਹੀਂ ਹੈ ॥

ਪੰਜਮੇ' ਪਾਤਸ਼ਾਹਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ
ਗੁਵਾਹੀ ਤਾਂ ਗੁਰੂ ਗ੍ਰੰਥ ਸਾਹਿਬ ਹੀ ਦੇ ਰਿਹਾ ਹੈ ਜਿਸ ਵਿੱਚ ਸਾਰੇ
ਦੇਵੀ ਦੇਵਤਿਆਂ ਦੇ ਪੁਸਨ ਦਾ ਨਥੇਧ ਖੁਦ ਉਨ੍ਹਾਂ ਦੇ ਸ੍ਰੀ ਮੁਖ
ਵਾਕਾਂ ਤੇ ਬਹੁਤ ਹੀ ਪਾਇਆ ਜਾਂਦਾ ਹੈ, ਇਨ੍ਹਾਂ ਤੇ ਮਗਰੋਂ ਗੁਰੂ
ਹਰਿ ਗੋਬਿੰਦ ਜੀ ਮਹਾਰਾਜ ਦੇ ਜੀਵਨ ਚਰਤਾਂ ਨੂੰ ਜਦ ਪਛੂਦਾ
ਹੈ ਤਦ ਏਹੋ ਪਾਈਦਾ ਹੈ ਜੋ ਉਹ ਇਨ੍ਹਾਂ ਪਖੰਡਾਂ ਤੇ ਬਹੁਤ ਹੀ
ਨਫਰਤ ਕਰਦੇ ਸਨ, ਗੁਰੂ ਤਾਂ ਆਪ ਜਾਣੀ ਜਾਣ ਸੇ ਕਿੱਤੂ
ਗੁਰੂ ਜੀ ਦੇ ਸੇਵਕ ਭੀ ਦੇਵੀ ਆਦਿਕ ਨੂੰ ਕੋਈ ਵਸਤੂ ਨਹੀਂ
ਮੰਨਦੇ ਸਨ, ਸਰੋਂ ਉਨ੍ਹਾਂ ਨੂੰ ਭੰਨ ਤੋੜਕੇ ਰਾਸ਼ੀ ਹੁੰਦੇਹਨ, ਯਥਾ:-

ਗੁਵਾਹੀ ਦਬਿਸਤਾਨਿਮਜ਼ਾਹਬ ਮੁਹਸਨਫਾਨੀ

ਮੁਹਸਨ ਫਾਨੀ ਜੋ ਇਕ ਵਡਾ ਭਾਰੀ ਤਾਰੀਖ ਦੇ ਲਿਖਨੇ
ਵਾਲਾ ਮੁਸਲਮਾਨ ਸੀ ਅਰ ਜਿਸਨੇ ਹਰ ਇੱਕ ਮਜ਼ਹਬ ਦਾ
ਹਾਲ ਫਾਰਸੀ ਭਾਸ਼ਾ ਵਿੱਚ ਲਿਖਯਾ ਹੈ ਉਹ ਸ਼ਾਹਜਹਾਂ ਬਾਦਸ਼ਾਹ
ਦੇ ਵਕਤ ਵਿੱਚ ਸਾ, ਜਿਸਨੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ
ਜੀ ਮਹਾਰਾਜ ਦਾ ਹਾਲ ਅਪਨੀ ਅੱਖਾਂ ਦੇਖਿਆ ਲਿਖਯਾ ਹੈ ॥

ਉਹ ਲਿਖਦਾ ਹੈ ਕਿ ਇਕ ਵੇਰ ਗੁਰੂ ਹਰਿ ਗੋਬਿੰਦ ਜੀ ਸੈਰ
ਕਰਦੇ ੨ ਪਹਾੜ ਪਰ ਗਏ ਅਰ ਉਸ ਜਗ੍ਹਾ ਪਰ ਉਨ੍ਹਾਂ ਦੇ ਇਕ
ਫੇਰੁ ਨਾਮੋਂ ਖਿਦਮਤਗਾਰ ਨੇ ਦੇਵੀ ਦੀ ਮੁਰਤ ਦਾ ਨੱਕ ਤੋੜ
ਦਿਤਾ, ਇਸ ਜੁਰਮ ਪਰ ਰਾਜਾ ਤਾਰਾਚੰਦ ਬਲਾਸ ਪੁਰ ਵਾਲੇ ਦੇ
ਸਪਾਹੀਆਂ ਨੇ ਉਸਨੂੰ ਪਕੱਝ ਲੀਤਾ, ਅਰ ਪੁੱਛਨ ਤੇ ਗੁਰੂ ਜੀਦਾ

ਨੈਕਰ ਮਾਲੂਮ ਹੋਇਆ ਜਿਸ ਪਰ ਉਸ ਨੂੰ ਗੁਰੂ ਜੀ ਪਾਸ ਲੈਕੇ
ਆਏ ਅਰ ਸ਼ਕਾਇਤ ਕੀਤੀ ਕਿ ਆਪ ਦੇ ਆਦਮੀ ਨੇ ਦੇਵੀ ਦਾ
ਨੱਕ ਢੋੜ ਦਿੱਤਾ ਹੈ, ਜਿਸਨੂੰ ਸੁਨਕੇ ਗੁਰੂ ਜੀ ਨੇ ਉਸ ਫੇਰੂ ਨੂੰ
ਪੁੱਛਿਆ ਕਿ ਤੈਂ ਇਨ੍ਹਾਂ ਦੇ ਦੇਵਤੇ ਦਾ ਨੱਕ ਕਿਉਂ ਤੋਜ਼ਿਆ ਹੈ,
ਇਸ ਹੁਕਮ ਨੂੰ ਸੁਨਕੇ ਉਸਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ
ਨਹੀਂ ਤੋਜ਼ਿਆ, ਜਿਸ ਪਰ ਉਨ੍ਹਾਂ ਸਪਾਹੀਆਂ ਨੇ ਫਿਰ ਕਿਹਾ ਕਿ
ਮਹਾਰਾਜ ਇਹ ਝੁਠ ਬੋਲਦਾ ਹੈ ਅਸੀਂ ਖੁਦ ਤੋਜ਼ਦਾ ਦੇਖਨਾ ਹੈ ॥

ਫੇਰੂ ਨੇ ਕਿਹਾ ਕਿ ਮਹਾਰਾਜ ਜਿਤਨਾ ਚਿਰ ਦੇਵੀ ਖੁਦ ਆਕੇ
ਨਹੀਂ ਕਹਿੰਦੀ ਕਿ ਮੇਰਾ ਇਸਨੇ ਨੱਕ ਤੋਜ਼ਿਆ ਹੈ ਉਤਨਾ ਚਿਰ
ਇਨ੍ਹਾਂ ਦ ਆਖਨੇ ਪਰ ਹਜ਼ੂਰ ਮੈਨੂੰ ਗੁਨਹਗਾਰ ਨਾ ਠਹਰਾਉਨਾ
ਜਿਸ ਪਰ ਉਨ੍ਹਾਂ ਨੇ ਕਿਹਾ ਕਿ ਹੇ ਮੂਰਖ ਦੇਵੀ ਕਦ ਤੁਰ ਯਾ ਬੋਲ
ਸਕਦੀ ਹੈ, ਜਿਸ ਪਰ ਫੇਰੂ ਨੇ ਉੱਤਰ ਦਿੱਤਾ ਕਿ ਭਾਈ ਜੇ ਦੇਵੀ
ਵਿੱਚ ਇਤਨੀ ਸ਼ਕਤੀ ਨਹੀਂ ਜੋ ਆਕੇ ਅਪਨੇ ਨੱਕ ਦਾ ਹਾਲ
ਦੱਸ ਸਕੇ ਯਾ ਅਪਨੇ ਤਾਈਂ ਬਚਾ ਸਕੇ ਤਾਂ ਤੁਹਾਨੂੰ ਓਹ ਕਦ
ਬਚਾ ਸਕੇਗੀ, ਇਸ ਬਾਤ ਨੂੰ ਸੁਨਕੇ ਉਹ ਚੁੱਪ ਹੈ ਗਏ ਅਤੇ
ਗੁਰੂ ਜੀ ਹੱਸ ਪਏ ॥

ਉਸ ਤਾਰੀਖ ਦੇ ਇਸ ਪ੍ਰਸੰਗ ਤੇ ਇਹ ਬਾਤ ਸਾਬਤ ਹੋ ਜਾਂਦੀ
ਹੈ ਕਿ ਗੁਰੂ ਛੇਵੇਂ ਪਾਤਸ਼ਾਹ ਦੇਵੀ ਆਦਿਕ ਦਾ ਮੰਨਨਾ ਬਹੁਤ ਹੀ
ਬੁਰਾ ਜਾਨਦੇ ਸੇ ਕਿਉਂਕਿ ਜੇ ਗੁਰੂ ਚੰਗਾ ਜਾਨਦੇ ਤਾਂ ਉਨ੍ਹਾਂ ਦਾ
ਇੱਕ ਟਹਲ ਵਾਲਾ ਆਦਮੀ ਇਤਨੀ ਸੁਰਤ ਨਾ ਕਰਦਾ ਜੋ
ਮੰਦਰ ਵਿੱਚ ਜਾਕੇ ਮੂਰਤਿ ਦਾ ਨੱਕ ਤੋਜ਼ ਆਉਂਦਾ ॥

ਇਸਤੇ ਅੱਗੇ ਗੁਰੂ ਹਰਿ ਰਾਇ, ਹਰਿ ਕ੍ਰਿਸ਼ਨ ਅਤੇ ਨੌਮੈ

ਪਾਤਸ਼ਾਹ ਦੇ ਜੀਵਨ ਚਰਤ ਵਿੱਚ ਕੋਈ ਐਸੀ ਕਥਾ ਨਹੀਂ
ਮਿਲਦੀ ਜਿਸਥੋਂ ਕਿਸੇ ਦੇਵੀ ਦੇਵਤੇ ਦੇ ਅਗਾਧਨ ਦਾ ਖਿਆਲ
ਪਾਇਆ ਜਾਏ, ਇਸੀ ਤੋਂ ਨੌਵਾਂ ਗੁਰੂਆਂ ਦਾ ਸਿਧਾਂਤ ਕੇਵਲ
ਅਕਾਲ ਪੁਰਖ ਦੇ ਅਗਾਧਨ ਦਾ ਹੀ ਸਾ ॥

ਦਸਮੇਂ ਪਾਤਸ਼ਾਹ ਦਾ ਤਾਰੀਖੀ ਬਿਰਤਾਂਤ

ਦੇਹਿਰਾ

ਕਲਗੀਧਰ ਮਹਾਰਾਜ ਦਾ ਜੋ ਕੁਛ ਉੱਦਮ ਮੀਤ ।
ਜੋ ਸਾਰਾ ਮਨ ਦੇ ਸੁਨੀਂ ਕਰਕੇ ਅਧਿਕ ਪ੍ਰੀਤ ॥ ੨੨੪ ॥
ਓਸ ਭਿਆਨਕ ਸਮੇਂ ਮਹਿ ਜੋ ਕਲਗੀਧਰ ਕੀਨ ।
ਸਦਾ ਅਟਲ ਜਗ ਮਹਿੰ ਰਹੇ ਮੱਧਮ ਹੋਇ ਕਬੀਨਾਰ੨੫॥
ਮੁਸਲਮਾਨਾਂ ਦੇ ਲਿਖੇ ਦੱਸ ਰਹੇ ਇਤਹਾਸ ।
ਕਿਸ ਸ਼ਕਤੀ ਦੇ ਨਾਲਸਾਂ ਕੀਤਾ ਗੁਰੂ ਬਲਾਸ ॥ ੨੨੬ ॥
ਪੰਥ ਸਾਜਨੇ ਦੇ ਸਮਯ ਕੈਸੇ ਭਏ ਦਲੇਰਾ ।
ਕਾਣ ਨਾ ਰਾਖੀ ਕਿਸੇ ਦੀ ਦਸਮ ਗੁਰ ਪ੍ਰੇਰ ਥੇਰ ॥ ੨੨੭ ॥
ਦੂਰ ਦੂਰ ਤੇ ਸੰਗਤਾਂ ਦਿਵਸ ਬਸਾਖੀ ਮਾਹਿੰ ।
ਗਾਣੇ ਰਾਜੇ ਥੋਲ ਸਭ ਹੁਕਮ ਸੁਨਾਓ ਤਾਹਿੰ ॥ ੨੨੮ ॥

ਭਾਵ—ਮੁਨਸ਼ੀ ਗੁਲਾਮ ਮੁਹੱਈਯੁਦ ਦੀਨ ਅਪਣੀ ਤਾਂਤ੍ਰੀਖ
ਵਿੱਚ ਲਿਖਦਾ ਹੈ ਕਿ ਦਸਮ ਗੁਰੂ ਜੀ ਮਹਾਰਾਜ ਨੇ ਜਦੋਂ
ਅਪਨਾ ਤੀਸਰਾ ਖਾਲਸਾ ਪੰਥ ਸਾਜਨਾ ਚਾਹਿਜਾ ਤਦ ਦਾ ਹਾਲ
ਉਸ ਵਕਤ ਦੇ ਉਸ ਵਕੀਲ ਯਾ “ਗੁਪਤ ਸਮਾਰਾਵਕ”

ਅਰਥਾਤ ਝੁਫੀਆ ਰਪੋਰਟਰ ਨੇ ਪਾਤਸ਼ਾਹ ਪਾਸ ਦਿੱਲੀ
ਵਿੱਚ ਇਸ ਤਰ੍ਹਾਂ ਲਿਖਕੇ ਭੇਜਿਆ ਸਾ, ਅਰ ਦੱਸਨਾ ਕਿ ਅੱਜ
ਦਸੰਬੰਦੀ ਗੁਰੂ ਨੇ ਸਾਰੀ ਸੰਗਤ ਰਾਜੇ ਅਤੇ ਪਹਾੜੀ ਰਾਣਿਆਂ ਸਮੇਤ
ਕੌਠੀ ਕਰਕੇ ਇਸ ਤਰ੍ਹਾਂ ਦਾ ਹੁਕਮ ਦਿੱਤਾ ਹੈ ॥

ਯਥਾ:- ਮੁਨਸ਼ੀ ਗੁਲਾਮ ਮਹਈਯੁਦੀਨ ਦੀ ਤਾਰੀਖ ਫਾਰਸੀ

“ਹਮਹ ਹਾ ਦਰ ਯਕ ਮਜ਼ਾਹਬ ਦਰ ਆਨੀਦ, ਕਿ ਦੁਈ ਅੜ
ਮਿਆਂ ਬਰਖੇਜ਼ਦ । ਵਹ ਹਰ ਚਹਾਰ ਬਰਨ ਕੌਮ ਹਨ੍ਹਦ ਅੜ
ਬੁਹਮਨ ਵਛੱਤ੍ਰੀ, ਵਸੂਨ੍ਹ ਵਵੈਸ ਕਿ ਹਰ ਯੱਕਰਾ ਦਰ ਧਰਮ ਸਾਸਤ੍ਰ
ਦੀਨੀ ਇਲਾਹਦਾਹ ਮੁਕਰ ਰਾਸਤ, ਆਂਧਾ ਤਰਕ ਦਾਵਹ ਬਰ
ਯਕ ਤਰੀਕ ਸਲੂਕ ਨਮਾਈਦ । ਵਹ ਹਮਹ ਬਰਾਬਰੀਦ, ਵਾ
ਯਕੋ ਖੁਦਰਾ ਬਰ ਦੀਗਰੇ ਤਰਜੀਹ ਨਦਹਦ, ਵਹ ਆਂ ਅਮਲ
ਕੇਸ ਅੜਮਿਆਂ ਬਰਦਾਸਤਹ ਤਰਾਕੀਮਆਬਦ ॥

ਵਹ ਤੀਰਥ ਹਾਏ ਮਾਨਿਦ ਗੰਗ ਵਗੈਰ ਆਂਕੇ ਦਰ ਵੇਦ ਵ
ਸਾਸਤ੍ਰ ਤਾਲੀਮ ਆਂਹਾ ਤਾਕੀਦ ਰਫਤਹ ਅਸਤ, ਅੜ ਖਾਤਰ
ਬਦਰ ਕੁਨੰਦ । ਵਹ ਸਵਾਏ ਅੜ ਗੁਰੂ ਨਾਨਕ ਵਖਲਫਾਈਓ
ਬਦੀਗਰ ਅੜ ਸਨਾ ਵੇਦ ਹਨ੍ਹਦ ਮਸਲ ਰਾਮ, ਕਿਸਨ, ਵ
ਬ੍ਰਹਮਾ ਵਦੇਵੀ ਐਤਕਾਦ ਨ ਨਮਾਈਦ ॥

ਵਹ ਪਾਹੁਲ ਮਨ ਗ੍ਰੰਥਤਾ ਮਰਦਮਾਂਨ ਹਰ ਚਹਾਉ ਧਰਨ ਦਰ
ਯਕ ਜ਼ਾਡ ਬਖੁਰੀਦ, ਵਹ ਅੜ ਯਕ ਦਿਗਰ ਇਸਲਾਨ ਬੁਰੀਦ,

ਹਮਚੁਣੀ ਸੁਖਨਾਨ ਬਿਸਿਆਰ ਗੁਫਤੰਦ ਚੂ ਮਰਦਮਾਨ ਥ-
ਸੁਨੀਦਿਦ ਬਿਸਜਾਰੀ ਅੜ ਬ੍ਰਹਮਨਾ ਵਡੋਤ੍ਰੀਆਂ ਬਰਖਾਸਤੰਦ ਵ
ਗੁਫਤੰਦ, ਕਿ ਮਾ ਮਜ਼ਹਬੇ ਕਿ ਗੁਰੂ ਨਾਨਕ ਵਹ ਹਮਹ ਗੁਰੂਵਾਂ
ਬਦਾਂ ਕਾਇਲ ਸੁਦਹ ਬਾਬੀਦ ॥

ਵਹ ਮਜ਼ਹਬ ਕੇ ਮੁਖਾਲਫ ਵੇਦ ਸਾਸਤ੍ਰ ਬੂਟ, ਹਰਗਿਬ
ਕਬੂਲ ਨਮੇ ਕੁਨੈਮ, ਵਹ ਮਜ਼ਹਬ ਕੁਹਨਾਰਾ ਕੇ ਪੇਖੀਨਾਨ
ਬਰਾਂ ਅਕਦਾਮ ਨਮੁਦਹ ਅੰਦ, ਬਗੁਫਤਹ, ਕੁਟਕੇ ਅੜਾ
ਵਸਤ ਨਦਹੇਮ, ਈਂ ਬਗੁਫਤੰਦ ਮਗਰ ਬਿਸਤ ਹਕਾਰ ਕਸ ਰੜਾ
ਦਾਦੰਦ ਵਹ ਮੁਤਾਬਿਯਤ ਬਰ ਸ਼ਬਾਂ ਆਵੁਰਦੰਦ ” ॥

ਭਾਵ—ਇਸ ਮੁਲਕ ਦੇ ਲੋਗ ਸਾਰੇ ਇੱਕ ਧਰਮ ਵਾਲੇ ਹੋ
ਜਾਨ ਅਰ ਦਵੇਤ ਅਪਨੇ ਵਿੱਚੋਂ ਉਠਾ ਦੇਨ, ਚਾਰੇ ਬਰਤਹਿੰਦੂਆਂ
ਦੇ ਜੈਸਾ ਬ੍ਰਹਮਨ, ਛੱਤ੍ਰੀ, ਸੁਦ੍ਰ ਅਤੇ ਵੈਸ ਜਿਨ੍ਹਾਂ ਦਾ ਜੁਦਾ ਰ ਧਰਮ
ਸਾਸਤ੍ਰ ਮੁਕਰਰ ਹੈ, ਉਹ ਸਭ ਉਨ੍ਹਾਂ ਨੂੰ ਛੱਡਕੇ ਇੱਕ ਪ੍ਰੇਮ ਦਾ
ਰਸਤਾ ਅੰਗੀਕਾਰ ਕਰਨ ਅਤੇ ਆਪਸ ਵਿੱਚ ਭਾਈ ਹੋ ਜਾਨ
ਅਰ ਇੱਕ ਆਦਮੀ ਅਪਨੇ ਤਾਈਂ ਦੂਜੇ ਤੇ ਵੱਡਾ ਖਿਆਲ ਨਾ
ਕਰੇ, ਅਰ ਇਸ ਅਮਲ ਨੂੰ ਉਠਾਕੈ ਗੰਗਾ ਆਦਿਕ ਤੀਰਥ
ਜਿਨ੍ਹਾਂ ਦਾ ਵੇਦ ਸਾਸਤ੍ਰ ਵਿੱਚ ਵਡਾ ਅਦਬ ਹੈ ਇਲ ਤੇ ਦੂਰ
ਕਰਨ, ਅਤੇ ਸਵਾਇ ਗੁਰੂ ਨਾਨਕ ਅਰ ਦੁਸਰੇ ਗੁਰੂਆਂ ਦੇ
ਕਿਸੇ ਅਵਤਾਰ ਜੈਸਾ ਕਿ ਰਾਮ, ਕ੍ਰਿਸ਼ਨ ਅਤੇ ਬ੍ਰਹਮਾਂ ਅਰ ਦੇਵੀ
ਆਦਿਕ ਨੂੰ ਨਾ ਮੰਨਨ, ਅਤੇ ਮੇਰੀ ਪਾਹੁਲ ਲੈਕੈ ਚਾਰੇ ਬਤਨਾਂ ਦੇ
ਆਦਮੀ ਇੱਕ ਬਰਤਨ ਵਿੱਚ ਭੋਜਨ ਛਕਨ, ਅਤ ਇੱਕ ਦੂਜੇ

ਅਰਥਾਤ ਝੂਫੀਆ ਰਪੋਰਟਰ ਨੇ ਪਾਤਸ਼ਾਹ ਪਾਸ ਦਿੱਲੀ ਵਿੱਚ ਇਸ ਤਰ੍ਹਾਂ ਲਿਖਕੇ ਭੇਜਿਆ ਸਾ, ਅਰ ਦੱਸਨਾ ਕਿ ਅੱਜ ਦਸਮੇਂ ਗੁਰੂ ਨੇ ਸਾਰੀ ਸੰਗਤ ਰਾਜੇ ਅਤੇ ਪਹਾੜੀ ਰਾਣਿਆਂ ਸਮੇਤ ਕੱਠੀ ਕਰਕੇ ਇਸ ਤਰ੍ਹਾਂ ਦਾ ਹੁਕਮ ਦਿੱਤਾ ਹੈ ॥

ਯਥਾ:- ਮੁਠਸ਼ੀ ਰੁਲਾਮ ਮਹਈਯੁਦੀਨ ਦੀ ਤਾਰੀਖ ਫਾਰਸੀ

“ਹਮਹ ਹਾ ਦਰ ਯਕ ਮਜ਼ਾਹਬ ਦਰ ਆਨੀਦ, ਕਿ ਦੁਈ ਅੜ੍ਹ ਮਿਆਂ ਬਰਖੇਜ਼ਦ । ਵੇਹ ਹਰ ਚਹਾਰ ਬਰਨ ਕੌਮ ਹਨੂਦ ਅੜ੍ਹ ਬੁਹਮਨ ਵੱਛੋਤ੍ਰੀ, ਵੇਸ਼ੁਦ੍ਰੁ ਵੱਵੈਸ਼ ਕਿ ਹਰ ਯੱਕਰਾ ਦਰ ਧਰਮ ਸ਼ਾਸਤ੍ਰ ਦੀਨੀ ਇਲਾਹਦਹ ਮੁਕਰ ਰਾਸਤ, ਅਂਗ ਤਰਕ ਦਾਦਹ ਬਰ ਯਕ ਤਰੀਕ ਸਲੂਕ ਨਮਾਈਦ । ਵੇਹ ਮਹ ਬਰਾਬਰੰਦ, ਵਾ ਯਕੋਂ ਖੁਦਰਾ ਬਰ ਦੀਗਰੇ ਤਰਜੀਹ ਨਦਹਦ, ਵੇਹ ਅਂ ਅਮਲ ਕੇਸ ਅੜ੍ਹਮਿਆਂ ਬਰਦਾਸਤਹ ਤਰਾਕੀਮਾਬਦ ॥

ਵੇਹ ਤੀਰਥ ਹਾਏ ਮਾਨਿੰਦ ਰੰਗ ਵਰੈਰ ਅਂਕੇ ਦਰ ਵੇਦ ਵੇਸ਼ੁਦ੍ਰੁ ਤਾਲੀਮ ਅਂਹਾ ਤਾਕੀਦ ਰਫਤਹ ਅਸਤ, ਅਜ ਖਾਤਰ ਬਦਰ ਕੁਨੰਦ । ਵੇਹ ਸਵਾਏ ਅਜ਼ ਗੁਰੂ ਨਾਨਕ ਵੇਖਿਲਫਾਈਓ ਬਦੀਗਰ ਅਜ਼ ਸਨਾ ਵੇਦ ਹਨੂਦ ਮਸਲ ਰਾਮ, ਕਿਸਨ, ਵੇਹ ਸ੍ਰੂਹਮਾ ਵੇਦੀ ਐਤਕਾਦ ਨ ਨਮਾਈਦ ॥

ਵੇਹ ਧਾਹੁਲ ਮਨ ਗਿਢਤਾ ਮਰਦਮਾਂਨ ਹਰ ਚਹਾਰ ਬਰਨ ਦਰ ਯਕ ਜਾਤੁਫ ਬਖੁਰੰਦ, ਵੇਹ ਅਜ਼ ਯਕ ਦਿਗਰ ਇਸਲਾ ਨ ਬੁਰੰਦ,

ਅਰਥਾਤ ਝੁਫੀਆ ਰਪੋਰਟਰ ਨੇ ਪਾਤਸ਼ਾਹ ਪਾਸ ਦਿੱਲੀ ਵਿੱਚ ਇਸ ਤਰ੍ਹਾਂ ਲਿਖਕੇ ਭੇਜਿਆ ਸਾ, ਅਰ ਦੱਸਿਆ ਕਿ ਅੱਜ ਦਸਮੇਂ ਗੁਰੂ ਨੇ ਸਾਰੀ ਸੰਗਤ ਰਾਜੇ ਅਤੇ ਪਹਾੜੀ ਰਾਣਿਆਂ ਸਮੇਤ ਕੌਠੀ ਕਰਕੇ ਇਸ ਤਰ੍ਹਾਂ ਦਾ ਹੁਕਮ ਦਿੱਤਾ ਹੈ ॥

ਯਥਾ:- ਮੁਨਸ਼ੀ ਗੁਲਾਮ ਮਹਈਯੁਦੀਨ ਦੀ ਤਾਰੀਖ ਫਾਰਸੀ

“ਹਮਹ ਹਾ ਦਰ ਯਕ ਮਜ਼ਾਹਬ ਦਰ ਆਨੀਦ, ਕਿ ਦੁਈ ਅਜ਼ਿਆਂ ਬਰਖੇਜ਼ਦ । ਵਹ ਹਰ ਚਹਾਰ ਬਰਨ ਕੌਮ ਹਨੂਦ ਅਜ਼ਿਆਂ ਬ੍ਰਹਮਨ ਵਛੱਤ੍ਰੀ, ਵਸੂਦ੍ਰ ਵਵੈਸ਼ ਕਿ ਹਰ ਯੱਕਰਾ ਦਰ ਧਰਮ ਸਾਸਤ੍ਰ ਦੀਨੀ ਇਲਾਹਦਾਰ ਮੁਕਰ ਰਾਸਤ, ਆਂਗਾ ਤਰਕ ਦਾਦਹ ਬਰ ਯਕ ਤਰੀਕ ਸਲੂਕ ਨਮਾਈਦ । ਵਹ ਹਮਹ ਬਰਾਬਰੰਦ, ਵਾ ਯਕ ਖੁਦਰਾ ਬਰ ਦੀਗਰੇ ਤਰਜੀਹ ਨਦਹਦ, ਵਹ ਆਂ ਅਮਲ ਕੇਸ ਅਜ਼ਮਿਆਂ ਬਰਦਾਸ਼ਤਹ ਤਰਾਕੀਮਆਬਦ ॥

ਵਹ ਤੀਰਥ ਹਾਏ ਮਾਨੀਦ ਗੰਗ ਵਰਗੈਰ ਆਂਕੇ ਦਰ ਵੇਦ ਵਸਾਸਤ੍ਰ ਤਾਲੀਮ ਆਂਹਾ ਤਾਕੀਦ ਰਫਤਹ ਅਸਤ, ਅਜ਼ਿਆਂ ਬਦਰ ਕੁਨੰਦ । ਵਹ ਸਵਾਏ ਅਜ਼ਿਆਂ ਗੁਰੂ ਨਾਨਕ ਵਖਿਲਫਾਈਓ ਬਦੀਗਰ ਅਜ਼ਿਆਂ ਸਨਾ ਵੇਦ ਹਨੂਦ ਮਸਲ ਰਾਸ, ਕਿਸ਼ਨ, ਵਸੂਹਮਾ ਵਦੇਵੀ ਐਤਕਾਦ ਨ ਨਮਾਈਦ ॥

ਵਹ ਪਾਹੁਲ ਮਨ ਗਿਊਫਤਾ ਮਰਦਮਾਂਨ ਹਰ ਚਹਾਰ ਬਰਨ ਦਰ ਯਕ ਜ਼ਾਤੇਹ ਬਖੁਰੰਦ, ਵਹ ਅਜ਼ਿਆਂ ਯਕ ਦਿਗਰ ਇਸਲਾਨ ਬੁਰੰਦ,

ਹਮਦੁਨੀ ਸੁਖਨਾਨ ਬਿਸਿਆਰ ਗੁਫਤੰਦ ਚੂ ਮਰਦਮਾਨ ਬ-
ਸੁਨੀਦੰਦ ਬਿਸਜਾਰੀ ਅਜ਼ ਬ੍ਰਹਮਨਾ ਵਛੱਤ੍ਰੀਆਂ ਬਰਖਾਸਤੰਦ ਵ
ਗੁਫਤੰਦ, ਕਿ ਮਾ ਮਜ਼ਹਬੇ ਕਿ ਗੁਰੂ ਨਾਨਕ ਵਹ ਹਮਹ ਗੁਰੂਵਾਂ
ਬਦਾਂ ਕਾਇਲ ਸੁਦਹ ਬਾਸ਼ੰਦ ॥

ਵਹ ਮਜ਼ਹਬ ਕੇ ਮੁਖਾਲਫ ਵੇਦ ਸ਼ਾਸਤ੍ਰ ਬੁਦ, ਹਰਗਿਜ਼
ਕਬੂਲ ਨਮੇ ਕੁਨੈਮ, ਵਹ ਮਜ਼ਹਬ ਕੁਹਨਾਰਾ ਕੇ ਪੇਸ਼ੀਨਾਨ
ਬਰਾਂ ਅਕਦਾਮ ਨਮੁਦਹ ਅੰਦ, ਬਗੁਫਤਹ, ਕੁਦਕੇ ਅਜ਼ਾ
ਦਸਤ ਨਦਹੇਮ, ਈਂ ਬਗੁਫਤੰਦ ਮਗਰ ਬਿਸਤ ਹਜ਼ਾਰ ਕਸ ਰਜ਼ਾ
ਦਾਦੰਦ ਵਹ ਮੁਤਾਬਿਯਤ ਬਰ ਜ਼ਬਾਂ ਆਵੁਰਦੰਦ ” ॥

ਭਾਵ—ਇਸ ਮੁਲਕ ਦੇ ਲੋਗ ਸਾਰੇ ਇੱਕ ਧਰਮ ਵਾਲੇ ਹੋ
ਜਾਨ ਅਰ ਦਵੈਤ ਅਪਨੇ ਵਿੱਚੋਂ ਉਠਾ ਦੇਨ, ਚਾਰੇ ਬਤਨਹਿੰਦੂਆਂ
ਦੇ ਜੈਸਾ ਬ੍ਰਹਮਨ, ਛੱਤ੍ਰੀ, ਸੁਦ੍ਰ ਅਤੇ ਵੈਸ ਜਿਨ੍ਹਾਂ ਦਾ ਜੁਦਾ ੨ ਧਰਮ
ਸ਼ਾਸਤ੍ਰ ਮੁਕਰਰ ਹੈ, ਉਹ ਸਭ ਉਨ੍ਹਾਂ ਨੂੰ ਛੱਡਕੇ ਇੱਕ ਪ੍ਰੇਮ ਦਾ
ਰਸਤਾ ਅੰਗੀਕਾਰ ਕਰਨ ਅਤੇ ਆਪਸ ਵਿੱਚ ਭਾਈ ਹੋ ਜਾਨ
ਅਰ ਇੱਕ ਆਦਮੀ ਅਪਨੇ ਤਾਈਂ ਦੁਜੇ ਤੇ ਵੱਡਾ ਖਿਆਲ ਨਾ
ਕਰੇ, ਅਰ ਇਸ ਅਮਲ ਨੂੰ ਉਠਾਕੇ ਗੰਗਾ ਆਦਿਕ ਤੀਰਥ
ਜਿਨ੍ਹਾਂ ਦਾ ਵੇਦ ਸ਼ਾਸਤ੍ਰ ਵਿੱਚ ਵੱਡਾ ਅਦਬ ਹੈ ਦਿਲ ਤੇ ਦੂਰ
ਕਰਨ, ਅਤੇ ਸਵਾਇ ਗੁਰੂ ਨਾਨਕ ਅਰ ਦੁਸਰੇ ਗੁਰੂਆਂ ਦੇ
ਕਿਸੇ ਅਵਤਾਰ ਜੈਸਾ ਕਿ ਰਾਮ, ਕ੍ਰਿਸ਼ਣ ਅਤੇ ਬ੍ਰਹਮਾਂ ਅਰ ਦੇਵੀ
ਆਦਿਕ ਨੂੰ ਨਾ ਮੰਨਨ, ਅਤੇ ਮੇਰੀ ਪਾਹੁਲ ਲੈਕੇ ਚਾਰੇ ਬਤਨਾਂ ਦੇ
ਆਦਮੀ ਇੱਕ ਬਰਤਨ ਵਿੱਚ ਭੋਜਨ ਛਕਨ, ਅਰ ਇੱਕ ਦੁਜੇ

ਹਮਚੁਨੀ ਸੁਖਨਾਨ ਬਿਸਿਆਰ ਗੁਫਤੰਦ ਚੂੰ ਮਰਦਮਾਨ ਬ-
ਸੁਨੀਦੰਦ ਬਿਸਜਾਰੀ ਅੜ੍ਹ ਬ੍ਰਹਮਨਾ ਵੱਡੌਆਂ ਬਰਖਾਸਤੰਦ ਵੱ
ਗੁਫਤੰਦ, ਕਿ ਮਾ ਮਜ਼ਹਬੇ ਕਿ ਗੁਰੂ ਨਾਨਕ ਵੱਹ ਹਮਹ ਗੁਰੂਵਾਂ
ਥਦਾਂ ਕਾਇਲ ਸੁਦਹ ਬਾਝੰਦ ॥

ਵੱਹ ਮਜ਼ਹਬ ਕੇ ਮੁਖਾਲਫ ਵੇਦ ਸਾਸਤ੍ਰ ਬੂਦ, ਹਰਗਿਜ਼
ਕਬੂਲ ਨਮੇ ਕੁਨੈਮ, ਵੱਹ ਮਜ਼ਹਬ ਕੁਹਨਾਰਾ ਕੇ ਪੇਸ਼ੀਨਾਨ
ਬਰਾਂ ਅਕਦਾਮ ਨਮੁਦਹ ਅੰਦ, ਬਗੁਫਤਹ, ਕੁਦਕੇ ਅਜ਼ਾ
ਦਸਤ ਨਦਹੇਮ, ਈਂ ਬਗੁਫਤੰਦ ਮਗਰ ਬਿਸਤ ਹਨਾਰ ਕਮ ਰਚਾ
ਦਾਦੰਦ ਵੱਹ ਮੁਤਾਬਿਯਤ ਬਰ ਜ਼ਬਾਂ ਆਫੁਰਦੰਦ ” ॥

ਭਾਵ—ਇਸ ਮੁਲਕ ਦੇ ਲੋਗ ਸਾਰੇ ਇੱਕ ਧਰਮ ਵਾਲੇ ਹੋ
ਜਾਨ ਅਰ ਦਵੈਤ ਅਪਨੇ ਵਿੱਚੋਂ ਉਠਾ ਦੇਨ, ਚਾਰੇ ਬਤਨਹਿੰਦੂਆਂ
ਦੇ ਜੈਸਾ ਬ੍ਰਹਮਨ, ਛੱਤ੍ਰੀ, ਸ੍ਰੂਟ੍ਟ ਅਤੇ ਵੈਸ਼ ਜਿਨ੍ਹਾਂ ਦਾ ਜੁਦਾ ੨ ਧਰਮ
ਸਾਸਤ੍ਰ ਮੁਕਰਰ ਹੈ, ਉਹ ਸਭ ਉਨ੍ਹਾਂ ਨੂੰ ਛੱਡਕੇ ਇੱਕ ਪ੍ਰੇਮ ਦਾ
ਰਸਤਾ ਅੰਗੀਕਾਰ ਕਰਨ ਅਤੇ ਆਪਸ ਵਿੱਚ ਭਾਈ ਹੋ ਜਾਨ
ਅਰ ਇੱਕ ਆਦਮੀ ਅਪਨੇ ਭਾਈਂ ਦੁਜੇ ਤੇ ਵੱਡਾ ਬਿਆਲ ਨਾ
ਕਰੇ, ਅਰ ਇਸ ਅਮਲ ਨੂੰ ਉਠਾਕੇ ਗੰਗਾ ਆਦਿਕ ਤੀਰਥ
ਜਿਨ੍ਹਾਂ ਦਾ ਵੇਦ ਸਾਸਤ੍ਰ ਵਿੱਚ ਵੱਡਾ ਅਦਬ ਹੈ ਦਿਲ ਤੇ ਦੂਰ
ਕਰਨ, ਅਤੇ ਸਵਾਇ ਗੁਰੂ ਨਾਨਕ ਅਰ ਦੁਸਰੇ ਗੁਰੂਆਂ ਦੇ
ਕਿਸੇ ਅਵਤਾਰ ਜੈਸਾ ਕਿ ਰਾਮ, ਕ੍ਰਿਸ਼ਨ ਅਤੇ ਬ੍ਰਹਮਾਂ ਅਰ ਦੇਵੀ
ਆਦਿਕ ਨੂੰ ਨਾ ਮੰਨਨ, ਅਤੇ ਮੇਰੀ ਪਾਹੁਲ ਲੈਕੇ ਚਾਰੇ ਬਤਨਾਂ ਦੇ
ਆਦਮੀ ਇੱਕ ਬਰਤਨ ਵਿੱਚ ਭੋਜਨ ਛਕਨ, ਅਤ ਇੱਕ ਦੁਜੇ

ਤੇ ਨਫਰਤ ਨਾ ਕਰਨ ॥

ਜਦ ਆਜੇਹੇ ਬਹੁਤ ਸਾਰੇ ਬਚਨ ਕਰੇ ਅਤੇ ਜਦ ਸਿੱਖਾਂ ਨੇ
ਸੁਣੇ ਤਦ ਬਹੁਤ ਸਾਰੇ ਬ੍ਰਾਹਮਨ ਅਤੇ ਛੱਤ੍ਰੀ ਉਠ ਖੜੇ ਹੋਏ ਅਰ
ਆਖਨ ਲੱਗੇ ਕਿ ਅਸੀਂ ਗੁਰੂ ਨਾਨਕ ਅਰ ਦੁਸਰੇ ਗੁਰੂਆਂ ਦੇ
ਧਰਮ ਦੇ ਕਾਇਲ ਹਾਂ ਅਤੇ ਜੋ ਮਜ਼ਹਬ ਵੇਦ ਸਾਸਤ੍ਰ ਤੇ ਉਲਟ
ਹੈ ਉਸ ਨੂੰ ਹਰਗਿਆਜ਼ ਨਹੀਂ ਮੰਨੇਗੇ, ਅਰ ਉਸ ਪੁਰਾਣੇ ਧਰਮ
ਨੂੰ ਜੋ ਵੱਡਿਆਂ ਦੇ ਵੱਲੋਂ ਬੋਂ ਚਲਿਆ ਆਉਂਦਾ ਹੈ, ਇੱਕ
ਬਾਲਕ ਦੇ ਆਏ ਨਹੀਂ ਛੱਡੇਗੇ ॥

ਭਾਵੇਂ ਬਹੁਤ ਆਦਮੀ ਇਨਕਾਰੀ ਹੋ ਗਏ ਪਰੰਪੁਰਾ ਫਿਰ ਭੀ
ਕੀਹ ਹਜ਼ਾਰ ਆਦਮੀਆਂ ਨੇ ਖੜੇ ਹੋਕੇ ਆਖਿਆ ਕਿ ਅਸੀਂ ਗੁਰੂ
ਦੀ ਆਗਿਆ ਪਰ ਖੁਸ਼ੀ ਹਾਂ, ਜਿਸ ਤੇ ਉਹ ਸਰਧਾਲੂ ਹੋ ਗਏ ॥

ਇਸ ਦੁਸਰੇ ਮਜ਼ਹਬ ਵਾਲੇ ਦੀ ਗੁਵਾਹੀ ਸਾਨੂੰ ਅੱਛੀ ਤਰ੍ਹਾਂ
ਦੇਂਦੀ ਹੈ ਕਿ ਅੰਮ੍ਰਿਤ ਛਕਾਉਣ ਅਤੇ ਪੰਥ ਸਾਜਨੇ ਦੇ ਸਮਝ
ਪਰ ਕਲਗੀਧਰ ਜੀ ਮਹਾਰਾਜ ਨੇ ਉਸ ਸਮਯ ਬੇਸੁਮਾਰ
ਆਦਮੀਆਂ ਵਿੱਚ ਕਿਸ ਤਰ੍ਹਾਂ ਵੱਡੇ ਜ਼ੋਰ ਨਾਲ ਅਪਨਾ ਹੁਕਮ
ਸੁਨਾਇਆ ਸਾ, ਜਿਸ ਵਿੱਚ ਗੱਢੀ ਤਰ੍ਹਾਂ ਪ੍ਰਗਟ ਕਰ ਦਿੱਤਾ ਸਾ
ਕਿ ਤੁਸੀਂ ਹਿੰਦੂ ਧਰਮ ਨੂੰ ਉਸ ਦੇ ਵੇਦ ਸਾਸਤ੍ਰਾਂ ਸਮੇਤ ਇੱਕੋ ਵੇਰ
ਛੱਡ ਵੇਵੋ, ਅਰ ਚਾਰੇ ਬਰਨਾਂ ਦਾ ਰਸਤਾ ਮੈਟ ਕੇ ਇੱਕੋ ਜੇਹੇ
ਭਾਈ ਬਨਕੇ ਇੱਕ ਬਾਲ ਵਿੱਚ ਭੋਜਨ ਛਕੋ ॥

ਇਸੇ ਤਰ੍ਹਾਂ ਰਾਮ ਕਿਸਨ ਅਤੇ ਦੇਵੀ ਆਦਿਕ ਦਾ ਮੰਨਨਾ
ਛੱਡਕੇ ਕੇਵਲ ਗੁਰੂਆਂ ਪਰ ਭਰੋਸਾ ਰੱਖੋ ॥

ਇਸ ਵਾਸਤੇ ਸਾਫ਼ ਧਾਇਆ ਜਾਂਦਾ ਹੈ ਕਿ ਸੇ ਰੁਕੂ ਜੀ ਮਹਾ-

ਰਾਜ ਦੇਵੀ ਦਾ ਪੁਸ਼ਨ ਕਰਦੇ ਅਰ ਉਸਤੇ ਵਰ ਮੰਗਦੇ ਤਾਂ ਜ਼ਰੂਰੀ
ਸਾ ਕਿ ਆਖਦੇ ਜੋ ਭੁਸੀਂ ਦੇਵੀ ਦਾ ਪੁਸ਼ਨ ਕਰਨਾ, ਪ੍ਰੰਤੂ ਦੂਸਰੇ
ਮਜ਼ਹਬ ਵਾਲੇ ਦੀ ਤਾਰੀਖ ਇਸ ਬਾਤ ਦੀ ਬਿਨਾਂ ਕਿਸੇ ਪੱਖਪਾਤ
ਦੇ ਗੁਵਾਹੀ ਦੇਂਦੀ ਹੈ ਕਿ ਗੁਰੂ ਜੀ ਨੇ ਸਿੱਖਾਂ ਨੂੰ ਦੇਵੀ ਦੇ ਪੁਸ਼ਨ
ਤੇ ਹਟਾਇਆ ਸਾ ॥

ਦੋਹਿਰਾ

ਪੜ੍ਹਿਆ ਵਿੱਚ ਤਰੀਖ ਦੇ ਜੋ ਗੁਰ ਦਾ ਫੁਰਮਾਨ ।
ਦੇਵੀ ਦੇਵ ਨਾਂ ਪੁਸਨਾ ਚਹੀਏ ਪੰਥ ਸੁਜਾਨ ॥ ੨੨੯ ॥
ਹੁਣ ਤਾਂ ਤੇਰੇ ਮਨ ਵਿਖੇ ਹੋਇ ਗਿਆ ਵਿਸ਼੍ਵਾਸ ।
ਗੁਰ ਦੇ ਦੇਵੀ ਮੰਨਨੋਂ ਤੁੱਟ ਗਈ ਹੈ ਆਸ ॥ ੨੩੦ ॥

ਦੁਰਗਾ ਭਰਤ

ਦੋਹਿਰਾ

ਮੈਂ ਸਾਰਾ ਸੁਣ ਲਿਆ ਹੈ ਜੋ ਵੱਸਯਾ ਕੈਂ ਹਾਲ ।
ਪਰ ਇਹ ਹਵਨ ਕਰਾਨਵਿੱਚਕਯਾਸੀਗੁਰਦਾਖਯਾਲ ੨੩੧
ਇਤਨਾ ਚਿਰ ਮਾਘਾ ਪਿਆ ਨੈਨਾਂ ਦੇਵੀ ਜਾਇ ।
ਸੰਤ੍ਰੂ ਮੰਤ੍ਰੂ ਵੇਦ ਵਿ਷ ਕਿਉਂ ਕੀਨੀ ਜਗਰਾਇ ॥ ੨੩੨ ॥

ਭਾਵੇ— ਭਾਵੇ ਮੈਂ ਇਹ ਸਾਰਾ ਹਾਲ ਜੋ ਸਿੱਧ ਕਰਦਾ ਹੈ
ਕਿ ਗੁਰੂ ਜੀ ਨੇ ਦੇਵੀ ਦਾ ਅਰਾਧਨ ਨਹੀਂ ਕੀਤਾ ਸਾ ਸੋ ਸੁਨ ਭੀ
ਲੀਤਾ ਹੈ ਪ੍ਰੰਤੂ ਫਿਰ ਭੀ ਇਹ ਸੰਸਾਰ ਜ਼ਰੂਰ ਪੈਦਾ ਹੁੰਦਾ ਹੈ ਕਿ
ਜੇ ਮਹਾਰਾਜਾਅਪਨਾ ਨਿਸਚਾ ਨਹੀਂ ਸਾਤਾਂ ਇਤਨਾ ਚਿਰ ਬ੍ਰਹਮਨਾਂਨੂੰ

ਕੌਂਠੇ ਕਰਕੇ ਹਵਨ ਕਿਯੋਂ ਕਰਾਇਆ, ਅਰ ਜੰਤ੍ਰ ਮੰਤ੍ਰ ਅਤੇ ਵੇਦ
ਵਿਧੀ ਨਾਲ ਸਾਰੀ ਮ੍ਰਿਯਾਦਾ ਕਿਸ ਵਾਸਤੇ ਕੀਤੀ ਅਰ ਕਈ ਲੋਖ
ਰੁਪੱਖਾ ਬਿਅਰਥ ਕਿਯੋਂ ਖਰਚ ਕੀਤਾ, ਇਸ ਖਿਆਲ ਤੇ ਫਿਰ
ਏਹੋ ਨਿਸ਼ਚਾ ਹੁੰਦਾ ਹੈ ਕਿ ਜ਼ਰੂਰ ਗੁਰੂ ਮਹਾਰਾਜਾ ਦਾ ਦੇਵੀ ਪ੍ਰਗਟ
ਕਰਨ ਦਾ ਮਨੋਰਥ ਸੀ ॥

ਤੱਤ ਖਾਲਸਾ

ਦੋਹਿਰਾ

ਦੁਰਜਨ ਤੱਖ ਨਜਾਇਤੇ ਜਦ ਤੂੰ ਦੇਖੋ ਮਿੱਤ ।
ਤਦ ਇਹ ਸਾਰੀ ਕਲਪਤ ਮੇਟ ਦਾਏਗਾ ਚਿਤ ॥੨੩੩॥

ਭਾਵ— ਦੁਰਜਨ ਤੱਖ ਨਜਾਇ ਉਸ ਨੂੰ ਆਖਦੇ ਹਨ ਕੇ ਜਦ
ਕਿਸੇ ਸੱਤ੍ਰ ਯਾ ਪ੍ਰਤਿ ਪੱਖੀ ਨਾਲ ਮੁਕਾਬਲਾ ਹੋਵੇ ਤਦ ਉਸਨੂੰ
ਆਨੰਦ ਕੈਰਨ ਲਈ ਉਸਦਾ ਵਾਰ ਪਹਲਾ ਕਰਨਾ ਅੰਗੀਕਾਰ
ਕੀਤਾ ਜਾਏ ਯਾ ਉਸ ਨੂੰ ਇਹ ਕਿਹਾ ਜਾਏ ਕਿ ਜੋ ਤੇਰੀ ਇੱਛਾ
ਹੈ ਸੋ ਤੂੰ ਕਰਲੈ ਅਰ ਫਿਰ ਮਗਰੋਂ ਅਸੀਂ ਅਪਨੀ ਇੱਛਾ ਕਰੋਂਗੇ ॥

ਇਸ ਵਾਸਤੇ ਇਸ ਨਾਗੁ ਪਰ ਭੀ ਗੁਰੂ ਜੀ ਨੇ ਓਨ੍ਹਾਂ ਪ੍ਰਤਿ
ਪੱਖੀ ਬਾਹਮਨਾਂ ਨੂੰ ਜੋ ਆਖਦੇ ਸੇ ਕਿ ਮੰਤ੍ਰਾਂ ਜੰਤ੍ਰਾਂ ਵਿੱਚ ਸਿੱਧ ਹੈ
ਅਰ ਉਨ੍ਹਾਂ ਦੇ ਥਲ ਤੇ ਦੇਵਤਾ ਪ੍ਰਤੱਖ ਹੋ ਜਾਂਦਾ ਹੈ ਜਿਸ ਨੂੰ ਗੁਰੂ
ਜੀ ਨਹੀਂ ਮੰਨਦੇ ਸੇ ਸੋ ਪੂਰਾ ਕਰਕੇ ਦਿਖਾਇਆ ਸਾ, ਜਿਸ ਪਰ
ਓਨ੍ਹਾਂ ਨੂੰ ਇਹ ਕਿਹਾ ਕਿ ਤੁਸੀਂ ਸਾਰੀ ਸਾਮੱਗਰੀ ਸਾਥੋਂ ਲੇਵੇ ਅਰ
ਜਿਸ ਤਰ੍ਹਾਂ ਮਨ ਭਾਵੇ ਸੋ ਕਰੋ ਪ੍ਰੰਤੂ ਸਾਨੂੰ ਵੇਵਤਾ ਪ੍ਰਤੱਖ ਕਰਕੇ

ਵਿਖਾਓ, ਰੁਕੂ ਜੀ ਦਾ ਕੇਵਲ ਇਤਨਾ ਹੀ ਹਠ ਸਾ ਜਿਸ ਦਾ ਫਲ
ਬ੍ਰਹਮਨਾਂ ਦਾ ਸਦਾ ਦੇ ਲਈ ਚਿਆਗ ਅਤੇ ਦੇਵੀ ਦੇਵਤੇ ਆਦਿਕ
ਦੇ ਪੂਜਨ ਥੋਂ ਖਾਲਸਾ ਦਾ ਰੋਕਨਾ ਸੀ, ਇਸਤੇ ਸਿੱਧ ਹੁੰਦਾ ਹੈ ਜੋ
ਗੁਰੂ ਜੀ ਦਾ ਅਪਨਾ ਮਨੋਰਥ ਦੇਵੀ ਯਾ ਕਿਸੇ ਦੇਵਤੇ ਦੇ ਪੂਜਨ
ਦਾ ਨਹੀਂ ਸਾ ਕੇਵਲ ਬ੍ਰਹਮਣਾਂ ਦਾ, ਜੋ ਪ੍ਰਗਟ ਕਰਨਦਾ ਦਾਹਵਾ
ਕਰਦੇ ਸਨ, ਗੁਮਾਨ ਤੋਨਕੇ ਉਨ੍ਹਾਂ ਨੂੰ ਝੂਠੇ ਕਰਨਾ ਸਾ ॥

ਦੁਰਗਾ ਭਗਤ

ਵੋਹਿਰਾ

ਇਹ ਕਿੱਕੁਰ ਤੂ ਜਾਣਦਾ ਬ੍ਰਹਮਣ ਕਰਨ ਬਿਖਾਦ ।
ਮੰਤ੍ਰ ਜੰਤ੍ਰ ਗੁਰੂ ਜੀ ਆਖਨ ਝੂਠ ਬਿਖਾਦ ॥ ੨੩੪ ॥

ਭਾਵ-- ਤੇਰੇ ਇਸ ਕਥਨ ਦਾ ਕੋਈ ਭੀ ਸਥੁਤ ਨਹੀਂ ਹੈ ਜੋ
ਗੁਰੂ ਜੀ ਨਾਲ ਬ੍ਰਹਮਨ ਦੇਵਤੇ ਦੇ ਪੂਜਨ ਪਰ ਬਗੜਦੇ ਹੁੰਦੇ
ਸਨ ਅਰ ਮੰਤ੍ਰਾਂ ਜੰਤ੍ਰਾਂ ਨਾਲ ਪ੍ਰਤੱਖ ਕਰਨ ਦਾ ਇਕਰਾਰ ਕਰਦੇ
ਸਨ ਪੰਤ੍ਰੂ ਗੁਰੂ ਜੀ ਇਸ ਨੂੰ ਝੂਠਾ ਜਾਨਦੇ ਸਨ, ਇਹ ਬਾਤ ਨਾਤਾਂ
ਕਿਸੇ ਗੁਰ ਬਿਲਾਸ ਵਿੱਚ ਹੀ ਲਿਖੀ ਹੈ ਅਤੇ ਨਾ ਦਸਮ ਗ੍ਰੰਥ
ਵਿੱਚ ਹੀ ਪਾਈ ਜਾਂਦੀ ਹੈ ਜਿਸਤੇ ਪ੍ਰਤੀਤ ਹੁੰਦਾ ਹੈ ਕਿ ਇਹ ਤੇਰਾ
ਹੀ ਮਨ ਕਲਪਤ ਢੰਗ ਲਾਇਆ ਹੋਇਆ ਹੈ, ਜਿਸਤੇ ਮੰਨਨੇ
ਦੇ ਕੌਗ ਨਹੀਂ ਹੈ ॥

ਤੱਤ ਖਾਲਸਾ

ਵੋਹਿਰਾ । ਮੈਂ ਮਨ ਢੰਗੀ ਲਾਇਕੇ ਕਿਆ ਲੈਣਾ ਹੈ ਦੁੱਧ ।

ਮੈਂ ਤਾਂ ਏਹੋ ਚਾਹੁੰਦਾ ਸੁੱਧ ਹੋਇ ਤਵ ਬੁੱਧ ॥ ੨੩੫ ॥
 ਇਸ ਦਾ ਮਿਲੇ ਸਥੂਤ ਸਭ ਦਸਮ ਗ੍ਰੰਥ ਮਹਿ ਸੱਚ ।
 ਪੜ੍ਹਕੇ ਓਥੇ ਦੇਖ ਲੈ ਐਵੇਂ ਪਯਾ ਨ ਨੱਚ ॥ ੨੩੬ ॥
 ਦੋ ਸੌ ਛਿਆਸਠ ਦੇਖ ਕੂੰ ਆਪ ਚਰਿੱਤ੍ਰ ਜਾਇ ।
 ਰਾਜਕੁਮਾਰੀ ਤੇ ਗੁਰੂ ਕਿਆ ਕੁਛ ਦਿਆ ਕਹਾਇ ॥ ੨੩੭ ॥

ਭਾਵੇਂ—ਭਾਈ ਦੁਰਗਾ ਭਗਤ ਜੀ ਮੈਨੂੰ ਮਨ ਘੜਤ ਥਾਂ
 ਆਖ ਕੇ ਕੀ ਲੈਣਾ ਹੈ, ਕਿੰਤੂ ਮੇਰਾ ਤਾਂ ਇਹ ਪਰਯੋਜਨ ਹੈ ਕਿ
 ਤੇਰਾ ਸੰਸਾਰ ਦੁਰ ਹੋਕੇ ਨਿਰਮਲ ਬੁੱਧਿ ਹੋਜਾਏ, ਨਹੀਂ ਮੈਂ ਇਸ
 ਕੜੀਏ ਵਿੱਚੋਂ ਕਿਆ ਕੱਢਨਾ ਹੈ ॥

ਪ੍ਰੰਤੂ ਤੈਂ ਜੋ ਇਸ ਪਰ ਪ੍ਰਮਾਨ ਪੁੱਛਿਆ ਹੈ ਸੋ ਗੁਰ ਬਿਲਾਸਾਂ
 ਵਿੱਚੋਂ ਦੱਸਨ ਦੀ ਮੈਨੂੰ ਕੋਈ ਇੱਛਾ ਨਹੀਂ ਹੈ ਇਸ ਵਾਸਤੇ ਮੈਂ ਤੈਨੂੰ
 ਦਸਮੇਂ ਗੁਰੂ ਜੀ ਮਹਾਰਾਜ ਦੇ ਗ੍ਰੰਥ ਸਾਹਿਬ ਵਿੱਚੋਂ ਹੀ ਦੋ ਸੌ
 ਛਿਆਸਠਵਾਂ ਚਰਿੱਤ੍ਰ ਜੋ ਰਾਜ ਕੰਟਿਆ ਨੇ ਇੱਕ ਬੁਹਮਨ ਦੇ ਸਿਵ
 ਪ੍ਰਯੋਜਨ ਅਤੇ ਦੇਵਤਾ ਪ੍ਰਤੱਖ ਹੋਨ ਦੀ ਨਖੇਧੀ ਵਿੱਚ ਆਖਯਾ ਹੈ ਸੋ
 ਪ੍ਰਗਟ ਕਰਦਾ ਹਾਂ, ਜਿਸਦੇ ਪੜ੍ਹਨਤੇ ਸਾਫ ਪਰਗਟ ਹੋ ਜਾਏਗਾ
 ਜੋ ਦੇਵਤੇ ਦਾ ਪ੍ਰਤੱਖ ਕਰਨਾ ਅਰ ਜੰਤ੍ਰ ਮੰਤ੍ਰ ਦਾ ਸਾਧਨਾ ਸਭ
 ਨਿਰੇ ਪਖੰਡ ਹੀ ਹਨ ॥

ਦਸਮ ਗ੍ਰੰਥ ੨੯੬ ਵੇਂ ਚਰਿੱਤ੍ਰ ਵਿੱਚੋਂ

ਯਥਾ:- ਬਿਪਰ ਵਾਚ ॥ ਚੌਪਈ
 “ਕਹਾ ਬਿਪਰ ਸੁਨ ਰਾਜ ਦੁਲਾਰੀ । ਤੈਂ ਸਿਵ ਕੀ ਮਹਿਮਾ ਨ

ਬਿਚਾਰੀ । ਬ੍ਰਹਮਾ ਵਿਸ਼ਨ ਰੁੱਦ੍ਰ ਸੂ ਦੇਵਾ । ਇਨਕੀ ਸਦਾ ਕੀਜੀਐ
ਸੇਵਾ ॥੨੯॥ ਤੈਂ ਧਾਕੇ ਨਹਿ ਭੇਵ ਪਛਾਨੈ । ਮਹਾਂ ਮੂਜ਼ ਇਹ
ਭਾਂਤ ਬਖਾਨੈ । ਇਨਕੇ ਪਰਮ ਪੁਰਾਤਨ ਜਾਨੋ । ਪਰਮ ਪੁਰਖ
ਮਨ ਮੌਂ ਪਹਰਾਨੋ ॥ ੨੭ ॥ ਹਮ ਹੇ-ਕੁਅਰਿ ? ਵਿਪ੍ਰ ਬਰਤ ਧਾਰੀ ?
ਉਚ ਨੀਚ ਸਭ ਕੇ ਹਿਤਕਾਰੀ ॥ ਜਿਸੀ ਕਿਸੀ ਕਹਿ ਮੰਤ੍ਰ ਸਿਖਾ-
ਵਹਿੰ । ਮਹਾਂ ਕ੍ਰਿਪਲੁ ਤੇ ਦਾਨ ਕਰਾਵਹਿੰ ॥ ੨੯ ॥

ਰਾਜ ਝੁਤਾ ਵਾਚ

ਮੰਤ੍ਰ ਦੇਖ ਸਿਖ ਅਪਨ ਕਰਨ ਹਿਤ । ਜਨੋਂ ਤਜੋਂ ਭੇਟ ਲੇਤ
ਤਾਂਤੇ ਬਿਤ । ਸੱਤ ਬਾਤ ਤਾਕੋਂ ਨ ਸਿਖਾਵਹੁ । ਤਾਹਿੰ ਲੋਕ ਪਰ-
ਲੋਕ ਗਵਾਵਹੁ ॥ ੨੮ ॥ ਸੁਨਹੁ ਬਿਪਰ ਤੁਮ ਮੰਤ੍ਰ ਵੇਤ ਸਿਹ ।
ਲੁਟ ਲੇਤ ਤਿਹ ਘਰ ਬਿਧ ਸਿਹ ਕਿਹ । ਤਾਂਕੋਂ ਕਛੂ ਗਜਾਨ ਨਹਿ
ਆਵੈ । ਮੂਰਖ ਅਪਨਾ ਮੰਡੀ ਝੁਡਾਵੈ ॥ ੩੦ ॥ ਤਿਹ ਤੁਮ ਕਹੋ
ਮੰਤ੍ਰ ਸਿੱਧ ਹੈ । ਮਹਾਂ ਦੇਵ ਤੋਕੋ ਬਰ ਵੈਹੈ । ਜਬ ਤਾਂਤੇ ਨਹਿੰ ਮੰਤ੍ਰ
ਹੋਤ ਸਿੱਧ । ਤਬ ਤੁਮ ਬਚਨ ਕਹਿਤ ਹੋ ਇਹ ਬਿਧ ॥ ੩੧ ॥
ਕੁਛਕ ਕਰਮ ਤੁਮ ਤੇ ਰਹਿ ਗਯੋ । ਤਾਂਤੇ ਦਰਸ ਨ ਸਿਵਜੂ ਦਯੋ ।
ਅਥ ਤੈਂ ਪੁੰਨ ਦਾਨ ਦਿਜ ਕਰਰੇ । ਪੁਨ ਸਿਵਕੈ ਮੰਤ੍ਰਹਿ ਅਨੁ-
ਸਰ ਰੇ ॥ ੩੨ ॥ ਉਲਟੋ ਫੰਡ ਤਿਸੀ ਤੇ ਲੇਹੀਂ । ਪੁਨ ਤਿਹ ਮੰਤਰ
ਹੁੱਦ੍ਰ ਕੋ ਦੇਹੀਂ ॥ ਭਾਂਤ ਭਾਂਤ ਤਾਂਕੋ ਭਰਕਾਵੈ । ਅੰਤ ਬਾਰ ਇਮ-
ਭਾਖ ਸੁਨਾਵੈ ॥ ੩੩ ॥ ਕੋਤੇ ਕਛੂ ਅੱਛਰ ਰਹਿ ਗਯੋ । ਕੈ ਕੁਛ ਭੰਗ
ਕ੍ਰਿਆ ਮੇ ਭਯੋ ॥ ਤਾਂਤੇ ਤੁਹਿ ਬਰ ਰੁੱਦ ਨ ਦੀਨਾ । ਪੁੰਨ ਦਾਨ
ਚਹੀਜਤ ਪੁਨ ਕੀਨਾ ॥ ੩੪ ॥ ਇਹ ਬਿਧਿ ਮੰਤਰ ਸਿਖਾਵਤਤਾਂਕੋ
ਲੁਟ ਚਹਿਤ ਬਿਪਰ ਘਰ ਜਾਂਕੋ ॥ ਜਬ ਵਹ ਦਰਬ ਰਹਿਤ ਹੈ

ਜਾਣੀ । ਅੌਰ ਧਾਮ ਤਬ ਚਲਤ ਤਕਾਈ ॥ ੩੫ ॥”
ਵੇਹਿਰਾ

ਮੰਤ੍ਰ ਜੰਤ੍ਰ ਅਰ ਤੰਤ੍ਰ ਸਿਧਿ ਜੋ ਇਨਮੇ ਕੁਛ ਹੋਯ ।
ਹਸਰਤ ਹੈ ਆਪਹਿ ਰਹੈ ਮਾਂਗਤ ਫਿਰਤ ਨ ਕੋਇ ॥ ੩੬ ॥

ਭਾਵ——ਇਸ ਪ੍ਰਸਨ ਉਤਰ ਤੇ ਸਿੱਧ ਹੋਗਿਆ ਕਿ ਬਰਹਮਣ
ਉਸ ਰਾਜ ਕੰਨਜਾਂ ਨੂੰ ਇਹ ਭਰਮ ਪਾਉਂਦਾ ਸੀ ਕਿ ਜੋ ਸਾਨੂੰ ਧਨ
ਦੇਂਦਾ ਹੈ ਅਰ ਅਸੀਂ ਉਸਤੇ ਮੰਤਰ ਜੰਤਰਾਂ ਦਾ ਵਿਧੀ ਵਤ ਜਾਪ
ਕਰਾਉਂਦੇ ਹਾਂ ਤਦ ਉਹ ਦੇਵਤੇ ਨੂੰ ਪਰਤੱਖ ਕਰ ਲੈਂਦਾ ਹੈ, ਇਸ
ਵਾਸਤੇ ਹੇ ਰਾਜ ਦੁਲਾਰੀ ਤੂੰ ਇਸ ਭੇਦ ਨੂੰ ਨਹੀਂ ਪਛਾਨਦੀ ॥

ਪਰੰਤੂ ਉਹ ਰਾਜ ਕੰਨਜਾਂ ਜੋ ਗਯਾਨਵਾਨ ਥੀ ਉਸਨੇ ਇਸਦੇ
ਉੱਤਰ ਵਿੱਚ ਇਹੋ ਕਥਨ ਕੀਤਾ ਕਿ ਹੇ ਬਿੱਪਰ ਤੁਸੀਂ ਜੋ ਮੰਤਰ
ਲੋਕਾਂ ਨੂੰ ਦੇਂਦੇ ਹੋ, ਸੋ ਸਿੱਖ ਬਨਾਕੇ ਉਨ੍ਹਾਂ ਤੇ ਧਨ ਹੀਲੁਟਦੇ ਹੋ ॥
ਪਰੰਤੂ ਹੇ ਬਰਹਮਣ ਜੋ ਤੁਹਾਡੇ ਜੰਤਰ ਮੰਤਰ ਕਰਾਉਂਦਾ ਹੈ ਉਸ
ਨੂੰ ਹੋਰ ਗਯਾਨ ਤਾਂ ਕੁਝ ਭੀ ਪਰਾਪਤ ਨਹੀਂ ਹੁੰਦਾ ਕਿੰਤੂ ਉਸ
ਮੂਰਖ ਦਾ ਸਗੋਂ ਤੁਸੀਂ ਘਰ ਬਾਅ ਲੁੱਟ ਲੈਂਦੇ ਹੋ, ਕਿਉਂਕਿ ਤੁਸੀਂ
ਉਸਨੂੰ ਇਹ ਲਾਲਚ ਦਖਾਉਂਦੇ ਹੋ ਕਿ ਜਦ ਮੰਤਰ ਦੇ ਅਰਾਧਨ
ਪਰ ਦੇਵਤਾ ਪਰਸੰਨ ਹੋਗਿਆ ਤਾਂ ਤੈਨੂੰ ਵਰ ਦੇਵੇਗਾ ਜਿਸ ਪਰ
ਉਹ ਭੁੱਲ ਜਾਂਦਾ ਹੈ ਜੋ ਤੁਹਾਡੇ ਕਹਨੇ ਕਰਕੇ ਉਹੋ ਕਰਮ ਕਰਨੇ
ਆਰੰਭ ਕਰਦਾ ਹੈ ॥

ਜਦੁ ਉਸਨੂੰ ਮੰਤਰ ਜੰਤਰ ਸਾਧਦੇ ॥ ਕੁਝ ਭੀ ਨਹੀਂ ਮਿਲਦਾ
ਤਦ ਤੁਸੀਂ ਆਖਦੇ ਹੋ ਕਿ ਤੈਥੋਂ ਕੁਝ ਮੂਜਾਦਾ ਕਰਨ ਵਿੱਚ ਭੁੱਲ

ਹੋ ਗਈ ਹੈ, ਇਸ ਵਾਸਤੇ ਦੇਵਤਾ ਪ੍ਰਗਟ ਨਹੀਂ ਹੋਇਆ ਯਾ ਤੈਨੂੰ
ਵਰ ਨਹੀਂ ਦਿੱਤਾ, ਜਿਸ ਪਰ ਉਹ ਫਿਰਦੁਬਾਰਾ ਧਨ ਲੁਟਾਉਂਦਾ
ਹੈ, ਜਿਸਦਾ ਫਲ ਅੰਤ ਨੂੰ ਇਹ ਹੁੰਦਾ ਹੈ ਜੋ ਉਹ ਕੰਗਾਲ ਹੋਜਾਂਦਾ
ਹੈ, ਅਰ ਤੁਸੀਂ ਉਸਦਾ ਪਿਛਾ ਛੁੱਡਕੇ ਕਿਸੇ ਹੋਰ ਧਨੀ ਦੇ ਮਗਰ
ਪੈ ਜਾਂਦੇ ਹੋ ॥

ਪਰੰਤੁ ਹੇ ਬ੍ਰਹਮਨ ਤੂੰ ਇਤਨਾ ਤਾਂ ਸੋਚ ਕਿ ਜੇ ਇਨ੍ਹਾਂ ਮੰਤ੍ਰਾਂ
ਯੰਤ੍ਰਾਂ ਅਤੇ ਤੰਤ੍ਰਾਂ ਵਿੱਚ ਕੁਝ ਭੀ ਸੱਤ ਹੋਵੇ ਤਾਂ ਇਨ੍ਹਾਂ ਦੇ ਕਰਨੇ
ਵਾਲਾ ਆਪ ਹੀ ਬਾਦਸ਼ਾਹ ਹੋਕੇ ਬੈਠ ਜਾਏ ਅਰ ਜੋ ਚਾਹੇ ਸੌ
ਕਰੋ, ਫਿਰ ਉਹ ਦਰ ੨ ਭੀਖ ਕਰੋਂ ਮੰਗਦਾ ਫਿਰੋ, ਇਸ ਵਾਸਤੇ
ਇਨ੍ਹਾਂ ਯੰਤ੍ਰਾਂ ਮੰਤ੍ਰਾਂ ਵਿੱਚ ਕੁਝ ਭੀ ਨਹੀਂ ਹੈ ਕੇਵਲ ਲੋਗਾਂ ਦੇਠਗਨ
ਲਈ ਪਖੜ ਰਚਨਾ ਹੈ, ਜਿਸਤੇ ਸੈਂਟ ਇਸਨੂੰ ਬੁਰਾ ਜਾਨਦੀ ਹਨ ॥

ਇਸ ਜਗ੍ਹਾ ਜਦ ਅਸੀਂ ਇਸੇ ਰਾਜਕੁਮਾਰੀ ਦੇ ਦੇਵਤਾ ਪ੍ਰਤੱਖ
ਕਰਨ ਵਾਲੇ ਝਗੜੇ ਪਰ ਗੁਰੂ ਜੀ ਦੇ ਦੇਵੀ ਪ੍ਰਸਾਦ ਦਾ ਵਿਚਾਰ
ਕਰਦੇ ਹਾਂ ਅਰ ਦੇਖਦੇ ਹਾਂ ਕਿ ਉਹ ਕਿਹੜਾ ਸੰਮਤ ਸਾ ਤਦ
ਹਿਸਾਬ ਕਰਨ ਤੇ ਓਹੋ ਸਾਲ ਆ ਜਾਂਦਾ ਹੈ ਜਦ ਗੁਰੂ ਜੀ ਨੇ
ਬ੍ਰਹਮਣਾਂ ਤੇ ਹਵਨ ਕਰਾਇਆ ਸਾ, ਕਿਉਂਕਿ ਸੰਮਤ ੧੨੫੩
ਬਿਥ ਵਿੱਚ ਇਹ ਚਰਿੱਤ੍ਰ ਬਨਾਏ ਹਨ ਅਰ ਉਸੇ ਸਾਲ ਬ੍ਰਹਮਣਾਂ
ਨੇ ਦੇਵੀ ਪਰਗਟ ਕਰਨ ਲਈ ਸਮਗ੍ਰੀ ਤਿਆਰ ਕਰਾਉਣ ਦੀ
ਬੇਨਤੀ ਕੀਤੀ ਸੀ। ਬਲਕਿ ਭਾਈ ਸੁੱਖ ਸਿੰਘ ਦੇ ਕਥਨਾਨੁਸਾਰ
ਤਦ ਹਵਨ ਹੁੰਦਾ ਸੀ ਕਿਉਂਕਿ ਉਹ ਛਾਈ ਸਾਲ ਮਗਰੋਂ ਦਸਦੇ
ਹਨ ਕਿ ਗੁਰੂ ਜੀ ਨੇ ਹਵਨ ਕੰਢ ਪਾਸ ਜਾਕੇ ਪੁੱਛਿਆ ਜੋ
ਦੇਵੀ ਕਿਉਂ ਪਰਗਟ ਨਹੀਂ ਹੋਈ, ਸੋ ਜਦ ੧੨੫੫ ਵਿੱਚੋਂ

ਵਾਈ ਸਾਲ ਕੱਢ ਦਈਏ ਤਦ ਉਹੋ ਭਾਵੋਂ ਦਾ ਮਹੀਨਾ ਅਤ
੧੨ਪੰਜ ਸੰਮਤ ਆ ਜਾਂਦਾ ਹੈ ਜਿਸਤੇ ਸਿੱਧ ਹੁੰਦਾ ਹੈ ਕਿ ਉਸ
ਵੇਲੇ ਗੁਰੂ ਜੀ ਇਸ ਤਰ੍ਹਾਂ ਦੀਆਂ ਕੁਤਰਕਾਂ ਦੀ ਰਚਨਾਂ ਕਰਕੇ
ਬ੍ਰਹਮਣਾਂ ਦੇ ਦੇਵਤੇ ਪਰਤੱਖ ਕਰਨ ਲਈ ਪਖੰਡ ਦੱਸਦੇ ਸੇ ॥

ਦੇਹਿਰਾ

ਆਦਿ ਅੰਤ ਜਦ ਦੇਖੀਏ ਅੱਛੀ ਤਰ੍ਹਾਂ ਵਿਚਾਰ ।

ਦੁੱਧੋਂ ਪਾਣੀ ਓਸ ਤੇ ਪਲ ਵਿੱਚ ਲੇਤ ਨਿਤਾਰ ॥੨੩੮॥

ਇਸੀ ਚਰਿਤ੍ਰ ਸਮ ਕਰੀ ਲੀਲਾ ਗੁਰ ਕੇ ਸਾਥ ।

ਮੰਤ੍ਰ ਜੰਤੁ ਧਨ ਬੰਦ ਮਹਿ ਖੂਬ ਦਖਾਏ ਹਾਥ ॥ ੨੩੯ ॥

ਭਾਵ—ਜਦ ਅਸੀਂ ਗੁਰੂ ਜੀ ਦੇ ਵਿਰਤਾਂਤ ਨੂੰ ਅੱਛੀ ਤਰ੍ਹਾਂ
ਵਿਚਾਰਦੇ ਹਾਂ ਤਦ ਇਸ ਰਾਜ ਕੁਮਾਰੀ ਵਾਲਾ ਸਾਰਾ ਹਾਲ ਠੀਕ
ਪਾਉਂਦੇ ਹਾਂ ਅਰ ਜਾਣ ਸਕਦੇ ਹਾਂ ਕਿ ਗੁਰੂ ਜੀ ਨੇ ਇਹ ਪੇਸ਼ੀਨ
ਗੋਈ ਜਾਣ ਕੇ ਕੀਤੀ ਸੀ ਕਿਉਂਕਿ ਪਹਿਲੇ ਤਾਂ ਗੁਰੂ ਜੀ ਨਾਲ
ਇਹ ਝਗੜਾ ਕਰਦੇ ਰਹੇ ਕਿ ਦੇਵਤਾ ਬਿਧਵਤ ਕ੍ਰਿਆ ਕਰਨ ਤੇ
ਪਰਗਟ ਹੋਜਾਂਦਾ ਹੈ ਜਦ ਗੁਰੂ ਜੀਨੇ ਆਖਿਆ ਕਿ ਕਰਕੇ ਦਿਖਾਓ
ਤਦ ਸਿੱਧ ਕਰਨ ਵਾਲੇ ਵੱਡੇ ਵਿੱਦਯਵਾਨ ਪੰਡਤਾਂ ਦੇ ਹੋਨੇ ਦੀ
ਢੁੱਚਰ ਡਾਹੀ ਜਦ ਉਹ ਭੀ ਆਗਏ ਤਦ ਸਵਾ ਲੱਖ ਰੁਪੱਥੇ ਦੀ
ਮਾਮੱਗੀ ਮੰਗੀ ਜੋ ਇੱਕ ਵੱਡੀ ਭਾਰੀ ਰਕਮ ਸੋ ॥

ਫਿਰ ਜਦ ਉਹ ਭੀ ਮਨਜ਼ੂਰ ਹੋਈ ਤਦ ਸਵਾ ਲੱਖ ਰੁਪੱਖਾ
ਦੱਖਨਾਂ ਦਾ ਮੰਗਨਾ ਅਰ ਮਨਜ਼ੂਰ ਕਰਾਇਆ ਫਿਰ ਸਵਾ ਲੱਖ ਦਾ
ਬ੍ਰਹਮਣਾਂ ਨੂੰ ਯੋਗ ਕਰਨਾ ਦੱਸਨਾ ਜਿਸ ਵਿੱਚ ਮਾਸ ਅਤ ਖੀਤ

ਦੀ ਪਰੀਖਜਾ ਹੋਈ, ਉਸਤੇ ਮਗਰੋਂ ਨਦੀ ਦੇ ਕਨਾਰੇ ਹਵਨ ਕਰਨ
ਦੀ ਜਗ੍ਹਾ ਬਨਾਉਣਾ ਆਖਿਆ ਜੋ ਬਨਵਾ ਲਈ ॥

ਉਸ ਜਗ੍ਹਾ ਪਰ ਜਦ ਹਵਨ ਹੋਨ ਲੱਗਾ ਅਤੇ ਢਾਈ ਸਾਲ
ਗੁਜ਼ਰੇ ਕੁਝ ਨਾ ਹੋਇਆ ਤਦ ਓਥੋਂ ਇਹ ਬਹਾਨਾ ਕਰਕੇ ਕਿ
ਏਥੇ ਰੈਲਾ ਪੈਂਦਾ ਹੈ ਕਿਤੇ ਇਕਾਂਤ ਸਥਾਨ ਚਲੀਏ ਨਨੈਨਾ, ਦੇਵੀ
ਦੇ ਟਿੱਲੇ ਪੁੱਜੇ ਓਥੇ ਜਾਕੇ ਗੁਰੂ ਜੀ ਦਾ ਸਕਾਰ ਖੇਲਨਾ ਹਟਾ-
ਇਆ ਅਤੇ ਅਹਿੰਸਾ ਪਰਮ ਧਰਮ ਬਤਾਇਆ ॥

ਇਸਤੇ ਮਗਰੋਂ ਗੁਰੂ ਜੀ ਨੂੰ ਭੀ ਇਹ ਕਿਹਾ ਕਿ ਸਾਰੇ ਇੰਦਰੇ
ਮਨ ਸਮੇਤ ਵਸ ਅਤੇ ਪਵਿੱਤਰ ਕਰਕੇ ਜਾਪ ਕਰੋ ਤਾਂ ਪਰਗਟੇਗੀ
ਮੈਂ ਭੀ ਕਰਨਾ ਪਿਆ ਅਰ ਪਿਰਥੀ ਪਰ ਆਸਨ ਕੀਤੇ ਘਰ ਬਾਰ
ਛੱਡ ਦਿੱਤਾ ਅਰ ਐਥੋਂ ਤਕ ਦੁੱਖ ਦਿੱਤਾ ਜੋ ਭੋਜਨ ਭੀ ਛੁਡਾ
ਦਿੱਤਾ ॥

ਅੰਤ ਨੂੰ ਜਦ ਕੁਝ ਨਾ ਬਣਿਆ ਤਦ ਪੁੱਤਰਾਂ ਦੇ ਸੀਸ ਮੰਗੇ
ਜੋ ਇੱਕ ਊੜਕ ਦੀ ਗੱਲ ਸੀ, ਜਿਸ ਪਰ ਗੁਰੂ ਜੀ ਨੇ ਸਮਝ
ਲੀਤਾ ਕਿ ਇਹ ਇਨ੍ਹਾਂ ਦਾ ਸਾਰਾ ਪਖੰਡ ਹੈ ਅਰ ਭਾਈ ਸੁਖਾ
ਸਿੰਘ ਦੇ ਕਥਨਾਨੁਸਾਰ ਇਹ ਆਖਿਆ ਕਿ ਆਪ ਜਿਤਨੇ ਸਿੱਖਾਂ
ਦੇ ਸੀਸ ਚਾਹੁੰਦੇ ਹੋ ਸੋ ਲੈ ਲੋਵੇ ॥

ਜਦ ਅੰਤ ਨੂੰ ਕੁਝ ਨਾ ਹੋਇਆ ਤਦ ਬੱਦਲਾਂਦੀਘਨਘੋਰ ਅਰ
ਖੌਣ ਦਾ ਜ਼ੋਰ ਜੋ ਚੇਤਰ ਦੇ ਮਹੀਨੇ ਅਕਸਰ ਹੁੰਦਾ ਹੈ ਦੇਖਕੇ ਇਹ
ਬਹਾਨਾ ਕਰਕੇ ਕਿ ਸਾਥੋਂ ਦੇਵੀ ਦਾ ਪਰਤਾਪ ਨਹੀਂ ਛੱਲਜਾ
ਜਾਏਗਾ ਪਹਾੜ ਦੇ ਹੇਠਾਂ ਉਤਰ ਆਏ ਜਿਸਤੇ ਗੁਰੂ ਜੀ ਹੀ
ਕੱਲੇ ਰਹ ਗਏ, ਜਿਨ੍ਹਾਂ ਦੇ ਇਸ ਛਲ ਪਰ ਗੁਰੂ ਜੀ ਮਹਾਰਾਜਾ

ਨੂੰ ਅਤਯੰਤ ਹੀ ਕ੍ਰੋਧ ਆਇਆ ਅਰ ਤੇਗ ਹੱਥ ਵਿੱਚ ਲੈਕੇ
ਪਹਾੜੀਤੇ ਨੀਚੇ ਉਤਰ ਆਏ ਅਤੇ ਸਭ ਢੇਰਾ ਭੀ ਉਸ ਜਗ੍ਹਾ
ਤੇ ਉਠਾਕੇ ਆਨੰਦਪੁਰ ਲੈ ਆਂਦਾ ॥

ਪਰੰਤੂ ਸਿੱਖਾਂ ਨੂੰ ਉਸ ਬਿਅਰਥ ਕੰਮ ਕਰਨ ਦੇ ਦਿਨਾਂ ਵਿੱਚ
ਬਹੁਤ ਕਸ਼ਟ ਹੋਇਆ ਸਾ ਇਸ ਵਾਸਤੇ ਓਹ ਸਾਰਾ ਗੁਦਾਮ ਜੋ
ਉਸ ਛੇਰੇ ਦਾ ਬਾਕੀ ਸਾ ਹੁਕਮ ਦਿੱਤਾ ਕਿ ਸਿੱਖਾਂ ਨੂੰ ਲੰਗਰ ਛਕਾ
ਦੋ ਜਿਸ ਪਰ ਵੱਡਾ ਭਾਰੀ ਯਗ ਹੋਗਿਆ ਅਰ ਅਪਨੀ ਸੰਗਤਾਂ
ਨੂੰ ਛਕਾਇਆ ਪਰੰਤੂ ਓਹ ਬਰਹਮਣ ਜੋ ਹਵਨ ਕਰਾਉਂਦੇ ੨
ਭਰ ਦੇਕੇ ਹੋਠਾਂ ਉਤਰ ਆਏ ਸਨ ਸੋ ਬਾਗ ਵਿੱਚ ਜਿੱਥੇ ਉਨ੍ਹਾਂ ਦਾ
ਅਸਲੀ ਢੇਰਾ ਸਾ ਛੁੱਖੇ ਥੈਠੇ ਰਹੇ ਜਿਨ੍ਹਾਂ ਨੂੰ ਗੁਰੂ ਜੀ ਨੇ ਬੁਲਾ-
ਉਨਾਂ ਤਾਂ ਕਿਧਰੇ ਰਿਹਾ ਪੁੱਛਿਆ ਭੀ ਨਾ ॥

ਦੋਹਿਰਾ

ਐਸੀ ਦੁਰ ਦਿਸ ਦੇਖਕੇ ਤਦ ਓਹ ਬਿਪ੍ਰ ਲੋਗ ।

ਮਹਾਂ ਦੁਖੀ ਮਨ ਮਹਿ ਭਏ ਵਰਤ ਗਿਆ ਮਨਸੋਗ ॥ ੨੪੦ ॥

ਲੱਗੇ ਕਰਨ ਵਿਚਾਰ ਮਨ ਭਯਾ ਨਿਰਾਦਰ ਭਾਰ ।

ਸਾਨੂੰ ਤਾਂ ਪੁੱਛਿਆ ਨਹੀਂ ਦੇਵਨ ਅੰਨ ਅਹਾਰ ॥ ੨੪੧ ॥

ਮਨ ਵਿੱਚ ਗੁੱਸਾ ਖਾਇਕੇ ਗਏ ਗੁਰੂ ਦੇ ਪਾਸ ।

ਰੋਣਾ ਰੋਇਆ ਆਪਨਾ ਹੋਕੇ ਖਰੇ ਉਦਾਸ ॥ ੨੪੨ ॥

ਭਾਵ—ਜਦ ਗੁਰੂ ਜੀ ਮਹਾਰਾਜ ਨੇ ਉਨ੍ਹਾਂ ਨੂੰ ਭੋਜਨ ਲਈ
ਭੀ ਨਾ ਪੁੱਛਿਆ ਤਦ ਓਹ ਗੁਰੂ ਜੀ ਦੇ ਪਾਸ ਜਾਕੇ ਸ਼ਕਾਇਤ
ਕਰਨ ਲੱਗੇ ਕਿ ਮਹਾਰਾਜ ਆਪਨੇ ਗੁਵਾਰਾਂ ਸੂਦਰ ਅਤੇ ਵੈਸ਼ਾਂ

ਨੂੰ ਤਾਂ ਵੱਡ ਆਦਰ ਨਾਲ ਭੋਸਨ ਛਕਾਏ ਅਰ ਅਮੀਂ ਬ੍ਰਹਮਨ
ਜੋ ਭਗਵਾਨ ਦਾ ਮੁਖ ਹਾਂ ਭੁੱਖੇ ਬੈਠੇ ਰਹੇ ਸਾਨੂੰ ਪੁਛਿਆ ਭੀ ਨਾ ।

ਇਸ ਦਾ ਉੱਤ੍ਰ ਗੁਰੂ ਜੀ ਮਹਾਰਾਜਾ ਨੇ ਵਡੀ ਧੀਰਜ ਨਾਲ
ਉਨ੍ਹਾਂ ਨੂੰ ਵਿੱਤਾ ਅਰ ਆਖਜਾ ਕਿ ਇਹ ਸੁਦਰ ਵੈਸ ਹੁਨਨਹੀਂ ਰਹੇ
ਕਿੰਤੁ ਇਹ ਮੇਰਾ ਰੂਪ ਹਨ ਅਰ ਮੈਂ ਇਨ੍ਹਾਂ ਦੇ ਬਲ ਨਾਲ ਬਹੁਤ
ਕੁਛ ਕੰਮ ਕੀਤੇ ਹਨ, ਅਰ ਓਹ ਇਹ ਸਵੈਯੇ ਹਨ ਜੋ ਉਸ ਵੇਲੇ
ਦੀ ਗੁਵਾਹੀ ਦੇਂਦੇ ਹਨ ॥

ਯਥਾ ਸਵੈਯਾ—ਪਾਤਸ਼ਾਹੀ ੧੦

“ਜੇ ਕਿਛੁ ਲੇਖੁ ਲਿਖਿਓ ਬਿਧਨਾ ਸੋਈ ਪਾਈਯਤ ਮਿਸੂ ਜੂ
ਸੋਕ ਨਿਵਾਰੋ । ਮੇਰੋ ਕਛੁ ਅਪਰਾਧ ਨਹੀਂ ਗਯੋ ਯਾਦ ਤੇ ਭੁਲ ਨ
ਕੋਪ ਚਿਤਾਰੋ ॥ ਬਾਰੇ ਨਿਹਾਲੀ ਪਠੈਦੈਹੋ ਆਸੁ ਭਲੈ ਭੁਮ ਕੋ
ਨਿਹਚੈ ਜੀਅਧਾਰੋ । ਛੱਤ੍ਰੀ ਸਭੈ ਕ੍ਰਿਤ ਬਿਪਨ ਕੇ ਇਨਹੂੰ ਪੈਕਟਾਛ
ਕ੍ਰਿਪਾ ਕੈ ਨਿਹਾਰੋ ॥ ੧ ॥ ਸਵੈਯਾ ॥ ਚੁੱਧ ਜਿਤੇ ਇਨ ਹੀ ਕੇ
ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁਦਾਨ ਕਰੇ । ਅਘ ਅਉਘ ਟਰੇ
ਇਨ ਹੀ ਕੇ ਪ੍ਰਸਾਦਿ ਇਨ ਹੀ ਕੀ ਕ੍ਰਿਪਾ ਫੁਨ ਧਾਮ ਭਰੇ ॥
ਇਨ ਹੀ ਕੇ ਪ੍ਰਸਾਦਿ ਸੁਬਿਦਿਆ ਲਈ ਇਨਹੀਂ ਕੀ ਕ੍ਰਿਪਾ ਸਭ
ਸੱਤੁ ਮਰੇ । ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈਂ ਨਹੀਂ ਮੌਸੇ
ਗਰੀਬ ਕਰੋਰ ਪਰੇ ॥ ੨ ॥ ਸਵੈਯਾ ॥ ਮੇਵ ਕਰੀ ਇਨਹੀਂ ਕੀ
ਭਾਵਤ ਐਰ ਕੀ ਸੇਵ ਸੁਹਾਤਨ ਜੀਕੋ । ਦਾਨ ਦਇਓ ਇਨਹੀਂ ਕੇ
ਭਲੈ ਅਰ ਆਨ ਕੋ ਦਾਨ ਨ ਲਾਗਤ ਨੀਕੋ ॥ ਆਗੈ ਫਲੈ
ਇਨਹੀਂ ਕੋ ਦਯੋ ਜਗ ਮੈਂ ਜਸੁ ਐਰ ਦਯੋ ਸਭ ਫੀਕੋ । ਮੋ ਗ੍ਰਹ
ਮੈਂ ਭਨ ਤੇ ਮਨ ਤੇ ਸਿਰਲਾਉ ਧਨ ਹੈ ਸਭ ਹੀ ਇਨਹੀਂ ਕੋ ॥ ੩ ॥

ਵੇਹਿਰਾ

ਚਟ ਪਟਾਇ ਰਿਤ ਮੈਂ ਜਾਰਿਯੋ ਭਿਊ ਕ੍ਰੋਧਤ ਹੋਇ ।
ਥੋੜ ਰੋਜ਼ ਕੇ ਹੇਤ ਲੱਗ ਦਯੋ ਮਿਸ੍ਤੁ ਸੁ ਹੋਇ ॥”

ਇਨ੍ਹਾਂ ਸ੍ਰੀ ਮੁਖਵਾਕਾਂ ਤੇ ਇਹ ਪਾਇਆ ਜਾਂਦਾ ਹੈ ਕਿ ਉਨ੍ਹਾਂ
ਬ੍ਰਹਮਨਾਂ ਨੂੰ ਜੋ ਇਹ ਉਮੈਦ ਸੀ ਕਿ ਸਾਨੂੰ ਧਾਮੇਂ ਛਕਾਉਨਗੇ
ਅਰ ਵੱਡੀ ੨ ਭਾਰੀ ਦੱਖਨਾ ਦੇਕੇ ਵਿਦਾ ਕਰਨ ਗੇ, ਸੋ ਪੂਰੀ ਨਾ
ਹੋਈ ਬਲਕਿ ਗੁਰੂ ਜੀ ਨੇ ਉਨ੍ਹਾਂ ਨੂੰ ਬੁਲਾਇਆ ਭੀ ਨਾ ਜਿਸ
ਪਰ ਤੰਗ ਆਕੇ ਗੁਰੂ ਜੀ ਪਾਸ ਕੌਜੇ ੨ ਬਚਨ ਬੋਲਨ ਲੱਗੇ
ਅਤੇ ਸਿੱਖਾਂ ਦੀ ਨਿੰਦਿਆ ਕੀਤੀ, ਜਿਸ ਨੂੰ ਸੁਣਕੇ ਗੁਰੂ ਜੀ ਨੇ
ਉਨ੍ਹਾਂ ਨੂੰ ਇਤਨਾ ਕਹਿਕੇ ਟਾਲ ਦਿੱਤਾ ਕਿ ਸਾਡੇ ਤੁਸੀਂ ਯਾਦ ਨਹੀਂ
ਰਹੇ ਇਸ ਵਾਸੇ ਛੇਰੇ ਚੱਲੋ ਤੁਹਾਨੂੰ ਓਥੇ ਹੀ ਅੰਨ ਤੇ ਬਮੜ੍ਹ
ਪਹੁੰਚਾ ਦੇਵਾਂਗੇ ਅਰ ਆਪ ਨੂੰ ਐਡਾ ਗੁੱਸਾ ਨਹੀਂ ਕਰਨਾਂ ਚਾਹੀਦਾ
ਕਿਉਂਕਿ ਤੁਸੀਂ ਸਾਡੇ ਯਾਦ ਨਹੀਂ ਆਏ ॥

ਇਸ ਤੇ ਬਿਨਾਂ ਇਹ ਭੀ ਆਖਿਆ ਕਿ ਜੋ ਤੁਹਾਡੇ ਨਸੀਬਾਂ
ਵਿਚ ਸਾ ਸੋਈ ਤੁਹਾਨੂੰ ਮਿਲ ਗਿਆ ਹੈ ਅਰ ਸਾਡਾ ਤਾਂ ਤਨ ਮਨ
ਅਤੇ ਧਨ ਸਭ ਸਿੱਖਾਂ ਵਾ ਹੀ ਹੈ ਅਰ ਇਨ੍ਹਾਂ ਦੇ ਪ੍ਰਤਾਪ ਨਾਲ
ਅਸੀਂ ਸਭ ਮਨੋਰਥ ਸਫਲੇ ਕੀਤੇ ਹਨ, ਜਿਸ ਤੇ ਅਸੀਂ ਇਨ੍ਹਾਂ
ਨੂੰ ਹੀ ਦਾਨ ਦੇਨਾ ਅੱਛਾ ਜਾਨਦੇ ਹਾਂ ਅਰ ਹੋਰ ਨੂੰ ਦੇਨਾ ਨਿਸ-
ਫਲ ਸਮਝ ਦੇ ਹਾਂ ਜਿਸ ਉੱਤ੍ਰ ਨੂੰ ਸੁਣਕੇ ਓਹ ਮਿਸਰ ਇਸ
ਤਰ੍ਹਾਂ ਜਲ ਬਲ ਗਿਆ ਜਿਸ ਤਰ੍ਹਾਂ ਅੱਗ ਲੱਗੀ ਤੇ ਕਖ ਬਲ
ਉਠਦੇ ਹਨ, ਅਰ ਅਪਨਾ ਹਮੇਸ਼ਾ ਦਾ ਰੋਸ਼ੀਨਾਂ ਬੰਦ ਹੋਇਆ
ਸੁਣਕੇ ਰੋਪਿਆ, ਅਰ ਨਰਾਸ ਹੋਗਿਆ ॥

ਦੱਵੇਧਾ

ਜੇਕਰ ਦੇਵੀ ਪ੍ਰਗਟ ਹੁੰਦੀ ਬੁਹਮਣ ਕੋਲੋਂ ਭਾਈ। ਅਰ ਗੁਰ
 ਜੀ ਸੀ ਤੇਗ ਓਸ ਥੋੜ੍ਹੇ ਵਰ ਕਰ ਉੱਥੇ ਪਾਈ ॥ ਤਾਂ ਇਹ ਹਾਲ
 ਬੁਹਮਣਾਂ ਕੇਰਾ ਕਿਉਂ ਹੁੰਦਾ ਉਸ ਵੇਲੇ । ਜੇ ਸਨ ਹੋਏ ਵਾਂਗ
 ਨਿਮਾਣਿਆਂ ਮਿਲੇ ਨ ਪੈਸੇ ਯੇਲੇ ॥ ੨੪੩ ॥ ਅੱਗ ਵਾਂਗ ਕਿਉਂ
 ਤਪਕੇ ਹੂੰਦੇ ਓਸ ਖੁਸ਼ੀ ਦੇ ਅੰਦਰ । ਅਰ ਗੁਰ ਕਰੋਂ ਨਾ ਯਾਦ
 ਰੱਖਦੇ ਆਕਰ ਅਪਨੇ ਮੰਦਰ ॥ ਫਿਰ ਕਿਉਂ ਘਰੋਂ ਰੁਵਾਕੇ ਕਢੇ
 ਸਿਨ ਦੇਵੀ ਪਰਗਟਾਈ । ਬੰਦ ਰੁਜ਼ੀਨਾ ਕਰਕੇ ਆਖਿਆ ਖਿਸ-
 ਕੇ ਐਥੋਂ ਭਾਈ ॥ ੨੪੪ ॥ ਜੇ ਦੇਵੀ ਕੁਛ ਪਰਗਟ ਹੁੰਦੀ ਤਾਂ
 ਇਹ ਮਿਸਰ ਸਾਰੇ । ਫੁੱਲ ੨ ਕੇ ਅੱਗੇ ਬਹਿੰਦੇ ਤਿਲਕ ਸਜਾ ਕੇ
 ਭਾਰੇ ॥ ਗਿਣ ਗਿਣਕੇ ਓਹ ਲੈਂਦੇ ਮੁਹਿਰਾਂ ਸਿਰੇ ਪਾਉ ਵੱਡ ਚੰਗੇ
 ਖਾਲਮ ਖਾਲੀ ਕਿਉਂ ਫਿਰ ਜਾਂਦੇ ਬਾਵੋਂ ਸੇ ਹਥ ਰੰਗੇ ॥ ੨੪੫ ॥
 ਤਾਂਤੇ ਜੋ ਕੁਛ ਖਾਲਾ ਸਾਤਿਨ ਇਸ ਹੀਲੇ ਸੇ ਖਾਧਾ । ਓੜਕ ਨੂੰ
 ਫਿਰ ਤੁਰਨਾ ਹੀ ਸੀ ਪੁੱਛੇ ਬਾਬੋਂ ਪਾਧਾ ॥ ਪਿਛਲੀ ਕੀਤੀ ਮੌਜਾਂ
 ਨੂੰ ਉਹ ਯਾਦ ਕਰੇ ਕਰ ਭੋਂਦੇ । ਸੱਗੋਂ ਗਿਆ ਰੁਜ਼ੀਨਾ ਹੱਥੋਂ ਹੰਸੂ
 ਭਰ ਭਰ ਰੋਂਦੇ ॥ ੨੪੬ ॥

ਦੱਹਿਰਾ

ਇਸ ਤੇ ਸਾਬਤ ਹੋਗਿਆ ਪ੍ਰਗਟ ਭਜਾ ਨਹਿ ਕੋਇ ।
 ਸੱਗੋਂ ਮਿਸਰ ਜੀ ਲੋਪ ਹੋਗਏ ਰੁਜ਼ੀਨਾ ਚੋਇ ॥ ੨੪੭ ॥
 ਜੇ ਕੁਛ ਪ੍ਰਗਟ ਹੋਵੇਦਾ ਉਸ ਵੇਲੇ ਵਿੱਚ ਆਇ ।
 ਤਾਂ ਬਿਨ ਪੁੱਛੀ ਪਾਵੰਦੀ ਸਿੱਖਾਂ ਗਲੀਂ ਬਲਾਇ ॥ ੨੪੮ ॥
 ਜਦ ਇਸ ਝੂਠੀ ਬਾਤ ਨੇ ਲੀਤੇ ਸਿੱਖ ਮਰੋਜ਼ ।

ਤਾਂ ਸੱਚੀ ਜੇ ਹੋਵਦੀ ਲੈਂਦੀ ਲਹੁ ਨਚੋੜ ॥ ੨੪੮ ॥

ਦੁਰਗਾ ਭਗਤ

ਦੇਹਿਰਾ

ਗੁਰੂ ਗ੍ਰੰਥ ਦੇ ਵਾਕ ਸੁਨ ਫੇਰ ਚਰਤ ਸੁਨ ਕੁੱਝ ।
ਦੇਵੀ ਪੁਜਨ ਨਹੀਂ ਦੀ ਸਮਝ ਪਈ ਹੈ ਮੁੱਝ ॥ ੨੫੦ ॥

ਪਰ ਜਦ ਸਿਆਨੇ ਆਦਮੀ ਅਰ ਭਾਰੇ ਵਿਦਾਨ ।
ਮੰਨ ਰਹੇ ਇਸ ਗੱਲ ਨੂੰ ਫਿਰ ਕਿਉਂ ਕਹਾਂ ਤੁਢਾਨ ॥ ੨੫੧ ॥

ਏਹੋ ਜੇਹੇ ਖੜਾਲ ਜੋ ਉੱਠਨ ਮਨ ਦੇ ਮਾਂਹਿ ।

ਸੋ ਦੇਵੀ ਦੇ ਪੁਜਨੋਂ ਹਰਨੇ ਦੇਂਦੇ ਨਾਂਹਿ ॥ ੨੫੨ ॥

ਇਸਦਾ ਭੀ ਕੁਝ ਦੱਸ ਦੇ ਮੈਂ ਕਿਆ ਕਰਾਂ ਇਲਾਜ ।

ਭਗਤਾਂ ਦੇ ਮਗ ਤਜ ਦਿਆਂ ਮਨ ਨੂੰ ਆਵੇ ਲਾਜ ॥ ੨੫੩ ॥

ਤੱਤ ਖਾਲਸਾ

ਦੇਹਿਰਾ

ਬਦੋ ਬਦੀ ਦਾ ਛੱਡਨਾ ਚੰਗਾ ਨਾਹੀ ਮਿੱਤ ।

ਤਦ ਹੀ ਛੱਡੀਂ ਦੇਖਕੇ ਜਦੋਂ ਪਤੀਜੇ ਚਿੱਤ ॥ ੨੫੪ ॥

ਦੁਣ ਮੈਂ ਦਿਆਂ ਗੁਵਾਹੀਆਂ ਚੰਗੇ ਪੁਰਖਾਂ ਕੇਰ ।

ਤਨਕੇ ਸੁਨ ਕਰ ਰਿਦੇ ਮੈਂ ਸਮਝੀਂ ਬਹਿਕੇ ਫੇਰ ॥ ੨੫੫ ॥

ਸੋ ਸਿਆਲਿਆਂ ਦੀ ਇੱਕ ਮਤ ਕਮਲਿਆਂ ਆਪੋ ਆਪੇ ।

ਮੂਰਖ ਆਖਿਆ ਮੌਨੀਏ ਸਿਰ ਪਰ ਚੜ੍ਹਦਾ ਪਾਪ ॥ ੨੫੬ ॥

ਹੁਨ ਮੈਂ ਦੱਸਾਂ ਤੁਧੁ ਨੂੰ ਜੋ ਭਾਈ ਗੁਰਦਾਸ ।

ਮਹਾਂ ਪਵਿੱਤ੍ਰ ਪੁਰਖ ਨੇ ਦੇਵੀ ਕਰੀ ਨਰਾਸ ॥ ੨੫੭ ॥

ਭਾਈ ਗੁਰਦਾਸ ਦੀ ਬਾਣੀ

ਭਾਈ ਗੁਰਦਾਸ ਦੀ ਬਾਣੀ ਨੂੰ ਖਾਲਸਾ ਪੰਥ ਦੇ ਪ੍ਰੇਮੀ ਗੁਰ ਬਾਣੀ ਤੇ ਦੂਜੇ ਦਰਜੇ ਪਰ ਜਾਨਦੇ ਹਨ ਅਰ ਸਾਬ ਹੀ ਇਹ ਭੀ ਆਖਦੇ ਹਨ ਕਿ ਗੁਰੂ ਦਾ ਹੁਕਮ ਹੈ ਜੋ ਭਾਈ ਗੁਰਦਾਸ ਦੀ ਬਾਣੀ ਸਿੱਖ ਸ਼ਰਧਾ ਨਾਲ ਪੜ੍ਹਨ, ਇਸ ਵਾਸਤੇ ਭਾਈ ਗੁਰਦਾਸ ਜੀ ਦ ਕਬਨਾਨੁਮਾਰ ਸਾਬਤ ਹੁੰਦਾ ਹੈ ਜੋ ਸਿੱਖਾਂ ਨੂੰ ਕੋਈ ਦੇਵੀ ਦੇਵਤਾ ਨਹੀਂ ਪੂਜਨਾ ਚਾਹੀਦਾ, ਅਰ ਜੋ ਪੁਜਦੇ ਹਨ ਸੋ ਸਿਦਕੀ ਸਿੱਖ ਨਹੀਂ ਹਨ ॥

ਯਥਾ:- ਵਾਰ ੨੧ ਪਉੜੀ ੧੫

“ਤੀਰਥ ਲਖ ਕਰੋੜ ਪੁਰਬੀ ਨਾਵਣਾ ॥ ਦੇਵੀ ਦੇਵ ਸਥਾਨ
ਸੇਵ ਕਰਾਵਣਾ ॥ ਜਪ ਤਪ ਸੰਜਮ ਲਖ ਸਾਧ ਸਿਧਾਵਣਾ । ਹੋਮ
ਜਗ ਨਈਵੇਦ ਭੋਗ ਲਗਾਵਣਾ ॥ ਵਰਤ ਨੇਮ ਲਖ ਦਾਨ ਕਰਮ
ਕਮਾਵਣਾ । ਲਉ ਬਾਲੀ ਦਰਗਾਹ ਪਖੰਡ ਨ ਜਾਵਣਾ ॥”

ਇਸ ਪਉੜੀ ਵਿੱਚ ਭਾਈ ਸਾਹਿਬ ਜੀ ਨੇ ਪ੍ਰਗਟ ਕਰ ਦਿਤਾ ਹੈ ਕਿ ਤੀਰਥਾਂ ਪਰ ਜਾਕੇ ਪੁਰਬੀ ਦੇ ਸਮਯ ਪਰ ਕਰੋੜਾਂ ਇਸ਼ਨਾਨ ਕਰਨੇ, ਅਰ ਦੇਵੀ ਦੇਵਤਿਆਂ ਦੇ ਸਥਾਨਾਂ ਪਰ ਜਾਕੇ ਉਨ੍ਹਾਂ ਦੀ ਸੇਵਾ ਅਰਥਾਤ ਪੁਜਾ ਕਰਨੀ, ਹੋਰ ਜਪ ਤਪ ਸੰਜਮ ਆਦਿਕ ਦੇ ਕਰਨੇ ਕਰਕੇ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਅਜੇਹੇ ਪਖੰਡ ਕਰਨ ਵਾਲਾ ਨੌਰ ਨਹੀਂ ਪਾਊਂਦਾ ॥

ਜਦ ਭਾਈ ਗੁਰਦਾਸ ਜੀ ਜੋ ਗੁਰੂ ਦੇ ਪ੍ਰਤੇ ੨ ਸਿੱਖ ਸਨ ਓਹ ਦੇਵੀ ਦੇ ਸਥਾਨ ਪਰ ਜਾਕੇ ਪੁਜਨੇ ਅਰ ਹਵਨ ਆਦਕ ਦੇ

ਕਰਨ ਨੂੰ ਪਖੰਡ ਆਖਦੇ ਹਨ, ਤਦ ਖਦ ਗੁਰੂ ਜੀ ਮਹਾਰਾਜਾ
ਕਦ ਇਸ ਪਖੰਡ ਨੂੰ ਨੈਨਾ ਦੇਵੀ ਜਾਕੇ ਕਰ ਸਕਦੇ ਸਨ, ਇਸ
ਕੈਮੁੱਤਕ ਨਜਾਇ ਦੁਵਾਰੇ ਸਾਬਤ ਹੁੰਦਾ ਹੈ ਕਿ ਜੇ ਸਿੱਖਾਂ ਦੇ ਇਹ
ਨਿਸਚੇ ਸਨ ਜੋ ਦੇਵੀ ਦਾ ਪ੍ਰਸ਼ਨਾ ਪਖੰਡ ਜਾਨਦੇ ਸਨ, ਫਿਰ
ਗੁਰੂ ਕਿਸ ਤਰ੍ਹਾਂ ਇਨ੍ਹਾਂ ਪਖੰਡਾਂ ਪਰ ਨਿਸਚਾ ਕਰਦੇ ॥

ਪੁਨਃ ਕਬਿੰਤ ਭਾਃ ਗੁਰਦਾਸ

“ਜੈਸੇ ਪਤਿਬ੍ਰਤਾ ਪਰ ਪੁਰਖੈ ਨ ਦੇਖਿਓਂ ਚਾਹੇ ਪੂਰਨ ਪਤਿ-
ਬ੍ਰਤਾ ਕੈ ਪਤਿ ਹੀ ਕੌ ਧਿਆਨ ਹੈ। ਸਰ ਸਰਿਤਾ ਸਮੁੰਦ੍ਰ ਚਾਤ੍ਰਿਕ
ਨ ਚਾਹੈ ਕਾਹੀ ਆਸ ਘਨ ਬੂਦ ਪ੍ਰਿਅ ਪ੍ਰਿਅ ਗੁਨ ਗਾਨ ਹੈ ॥
ਦਿਨ ਕਰ ਉਠ ਭੋਰ ਚਾਹਿਤ ਨਹੀਂ ਚਕੋਰ ਮਨ ਬਚ ਕਰਮ
ਹਿਮਕਰ ਪ੍ਰਿਅ ਪ੍ਰਾਨ ਹੈ। ਤੈਸੇ ਗੁਰ ਸਿੱਖ ਆਨ ਦੇਵ ਸੇਵ ਰਹਿਤ
ਥੈ ਸਹਿਜ ਸੁਭਾਵ ਨ ਅਵਗਾਜਾ ਅਭਮਾਨ ਹੈ ॥ ੧ ॥
ਦੋਇ ਦਰਪਨ ਦੇਖੈ ਏਕ ਸੋਂ ਅਨੇਕ ਰੂਪ ਦੋਇ ਨਾਵ ਪਾਵ
ਧਰੈ ਪਹੁੰਚੇ ਨ ਪਾਰ ਹੈ ॥ ਦੋਇ ਦਿਸਾ ਗਹੈ ਗਹਿ ਜੈਸੇ ਪਥ ਪਾਉਂ
ਟੂਟੈ ਦੁਹੇ ਦੁਰਾਚਿਤ ਦੋਇ ਭੂਲ ਪਗ ਧਾਰਹੈ ॥ ਦੋਇ ਭੂਪ ਤਾਂਕੇ
ਗਾਉ ਪਰਜਾ ਨ ਸੁਖੀ ਹੋਇ ਦੋਇ ਪੁਰਖਨ ਕੀਨ ਕੁਲਾ ਬਧ
ਨਾਰਹੈ ॥ ਗੁਰਸਿੱਖ ਹੋਇ ਆਨ ਦੇਵ ਸੇਵ ਰੇਵ ਗਹੈ ਸਹੈ ਜਮ
ਤੰਡ ਧਿ੍ਰਾ ਕੋ ਮਨ ਬਚ ਕ੍ਰਮ ਸ੍ਰਾਮੀ ਸੇਵਾ ਅਧਿਕਾਰ ਹੈ। ਨਾਮ
ਇਸ਼ਨਾਨ ਦਾਨ ਸੰਜਮਨ ਜਾਪ ਤਾਪ ਤੀਰਥ ਬਰਤ ਪੁਜਾ ਨੇਮ
ਨਤਕਾਰ ਹੈ ॥ ਹੋਮ ਜਗ ਭੋਗ ਨਈ ਵੇਦ ਨਹੀਂ ਦੇਵੀ ਦੇਵ ਰਾਗ
ਨਾਦ ਬਾਦ ਨ ਸੰਬਾਦ ਆਨ ਦ੍ਰਾਰਹੈ। ਤੈਸੇ ਗੁਰ ਸਿੱਖਨ ਮੇਂ ਏਕ

ਟੇਕ ਹੀ ਪਰਧਾਨ ਆਨ ਗਿਆਨ ਧਿਆਨ ਸਿਮਰਨ ਬਿਭਚਾਰਹੈ॥
 ਇਨ੍ਹਾਂ ਕਬਿੱਤਾਂ ਦੁਆਰੇ ਭਾਈ ਸਾਹਿਬ ਨੈ ਅੱਛੇ ਤਰ੍ਹਾਂ ਦਿਸ-
 ਟਾਂਤਾਂ ਨਾਲ ਪਤਗਾਟ ਕਰ ਦਿੱਤਾ ਹੈ ਕਿ ਜੋ ਗੁਰੂ ਦਾ ਸਿੱਖ ਹੋਕੇ
 ਕਿਸੇ ਦੇਵੀ ਦੇਵਤੇ ਦਾ ਅਰਾਪਨ ਯਾ ਪੁਜਾ ਕਰੇਗਾ ਸੋ ਤ੍ਰਿਸਕਾਰ
 ਦੇ ਜੋਗ ਹੋਵੇਗਾ ਅਰ ਜਮ ਦਾ ਦੰਡ ਸਿਰ ਪਰ ਸਹਾਰੇਗਾ ਇਸ
 ਵਾਸਤੇ ਗੁਰੂ ਜੀ ਦੇ ਸਿੱਖਾਂ ਨੂੰ ਬਿਨਾਂ ਗੁਰੂ ਤੇ ਕਿਸੇ ਹੋਰ ਦਾ
 ਮੰਨਨਾ ਯਾ ਪੁਜਨ ਕਰਨਾ ਨਹੀਂ ਚਾਹੀਦਾ ॥

ਦੇਹਿਰਾ

ਇਹ ਭਾਈ ਗੁਰਦਾਸ ਦੇ ਦਿੱਤੇ ਮੈਂ ਪਰਮਾਣ ।
 ਜੇਕਰ ਮੰਨੇ ਇਨ੍ਹਾਂ ਨੂੰ ਕਿਉਂ ਨਾ ਬਨੇ ਸੁਜਾਣ ॥ ੨੫੮ ॥

ਪੀਪੇ ਭਗਤ ਦੀ ਸਾਖੀ

ਦੇਹਿਰਾ

ਹੁਣ ਪੀਪੇ ਦੀ ਕਬਾ ਦਾ ਸੁਣ ਲੈ ਥੋੜਾ ਹਾਲ ।
 ਜਿਸ ਦੇਵੀ ਦੇ ਪੁਜਨੋਂ ਗੰਢੇ ਦਿੱਤੇ ਗਾਲ ॥ ੨੫੯ ॥

ਦੌਪਈ

ਪੀਪਾ ਜੀ ਸਾ ਰਾਜਾ ਭਾਰਾ । ਦੁਰਗਾ ਦਾ ਸਾ ਭਗਤ ਵਿਚਾਰਾ ।
 ਪੁਜਾ ਉਸ ਦੀ ਸਾ ਨਿਤ ਕਰਦਾ । ਸਿੰਘ ਬਾਹਨੀ ਕਹ ਕਹ
 ਡਰਦਾ ॥ ਦੇਵੀ ਬਿਨਾਂ ਨ ਮੰਨੇ ਹੋਰ । ਆਖੇ ਬਿਨ ਦੇਵੀ ਸਭ ਚੋਰ ।
 ਹੋਰ ਕਿਸੇ ਦੀ ਗੱਲ ਨ ਭਾਵੈ । ਸਦਾ ਨਾਮ ਦੇਵੀ ਦਾ ਧਿਆਵੈ ।
 ਜਦ ਉਸ ਦੇ ਫਿਰ ਜਾਗੇ ਭਾਗ । ਲਗੀ ਧਰਮ ਦੀ ਆਕੇ ਲਾਗ ।
 ਤੁਂ ਇਕ ਸਮਾਂ ਅਜੇਹਾ ਆਇਆ । ਸਿਨ ਦੇਵੀ ਤੇ ਉਸੇ ਹਟਾ-

ਇਆ । ਕੁਛਕ ਸੰਤ ਗਿਆਨੀ ਤਹਿ ਆਏ । ਬਾਗ ਵਿਖੇ ਜਿਨ
ਛੇਰੇ ਲਾਏ । ਜਿਨ ਕੀ ਸੁਨ ਉਪਮਾਂ ਅਤਿ ਨੀਕੀ । ਬਿਸਰੀ ਸੁਧ
ਪੀਪੇ ਕੇ ਜੀਕੀ । ਗਯਾ ਪਾਸ ਤਿਨਕੇ ਕਰ ਸਰਧਾ । ਰੰਚਕ ਰੱਖੀ
ਨਾਹਿ ਸਪਰਧਾ । ਜਦ ਸਾਧਾਂ ਨੇ ਰਾਜ ਨਿਹਾਰਾ । ਵੱਡਾ ਪ੍ਰੇਮੀ
ਸਿਦਕੀ ਭਾਰਾ । ਤਬ ਪੁੜੀ ਬਿਰਬਾ ਸੁਨ ਰਾਈ । ਕਿਸ ਦੀ ਸੇਵਾ
ਕਰਹੋ ਭਾਈ । ਤਬ ਤਿਨ ਕਹੀ ਚੰਡਕਾ ਧਿਆਵੇਂ । ਤਿਸਤੇ ਮਨ
ਇੱਛੇ ਫੁਲ ਪਾਵੇਂ । ਤਿਸਤੇ ਬਿਨਾਂ ਹੋਰ ਨਹਿ ਭਾਵੈ । ਤਿਸ ਸੇਵਾ
ਮਹਿ ਮਨ ਸੁਖ ਪਾਵੈ ॥ ੨੯੦ ॥

ਦੋਹਿਰਾ

ਸੁਨ ਪੀਪੇ ਦੇ ਬਚਨ ਨੂੰ ਹਮੇ ਸਾਧ ਮਤਿ ਮਾਨ ।

ਕਹੀ ਭੁਪ ਤੂੰ ਗਿਰ ਰਹਾ ਵੱਡੇ ਕੂਪ ਅਗਿਆਨ ॥ ੨੯੧ ॥

ਚੌਪਈ

ਕੌਨ ਅਹੇ ਦੇਵੀ ਸੁਨ ਰਾਜਾ । ਜਿਸ ਕੀ ਓਰ ਜਾਤ ਹੈਂ ਭਾਜਾ ।
ਯਹ ਤੈ ਮੁਰਖ ਜਨ ਕੀ ਰੀਤੀ । ਜੋ ਤੈਂ ਕਰੀ ਲਾਜ ਤਜ ਜੀਕੀ ।
ਹੈ ਅੱਗਜਾਨੀ ਮਨ ਪਰਚਾਰਾ । ਇਸਕੇ ਜਪੇ ਸਿੱਧ ਕਤ ਪਾਵਾ ?
ਨਹੀਂ ਮੁਕਤ ਕੋ ਮਾਰਗ ਏਹ । ਇਸ ਮਹਿ ਭੂਲ ਨਹੀਂ ਮਨ
ਦੇਹ । ਹੈ ਸਤਸੰਗ ਮੁਕਤ ਕਾ ਮਾਰਗ । ਪਰਤ ਪਾਰ ਜੋ ਤਹਿ
ਮਨ ਧਾਰਗ । ਤਾਂਭੇ ਤੈਂ ਯਹ ਕਯਾ ਕਰ ਲੀਆ । ਬਿਰਬਾ ਸਮਾਂ
ਹਾਬ ਸੇ ਦੀਆ । ਅਰ ਅਨਗਿਨਤਾ ਦਰਬ ਲੁਟਾਇਆ । ਜੋ
ਕਾਂਹੂੰ ਸੁਭ ਕਾਮ ਨ ਆਇਆ । ਮਹਾਂ ਅਵਿੱਦਜਾ ਪਸਨ ਲਾਗਾ ।
ਕੈਂਤੇ ਸਮ ਜਗ ਅਹੇ ਅਭਾਗਾ । ਜਬ ਸਾਧਨ ਆਸਾ ਉਪਦੇਸ਼ ।
ਕਰਾ ਸੁਨਤ ਹੀ ਤੁਰਤ ਨਰੇਸ । ਭਯੋ ਗਿਆਨ ਮਹਿ ਨੀਕੇ ਲੀਨ ।

ਭਜ ਦੇਵੀ ਹੋਇਓ ਨਿਰਦੀਨ । ਜੋ ਤਿਸ ਕੀ ਤਬ ਥੀ ਗਤ ਭਈ ।
 ਜਬ ਸਿੱਖਯਾ ਸਾਧਨ ਤੇ ਲਈ । ਸੋ ਭਗਤਨ ਕੀ ਪਰਦੀ ਮਾਂਹਿ ।
 ਪੜ ਕਰ ਦੇਖਹੁ ਸੰਮੇ ਨਾਂਹਿ । ਜਿਸ ਕਾ ਕੁਛ ਸੰਖੇਪ ਬਤਾਉਂ ।
 ਤੁਮਰੇ ਮਨ ਕੋ ਭਰਮ ਗੁਵਾਉਂ ॥ ੨੯੨ ॥

ਯਥਾ:--ਪਰਦੀ ਭਗਤਾਂ ਪੀਪਾ ਭਗਤ ਦੀ ਕਥਾ
 ਚੌਪਈ

“ਮੀਏਂ ਮਹਿਤੇ ਅੰਰ ਸਿਆਨੇਂ । ਰਾਜੇ ਦੇਖ ਹੋ ਰਹੇ ਹੈਰਾਨੇ ।
 ਸਾਂਧੋਂ ਕੋ ਬੋਲਾਇ ਲਿਆਏ । ਰਾਜਾ ਪਾਸ ਸੁ ਆਨ ਬਿਠਾਏ ।
 ਰਾਜਾ ਚਰਨ ਪਕਰ ਤਿਨ ਰਹਾ । ਗਦ ਗਦ ਹੋਇ ਬਚਨ ਇਉਂ
 ਕਹਾ । ਮੈਂ ਉਨ ਰਾਂਡ ਨੇ ਠਗਿਓ ਜਾਈ । ਅਥ ਲਉ ਬਿਰਥੀ
 ਅਉਧ ਗੁਵਾਈ । ਮੈਂ ਮੂਰਖ ਜਨਮ ਅਮੋਲਕ ਹਾਰਾ । ਗਈ
 ਅਉਧ ਕੋ ਦੇਵਨ ਹਾਰਾ ॥ ੯ ॥

ਦੋਹਿਰਾ

ਇਨ ਸਰਪਨ ਮੈਂ ਖਾਇਆ ਸਭ ਅੰਗ ਬਿਖ ਗਈ ਧਾਇ
 ਗਾਰੜ ਤੁਮ ਹਰਿ ਸਾਧ ਹੋ ਮੈਂ ਤੁਮਰੀ ਸਰਨਾਇ ॥੧੦॥”

ਭਾਵ—ਜਦ ਪੀਪੇ ਭਗਤ ਨੇ ਸਾਧਾਂ ਦੇ ਬਚਨਾਂ ਨੂੰ ਘਰ
 ਆਕੇ ਵਿਦਾਰਿਆ ਅਰ ਸੱਚੇ ਪਾਏ ਭਵ ਓਸੇ ਵੇਲੇ ਸੰਤਾਂ ਨੂੰ
 ਅਪਨੇ ਘੜ ਬੁਲਾਇਆ ਅਰ ਅਪਨੀ ਉਸ ਉਮਰਾ ਗਈ ਦਾ
 ਜੋ ਦੇਵੀ ਪੁਸਨ ਕਰਿਆਂ ਬੀਤੀ ਸੀ ਪਸਰਾਤਾਪ ਕੀਤਾ ਅਰ
 ਆਖਿਆ ਕਿ ਹੇ ਮਹਾਰਾਜ ਇਸ ਰੰਡੀ ਨੇ ਮੈਨੂੰ ਠੱਗ ਲੀਤਾ ਹੈ
 ਅਰ ਇਸ ਸਰਪਨੀ ਦੇ ਵਿਸ਼ਵਾਸ ਦੀ ਜ਼ਹਰ ਮੇਰੇ ਰੋਮ ੨ ਵਿੱਚ

ਰਚ ਗਈ ਸੀ, ਇਸ ਵਾਸਤੇ ਤੁਸੀਂ ਮੰਤ ਇਸ ਵਿਖ ਦੇ ਉਤਾਰਨੇ
ਲਈ ਇੱਕ ਪ੍ਰਕਾਰ ਦੇ ਗਾਰੜ੍ਹੇ ਹੋ ਜਿਸ ਤੇ ਇਸ ਥੋਂ ਛੁਡਾਓ,
ਪੀਪੇ ਦੇ ਇਨ੍ਹਾਂ ਦੀਨਤਾ ਵਾਲੇ ਬਚਨਾਂ ਨੂੰ ਸਨਕੇ ਸਾਧਾਂ ਨੇ ਤੱਤ
ਗਿਆਨ ਦਾ ਉਪਦੇਸ਼ ਕੀਤਾ ਅਤੇ ਦੇਵੀ ਦਾ ਭਰਮ ਢੂਰ ਕਰ
ਟਿੱਤਾ ਜਿਸ ਤੇ ਰਾਜਾ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ॥

ਰੋਹਿਰਾ

ਇਸ ਰਾਜਾ ਦੀ ਕਬਾਅ ਪਰ ਤੈਂ ਕਰਿਆ ਕੁਛ ਖਿਆਲ ।
ਕੈਸਾ ਸੁਖ ਤਿਨ ਪਾਇਆ ਦੇਵੀ ਛੱਡ ਜੰਜਾਲ ॥ ੨੯੩ ॥

ਦੁਰਗਾ ਭਗਤ

ਰੋਹਿਰਾ

ਜੇ ਦੁਰਗਾ ਦੇ ਪੂਜਿਆਂ ਐਵੇਂ ਜਾਂਦਾ ਕਾਲ ।
ਮੁੜਕੇ ਹੱਥ ਨ ਆਵੰਦੀ ਗਈ ਉਮਰ ਲਖ ਭਾਲ ॥ ੨੯੪ ॥
ਤਦ ਦਸਵੇਂ ਗੁਰ ਕਿਉਂ ਕਰੇ ਢਾਈ ਸਾਲ ਖਰਾਬ ।
ਦੇਵੀ ਪੁਜਨ ਵਿੱਚ ਸਨ ਉੱਤਰ ਦੇਹ ਬਿਤਾਬ ॥ ੨੯੫ ॥

ਭਾਵ—ਜੇ ਪੀਪੇ ਭਗਤ ਦੇ ਕਬਨਾਂ ਅਨੁਸਾਰ ਦੇਵੀਦੇ ਪੁਜਨੇ
ਵਾਲੇ ਸਮਜ ਦੀ ਉਮਰਾ ਬਿੰਬਾ ਜਾਂਦੀ ਹੈ ਤਾਂ ਦਸਮ ਗੁਰੂ ਜੀ ਤਾਂ
ਇਸ ਭਗਤ ਦੀ ਤਰ੍ਹਾਂ ਆਗਿਆਨੀ ਨਹੀਂ ਸਨ ਫਿਰ ਉਨ੍ਹਾਂ ਨੇ
ਕਿਉਂ ਢਾਈ ਮਾਲ ਤਕ ਹਵਨ ਕਰਨ ਵਿੱਚ ਸਮਾ ਬਿਤਾਇਆ ਸੀ
ਅਰ ਬਿਅਰਥ ਕੰਮ ਕਰਨ ਤੇ ਕਜਾਲਾਭ ਸੀ, ਤਾਂਤੇ ਕੁਛ ਨ ਕੁਛ
ਤਾਂ ਫਲ ਹੋਵੇਗਾ ਹੀ ਨਹੀਂ ਐਸੇ ਧਰਮ ਅਵਤਾਰ ਅਪਨੇ ਜੀਵਨ
ਦਾ ਪਵਿੱਤ੍ਰ ਸਮਾਂ ਐਵੇਂ ਕਦ ਥੋਂਦੇ ਸਨ ?

ਤੱਤ ਖਾਲਸਾ

ਦੇਹਿਰਾ

ਸੰਕਾ ਭੇਰੀ ਸੱਤ ਹੈ ਪਰ ਜਦ ਕਰੋਂ ਵਿਚਾਰ ।

ਤਦ ਗੁਰ ਜੀ ਨੇ ਨਹਿ ਕਰਾ ਉੱਤਮ ਸਮਾਂ ਬਿਕਾਰ ੨੯੯ ॥

ਭਾਵ—ਇਹ ਸੰਕਾ ਭਾਵੇਂ ਸੱਤ ਪ੍ਰਤੀਭਾਵੀਦੀ ਹੈ ਪਰੰਤੂ ਜਦ ਗੁਰੂ ਜੀ ਮਹਾਰਾਜ ਦੇ ਜੀਵਨ ਬਿਰਤਾਂਤ ਨੂੰ ਪਛੀਦਾ ਹੈ ਤਦ ਸਾਫ ਪਰਤੀਤ ਹੋ ਜਾਂਦਾ ਹੈ ਜੋ ਗੁਰੂ ਜੀ ਮਹਾਰਾਜ ਨੇ ਅਪਨਾ ਸਮਯ ਇਸ ਦੁਰਗਾ ਦੇ ਝਬੇਲੇ ਵਿੱਚ ਬਿਅਰਥ ਨਹੀਂ ਬੇਇਆਂ ਸੀ ਕਿੰਤੂ ਗੁਰੂ ਜੀ ਉਨ੍ਹਾਂ ਦਿਨਾਂ ਵਿੱਚ ਪੁਰਾਣਾਂ ਦੀ ਕਥਾ ਅਤੇ ਚਰਿੱਤ੍ਰਾਂ ਦੀ ਰਚਨਾ ਕਰ ਰਹੇ ਸਨ, ਜਿਸ ਤੇ ਉਨ੍ਹਾਂ ਦਾ ਦੇਵੀ ਪੂਜਨ ਯਾ ਹਵਨ ਕਰਨ ਵਿੱਚ ਕੋਈ ਭੀ ਖਮਾਲ ਨਹੀਂ ਸਾ, ਕੇਵਲ ਪੰਡਤ ਲੋਗ ਹੀ ਅਪਨੇ ਪੇਟ ਪਾਲਨੇ ਅਰ ਪੰਡਤ ਨੂੰ ਸੱਚੀ ਕਰਕੇ ਦਖਾਉਨ ਵਾਸਤੇ ਯਤਨ ਕਰ ਰਹੇ ਸਨ, ਪਰੰਤੂ ਗੁਰੂ ਜਾ ਕਦੇ ੨ ਸ਼ਕਾਰ ਯਾ ਸੈਰ ਨੂੰ ਗਏ ਹੋਏ ਉਨ੍ਹਾਂ ਦੀ ਲੀਲਾ ਦੇਖ ਆਉਂਦੇ ਸਨ ਅਰ ਇਤਨਾ ਪੁੱਛ ਛੋਡਦੇ ਸਨ ਕਿ “ਕਿਉਂ ਮਿਸਰ ਜੀ ਦੇਵੀ ਪ੍ਰਗਟ ਕੌਂਨ ਨਾ ਹੋਈ” ਇਸ ਦੇ ਸਬੂਤ ਗੁਰ ਬਿਲਾਸਾਂ ਵਿੱਚੋਂ ਭੀ ਮਿਲਦੇ ਹਨ ਜੋ ਅਸੀਂ ਪਹਿਲੇ ਲਿਖ ਆਏ ਹਾਂ ॥

ਪੰਡੂ ਜਦ ਉਸ ਸਾਲ ਦੇ ਗੁਰੂ ਜੀ ਮਹਾਰਾਜ ਦੀ ਕਲਮੋਂ ਲਿਖੇ ਹੋਏ ਕੰਮ ਸਾਡੇ ਪਾਸ ਪੂਰੀ ਗੁਵਾਹੀ ਹਨ ਤਦ ਹੋਰ ਦੀ ਕੋਈ ਲੋੜ ਨਹੀਂ ਹੈ, ਪਹਿਲੇ ਸੰਬਤ ੧੨੫੩ ਬਿਕੂਮੀ ਵਿੱਚ ਗੁਰੂ ਜੀ ਨੇ ਚਾਰ ਜੋ ਚਾਰ ਚਿੱਤ੍ਰਾਂ ਦੇ ਪੁਸਤਕ ਨੂੰ ਰਚਿਆ ਸਾ ਜੋ ਇਕ ਵੱਡਾ ਭਾਰੀ

ਪੁਸਤਕ ਵੱਡੇ ਕਾਬਜ਼ ਰਚਨਾਂ ਨਾਲ ਭਰੀਆ ਹੋਇਆ ਹੈ, ਅਰ
ਉਸਦੇ ਪੂਰਾ ਹੋਨ ਦੀ ਤਾਰੀਖ ਭੀ ਗੁਰੂ ਜੀ ਨੇ ਆਪ ਦਿੱਤੀ ਹੈ ॥
ਯਥਾ:- ਚੌਪਈ

“ਸੰਮਤ ਸਤ੍ਰਹ ਸਹਸ ਭਣਿਜੈ। ਅਰਧ ਸਹਸ ਪੁਨ ਤੀਨ
ਕਹਿਜੈ॥ ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ । ਤੀਰ ਸਤੁੱਦਰ
ਗ੍ਰੰਥ ਸੁਧਾਰਾ ॥”

ਇਸ ਸੰਮਤ ਤੇ ਸਾਫ ਸਿੱਧ ਹੁੰਦਾ ਹੈ ਕਿ ਗੁਰ ਬਲਾਸਾਂ ਦੇ
ਕਥਨਾ ਅਨੁਸਾਰ ਤਦ ਹਵਨ ਦਾ ਆਰੰਭ ਹੋ ਗਿਆ ਸੀ ਪਰੰਤੂ
ਗੁਰੂ ਜੀ ਉਸ ਸਮਜ ਇਸ ਪੁਸਤਕ ਨੂੰ ਬਨਾ ਰਹੇ ਸਨ ॥
ਇਸ ਤੇ ਅੱਗੇ ਜੋ ਲੋਗ ਦੇਵੀ ਦੇ ਪ੍ਰਗਟ ਹੋਣੇ ਅਰ ਹਵਨ
ਕਰਨ ਦਾ ਸੰਬਤ ਕਥਨ ਕਰਦੇ ਹਨ ਉਸ ਸਮਜ ਗੁਰੂ ਜੀ ਰਾਮਾਂ
ਅਵਤਾਰ ਨੂੰ ਰਚਦੇ ਸਨ ਜਿਸ ਤੇ ਉਸ ਦ ਪੂਰਾ ਹੋਨ ਦੀ ਤਾਰੀਖ
ਭੀ ਗੁਰੂ ਜੀ ਮਹਾਰਾਜ ਇਸ ਪ੍ਰਕਾਰ ਕਥਨ ਕਰਦੇ ਹਨ,॥

ਯਥਾ:- ਚੌਪਈ

“ਸੰਮਤ ਸਤਰਾ ਸਹਸ ਪਚਾਵਨ । ਹਾਜ਼ ਵਦੀਪ੍ਰਿਥ ਮੈਂ ਸੁਖ
ਦਾਵਨ ॥ ਤਵ ਪਰਸਾਦ ਕਰ ਗ੍ਰੰਥ ਸੁਧਾਰਾ । ਭੁਲ ਪਰੀ ਲਹੁ
ਲੇਹੁ ਸੁਧਾਰਾ ॥”

ਦੋਹਿਰਾ

ਨਿਤ੍ਰੂ ਤੁੰਗਕੇ ਚਰਨ ਤਰ ਸਤਦਰਵ ਤੀਰ ਤਰੰਗ ।

ਸ੍ਰੀ ਭਗਵਤ ਪੁਰਨ ਕੀਯੋ ਰਘੁ ਬਰ ਕਥਾ ਪ੍ਰੰਸੰਗ”॥

ਇਸ ਤਾਰੀਖ ਤੇ ਸਾਬਤ ਹੁੰਦਾ ਹੈ ਕਿ ਉਨ੍ਹਾਂ ਦਿਨਾਂ ਵਿੱਚ, ਜੋ
ਦੇਵੀ ਪ੍ਰਸਾਦ ਅਤੇ ਪ੍ਰਗਟਨ ਦੇਹਨ, ਗੁਰੂ ਜੀ ਮਹਾਰਾਜ ਨੇ ਰਾਮ

ਚੰਦਰ ਦੇ ਰੂਮਾਇਣ ਦਾ ਭਰਜਮਾਂ ਕੀਤਾ ਸਾ, ਜਿਸਤੇ ਉਨ੍ਹਾਂ ਨੇ
ਖੁਦ ਲਿਖਿਆਹੈ ਕਿ “ਨੇਤ੍ਰੂ ਝੂਗ” ਨਾਮੇ ਜੋ ਉਹ ਪਹਾੜੀ ਜਿਹੜੀ
ਆਨੰਦ ਪੁਰ ਸਾਹਿਬ ਦੇ ਉੱਤੇ ਹੈ ਉਹ ਇੱਕ ਉੱਚੀ ਚੋਟੀ ਵਾਲੀ
ਹੈ, ਜਿਸ ਨੂੰ ਪਹਾੜੀ ਅੱਖ ਕਹਿੰਦੇ ਹਨ ਇਸੇ ਵਾਸਤੇ ਉਸ ਦਾ
ਨਾਉਂ: “ਨੇਤ੍ਰੂ ਝੂਗ” ਅਰਥਾਤ ਉੱਚੀ ਪਹਾੜੀ ਦੀ ਅੱਖ ਸੱਦਜਾ
ਜਾਂਦਾ ਹੈ। ਉਸ ਜਗ੍ਹਾ ਪਰ ਮੁਰਤੀ ਪੁਜਕਾਂ ਦੇ ਇੱਕ ਦੇਵੀ ਦਾ
ਮੰਦ੍ਰ ਬਨਾਉਣ ਕਰਕੇ ਨੈਨਾ ਦੇਵੀ ਨਾਮ ਰੱਖਿਆ ਗਿਆ ਹੈ,
ਅਰਥਾਤ ਪਹਾੜ ਦੇ ਨੇਤ੍ਰੂ ਉੱਤੇ ਦੇਵੀ ਦਾ ਮਕਾਨ ਹੈ॥

ਫਿਰ ਉਸ ਗ੍ਰੰਥ ਦੇ ਪੂਰਾ ਕਰਨ ਅਰ ਰਚਨ ਦਾ ਪਤਾ ਸਤ-
ਲੁਜ ਦਰਯਾ ਦਾ ਕਨਾਰਾ ਭੀ ਦਿੱਤਾ ਹੈ ਜਿਸ ਤੇ ਪੂਰੇ ੨ ਪਤੇ
ਨਾਲ ਕਈ ਹਜ਼ਾਰਾਂ ਸਾਲਾਂ ਮਗਰੋਂ ਭੀ ਮਾਲੂਮ ਹੋਜਾਏ ਕਿ ਇਹ
ਸਥਾਨ ਹੈ ਜਿਸ ਜਗ੍ਹਾ ਪਰ ਗੁਰੂ ਜੀ ਨੇ ਇਸ ਗ੍ਰੰਥ ਦੀ ਰਚਨਾ
ਕੀਤੀ ਸੀ, ਇਸ ਤੇ ਸਾਫ ਸਾਬਤ ਹੁੰਦਾ ਹੈ ਕਿ ਗੁਰੂ ਜੀ ਉਨ੍ਹਾਂ
ਦਿਨਾਂ ਵਿੱਚ ਅਪਨਾ ਅਮੇਲਕ ਸਮਜ ਇਸ ਤਰ੍ਹਾਂ ਨਾਲ ਬਿਤਾਉਂਦੇ
ਸੇ ਹੋਰ ਦੇਵੀ ਪੁਜਨ ਜੈਸੇ ਥੋਥੇ ਕਾਰਜਾਂ ਪਰ ਨਹੀਂ ਥੋੰਦੇ ਸਨ ॥

ਇਸ ਤੇ ਬਿਨਾਂ ਜੋ ਗੁਰੂ ਜੀ ਮਹਾਰਾਜ ਨੇ ਆਪ ਥੈਠਕੇ
ਹਵਨ ਕਰਾਉਣ ਵਿਚ ਸਮਾਂ ਲਗਾਇਆ ਸਾ ਸੇ ਭੀ ਉਨ੍ਹਾਂਨੇ ਉਸ
ਅਕਾਲਪੁਰਖ ਦੀ ਆਗਿਆ ਨੂੰ ਪੂਰਾ ਕਰਨ ਲਈ ਲਾਇਆ ਸਾ
ਜੋ “ਜਾਇ ਤਾਹ ਤੇ ਧਰਮ ਚਲਾਇ । ਕੁਖੁਧ ਕਰਮ ਤੇ ਲੋਗ
ਹਟਾਇ” ॥ ਸੋ ਅਕਾਲ ਪੁਰਖ ਤੇ ਛੁੱਟ ਕਿਸੇ ਹੋਰ ਦਾ ਪੁਜਨ
ਕੁਖੁਧ ਸੀ ਜਿਸ ਨੂੰ ਲੋਕਾਂ ਸਾਮੁਨੇ ਪ੍ਰਗਟ ਕਰਕੇ ਇਸ ਕੁਕਰਮ
ਨੂੰ ਦੂਰ ਕੀਤਾ ਇਸ ਵਾਸਤੇ ਇਹ ਭੀ ਸਮਾਂ ਉਨ੍ਹਾਂ ਦੇ ਪੁਰਖਾਰਥ

ਦਾ ਇੱਕ ਹਿੱਸਾ ਸਾ ਜਿਸ ਤੇ ਸਫਲਾ ਸੀ ॥
ਦੋਹਿਰਾ

ਇਸ ਸੰਕਾ ਦਾ ਚਿਹਾ ਨਾ ਰੰਚਕ ਮਾਤ੍ਰੂ ਲੇਸ਼ ।
ਜਾਂਤੇ ਗੁਰ ਨਹਿ ਬੰਧ ਬੇ ਜਾਨਤ ਜਿਸੈ ਕਲੇਸ਼ ॥ ੨੯੭ ॥

ਸਾਧੂ ਸੰਤਾਂ ਦੇ ਨਿਸਚੈ

ਮੁੰਦਰ ਦਾਸ
ਦੋਹਿਰਾ

ਅੱਗੇ ਸੁਨ ਲੈ ਸਾਧ ਜੋ ਆਖਨ ਦੇਵੀ ਹੇਤ ।

ਇਸ ਦਾ ਭੀ ਨਾ ਰੱਖ ਸਾਂ ਤੈਨੂੰ ਗੁੱਸ਼ਾ ਭੇਤ ॥ ੨੯੮ ॥

ਦਾਟੂ ਨਾਮ ਸਾਧ ਜੋ ਪੁਰਾ । ਸੁਭ ਗੁਣ ਤੇ ਸਾ ਨਹੀਂ ਅਯੂਰਾ ॥
ਜਿਸ ਦੀ ਕਥਾ ਕਹਨ ਸਭ ਆਸੇ । ਗੁਰ ਬਲਾਸ ਲਿਖਦੇ ਹਨਜੈਸੇ ।
ਉਸ ਦੀ ਬਨੀ ਸਮਾਧੀ ਜੋਈ । ਦਸਮ ਗੁਰੂ ਜਬ ਨਿਰਖੀ ਸੋਈ ।
ਤੀਰ ਸਾਬ ਤਿਸ ਸੀਸ ਨਿਵਾਜਾ । ਜਿਸ ਪਰ ਮਿੱਖਾਂ ਬੁਰਾ ਮਨਾਯਾ ।
ਲਗੇ ਕਹਨ ਗੁਰ ਜੀ ਮਹਾਰਾਜਾ । ਯਹ ਤੋ ਕੀਨਾ ਕਾਮ ਅਕਾਜਾ ।
ਤੁਂਤੇ ਹੈ ਤਨਖਾਹ ਲਗਾਨੀ । ਹਸੇ ਗੁਰੂ ਸੁਨ ਮਿੱਖਨ ਬਾਨੀ ।
ਕਹੀ ਖਾਲਸਾ ਜੋ ਯਹ ਭਾਯੇ । ਸੋ ਹਮ ਨੇ ਤੁਮ ਕੇ ਅਜ਼ਮਾਯੇ ।
ਪਰ ਹੈ ਮੜੀਅਨ ਸੀਸ ਝੁਕਾਨਾ । ਧਰਮ ਵਿਰੁੱਧ ਠੀਕ ਹਮ ਜਾਨਾ ।
ਤੁਂਤੇ ਤੁਮ ਤਨਖਾਹ ਲਗਾਓ । ਅਪਨਾ ਨਿਸਚਾ ਨਾਹਿ ਛੁਲਾਓ ।
ਸਵਾ ਪਾਂਚ ਸੈ ਤਬੀ ਰੁਪੱਈਆ । ਦਿਆ ਗੁਰੂ ਤਨਖਾ ਬਖਸ਼ਈਆ ।
ਉਸ ਦਾਟੂ ਕਾ ਚੇਲਾ ਭਾਰਾ । ਸੁੰਦਰ ਨਾਮ ਕਹਤ ਜਗ ਸਾਰਾ ।

ਜਿਸ ਨੇ ਸ੍ਰੀਦਰ ਗੰਬ ਬਨਾਯਾ। ਗਜਾਨ ਜੋਗ ਜਿਸਮਾਂਹਿ ਦਿੜਾਯਾ।
 ਜਿਸ ਸ੍ਰੀਦੁਸ਼ ਸਾਧੂ ਨੇ ਭਾਈ। ਦੇਵੀ ਦੀ ਹੈ ਅਲਖ ਚੁਕਾਈ।
 ਕਹੀ ਨ ਦੇਵੀ ਵਸਤੂ ਕੋਈ। ਜੋ ਲੋਗਾਂ ਮਹਿ ਪ੍ਰਗਟ ਹੋਈ।
 ਮੈ ਮੈਂ ਦੱਸਦਾ ਹਾਂ ਪ੍ਰਮਾਣ। ਜਿਸਤੇ ਲੇਵਹਿ ਤੱਤ ਪਛਾਣ ॥੨੯੮॥
 ਯਥਾ:- ਸ੍ਰੀਦੁਸ਼ ਦਾਸ, ਕਬਿੱਤ

“ਆਪਨੇ ਹੀ ਭਾਵ ਸੌਂ ਤੋਂ ਆਪ ਹੀ ਪ੍ਰਗਟ ਹੋਤ ਆਪ ਹੀ
 ਅਰੋਪ ਕਰ ਆਪ ਮਨ ਲਾਯੇ ਹੈ। ਦੇਵੀ ਹੈ ਨਾ ਦੇਵ ਕੋਊ ਭਾਉ
 ਕੇ ਉਪਾਸੇ ਭਾਂਹਿ ਕਹੇ ਮੈਂ ਤੋਂ ਪੁੜ੍ਹ ਧਨ ਇਨ ਹੀ ਤੇ ਪਾਯੇ ਹੈ॥
 ਜੈਸੇ ਸੂਨ ਹਾਡ ਕੋ ਚਰੋਰ ਕਰ ਮਾਨ ਮੋਦ ਆਪਨੇ ਹੀ ਮੁਖ ਫੇਰ
 ਲੋਹੂ ਚਾਟ ਖਾਯੇ ਹੈ। ਤੈਸੇ ਹੀ ਸ੍ਰੀਦਰ ਏਹ ਤੋਂ ਆਪ ਹੀ ਚੈਤੰਨ
 ਆਹਿ ਆਪਨੇ ਅਗਿਆਨ ਕਰ ਐਤ ਸੋਂ ਬੰਧਾਯੇ ਹੈ॥”

ਭਾਵ— ਸ੍ਰੀਦੁਸ਼ ਜੀ ਨੇ ਅਪਨੇ ਨਿਸਚੇ ਦੁਵਾਰਾ ਪ੍ਰਗਟ
 ਕਰ ਦਿੱਤਾ ਹੈ ਕਿ ਇਨ੍ਹਾਂ ਆਦਮੀਆਂ ਦੇ ਅਪਨੇ ਨਿਸਚੇ ਹੀ
 ਇਨ੍ਹਾਂ ਨੂੰ ਦੁਖ ਅਤੇ ਸੁਖ ਦੇ ਕਾਰਨ ਹੋਕੇ ਦਿਖਾਈ ਦੇਂਦੇ ਹਨ,
 ਹੋਰ ਨਾ ਕੋਈ ਦੇਵੀ ਹੈ ਨਾ ਦੇਵਤਾ, ਕੇਵਲ ਇਨ੍ਹਾਂ ਭਰਮੀਆਂ
 ਲੋਗਾਂ ਦੀ ਅਪਨੀ ਹੀ ਕਲਪਨਾ ਹੈ, ਜਿਸ ਤਰ੍ਹਾਂ ਸੱਕੀ ਹੱਡੀਨੂੰ ਜਦ
 ਕੁੱਤਾ ਚੱਖਦਾ ਹੈ ਤਦ ਉਸ ਦੇ ਅਪਨੇ ਹੀ ਵੰਦਾਂ ਦਾ ਲੋਹੂ ਨਿਕਲ
 ਦਾ ਹੈ ਜਿਸ ਨੂੰ ਉਹ ਇਹ ਜਾਨਦਾ ਹੈ ਕਿ ਇਸ ਹੱਡੀ ਵਿੱਚੋਂ
 ਨਿਕਲਗਾ ਹੈ ਸੌਗੋਂ ਜ਼ਿਆਦਾ ਚੱਟਦਾ ਹੈ, ਏਸੇ ਤਰ੍ਹਾਂ ਇਹ ਮੁਰਖ
 ਲੋਗ ਭੀ ਦੇਵੀ ਦੇਵਤਜਾਂ ਦੇ ਸਥਾਨਾਂ ਪਰ ਭਾਵਨਾਂ ਕਰ ਲੈਂਦੇ ਹਨ
 ਅਰ ਸੁਖ ਦੁਖ ਦੀ ਪ੍ਰਾਪਤੀ ਪਰ ਇਹ ਖਿਆਲ ਕਰ ਲੈਂਦੇ ਹਨ

ਕਿ ਸਾਨੂੰ ਪੁੱਤ੍ਰ ਯਾ ਧਨ ਆਦਿਕ ਦੀ ਪ੍ਰਾਪਤੀ ਇਸਦੇ ਹੀ ਪੁਜਨ
ਤੇ ਹੋਈ ਹੈ, ਪਰਿਤੂ ਇਹ ਸਾਰਾ ਇਨ੍ਹਾਂ ਸੰਸਾਰਕ ਜੀਵਾਂ ਦਾ
ਆਪਨਾ ਅਗਜਾਨ ਹੈ ਜੋ ਅਪਨੇ ਆਪ ਨੂੰ ਭੁੱਲਕੇ ਦੁਜੇ ਮਗਰ
ਯਾ ਲੱਗੇ ਹਨ ਅਤੇ ਉਸ ਕੁੱਤੇ ਵਾਂਗ ਉਨ੍ਹਾਂ ਕਲਪਤ ਪਦਾਰਥਾਂ
ਤੇ ਵਰ ਮੰਗਦੇ ਹਨ ॥

ਦੇਹਿਰਾ

ਸੰਦਰ ਦੇ ਇਸ ਕਥਨ ਨੂੰ ਸੋਚੋ ਭਲੀ ਪਕਾਰ ।
ਜਿਸ ਪਰ ਨਿਸਚਾ ਕਰਨ ਤੇ ਦੇਹਿੰ ਪਖੰਡ ਵਿਸਾਰ ॥੨੧੦॥

ਦੇਹਿਰਾ

ਗੁਰ ਬਾਣੀ, ਗੁਰ ਚਰਤ ਪੁਨ ਸਿੱਖ ਗੁਰੂ ਕੇ ਜੋਇ ।
ਭਗਤ, ਸੰਤ ਸਭ ਕਹਤ ਹੈ ਦੇਵੀ ਵਸਤ ਨ ਕੋਇ॥੨੧੧॥
ਅਰ ਤਿਸਕਾ ਜੋ ਮਾਨਨਾ ਹੈ ਭਾਰਾ ਅਗਿਆਨ ।
ਸੁਧੀ ਨ ਤਜਕਰ ਈਸਕੇ ਤਿਸ ਵੱਲ ਕਰਤੇ ਧਿਆਨ॥੨੧੨॥
ਤਾਂਤੇ ਸਮਝ ਪਿਆਰਿਆ ਐਸੇ ਕਰਮ ਅਜੋਗ ।
ਕਿਉਂ ਦਸਮੇਂ ਗੁਰ ਕਰਤ ਥੇ ਜੋ ਸੇ ਪਤਿ ਤ੍ਰਿਲੋਗ॥੨੧੩॥

ਦੁਰਗਾ ਭਗਤ

ਦੇਹਿਰਾ

ਤੇਰੇ ਬਚਨ ਵਿਚਾਰ ਕੈ ਆਈ ਮਨ ਪਰਤੀਤ ।
ਸਭ ਵਿਧ ਜੋ ਹੈ ਦਸਿਆ ਪੁਜਨ ਚੰਡ ਅਨੀਤ ॥੨੧੪॥
ਪਰ ਇਹ ਬੀਚ ਪਹਾੜ ਦੇ ਜੋ ਹੈ ਭਵਨ ਬਲੰਦ ।
ਜਿਸ ਮਹਿ ਬੈਠੇ ਭੋਜਕੀ ਲੈਂਦੇ ਖੂਬ ਅਨੰਦ ॥੨੧੫॥

ਅਚਿੰਤ ਪੁਰਨੀ ਨਾਮ ਜੋ ਨੈਨਾ ਦੇਵੀ ਨਾਮ ।
 ਮਨਸਾ ਦੇਵੀ ਪ੍ਰਗਟ ਹੈ ਜੁ ਵਾਲਾ ਮੁਖੀ ਪਛਾਨ ॥ ੨੭੬ ॥
 ਮੇਲੇ ਇਨਕੇ ਭਰ ਰਹੇ ਪੂਜਤ ਸਭ ਸੰਸਾਰ ।
 ਤੇਰੇ ਕਹਿਨੇ ਤੇ ਕਰਾਂ ਕਿੱਕੁਰ ਮੈਂ ਇਨਕਾਰ ॥ ੨੭੭ ॥
 ਕਿਆ ਇਹ ਐਵੇਂ ਗੱਪ ਹਨ ਤੇਰੇ ਕਥਨ ਸਮਾਨ ।
 ਜੋ ਮੰਦਰ ਮਹਿੰ ਮੂਰਤੀ ਸੋਭਾ ਲਹਤ ਮਹਾਨ ॥ ੨੭੮ ॥

ਭਾਵ— ਭਾਵੇਂ ਗੁਰ ਬਾਣੀ, ਗੁਰ ਚਰਤ, ਗੁਰੂ ਦੇ ਸਿੱਖ, ਭਗਤ ਅਤੇ ਸੰਤਾਂ ਦੇ ਕਥਨਾਨੁਸਾਰ ਤਾਂ ਦੇਵੀ ਕੋਈ ਵਸਤੂ ਨਹੀਂ ਹੈ ਅਰ ਨਾ ਉਸਦਾ ਪੂਜਨਾ ਜੋਗ ਸਿੱਧ ਹੁੰਦਾ ਹੈ, ਪਰੰਤੂ ਜਦ ਮੈਂ ਪਹਾੜਾਂ ਦੇ ਵਿੱਚ ਇਨ੍ਹਾਂ ਉਪਰਲੇ ਨਾਮਾਂ ਵਾਲੀਆਂ ਦੇਵੀਆਂ ਦੇ ਭਵਨ ਬਨੇ ਹੋਏ ਦੇਖਦਾ ਹਾਂ ਜਿਨ੍ਹਾਂ ਵਿੱਚ ਉਨ੍ਹਾਂ ਦੀਆਂ ਮੂਰਤੀਆਂ ਸੱਸੋਭਤ ਹਨ ਅਤੇ ਮੇਲੇ ਭਰ ਰਹੇ ਹਨ ਫਿਰ ਪ੍ਰਤੀਤ ਹੁੰਦਾ ਹੈ ਕਿ ਇਹ ਜ਼ਰੂਰ ਕੋਈ ਵਸਤੂਆਂ ਹਨ, ਜਿਨ੍ਹਾਂ ਨੂੰ ਸਾਰਾ ਸੰਸਾਰ ਪੂਜ ਰਿਹਾ ਹੈ, ਸੋ ਤੇਰੇ ਆਖਨੇ ਨਾਲ ਇਸ ਬਾਤ ਨੂੰ ਗੱਪ ਕਿਸ ਤਰ੍ਹਾਂ ਮੰਨਾਂ ਇਸ ਵਾਸਤੇ ਪਹਿਲੇ ਵਿਚਾਰ ਕੇ ਇਨ੍ਹਾਂ ਦਾ ਹਾਲ ਦੱਸ ਜੋ ਕਥਾ ਲੀਲ੍ਹਾ ਹੈ ਫਿਰ ਮੈਂ ਸੋਚਾਂ ਗਾ ਜੋ ਸੱਚ ਕਥਾ ਹੈ ॥

ਤੱਤ ਖਾਲਸਾ

ਦੋਹਿਰਾ

ਇਤਨੀ ਤਾਂ ਤੈਂ ਹੋਸ਼ਦੀ ਕਹੀ ਬਾਤ ਮਨ ਸੋਚ ।
 ਮੰਦਰ ਵੱਡੇ ਦੇਖਕੇ ਗਿਆ ਤੋਹਿ ਮਨ ਲੋਚ ॥ ੨੭੯ ॥

ਚੌਪਈ

ਇਸਦਾ ਸਾਰਾ ਹਾਲ ਸੁਨਾਵਾਂ । ਤੇਰਾ ਸੰਸਾ ਸਗਲ ਮਿਟਾਵਾਂ ॥
 ਜਦ ਤੂੰ ਪੜੇਂ ਪੁਰਾਣੀ ਕਥਾ । ਏਸ ਮੁਲਕ ਦੀ ਬੀਤੀ ਜਥਾ ॥
 ਤਦ ਹੀ ਸਮਝ ਲਏਂਗਾ ਆਪ । ਕਿਉਂ ਦੇਵੀ ਦਾ ਤੁਰਿਆ ਜਾਪ ॥
 ਬੋਜ਼ਾ ਚ੍ਰਿਹਾ ਏਥੇ ਖੇਲ । ਤੈਨੂੰ ਦਿਆਂ ਦਿਖਾਇ ਨਰੋਲ ॥ ਵੱਖਨ
 ਦੇਸ਼ ਮਾਂਹਿ ਮਰਹੋਟੇ । ਜੋ ਸਨ ਜੰਗੀ ਹੱਟੇ ਕੱਢੇ ॥ ਵੱਡੇ ਬਹਾਦਰ
 ਅਤੇ ਦਲੋਰ । ਕਰਨ ਜੰਗ ਹੋ ਬੱਗੇ ਸ਼ੇਰ ॥ ਜੋ ਜੋ ਤਿਨ ਨੇ ਕਰੇ
 ਅਖਾਰੇ । ਮੋ ਪਰਸਿੱਧ ਹੈਨ ਜਗ ਸਾਰੇ ॥ ਵੱਖਨ ਮਾਂਹਿ ਜੋਰ
 ਤਿੰਨ ਐਸਾ । ਜੰਗਲ ਵਿਖੇ ਸ਼ੇਰ ਦਾ ਜੈਸਾ ॥ ਇਤ ਵਲ ਰਾਜ-
 ਪੂਤ ਬਲਕਾਰੀ । ਸੇ ਸੈਨਾ ਪਤਿ ਦੇਸ ਮਤਾਰੀ ॥ ਜਿਨ ਕੀ ਤੇਗ
 ਚਮਕ ਕੇ ਆਗੇ । ਸਗਲ ਸੌਤੁ ਹਾਰੇ ਬਲ ਤਯਾਰੀ ॥ ਤੇਗ ਧਨੀ
 ਸੇ ਜੋਧੇ ਜੰਗੀ । ਲੇਤ ਲੜਾਈ ਸੋ ਮੁਖ ਮੰਗੀ ॥ ਇਨ ਦੋਨੋਂ
 ਕੁਲ ਮਹਿੰ ਸੁਨ ਪਿਆਰੇ । ਵਧਾ ਵੈਰ ਵਡ ਭਏ ਅਖਾਰੇ ॥ ਪਰ
 ਮਰਹੋਟੇ ਹੋ ਗਏ ਭਾਰੀ । ਰਾਜਪੂਤ ਨੈ ਹਿੰਮਤ ਹਾਰੀ ॥ ਜਿਨ ਕੇ
 ਡਰ ਕਰ ਛਪੇ ਪਹਾਰਨ । ਹੋ ਨਿਰਭੈ ਦਿਨ ਲਗੇ ਗੁਜਾਰਨ ॥
 ਪਰ ਉਨਕੇ ਰਜਪੂਤੀ ਜ਼ੋਰ । ਛਪੇ ਰਹਿਤ ਕਦ ਜਿਉਂ ਰਵਿਭੋਰ ॥
 ਸਕਲ ਪਹਾੜ ਫੜੇ ਕਰ ਲੀਨੇ । ਅਪਨੀ ਪਰਜਾ ਸਗਰੇ ਕੀਨੇ ॥
 ਵਹੀ ਧਾਰ ਬਲ ਅਪਨਾ ਭਾਰੀ । ਠਾਕੁਰ ਭਏ ਜੀਤ ਗਿਰਧਾਰੀ ॥
 ਜਬ ਮਰਹੋਟੇ ਭੂਪਨ ਐਸੀ । ਸੁਨੀ ਬਾਤ ਰਜਪੂਤਨ ਜੈਸੀ ॥ ਤਬ
 ਚਾਹਾ ਤਿਨ ਪਰ ਬਲ ਪਾਨਾ । ਬਲੀ ਤੇਗ ਸੇ ਅਧਿਕ ਡਰਾਨਾ ॥

੨੯੦ ॥

ਦੋਹਿਰਾ

ਰਜਪੂਤਨ ਕੀ ਕੰਨਾਂ ਮਾਂਗਤ ਕਰ ਵਹੁ ਜੋਰ ।

ਇਸ ਪਰ ਰਾਜ ਕੁਮਾਰੀਆਂ ਲਰਤ ਜੰਗ ਕਰ ਘੋਰ ॥੨੮੧॥

ਭਾਵ—ਪੁਰਾਣੀ ਤਾਰੀਖਾਂ ਦੇ ਦੇਖਨੇ ਤੇ ਇਸ ਬਾਤ ਦੇ ਭੇਦ ਨੂੰ ਅੱਡੀ ਤਰ੍ਹਾਂ ਨਾਲ ਸਮਝਿਆ ਜਾਂਦਾ ਹੈ ਕਿ ਮੁਸਲਮਾਨਾਂ ਦੇ ਅਹਦ ਥੋਂ ਪਹਿਲੇ ਇਸ ਦੇਸ਼ ਵਿੱਚ ਦੋ ਹੋ ਕੇ ਮਾਂ ਵਡੀਆਂ ਭਾਰੀ ਸਨ ਜਿਨ੍ਹਾਂ ਵਿੱਚੋਂ ਦੱਖਨ ਵਲ ਮਰਹੋਟੇ ਅਤ ਰਾਜਪੁਤਾਨੇ ਤੇ ਲੈਕੇ ਉੱਤ੍ਰੀ ਪੂਰਬੀ ਪਹਾੜਾਂ ਤਕ ਰਾਜਪੁਤ ਰਾਜ ਕਰਦੇ ਸਨ, ਅਤ ਇਨ੍ਹਾਂ ਵੇਨਾਂ ਖਾਨਦਾਨਾਂ ਦੇ ਆਪਸ ਵਿੱਚ ਹਮੇਸ਼ਾ ਜੰਗ ਹੁੰਦੇ ਰਹਿੰਦੇ ਸਨ, ਪਰੰਤੁ ਮਰਹੋਟੇ ਲੋਗ ਬਹੁਤ ਬਹਾਦਰ ਮੇਂ ਜਿਸ ਪਰ ਉਨ੍ਹਾਂ ਨੇ ਰਾਜਪੁਤਾਂ ਦੇ ਪੈਤ ਹਲਾ ਦਿਤੇ ਸਨ, ਜਿਨ੍ਹਾਂ ਦੇ ਭੈਕਰਕੇ ਬਹੁਤ ਸਾਰੇ ਰਾਣੇ ਰਾਜਪੁਤ ਉੱਤ੍ਰੀ ਪਹਾੜਾਂ ਵਿੱਚ ਜਾ ਵਿਸੇ ਸਨ ਅਤ ਉਸ ਜਗ੍ਹਾ ਪਤ ਭੀ ਅਪਨੀ ਤੇਗ ਦੀ ਸਪੱਰੱਬਾ ਨਾਲ ਉਨ੍ਹਾਂ ਨੇ ਪਹਾੜੀ ਗਤੀਬ ਲੋਗਾਂ ਨੂੰ ਦਬਾ ਕੇ ਅਪਣੀ ਰਜਧਾਨੀਆਂ ਨੂੰ ਕਾਇਮ ਕਰ ਲੀਤਾ, ਜਿਸਦੇ ਨਮੁਨੇ ਅੱਜ ਤਕ ਪਹਾੜਾਂ ਵਿੱਚਛੋਟੀਆਂ ਮੋਟੀਆਂ ਕਈ ਰਾਜਧਾਨੀਆਂ ਪਾਈਆਂ ਜਾਂਦੀਆਂ ਹਨ ਅਤ ਉਹ ਲੋਗ ਅਪਨੇ ਆਪ ਨੂੰ ਠਾਕੁਰ ਕਹਿ-ਲਾਉਂਦੇ ਹਨ ਅਤ ਅਪਨੇ ਆਪ ਨੂੰ ਸਭ ਤੇ ਉਚੇ ਸਾਨਦੇ ਹਨ ॥

ਜਦ ਉਨ੍ਹਾਂ ਨੇ ਅਪਨੀ ਸਮਰੱਬਾ ਪਹਾੜਾਂ ਦੇ ਆਸਤੇ ਬਹੁਤ ਵਧਾ ਲਈ ਤਦ ਉਨ੍ਹਾਂ ਮਰਹਟਾਂ ਨੂੰ ਭੀ ਪਤਾ ਲੱਗਾ, ਅਤ ਉਹ ਉਨ੍ਹਾਂ ਨੂੰ ਉਸ ਪੁਰਾਨੇ ਦਬਾਉਂਦੇ ਖੜਾਲ ਨਾਲ ਧਮਕਾਉਂਨ, ਅਤ ਉਨ੍ਹਾਂ ਦੀ ਸੁਦਰ ਜੁਆਨ ਕੇਨਜਾਂ ਨੂੰ ਜ਼ਖ਼ਤਦਸਤੀ ਲੇ ਜਾਨਾ ਪਸਿਦ ਕਰਦੇ ਸਨ, ਪਰੰਤੁ ਉਸ ਵੇਖੀ ਓਹ ਕੇਨਜਾਂ ਜੋ ਇੱਕ ਰਾਜਪੁਤੀ

ਖੂਨ ਦੇ ਜੋਸ਼ ਵਿੱਚ ਮੱਤਿਆਂ ਹੁੰਦੀਆਂ ਸਨ ਸੋ ਅਪਨੇ ਬਚਾਉ ਲਈ
 ਉਨ੍ਹਾਂ ਨਾਲ ਐਸੇ ਅਹਦ ਕਰ ਲੈਂਦੀਆਂ ਸਨ ਕਿ ਜੇ ਤੁਸੀਂ ਸਾਨੂੰ
 ਜੰਗ ਕਰਕੇ ਜਿੱਤ ਲਵੋਂ ਗੇ ਤਾਂ ਅਸੀਂ ਤੁੱਹਾਡੇ ਨਾਲ ਸ਼ਾਦੀਕਰ
 ਲਏਂ ਗੀਆਂ ਕਿਉਂਕਿ ਪੁਰਾਨੇ ਸਮੇਂ ਵਿੱਚ ਰਾਜ ਭੁਮਾਰੀਆਂ
 ਅਕਸਰ ਅਪਨੇ ਬਜਾਹਾਂ ਵਾਸਤੇ ਐਸੀਆਂ ਪ੍ਰਤਗਾਜਾ ਕਰਦੀਆਂ
 ਹੁੰਦੀਆਂ ਸਨ ਜੈਸਾ ਕਿ ਸੀਤਾ, ਦ੍ਰੌਪਤੀ, ਅਤੇ ਦਮਯੰਤੀ ਆਦਿਕ
 ਦੇ ਇਤਹਾਸ ਗੁਵਾਹੀ ਦੇ ਰਹੇ ਹਨ ॥

ਉਨ੍ਹਾਂ ਦੀ ਇਸ ਬਹਾਦਰੀ ਨੂੰ ਸੁਨਕੇ ਮਰਹਟੇ ਲੋਗ ਭੋ ਜੋ
 ਵਡੇ ਬਹਾਦਰੀ ਦੇ ਸਨ ਅਪਨੀ ਸੈਨਾ ਲੈਕੇ ਚੜ੍ਹਾਈ ਕਰਦੇ
 ਸਨ ਜਿਸ ਪਰ ਓਹ ਪਹਾੜੀ ਲੜਾਈ ਦੇ ਆਦੀ ਨਾ ਹੋਨ ਕਰਕੇ
 ਅਰ ਪਹਾੜਾਂ ਦੇ ਰਸਤੇ ਬਨਾਉਣੇ ਕਠਨ ਅਰ ਨਾ ਮਾਲੂਮ ਹੋਨ
 ਕਰਕੇ ਉਨ੍ਹਾਂ ਪਹਾੜ ਦੀ ਰਹਨੇ ਵਾਲੀ ਕੰਨਯਾਂ ਦੇ ਅੱਗੇ ਠਹਰ
 ਨਹੀਂ ਸਕਦੇ ਸਨ ਜੈਸਾ ਕਿ ਅੱਜ ਕੱਲ ਭੀ ਸਰਹੱਦੀ ਪਹਾੜਾਂ ਦੇ
 ਪਠਾਨ ਥੋੜ੍ਹੇ ਤੇਹੇ ਭੀ ਸਰਕਾਰੀ ਫੌਜ ਨੂੰ ਪਹਾੜੀ ਰਸਤੇ ਦੇ ਕਾਰਨ
 ਬਹੁਤ ਦੁੱਖ ਦੇਂਦੇ ਹਨ, ਏਸੇ ਤਰ੍ਹਾਂ ਓਹ ਭੀ ਉਨ੍ਹਾਂ ਅਪਨੇ ਦੁਸ਼-
 ਮਨਾਂ ਨੂੰ ਸ਼ਕਸਤ ਦੇ ਵਾਂਦੀਆਂ ਸਨ ॥

ਉਨ੍ਹਾਂ ਦੀ ਇਸ ਬਹਾਦਰੀ ਨੂੰ ਦੇਖਕੇ ਉਨ੍ਹਾਂ ਦੇ ਮਾਤਾ ਪਿਤਾ
 ਅਰ ਦੇਸੀ ਲੋਗ ਵਡੇ ਸਤਕਾਰ ਕਰਦੇ ਸਨ ਅਤੇ ਦੇਵੀ ੨.
 ਆਫਕੇ ਤੁਹਾਡੇ ਦੇ ਸਨ, ਜਿਸ ਤੇ ਉਨ੍ਹਾਂ ਦਾ ਐਥੋਂ ਤਕ ਰਵਾਜ
 ਉਣ੍ਹਾਂ ਦੀਆਂ ਮੂਰਤਾਂ ਯਾ ਪਿੰਡੀਆਂ ਅਰਬਾਤ ਸਮਾਧਾਂ ਰੱਖਕੇ
 ਮੇਲੇ ਲਗਾਉਣ ਲੱਗ ਗਏ ਅਰ ਰਾਜ ਕ੍ਰਿਸ਼ਨ ਵਾਂਗ ਪਰਮੇਸ਼ਰ

ਦਾ ਅਵਤਾਰ ਯਾ ਉਸ ਦੀ ਸ਼ਕਤੀ ਇਸਤਰੀ ਦਾ ਰੂਪ ਧਾਰਕੇ
ਰਾਕਸ਼ਾਂ ਨੂੰ ਮਾਰਨ ਆਈ ਆਖਨ ਲੱਗ ਗਏ, ਜਿਸ ਤਰ੍ਹਾਂ ਰਾਮ
ਕ੍ਰਿਸ਼ਨ ਨੂੰ ਰਾਕਸ਼ਾਂ ਦੇ ਮਾਰਨ ਲਈ ਪਰਮੇਸ਼ਰ ਦਾ ਅਵਤਾਰ
ਮੰਨਦੇ ਹਨ ਏਸੇ ਤਰ੍ਹਾਂ ਇਨ੍ਹਾਂ ਦੀ ਪੁਜਾ ਹੋਨ ਲੱਗੇ ॥

ਪ੍ਰੰਤੂ ਜੇ ਵਿਚਾਰ ਕੇ ਦੇਖਾਅ ਜਾਂਦਾ ਹੈ ਤਾਂ ਕੇਵਲ ਰਾਮ ਕ੍ਰਿਸ਼ਨ
ਦੇ ਵਿਰੋਧੀਆਂ ਨੂੰ ਰਾਕਸ਼ ਉਨ੍ਹਾਂ ਨਾਲ ਲੜਨੇ ਕਰਕੇ ਹੀ ਆਖਜਾ
ਜਾਂਦਾ ਹੈ ਨਹੀਂ ਤਾਂ ਓਹ ਵੱਡੇ ਕੁਲੀਨ ਅਰ ਬ੍ਰਹਮਨ ਛੱਡ੍ਹੀ ਰਾਜਾ
ਮਨ, ਜੈਸਾ ਕਿ ਰਾਵਨ ਇੱਕ ਦੱਖਨੀ ਸਮੁਦਰ ਦੇ ਲੰਕਾ ਨਾਮੇਂ ਟਾਪੁ
ਦਾ ਬ੍ਰਹਮਨ ਰਾਜਾ ਸਾ ਜੋ ਵਡਾ ਭਾਰੀ ਪੰਡਤ ਸੀ, ਏਸੇ ਤਰ੍ਹਾਂ ਕੰਸ
ਭੀ ਕ੍ਰਿਸ਼ਨ ਜੀ ਦੀ ਮਾਈ ਦੇਵਕੀ ਜੀ ਦਾ ਭਾਈ ਅਤੇ ਕ੍ਰਿਸ਼ਨ ਦਾ
ਮਾਮਾ ਸੀ, ਜਿਸਤੇਇਨ੍ਹਾਂ ਦਾ ਰਾਕਸ਼ ਹੋਨਾ ਕੋਈ ਸਿੱਧ ਨਹੀਂ ਹੁੰਦਾ
ਕਿਉਂਕਿ ਰਾਵਨ ਦੀ ਇਸਤ੍ਰੀ ਅਰ ਛੋਟਾ ਭਾਈ ਭਵੀਖਨ ਜੋ ਰਾਮ
ਨਾਲ ਪ੍ਰੇਮ ਰੱਖਦੇ ਸੇ ਉਨ੍ਹਾਂ ਨੂੰ ਲੱਗ ਰਾਕਸ਼ ਨਹੀਂ ਅੰਖਦੇ ਇਸੇ
ਤਰ੍ਹਾਂ ਕੰਸ ਦੀ ਭੈਣ ਦੇਵਕੀ ਜੀ ਨੂੰ ਫਿਥਨ ਦੀ ਮਾਈ ਹੋਨ ਕਰਕੇ
ਰਾਕਸ਼ਨੀ ਨਹੀਂ ਕਹਿੰਦੇ, ਪ੍ਰੰਤੂ ਰਾਵਨ ਅਤੇ ਕੰਸ ਨੂੰ ਰਾਮ
ਕ੍ਰਿਸ਼ਨ ਦੇ ਵਿਰੋਧੀ ਹੋਨ ਕਰਕੇ ਰਾਕਸ਼ ਬੋਲਦੇ ਹਨ ॥

ਈਸੇ ਤਰ੍ਹਾਂ ਉਨ੍ਹਾਂ ਰਾਜ ਕੁਮਾਰੀਆਂ ਨਾਲ ਸੌਰ ਨਾਲ ਸ਼ਾਦੀ
ਕਰਾਉਣ ਦੀ ਇੱਛਾ ਕਰਨੇ ਵਾਲੇ (ਸੰਭ) ਜੈਸੇ ਮਰਹਟਿਆਂ
ਰਾਜਿਆਂ ਨੂੰ ਰਾਵਨ ਕੰਸ ਵਾਂਗ ਉਸ ਸਮਝ ਰਾਕਸ਼ ਆਖਦੇ ਸਨ
ਅਤੇ ਉਨ੍ਹਾਂ ਤੇ ਅਪਨੇ ਸਤ ਰੱਖਨ ਵਾਲੀਆਂ ਰਾਜ ਕੰਨਆਂ ਨੂੰ
ਲੱਗ ਦੇਵੀਆਂ ਸਦਦੇ ਸਨ ॥

ਦੋਹਿਰਾ

ਏਹੋ ਇਸ ਵਿਚ ਭੇਦ ਹੈ ਜੋ ਮੈਂ ਕਿਹਾ ਸੁਨਾਇ ।

ਜਾਰਾ ਵਿਚਾਰੇ ਮਨ ਵਿਖੇ ਸਭ ਸੰਕਾ ਮਿਟ ਜਾਇ ॥ ੨੯੨ ॥

ਦੁਰਗਾ ਭਰਾਤ

ਦੋਹਿਰਾ

ਇਹ ਤਾਂ ਤੈਂ ਕੁਝ ਹੋਰ ਹੀ ਵਿੱਤਾ ਹਾਲ ਸੁਨਾਇ ।

ਡਾਢਾ ਬੁੱਕਲ ਵਿਚ ਤੇ ਜਜ਼ਿਆ ਗੁਲੋਲਾ ਚਾਇ ॥ ੨੯੩ ॥

ਭਾਵ—ਇਹ ਤਾਂ ਤੈਂ ਇੱਕ ਨਵੀਂ ਹੀ ਗੱਲ ਦੱਸੀ ਹੈ ਜੋ ਅੱਜ
ਤਕ ਕਿਸੇ ਨਾ ਸੁਣੀ ਹੈ ਅਰ ਨਾਂ ਕਿਤੇ ਪੁਸਤਕ ਯਾ ਤਾਰੀਖ ਵਿਖੇ
ਹੀ ਲਿਖੀ ਹੋਈ ਹੈ, ਇਸ ਵਾਸਤੇ ਇਸ ਦਾ ਸੁਤ ਮਾਨੂੰ ਪੂਰਾ ੨
ਮਿਲਨਾ ਬਹੁਤ ਕਠਨ ਹੈ, ਫਿਰ ਜਿਸ ਦਾ ਸਬੂਤ ਨਹੀਂ ਹੈ ਉਸ
ਪਰ ਇਤਥਾਰ ਕਰਨਾ ਭੀ ਇੱਕ ਅਸੰਭਵ ਹੁੰਦਾ ਹੈ, ਇਸ ਵਾਸਤੇ
ਤੈਨੂੰ ਚਾਹੀਦਾ ਹੈ ਜੋ ਪਹਿਲੇ ਇਸ ਬਾਤ ਦੇ ਮੱਚੀ ਕਰਨ ਲਈ
ਅਪਨੇ ਸਬੂਤ ਦੇਵੇਂ ਜਿਸ ਪਰ ਸਾਨੂੰ ਵਿਸ਼ਵਾਸ ਹੋਵੇ ॥

੩੩ ਖਾਲਸਾ

ਦੋਹਿਰਾ

ਅਨਮਾਨਾਂ ਕਰ ਹੋਵੇ ਬਹੁਤ ਚਿਰਾਂ ਦੇ ਗਿਆਨ ।

ਜਿਉਂ ਕੋਲਾ ਪੱਥਰ ਕਹੈਂ ਸੇ ਓਹ ਬ੍ਰਿਖ ਮਹਾਨ ॥ ੨੯੪ ॥

ਭਾਵ—ਕਈ ਵਸੂਅਆਂ ਅੰਮੀਆਂ ਹੁੰਦੀਆਂ ਹਨ ਜਿਨ੍ਹਾਂ ਦਾ

ਜਾਨਨਾ ਸਾਨੂੰ ਅੱਜ ਕਲ ਅਸੰਭਵ ਦੇ ਤੁੱਲ ਹੋਗਿਆ ਹੈ, ਪਰੰਤੁ
ਊਸ ਪੁਰਾਣੇ ਸਮੇਂ ਦੇ ਨਸ਼ਾਨ ਮਿਲਨੇ ਤੇ ਸਾਨੂੰ ਇਹ ਗਿਆਨ
ਜ਼ਰੂਰ ਹੋ ਜਾਂਦਾ ਹੈ ਕਿ ਕਿਸੇ ਸਮਯ ਓਹ ਵਸਤੂ ਏਥੇ ਜ਼ਰੂਰ ਸੀ
ਅਰ ਉਸੀ ਦੀਆਂ ਇਹ ਨਸ਼ਾਨੀਆਂ ਹਨ ॥

ਜਿਸ ਤਰ੍ਹਾਂ ਜਦ ਅਸੀਂ ਕੋਇਲੇ ਵਾਲੇ ਪਹਾੜ ਪਰ ਜਾਕੇ
ਪੱਥਰ ਦੇ ਕੋਇਲੇ ਦੇ ਨਸ਼ਾਨ ਦੇਖਦੇ ਹਾਂ ਤਦ ਕਿਆ ਮਾਲੂਮ
ਹੁੰਦਾ ਹੈ ਜੋ ਉਨ੍ਹਾਂ ਦੀ ਨਿਰੀ ਪੁਰੀ ਰੁੱਖਾਂ ਦੀ ਸਕਲ ਨਜ਼ਰ
ਆਉਂਦੀ ਹੈ ਜਿਨ੍ਹਾਂ ਦੇ ਪੇਡ ਅਰ ਢਾਲੇ ਉਸੀ ਤਰ੍ਹਾਂ ਪਟੇ ਹਨ ਜਿਸ
ਤੇ ਸਾਨੂੰ ਇਤਨਾ ਗਾਜਾਨ ਹੈ ਜਾਂਦਾ ਹੈ ਕਿ ਕਿਸੇ ਸਮੇਂ ਇਹ
ਪੱਥਰ ਨਹੀਂ ਸਨ ਕੇਵਲ ਪੱਧਰ ਜਮੀਂਨ ਪਰ ਰੁੱਖ ਮੈਂ ॥

ਕਾਲ ਕਰਮ ਨਾਲ ਇਸ ਜਗ੍ਹਾ ਪਰ ਸਮੁੰਦ੍ਰ ਦੇ ਅਪਨਾ
ਚਮਤਕਾਰ ਦਖਾ ਕੇ ਇਸ ਧਰਤੀ ਨੂੰ ਅਜੇਹਾ ਰੰਗ ਚਾਹਿਆ ਜੋ
ਪਹਾੜ ਦੀ ਸੂਰਤ ਵਿੱਚ ਬਦਲ ਗਈ ਅਰ ਸਮਾਂ ਪਾਕੇ ਉਹ ਸਮੁੰਦ੍ਰ
ਭੀ ਉਸ ਨੂੰ ਛੱਡ ਗਿਆ ਜਿਸ ਤੇ ਖਾਲੀ ਪਹਾੜ ਹੀ ਰਹਗਏ ਪ੍ਰੰਤੂ
ਉਹ ਰੁੱਖ ਓਸੇ ਤਰ੍ਹਾਂ ਉਸ ਪਹਾੜ ਵਿੱਚ ਮਿਲਕੇ ਇੱਕ ਪੱਥਰਦਾ ਰੂਪ
ਹੋਗਏ ਜਿਸਤੇ ਉਨ੍ਹਾਂ ਦਾ ਨਾਉਂ ਪੱਥਰ ਦਾ ਕੋਇਲਾ ਪੈਗਿਆ ॥

ਹੁਨ ਜੋ ਕਿਸੇ ਨੂੰ ਇਹ ਗੱਲ ਦੱਸੀਏ ਕਿ ਇਹ ਰੁੱਖ ਸੇ ਤਦ
ਉਹ ਅੰਗੋਂ ਹਾਮੀ ਕਰਦਾ ਹੈ ਅਰ ਨਾ ਮੁਮਕਨ ਜਾਨਦਾ ਹੈ
ਪਰੰਤੁ ਅਸਲ ਵਿੱਚ ਉਹ ਨਸ਼ਾਨ ਦੱਸਦੇ ਹਨ ਕਿ ਜੋ ਇਸ ਵੇਲੇ
ਅਸੰਭਵ ਪ੍ਰਤੀਤ ਹੁੰਦਾ ਹੈ ਜੋ ਕਿਸੇ ਸਮਯ ਪਰ ਸੰਭਵ ਸੀ।

ਇਸ ਬਾਤ ਦਾ ਸਬੂਤ ਉਸ ਸਮਯ ਦੀ ਭਾਰੀਖੀ ਲੜਾਈ ਜੋ ਮਰਹਟਯਾਂ ਅਰ ਰਾਜਪੁਤਾਂ ਵਿੱਚ ਹੁੰਦੀ ਸੀ ਅਤੇ ਉਨ੍ਹਾਂ ਦੇ ਪੁਰਾਣੇ ਅੱਜ ਕੌਲ ਦੇ ਨਾਮ ਦੇ ਰਹੇ ਹਨ, ਕਿਉਂਕਿ ਮਰਹਟਯਾਂ ਦੇ ਨਾਮ, ਉਸ ਵੇਲੇ “ਸ੍ਰੀਭ” “ਨਸ੍ਰੀਭ” “ਮੁੰਡ” ਅਤੇ ਚੰਡ ਆਦਿਕ ਹੁੰਦੇ ਸਨ, ਅਰ ਉਨ੍ਹਾਂ ਦੀ ਇਸਤ੍ਰੀਆਂ ਦੇ ਨਾਮ ਅੱਗੇ ਬਾਈ ਆਉਂਦਾ ਸੀ, ਜੈਸਾ ਕਿ ਕਰਮਾਂਬਾਈ ਅਤੇ ਮੀਰਾਂਬਾਈ ਮਰਹਟੀ ਇਸਤ੍ਰੀਆਂ ਸਨ।

ਉਸੇ ਤਰ੍ਹਾਂ ਦੇ ਨਾਮ ਮਰਹਟਿਆਂ ਵਿੱਚ ਅੱਜ ਤਕ ਮਸ਼ਾਹੂਰ ਹਨ ਜੈਸਾ ਕਿ ਸੇਵਾ ਜੀ ਦੇ ਪੁੱਤ੍ਰ ਦਾ ਨਾਮ “ਸੰਭ” ਸਾ ਜਿਸ ਦੇ ਅੱਗੇ ਵਡਿਆਈ ਕਰਕੇ “ਜੀ” ਲਗਾ ਵਿੱਤਾ ਜਿਸ ਨੂੰ “ਸੰਭਾ ਜੀ” ਆਖਦੇ ਹਨ ਇਸੇ ਤਰ੍ਹਾਂ ਚੰਡ ਅਰ ਮੁੰਡ ਦੇ ਨਸ਼ਾਨ ਭੀ ਉਸ ਦੇਸ ਦੇ ਅੱਜ ਤਕ ਨਾਮ “ਚਾਂਡੁ, ਨਾਟੁ” ਆਦਿਕ ਪਾਏ ਜਾਂਦੇ ਹਨ, ਏਸੇ ਤਰ੍ਹਾਂ ਰਾਵਨ ਦੇ ਮਾਮੇਂ ਦਾ ਨਾਉਂ ਤਿਉਂਮੁੰਡ ਸਾ, ਜਿਸ ਤੇ ਇਹ ਸਾਬਤ ਹੁੰਦਾ ਹੈ ਕਿ ਇਹ ਸਭ ਮਰਹਟੀ ਲੱਗ ਸਨ ਜਿਨ੍ਹਾਂ ਨੂੰ ਰਾਜਪੁਤ ਲੱਗ ਅਪਨੀ ਦੁਸ਼ਮਨੀ ਦੇ ਕਾਰਨ ਰਾਕਸ਼ ਸੱਦ ਦੇ ਸਨ ॥

ਇਸ ਤੇ ਅੱਗੇ ਰਾਜਪੁਤਾਂ ਦੀ ਇਸਤ੍ਰੀਆਂ ਦੇ ਨਾਮ ਅੱਗੇ ਵੇਵੀ ਪਦ ਆਵੰਦਾ ਸਾ ਜਿਸ ਤੇ ਉਨ੍ਹਾਂ ਨੂੰ ਅਸਲੀ ਪਹਿਲਾਂ ਨਾਮ ਦਾ ਹਿੱਸਾ ਛੱਡਕੇ ਵੇਵੀਆਂ ਆਖਨ ਲੱਗ ਗਏ, ਜੈਸਾ ਕਿ ਦੇਵਲ ਦੇਵੀ, ਕਵਲਾ ਦੇਵੀ ਆਦਿਕ ਨਾਮ ਸੇ ਮੇਂ ਇਨ੍ਹਾਂ ਨਾਮਾਂ ਨਾਲ ਮਿਲਨ ਤੇ ਪਾਇਆ ਜਾਂਦਾ ਹੈ ਜੋ ਉਹ ਨਿਰਸੰਦੇਹ ਰਾਜਪੁਤਾਂ ਦੀਆਂ ਲੜਕੀਆਂ ਸਨ, ਅਰ ਅਪਨੇ ਵਿਰੋਧੀ ਮਰਹਟਿਆਂ ਨੂੰ ਰਾਕਸ਼ ਜਾਨ ਕੇ ਲੜ ਦੀਆਂ ਸਨ ॥

ਜਿਸ ਤਰ੍ਹਾਂ ਇਸ ਦੇਸ਼ ਪਰ ਜਦ ਭੁਰਕ ਹਮਲੇ ਕਰਦੇ ਸਨ
 ਅਰ ਏਥੋਂ ਦੀਆਂ ਇਸਤ੍ਰੀਆਂ ਨੂੰ ਪਕੜ ਲੈ ਜਾਂਦੇ ਸਨ ਤਦ ਇਸ
 ਦੇਸ਼ ਵਾਲੇ ਉਨ੍ਹਾਂ ਨੂੰ “ਰਾਸ਼ੇ” ਜੋ ਰਾਕਸ਼ ਪਦ ਦਾ ਬਿਗਾੜ ਕੇ
 “ਰਾਸ਼” ਬਨ ਗਿਆ ਹੈ ਬੋਲਦੇ ਸਨ ਅਰ ਕੋਈ ਉਨ੍ਹਾਂ ਦਾ ਨਾਮ
 “ਰੁਹੇਲੇ” ਆਖਦੇ ਸਨ ਜੋ “ਰੋਹੇਲੇ” ਅਰਥਾਤ ਕ੍ਰੋਧੀ ਵਿੱਚੋਂ
 ਨਿਕਲਨਾ ਹੈ ਇਸੇ ਤਰ੍ਹਾਂ ਨਾਲ ਮਲੇਛ ਭੀ ਸਦਦੇ ਹਨ, ਅਤੇ
 ਉਨ੍ਹਾਂ ਦੇ ਕੈਮਾਂ ਦਾ ਆਪਸ ਵਿੱਚ ਮੁਲਕੀ ਜੰਗ ਸੀ ਅਰ ਜੋ ਉਨ੍ਹਾਂ
 ਦੀਆਂ ਬੇਗੁਨਾਹ ਇਸਤ੍ਰੀਆਂ ਪਰ ਹਮਲਾ ਕਰਨਾ ਸਾ ਸੋਈ
 ਉਨ੍ਹਾਂ ਵਿੱਚ ਰਾਕਸ਼ ਪਣਾ ਸੀ ਅਤੇ ਉਨ੍ਹਾਂ ਧਰਮਾਤਮਾ ਕੰਨਜਾਂ
 ਦਾ ਅਪਨੀ ਭੁਜਾਂ ਦੇ ਬਲ ਨਾਲ ਉਨ੍ਹਾਂ ਤੇ ਬਚਨਾਂ ਹੀ ਉਨ੍ਹਾਂ ਨੂੰ
 ਦੇਵੀ ਪਦ ਦੀਆਂ ਅਧਕਾਰੀ ਬਨਾਉਂਦਾ ਸੀ ॥

ਦੋਹਿਰਾ

ਏਹੋ ਇਸ ਵਿੱਚ ਭੇਟ ਹੈ ਸਮਝ ਜ਼ਰਾ ਮਨ ਲਾਇ ।
 ਜਿਸ ਦੇ ਮਨ ਵਿੱਚ ਮੰਨਗਾਂ ਤੇਰਾ ਸੰਸਾ ਜਾਇ ॥ ੨੯੫ ॥

ਦੁਰਗਾ ਭਾਤ

ਦੋਹਿਰਾ

ਇਸ ਲੇਖੇ ਤਾਂ ਸੱਚ ਹੈ ਜੇ ਤੈਂ ਵੱਸਿਆ ਅੱਜ ।
 ਐਵੇਂ ਹਠ ਕਰ ਕਿਉਂ ਕਰਾਂ ਤੇਰੇ ਅੱਗੇ ਪੱਜ ॥ ੨੯੬ ॥
 ਪਰ ਉਹ ਤਾਂ ਚੜ੍ਹ ਸ਼ੇਰ ਪਰ ਲੜਵਾਂ ਕੱਲੀ ਜਾਇ ।
 ਕਈ ਹਜ਼ਾਰਾਂ ਫੌਜ ਨੂੰ ਲੈਂਦੀ ਅੱਗੇ ਲਾਇ ॥ ੨੯੭ ॥
 ਜੇ ਉਹ ਹੁੰਦੀ ਛੋਕਰੀ ਰਾਜਪੁਤ ਦੀ ਭਰਾਤ ।

ਤਾਂ ਚੜ੍ਹ ਸਿੰਘਨ ਰਾਕਸ਼ਾਂ ਕੱਲੀ ਕਦੋਂ ਭਗਾਤ ॥ ੨੯੮ ॥
 ਇਸ ਦਾ ਉੱਤਰ ਜੇ ਦਵੇਂ ਤਾਂ ਮੈਂ ਜਾਣਾਂ ਸੋਚ ।
 ਨਹੀਂ ਅਜੇ ਭੀ ਸੁਝਦਾ ਮੈਨੂੰ ਹੈ ਕੁਝ ਕੱਚ ॥ ੨੯੯ ॥

ਤੱਤ ਖਾਲਸਾ

ਵੋਹਿਰਾ

ਇਹ ਤਾਂ ਢੋੜੀ ਗੱਲ ਹੈ ਅਰ ਸੌਖੀ ਧਰ ਚਿੱਤ ।
 ਜੇ ਹਾਬੀ ਹੈ ਲੰਘਿਆ ਪੁੱਛ ਰਹੇਗੀ ਕਿੱਤ ॥ ੨੯੦ ॥
 ਵਿੱਚ ਪਹਾੜਾਂ ਵੱਸ ਦੇ ਰੱਖਨ ਰਾਜੇ ਸੋਰ ।
 ਆਦਰ ਨਾਲ ਹਲਾਇਕੇ ਕਰਨ ਸਵਾਰੀ ਫੇਰ ॥ ੨੯੧ ॥
 ਸ਼ਸਤ੍ਰ ਵਿੱਦੇਜਾ ਢੁੰਗ ਦੀ ਅਰ ਬਰਛੀ ਤਿਸ ਕਾਲ ।
 ਜਿਸ ਤੇ ਤੁਰਤ ਭਰਾਇ ਦੀ ਸੈਨਾ ਨਾਹਰ ਨਾਲ ॥ ੨੯੨ ॥

ਭਾਵ—ਇਸ ਬਾਤ ਦਾ ਸਮਝਨਾ ਕੋਈ ਕਠਨ ਬਾਤ ਨਹੀਂ
 ਹੈ, ਕਿਉਂਕਿ ਐਸਾ ਹੋ ਸਕਦਾ ਹੈ ਜੇ ਉਹ ਕੰਨਜਾਂ ਪਹਾੜਾਂ ਵਿੱਚ
 ਨਿਵਾਸ ਕਰਦੀਆਂ ਸਨ ਅਰ ਕਿਸੇ ਨਿੱਕੇ ਜੇਹੇ ਸੋਰ ਦੇ ਬੱਚੇ
 ਨੂੰ ਅਪਨੇ ਹੱਥੀਂ ਪਾਲ ਲੀਤਾ ਹੋਵੇ ਗਾ ਅਰ ਉਹ ਕੁੱਝੇ ਵਾਂਗ
 ਹਿਲ ਗਿਆ ਹੋਵੇ ਗਾ, ਜਿਸ ਪਰ ਅਸਵਾਰੀ ਕਰਨ ਲੱਗ
 ਗਈ ਹੋਵੇ ਗੀ, ਸੋ ਐਸਾ ਕਰਨਾ ਕੋਈ ਅਜੰਡਵ ਬਾਤ ਨਹੀਂ
 ਹੈ ਕਿਉਂਕਿ ਦੋ ਤਿੰਨ ਸਾਲ ਹੋਏ ਹਨ ਜੋ ਲਹੌਰ ਵਿੱਚ ਸਰਕਸ
 ਦਾ ਤੁਮਾਸਾ ਕਰਨ ਵਾਲੇ ਬੰਗਾਲੀ ਆਏ ਸਨ ਜਿਨ੍ਹਾਂ
 ਪਾਸ ਪਿੰਜਰੇ ਵਿੱਚ ਦੋ ਸੋਰ ਪਾਏ ਹੋਏ ਸਨ, ਅਰ ਤੁਮਾਸੇ ਵੇਲੇ

ਇੱਕ ਆਵਮੀ ਉਨ੍ਹਾਂ ਦੋਨਾਂ ਨਾਲ ਘੁਲਦਾ ਹੁੰਦਾ ਸੀ, ਇਸੇ ਤਰ੍ਹਾਂ
 ਉਨ੍ਹਾਂ ਨਾਲ ਇੱਕ ਇਸਤ੍ਰੀ ਭੀ ਤੁਮਾਸਾ ਕਰਨੇ ਵਾਲੀ ਸੀ ਜੋ
 ਸੇਰਾਂ ਦੇ ਗਲ ਨੂੰ ਜੱਫੀ ਪਾਕੇ ਪੜਾਰ ਦੇਂਦੀ ਸੀ ਅਰਥਾਤੀ ਨਾਲ
 ਉਨ੍ਹਾਂ ਦੀ ਪਿੱਠ ਨੂੰ ਝਾੜਦੀ ਸੀ ਜਿਸ ਪਰ ਸੇਰ ਖੜੇ ਯਾ ਬੈਠੇ
 ਧੇਮ ਵਿੱਚ ਆਕੇ ਪੁਛ ਹਲਾਈ ਜਾਂਦੇ ਸਨ ਸੋ ਏਸੇ ਤਰ੍ਹਾਂ ਉਨ੍ਹਾਂ ਉਨ੍ਹਾਂ
 ਨੇ ਸੇਰਾਂ ਨੂੰ ਐਥੋਂ ਤਕ ਹਿਲਾ ਲੀਤਾ ਹੋਵੇਗਾ ਜੋ ਅਸਵਾਰੀ ਦਾ
 ਕੰਮ ਦੇਣ ਲੱਗ ਗਏ ਹੋਨਗੇ, ਜੈਸਾ ਕਿ ਕੁਝੇ ਯਾ ਬੱਕਰੇ ਨਿੱਕੀ
 ਜੇਹੀ ਬੱਧੀ ਨੂੰ ਘੋੜੇ ਦੀ ਜਗ੍ਹਾ ਖਿੱਚਨ ਲਈ ਹਿਲਾਈ ਜਾਂਦੇ
 ਹਨ, ਸੋ ਕੋਈ ਅਲੋਕਕ ਬਾਤ ਨਹੀਂ ਹੈ ॥

ਦੁਸਰਾ ਸਾਰੇ ਦੁਸਮਨਾਂ ਨੂੰ ਨਸਾ ਦੇਨਾਂ ਅਰ ਮਾਰ ਲੇਨਾ ਭੀ
 ਇਸ ਹਾਲਤ ਵਿੱਚ ਕੋਈ ਵੱਡੀ ਬਾਤ ਨਹੀਂ ਹੈ ਕਿਉਂਕਿ ਉਸ
 ਸਮਯ ਵਿੱਚ ਲੜਾਈ ਨਿਹੀ ਤੇਗ ਬਟਛੀ ਕਟਾਰ ਅਤੇ ਗਦਾ
 ਦੀ ਹੀ ਹੁੰਦੀ ਸੀ ਬੰਦੂਕ ਯਾ ਤੌਪ ਉਸ ਸਮਯ ਵਿੱਚ ਨਹੀਂ ਹੁੰਦੀ
 ਸੀ, ਸੋ ਜਦ ਓਹ ਸ੍ਰੀਭ ਨੈਸੇ ਮਰਹਟੇ ਜਿਨ੍ਹਾਂ ਨੂੰ ਓਹ ਰਾਕਸ਼
 ਪੁੱਦੇ ਸਨ ਆਉਂਦੇ ਸੇ ਤਦ ਚਾਰ ਤਰ੍ਹਾਂ ਦੀ ਫੌਜ ਜੱਜਕੇ ਆਉਂਦੇ
 ਸੇ, ਜਿਨ੍ਹਾਂ ਵਿੱਚ ਹਾਬੀ ਘੋੜੇ ਪਯਾਦੇ ਅਰ ਰਥ ਹੁੰਦੇ ਸਨ ਪਰੰਤੂ
 ਰਥਾਂ ਦਾ ਤਾਂ ਪਹਾੜ ਵਿੱਚ ਕੇਮ ਹੀ ਨਹੀਂ ਹੈਂਦਾ ਸਾ ਕੇਵਲ ਤਿੰਨ
 ਤਰ੍ਹਾਂ ਦਾ ਹੀ ਸਾਮਾਨ ਲੋੜੀਦਾ ਸੀ, ਜਿਸ ਤੇ ਜਦ ਓਹ ਦੇਵੀ ਇਰ
 ਪਰ ਅਸਵਾਰ ਹੋਕੇ ਹੱਥ ਤਲਵਾਰ ਪਕੜ ਕੇ ਨਿਕਲ ਦੀ ਸੀ ਅਰ
 ਸੇਰ ਹਾਬੀਆਂ ਘੋੜਿਆਂ ਨੂੰ ਦੇਖਕੇ ਭਬਕ ਦਾ ਸਾ ਤਦ ਓਹ ਹਾਬੀ
 ਘੋੜੇ ਅਤੇ ਪਯਾਦੇ ਸੁਭਾਵਕ ਹੀ ਉਸਦੇ ਭਿਆਨਕ ਰੂਪ ਦੇ ਡਰਾਏ
 ਹੋਏ ਨਸ ਜਾਂਦੇ ਸਨ, ਅਰ ਦੇਵੀ ਜਦ ਸੇਰ ਨੂੰ ਲਲਕਾਰਦੀ

ਸੀ ਤਦ ਜਾਂਦਾ ਹੀ ਦੁਸ਼ਮਨ ਦੇ ਟੁਕੜੇ ੨ ਕਰ ਦੇਂਦਾ, ਸੀ ਅਰ
ਮਾਰ ਕੁੱਟ ਅਤੇ ਚੀਰ ਫਾਜ਼ਕੇ ਫਿਰ ਪਹਾੜਾਂ ਵਿੱਚ ਜਾ ਵਜ਼ਦੀ ਸੀ,
ਇਸ ਵਾਸਤੇ ਇਹ ਬਾਤ ਕੋਈ ਨਵੀਂ ਨਹੀਂ ਹੈ ਅਰ ਨਾ ਕੋਈ
ਕਰਮਾਤ ਯਾ ਅਚੰਭਾ ਹੀ ਹੈ, ਕਿੰਤੂ ਕੇਵਲ ਉਨ੍ਹਾਂ ਦੀ ਦਲੇਰੀ
ਅਰ ਅਭਿਆਸ ਦਾ ਹੀ ਫਲ ਹੈ ।

ਫਿਰ ਇਹ ਲਜ਼ਕੀਆਂ ਜੰਗ ਦੇ ਕਰਨੇ ਕਰਕੇ ਅਰ ਛੱਤ੍ਰੀ
ਰਾਜਪੁਤਾਂ ਦੀ ਕੰਨਯਾਂ ਹੋਨ ਕਰਕੇ ਮਾਂਸਾਹਰੀ ਹੈਂਦੀਆਂ ਸਨ ਏਸੇ
ਵਾਸਤੇ ਇਨ੍ਹਾਂ ਨੂੰ ਲੋਗ ਬੱਕਰੇ ਨਜ਼ਰਾਂ ਲੈਕੇ ਮਿਲਦੇ ਸਨ
ਜਿਸਤੇ ਅੱਜ ਤਕ ਭੀ ਓਹੋ ਰਸਮ ਚਲੀ ਆਉਂਦੀ ਹੈ ਜੋ ਉਨ੍ਹਾਂ ਦੇ
ਭੈਣਾਂ ਅੱਗੇ ਲੋਗ ਬੱਕਰੇ ਬਲੀ ਦੇਂਦੇ ਹਨ ॥

ਇੱਕ ਹੋਰ ਵੱਡਾ ਚੰਗਾ ਇਸ ਬਾਤ ਦਾ ਸਬੂਤ ਹੈ ਜੋ ਸਿੱਧ
ਕਰਦਾ ਹੈ ਕਿ ਉਹ ਸੂਰ ਬੀਰ ਲਜ਼ਕੀਆਂ ਹੀ ਸਨ ਸੋ ਇਹ ਹੋ ਕਿ
ਜਦ ਪਹਾੜ ਵਿਚ ਉਨ੍ਹਾਂ ਦੇ ਰੂਪ ਦੇਖਿਦੇ ਹਨ ਤਾਂ ਬਹੁਤ ਮਨੋਹਰ
ਗੋਰੇ ਰੰਗ ਦੀਆਂ ਹੈਂਦੀਆਂ ਹਨ ਪਟੰਤੂ ਜਦ ਗਰਮ ਦੇਸ਼ ਕਲਕੱਤੇ
ਵਿੱਚ ਉਸਦੇ ਰੂਪ ਨੂੰ ਦੇਖਿਦਾ ਹੈ ਤਦ ਮਹਾਂਕਾਲੇ ਭਯਾਨਕ ਰੰਗ
ਵਾਲੀ ਹੈ ਜਿਸਨੂੰ “ਕਾਲੀ ਕਲਕੱਤੇ ਵਾਲੀ” ਸੱਦਦੇ ਹਨ
ਇਸਦਾ ਕਾਰਨ ਇਹ ਹੈ ਕਿ ਕਲਕੱਤਾ, ਬੰਗਾਲ ਅਰ ਪੂਰਬ
ਦੀ ਮੰਧਿ ਵਿੱਚ ਹੈ ਜਿਸਤੇ ਉਸ ਜਗ੍ਹਾ ਦੇ ਲੋਗ ਕਾਲੇ ਰੰਗ ਦੇ
ਹੀਂਦੇ ਹਨ ਕਿਉਂਕਿ ਉਥੇ ਗਰਮੀ ਜ਼ਿਆਦਾ ਪੈਂਦੀ ਹੈ, ਇਸੇ ਵਾਸਤੇ
ਉਹ ਬੰਗਾਲਨ ਲਜ਼ਕੀ ਹੋਨ ਦੇ ਕਾਰਨ ਕਾਲੀ ਸੀ ਅਰ ਉਸਦਾ
ਨਾਸ੍ਰਿੰਦੀ ਕਾਲੀ ਪੈਗਿਆ, ਜਿਸਤੇ ਇਹ ਸਾਬਤ ਹੁੰਦਾ ਹੈ ਕਿ
ਇਹ ਪਹਾੜ ਦੀ ਕੰਢੀ ੨ ਹੀ ਚਲੀਆਂ ਗਈਆਂ ਸਨ, ਅਰ

(੪੯੮ ॥)

ਦੁਸ਼ਮਨਾਂ ਨਾਲ ਲੜਨਾ ਇਨ੍ਹਾਂ ਦਾ ਕੰਮ ਸਾ ॥

ਇਸ ਜਗ੍ਹਾ ਜਾਕੇ ਇੱਕ ਹੋਰ ਰੰਗ ਭੀ ਬਦਲ ਗਿਆ ਹੈ ਜੋ ਉਸਦੀ ਭੇਟਾ ਝੋਟਾ ਚੜ੍ਹਾਉਂਦੇ ਹਨ ਇਸਦਾ ਕਾਰਨ ਇਹੋ ਹੈ ਜੋ ਬੰਗਾਲ ਵਿੱਚ ਮੱਛੀਆਂ ਦਾ ਖਾਣਾ ਅਰ ਝੋਟੇ ਦਾ ਖਾਣਾ ਬੁਰਾ ਨਹੀਂ ਸਮਝਦੇ ਸੇ ਜੈਸਾ ਕਿ ਜਗਨ ਨਾਥ ਵਿੱਚ ਭੀ ਝੋਟਾ ਹੀ ਬਲੀ ਦਿੱਤਾ ਜਾਂਦਾ ਹੈ, ਪਰੰਤੁ ਅੱਜ ਕੱਲ ਇਸ ਦੇਸ ਦੇ ਵੱਲੋਂ ਦੇਖਕੇ ਬਹੁਤ ਲੋਗ ਬੰਗਾਲੀ ਖਾਂਦੇ ਨਹੀਂ ਹਨ ਅਰ ਬਲੀ ਬੁਰੂਰ ਦੇਂਦੇ ਹਨ, ਕਿੰਤੁ ਖਾ ਲੈਣਾ ਭੀ ਉਨ੍ਹਾਂ ਦੇ ਬੰਗਾਲ ਵਿੱਚ ਕੋਈ ਬੁਰਾ ਨਹੀਂ ਸਮਝਿਆ ਜਾਂਦਾ ॥

ਦੋਹਿਰਾ

ਇਹ ਸਾਰੇ ਸਾਬੂਤ ਹਨ ਇਸਦੇ ਵਿੱਚ ਗੁਵਾਹ ।

ਜਿਹੜੇ ਦੇਵੀ ਪਣੇਦਾ ਠੀਕ ਬਤਾਉਣ ਰਾਹ ॥ ੨੮੩ ॥

ਭਾਵ—ਇਹ ਸਾਰੇ ਹਾਲਾਤ ਸਾਬੂਤ ਕਰਦੇ ਹਨ ਕਿ ਉਹ ਦੇਵੀਆਂ ਜਿਨ੍ਹਾਂ ਨੂੰ ਲੋਗ ਈਸ਼੍ਵਰ ਦੀਆਂ ਸਮਰੱਥਾ ਯਾ ਜੋਤੀਆਂ ਸਮਝਕੇ ਪੂਜਦੇ ਹਨ ਸੋ ਰਾਜਪੂਤ ਛੱਡੀਆਂ ਦੀਆਂ ਰਾਜ ਕੁਮਾਰੀਆਂ ਸਨ, ਅਰ ਹੋਰ ਕੋਈ ਐਸੀ ਬਾਤ ਨਹੀਂ ਸੀ ਜੋ ਲੋਗਾਂ ਨੇ ਖੜਾਲ ਕੀਤੇ ਹੋਏ ਹਨ, ਇਸ ਵਾਸਤੇ ਇਨ੍ਹਾਂ ਵਿੱਚ ਈਸ਼੍ਵਰ ਬੁਧਿ ਤਜਾਗ ਕੇ ਧਰਮਾਤਮਾਂ ਰਾਜ ਕੁਮਾਰੀਆਂ ਸਮਝਕੇ ਇਨ੍ਹਾਂ ਦੀ ਇੱਜ਼ਤ ਕਰਨੀ ਕੋਈ ਬੁਰੀ ਬਾਤ ਨਹੀਂ ਹੈ, ਪਰੰਤੁ ਇਨ੍ਹਾਂ ਨੂੰ ਈਸ਼੍ਵਰ ਮੰਨਨਾ ਐਸਾ ਹੀ ਗੱਪ ਹੈ ਜੈਸਾ ਕਛੂ ਯਾ ਮੱਛ ਆਦਿਕ ਨੂੰ ਮੰਨਿਆ ਗਿਆ ਹੈ, ਯਾ ਰਾਮਚੰਦਰ ਅਤੇ ਕ੍ਰਿਸ਼ਨ ਨੂੰ ਲੋਗ ਅਪਨੀ ਭੁੱਲ ਨਾਲ ਈਸ਼੍ਵਰ ਦਾ ਅਵਤਾਰ ਮੰਨਦੇ ਹਨ ॥

ਦੇਹਿਰਾ

ਐਸੀ ਧਰਮ ਪ੍ਰਚਾਰਕਾ ਸ਼ੁਰੂ ਬੀਰ ਗੁਣ ਦਾਰ ।
 ਸਦ ਆਦਰ ਦੇ ਜੈਗ ਹਨ ਚਹਿਏ ਤਿਨ ਸਤਕਾਰ ॥੨੯੩॥
 ਪਰ ਪਰਮੇਸ਼ਰ ਜਾਨਕੇ ਨਾ ਵਤ ਤਿਨ ਤੇ ਮੰਗ ।
 ਸੋਭਾ ਕਰ ਜਿਤਨੀ ਬਨੇ ਜਿਨ੍ਹਾਂ ਕਰੇ ਸੇ ਜੰਗ ॥

ਦੁਰਗਾ ਭਗਤ

ਦੇਹਿਰਾ

ਨਵੇਂ ਨਵੇਂ ਤੂੰ ਦੱਸ ਦਾ ਭੇਤ ਮਸਾਲੇ ਦਾਰ ।
 ਜਿਸ ਤੇ ਕਰਨਾ ਪਏਗਾ ਦੁਰਗਾ ਤੇ ਇਨਕਾਰ ॥੨੯੪॥
 ਪਰ ਓਹ ਹੈ ਸਨ ਲੜਾਕੀਆਂ ਸੰਦਰ ਰੂਪ ਉਦਾਰ ।
 ਬਗਾਹੋਂ ਕਰ ਇਨਕਾਰ ਜੋ ਕਰਦੀ ਜੰਗ ਉਦਾਰ ॥੨੯੫॥
 ਇਸ ਦਾ ਕਿਆ ਪਰਮਾਣ ਹੈ ਪਾਸ ਤੁਸਾਂਦੇ ਦੱਸ ।
 ਬਿਨਾਂ ਦਲੀਲ ਨ ਮੰਨਸਾਂ ਜੋ ਤੂੰ ਛੱਡੋਂ ਹੋਸ ॥੨੯੬॥

ਭਾਵ-ਇਸ ਤਰ੍ਹਾਂ ਦਾ ਖਿਆਲ ਕਰਨਾ ਕਿ ਓਹ ਰਾਜਪੁਤ
 ਰਾਜਿਆਂ ਯਾ ਰਾਣਿਆਂ ਦੀਆਂ ਕੰਨਾਂ ਸਨ ਅਤੇ ਮਰਹੌਟੇ ਲੱਗ
 ਉਨ੍ਹਾਂ ਨੂੰ ਸੰਦਰ ਰੂਪ ਦੇਖਕੇ ਵਰਨਾ ਚਾਹੀਦੇ ਸਨ ਜਿਸ ਪਰ ਓਹ
 ਜੰਗ ਕਰਦੀਆਂ ਹੁੰਦੀਆਂ ਸਨ, ਇੱਕ ਅਨੁਮਾਨ ਹੈ ਪਰੰਤੂ ਫਿਰ
 ਭੀ ਜੇ ਇਸ ਬਾਤ ਨੂੰ ਸੱਤ ਮੰਨਜਾਂ ਜਾਵੇ ਤਾਂ ਸਾਨੂੰ ਕਿਸੇ ਵਿਸ਼ਟਾਂਤ੍ਰ
 ਅਤੇ ਪ੍ਰਮਾਨ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ, ਕਿਉਂਕਿ ਧਰਮ ਦੇ
 ਨਿਸਚੇ ਨੂੰ ਨਿਰਾ ਹਾਸੀ ਵਾਲੀ ਬਾਤ ਤੇ ਹਾ ਮੰਨ ਲੈਣਾ ਠੀਕ

ਨਹੀਂ ਹੇਦਾ ਕਿੰਤੁ ਉਸ ਪਰ ਸ਼ਰੂਰ ਵਿਚਾਰ ਕਰਨਾ ਜੋਗ ਹੈ ॥

ਤੱਤ ਖਾਲਸਾ

ਦੇਹਿਰਾ

ਇਹ ਤਾਂ ਸਿਆਣੀ ਗੱਲ ਹੈ ਕਰਨ ਵਿਵੇਚਨ ਜੋਇ ।
ਐਸੇ ਉੜ੍ਹ ਪਰ ਨਹੀਂ ਗੁੱਸਾ ਕਰਦਾ ਕੋਇ ॥ ੨੮੭ ॥

ਦਵੈਯਾ

ਪਹਿਲੇ ਤਾਂ ਉੱਤੀ ਸੋਰ ਏਸ ਨੂੰ ਜੋ ਪ੍ਰਗਟ ਸੰਸਾਰੇ । ਵਿੱਚ
ਜ਼ਰੀਖਾਂ ਲਿਖੇ ਪਏ ਹਨ ਸਾਰੇ ਏਹ ਪੁਵਾਰੇ ॥ ਸੁੰਦਰ ਨਾਰਾਂ ਪਿੱਛੇ
ਲੜਦੇ ਰਹੇ ਅਨਰਥੀ ਰਾਜੇ । ਖੂਨ ਬਹਾਏ ਨਦੀਆਂ ਵਾਂਗਰ
ਘਾਉ ਅੱਜ ਤਕ ਤਾਜੇ ॥ ੨੮੮ ॥ ਰਾਜਪੁਤ ਰਾਜਾ ਦੀ ਰਾਣੀ
ਜੋ ਸੀ ਕਵਲਾਂ ਦੇਵੀ । ਇਲਾਵੱਦੀਨ ਲੜਾਈਆਂ ਕਰਕੇ
ਥੋਹ ਲਈ ਨਿਜ ਭੇਵੀ । ਮੁਸਲਮਾਨ ਬਾਦਸ਼ਾਹ ਰੱਖੀ ਅਪਨੀ
ਬੇਗਾਮ ਕਰਕੇ । ਜਿਸ ਪਿੱਛੇ ਸੇ ਲੜੇ ਬਹਾਦਰ ਜਾਨ ਤਲੀ ਪਰ
ਧਰਕੇ ॥ ੨੮੯ ॥ ਫਿਤ ਉਸਦੀ ਜੋ ਸੁੰਦਰ ਬੋਟੀ ਦੇਵਲ ਦੇਵੀ
ਦੱਸੀ । ਓਹ ਖਿਲਜੀ ਦੇ ਪੁੜ੍ਹ ਦੇ ਘੜ ਨਾਰੀ ਹੋਕੇ ਵੱਸੀ ॥ ਬਾਪ

੯ ਪੁਤ ਨੇ ਮਾਇਆਂ ਧੋਆਂ ਅਪਨੇ ਘੜੀਂ ਵਸਾਈਆਂ । ਨਾਲ
ਲੜਾਈ ਜੁੱਧ ਜੰਗ ਦੇ ਜੋ ਸਨ ਮਾਲ ਪਰਾਈਆਂ ॥ ੩੦੦ ॥
ਫੇਰ ਪਦਮਨੀ ਦਾ ਜੋ ਕਿੱਸਾ ਪੜ੍ਹ ਲੇਵੇਂ ਇੱਕ ਵੇਈਂ । ਅੱਖੀ ਵਾਂਗ
ਨਦੀ ਦੇ ਵੱਗਨ ਸੂੱਕਨ ਨਾਹੀਂ ਭੇਗੀਂ ॥ ਉਸ ਪਿੱਛੇ ਜਦ ਪਿਆ
ਬਾਦਸ਼ਾਹ ਚਾਹੇ ਆਪ ਨਕਾਹੀ । ਅਰ ਰਾਜਪੁਤ ਭੂਪ ਨੇ ਉਸ
ਘਰ ਜੀਉਣ ਆਸਾ ਲਾਹੀ ॥ ੩੦੧ ॥ ਜਾਨਾਂ ਟੁਟਕੇ ਲੜੇ ਸੂਰਮੇ
ਕੱਟ ਵੱਡ ਤਨ ਸੁੱਟੇ । ਓੜਕ ਨੂੰ ਫਿਰ ਰਾਜਪੁਤ ਸੇ ਭੁਰਕਾਂ

ਅੱਗੇ ਹੁੱਟੇ ॥ ਦੇਂਕਰ ਜਾਨਾਂ ਗਏ ਸੂਰਗ ਨੂੰ ਲੈ ਯਕ਼ ਤਿਲਕ
 ਬਹਾਦਰ ॥ ਅੱਜ ਤੀਕ ਹੈ ਵਿੱਚ ਜਗਤ ਦੇ ਠੀਕ ਜਿਨ੍ਹਾਂ ਦਾ ਆਦਰ
 ॥ ੩੦੨ ॥ ਪਰ ਓਹ ਰਾਜਪੁਤ ਦੀ ਬੇਟੀ ਅਹੋ ਪਦਮਨੀ ਦੇਵੀ ।
 ਗੈਰਤ ਖਾਕੇ ਵਿੱਚ ਕਿਲੇ ਦੇ ਰਾਮ ਰਾਮ ਮੁਖ ਸੇਵੀ ॥ ਕਰਕੇ
 ਚਿਖਾ ਬਹੀ ਤਿਸ ਉਪਰ ਜਲਕੇ ਰਾਖ ਬਨਾਈ । ਅਪਨੇ ਪਤੀ
 ਬਹਾਦਰ ਨੂੰ ਜਿਨ ਲਾਜ ਨ ਜਗ ਵਿੱਚ ਲਾਈ ॥ ੩੦੩ ॥ ਭੋਜ
 ਕਿਲੇ ਨੂੰ ਬਾਦਸ਼ਾਹ ਜਦ ਅੰਦਰ ਗਿਆ ਨਕਾਰਾ । ਕਹਾਂ ਪਦਮਨੀ
 ਭੁਰਤ ਬਤਾਓ ਅਸੇ ਮੁਖੋਂ ਉਚਾਰਾ ॥ ਤਦ ਇੱਕ ਰਹਿਲਨ ਭੁਰਤ
 ਖਾਕ ਦੀ ਮੁੱਠੀ ਭਰਕੇ ਭਾਰੀ । ਬਾਦਸ਼ਾਹ ਦੇ ਸਿਰ ਪਰ ਮਾਰੀ
 ਏਹੁ ਪਦਮਨੀ ਪਯਾਰੀ ॥ ੩੦੪ ॥ ਜਲਦੀ ਚਿਖਾ ਦੇਖ ਕਰ ਓਥੇ
 ਪਾਤਸ਼ਾਹ ਪਛਾਇਆ । ਆਖੇ ਸੋ ਭੀ ਹੱਥ ਨ ਆਈ ਜਿਸ ਪਰ
 ਜੰਗ ਮਚਾਇਆ ॥ ਹੋਇ ਨਿਰਾਸ ਪਿਛਾਹਾਂ ਮੁਹਿਆ ਆਮ
 ਰਿਦੇ ਦੀ ਬੇਈ । ਅੱਜ ਤੀਕ ਇਹ ਨਵੀਂ ਬਾਤ ਹੈ ਵਿੱਚ ਤਰੀਖਾਂ
 ਸੌਈ ॥ ੩੦੫ ॥

ਦੇਹਿਰਾ

ਇਸਤੇ ਸਾਬਤ ਹੋ ਗਿਆ ਨਾਰਾਂ ਬਦਲੇ ਜੰਗ ।

ਕਰਦੇ ਸੇ ਦੁਰ ਆਦਮੀ ਧਰਮ ਆਪਨਾ ਭੰਗ ॥ ੩੦੬ ॥

ਇਸੇ ਤਰਾਂ ਨਿ੍ਧੁਪ ਸ੍ਰੀਭ ਸੇ ਵਰਨਾ ਚਹਨ ਜਹਾਨ ।

ਜੇ ਸਨ ਸ੍ਰੀਦਰ ਕੰਨਜਾਂ ਰਾਜ ਕੁਮਾਰਿ ਮਹਾਨ ॥ ੩੦੭ ॥

ਹੁਨ ਇਸ ਪਰ ਪਰਮਾਣ ਮੈਂ ਦਸਮ ਗ੍ਰੀਬੋਂ ਕੱਢ ।

ਤੇਰੇ ਤਾਂਈਂ ਦੱਸਕੇ ਦਿਆਂ ਬਖੇਜਾ ਵੱਡ ॥ ੩੦੮ ॥

ਜਿਸ ਪਰ ਤੈਨੂੰ ਆਵਸੀ ਪੂਰਾ ਭੁਰਤ ਯਕੀਨ ।

ਮੁੜਕੇ ਅਸੀਂ ਬਾਤ ਪਰ ਛੋਲੇ ਚਿਤ ਕਬੀਨ ॥ ੫੦੮ ॥

ਯਥਾ:- ਚੰਡੀ ਚਰਿਤ੍ਰ ਦਸਮ ਗ੍ਰੰਥ

ਮਾਰਕੰਢੇ ਪੁਰਾਨ ਦਾ ਭਰਜਮਾਂ ਜੋ ਦਸਮ ਗ੍ਰੰਥ ਵਿੱਚ ਪਾਇਆ
ਜਾਂਦਾ ਹੈ ਜਿਸ ਨੂੰ ਚੰਡੀ ਦੀ ਵਾਰ ਸੌਦਦੇ ਹਨ ਉਸ ਵਿੱਚ ਚੰਡੀ
ਨਾਮੋਂ ਦੇਵੀ ਦੇ ਲਖਨ ਓਹੋ ਦੌਸੇ ਹਨ ਜੋ ਸੁੰਦਰ ਰਾਜਪੂਤ
ਕੰਨਜਾਂ ਦੇ ਹੋਨੇ ਚਾਹੀਦੇ ਸਨ ਅਰ ਉਸ ਦੇ ਰੂਪ ਵਸ ਹੋਕੇ ਸੁੰਭ
ਨੇ ਭੀ ਖਿਲਜੀ ਬਾਦਸ਼ਾਹ ਵਾਲਾ ਹੀ ਹੱਥ ਕੀਤਾ ਸਾ ॥

ਯਥਾ:- ਸਵੈਯਾ

“ਕੰਚਨ ਸੋ ਤਨ ਖੰਜਨ ਸੇ ਦ੍ਰਿਗ ਕੰਚਨ ਕੀ ਸੁਖਮਾਂ ਸੁਕਦੀ
ਹੈ । ਲੈ ਕਰਤਾਰ ਸੁਧਾਕਰ ਮੈਂ ਮਧ ਮੂਰਤ ਸੀ ਅੰਗ ਅੰਗ
ਰਚੀ ਹੈ ॥ ਆਨਨ ਕੀ ਸਰ ਕੋ ਸਸ ਨਾਹਿਨ ਅੰਤ ਕੜ੍ਹ ਉਪਮਾ
ਨ ਬਚੀ ਹੈ । ਸਿੰਗ ਸੁਮੇਰ ਕੇ ਚੰਡ ਬਿਰਾਜਤ ਮਾਨੋ ਸੰਘਾਸਨ
ਬੈਠੀ ਬਚੀ ਹੈ ॥ ੨੮ ॥

ਦੇਹਿਰਾ

ਅਸੇ ਸਿੰਗ ਸੁਮੇਰ ਕੇ ਸੋਭਤ ਚੰਡ ਪ੍ਰਚੰਡ ।

ਚੰਦ੍ਰਹਾਸ ਕਰ ਕਰ ਧਰੇ ਜਨ ਜਮ ਲੀਨੇ ਦੰਡ ॥ ੯੦ ॥

ਕਿਸੀ ਕਾਜ ਕੋ ਦੈਤ ਇੱਕ ਆਇ ਗਇਓ ਤਿਹ ਠਾਇ ।

ਨਿਰਖ ਰੂਪ ਬਰ ਚੰਡ ਕੋ ਗਿਰਿਓ ਮੂਰਛਾ ਖਾਇ ॥ ੯੧ ॥

ਨਮਸਕਾਰ ਕਰ ਜੋਰ ਕੈ ਕਹੀ ਚੰਡ ਸੋਂ ਬਾਤ ।

ਨਿ੍ਖੁਪ ਸੁੰਭ ਕੋ ਭਰਾਤ ਹੋਂ ਕਹੀ ਬਰਨ ਸੁਕਦਾਤ ॥ ੯੨ ॥

ਤੀਨ ਲੋਕ ਜਿਨ ਬਸ ਕੀਏ ਅਰ ਬਲ ਭੁਜਾਂ ਪਰਚੰਡ ।

ਅਸੇ ਭੂਪਤ ਸੁੰਭ ਹੈ ਤਾਹਿੰ ਬਰੋਬਰ ਚੰਡ ॥ ੯੩ ॥

ਸੁਨ ਰਾਕਸ਼ ਕੀ ਬਾਤ ਕੋ ਦੇਵੀ ਉੱਤਰ ਦੀਨ ।
ਜੁੱਧ ਕਰੇ ਬਿਨ ਨਹਿੰ ਬਰੋਂ ਸੁਨੈ ਵੈਂਤ ਮਤ ਹੀਨ ॥ ੯੪ ॥

ਇਹ ਸੁਨ ਦਾਨਵ ਚਪਲ ਗਤਿ ਗਇਓ ਸੁਭ ਕੇ ਪਾਸ ।
ਪਰ ਪਾਇਨ ਕਰ ਜੋਰ ਕੈ ਕਰੀ ਏਕ ਅਰਦਾਸ ॥ ੯੫ ॥
ਅਉਰ ਰਤਨ ਨਿ੍ਖ ਧਾਮ ਤੁਮ ਤ੍ਰਿਆ ਰਤਨ ਤੇ ਹੀਨ ।
ਬਧੂ ਏਕ ਬਨ ਮੈਂ ਬਸੈ ਤਿਹ ਤੁਮ ਬਰੋ ਪਰਬੀਨ ॥ ੯੬ ॥

ਸੋਰਠਾ

ਸੁਨੀ ਮਨੋਹਰ ਬਾਤ ਨਿ੍ਖ ਬੁਝਿਓ ਪੁਨ ਤਾਹਿ ਕੋ ।
ਮੈਂ ਸੋ ਕਹੀਐ ਭ੍ਰਾਤ ਬਰਨਨ ਤਾਹਿ ਸਰੀਰ ਕੋ ॥ ੯੭ ॥

ਸਵੈਯਾ

ਹਰਿ ਸੋ ਮੁਖ ਹੈ ਹਰਤੀ ਦੁਖ ਹੈ ਅਲਿਕੈਂ ਹਰਿ ਹਾਰ ਪ੍ਰਭਾ
ਹਰਨੀ ਹੈ । ਲੋਚਨ ਹੈਂ ਹਰ ਸੋ ਸਰਸੇ ਹਰਿ ਸੀ ਭੁਰਟੇ ਹਰ ਸੀ
ਬਰਨੀ ਹੈ ॥ ਕੇਹਰ ਸੋ ਕਰਹਾ ਚਲਥੈ ਹਰਿ ਪੈ ਹਰਿ ਕੀ ਹਰਨੀ
ਤਰਨੀ ਹੈ । ਹੈ ਕਰ ਮੈਂ ਹਰਿ ਪੈ ਹਰਿ ਸੋ ਹਰਿ ਰੂਪ ਕੀਏ ਹਰਿ
ਕੀ ਧਰਨੀ ਹੈ ॥ ੯੮ ॥

ਕਬਿਤ

ਮੀਨ ਮੁਰਸ਼ਾਨੇ ਕੰਜ ਖੰਜਨ ਖਿਸਾਨੇ ਅਲ ਫਿਰਤ ਦਿਵਾਨੇ
ਬਨ ਡੋਲੈਂ ਜਿਤ ਤਿਤਹੀ । ਕੀਰ ਅੈ ਕਧੋਤ ਬਿੰਬ ਕੋਕਲਾ ਕਲਾਪੀ
ਬਨ ਲੂਟੇ ਛੂਟੇ ਫਿਰੈਂ ਮਨ ਚੈਨ ਹੁ ਨ ਕਿਤਹੀ ॥ ਦਾਰਮ ਦਰਕ
ਗਇਓ ਵੇਖ ਦਸਨਾਨ ਪਾਨ ਰੂਪ ਹੀ ਕੀ ਕ੍ਰਾਂਤ ਜਗ ਫੈਲ ਰਹੀ
ਸਿਤ ਹੀ । ਐਸੀ ਗੁਨ ਸਾਗਰ ਉਜਾਗ੍ਰ ਸੋ ਨਾਗ੍ਰ ਹੈ ਲੀਨੋ ਮਨ

ਮੇਰੇ ਹਰਿ ਨੈਨ ਕੋਰ ਚਿੱਤ ਹੀ ॥ ੯੮ ॥

ਵੋਹਿਰਾ

ਬਾਤੁ ਦੈਤ ਕੀ ਸੰਭ ਸੁਨ ਬੋਲਿਓ ਕੁਛ ਮੁਸਕਾਤ ।

ਚਤੁਰ ਦੂਤ ਕੋਊ ਭੇਜੀਏ ਲਖਿ ਆਵੈ ਤਿਹ ਘਾਤ ॥ ੯੯ ॥

ਵੋਹਿਰਾ

ਬਹੁਰ ਕਹੀ ਉਨ ਦੈਤ ਅਥ ਕੀਜੈ ਏਕ ਬਿਚਾਰ ।

ਜੋ ਲਾਇਕ ਭਟਸੈਨ ਮੈ ਭੇਜਹੁ ਦੈ ਅਧਿਕਾਰ ॥ ੧੦੦ ॥

ਮਵੈਯਾ

ਬੈਠ ਹੁਤੇ ਨਿ੍ਧ ਮਧਿ ਸਭਾ ਉਠਕੇ ਕਰਿ ਜੋਰਿ ਕਹਿਓ ਮਮ
ਜਾਉਂ । ਬਾਤਨ ਤੇ ਰਿਝਵਾਇ ਮਿਲਾਇ ਹੋ ਨਾਤਰ ਕੇਸਨ ਤੇ
ਗਹਿ ਲਿਆਉਂ ॥ ਕ੍ਰੋਧ ਕਰੈ ਤਥ ਜੁਧ ਕਰੋਂ ਰਣ ਸੋਣਤ ਕੀ
ਸਰਤਾਨ ਬਹਾਉਂ ॥ ਲੋਚਨ ਧੂਮ ਕਹੈ ਬਲ ਆਪਨੇ ਸਾਸਨ
ਸਾਥ ਪਹਾੜ੍ਹ ਉਡਾਉਂ ॥”

ਚੰਡੀ ਚਰਿਤ੍ਰ ਦੇ ਇਨ੍ਹਾਂ ਛੌਦਾਂ ਦੇ ਸਾਫ ਸਿੱਧ ਹੁੰਦਾ ਹੈ ਕਿ ਉਹ
ਕੋਈ ਜੁਆਨ ਉਮਰਾ ਦੀ ਸੁੰਦਰ ਇਸਤ੍ਰੀ ਸੀ, ਜਿਸ ਦੀ
ਸੋਭਾ ਇਸਤਰ੍ਹਾਂ ਦੀ ਕੀਤੀ ਹੈ ਕਿ ਸੁਇਨੇ ਵਰਗਾ ਰੰਗ ਮਮੋਲੇ
ਵਰਗੀ ਅੱਖਾਂ ਨੂੰ ਦੇਖਕੇ ਕਵਲ ਭੀ ਲੱਜਾਵਾਨ ਹੋਗਏ ਹਨ,
ਜਿਸ ਦੇ ਮੁਖ ਦੀ ਸੁੰਦਰਤਾ ਦੇ ਅੱਗੇ ਕਰੋਜ਼ਾਂ ਚੰਦ ਭੀ ਕੁਛ ਨਹੋਂ
ਹਨ ਅਤੇ ਪਹਾੜੀ ਦੀ ਚੋਟੀ ਪਰ ਬੈਠੀ ਇਸਤਰ੍ਹਾਂ ਸੋਭਾ ਪਾਉਂਦੀ
ਹੈ ਮਾਨੋ (ਸਰੀ) ਇੰਦ੍ਰ ਦੀ ਇੰਦ੍ਰਾਣੀ ਸੰਘਾਸਨ ਪਰ ਬੈਠੀ ਹੈ,
ਜਿਸਦੇ ਰੂਪ ਨੂੰ ਦੇਖਕੇ ਸੰਭ ਰਾਜਾ ਦਾ ਭਾਈ ਬੇਹੋਸ ਹੋਗਿਆ
ਅਰ ਫਿਰ ਉਸਨੂੰ ਅਪਨੇ ਭਾਈ ਰਾਜਾ ਸੰਭ ਦਾ ਪਰਤਾਪ ਦੱਸ

ਕੇ ਉਸ ਨਾਲ ਬਿਆਹ ਕਰਨ ਦੀ ਦਰਖਾਸਤ ਕੀਤੀ, ਜਿਸਨੂੰ
ਮੁਨਕੇ ਉਸਨੇ ਇਹੋ ਉੱਤ੍ਰ ਦਿੱਤਾ ਕਿ ਮੈਂ ਉਸ ਨਾਲ ਤਾਂ ਬਿਆਹ
ਕਰਾਵਾਂ ਗੀ ਜੇ ਮੇਰੇ ਨਾਲ ਜੁੱਧ ਕਰਕੇ ਮੈਨੂੰ ਜਿੱਤ ਲਏਗਾ ॥

ਇਸ ਬਾਤ ਨੂੰ ਸੁਨਕੇ ਉਸ ਆਦਮੀ ਨੇ ਅਪਨੇ ਭਾਈ ਸ੍ਰੀਭੁ
ਪਾਸ ਉਸਦੀ ਸੋਭਾ ਕੀਤੀ ਅਰ ਕਿਹਾ ਕਿ ਹੋਰ ਪਦਾਰਥ ਤੋਂ
ਤੇਰੇ ਪਾਸ ਸਾਰੇ ਹਨ ਪ੍ਰੰਤੂ ਅਜੇਹੀ ਸ੍ਰੀਦ੍ਰਿੰਗ ਵਰਵਤੀ ਇਸਤੀ ਤੇਰੇ
ਪਾਸ ਨਹੀਂ ਹੈ ਜੋ ਜੇ ਉਸਨੂੰ ਵਰ ਲਵੇਂ ਤਾਂ ਸਭ ਕੁਛ ਤੇਰੇ ਪਾਸ
ਹੋ ਸਕਦਾ ਹੈ ਜਿਸ ਪਰ ਰਾਜਾ ਸ੍ਰੀਭੁ ਨੇ ਉਸਦੀ ਸਰੀਰਕ ਸ੍ਰੀਦਰਤਾ
ਪੁੱਛੀ, ਜਿਸ ਦੇ ਉੱਤਰ ਵਿੱਚ ਉਸਨੇ ਫਿਰ ਇਹੋ ਆਖਿਆ
ਕਿ ਚੰਦ੍ਰਮਾਂ ਵਰਗਾ ਉਸਦਾ ਮੁਖ ਦੁਖਾਂ ਦੇ ਦੂਰ ਕਰਨੇ ਹਾਰਾ ਹੈ
ਅਰ ਉਸਦੀਆਂ ਜ਼ੁਲਫਾਂ ਨਾਗ ਜੈਸੀਆਂ ਹਨ ਬਲਕਿ ਉਸਦੀ
ਸੋਭਾ ਨੂੰ ਭੀ ਦੂਰ ਕਰਨ ਹਾਰੀਆਂ ਹਨ, ਇਸੇ ਤਰ੍ਹਾਂ ਉਸਦੀ
ਸ੍ਰੀਦਰਤਾ ਦੱਸਕੇ ਸਾਬਤ ਕੀਤਾ ਕਿ ਉਸਦੀ ਅੱਖੀਆਂ ਨੂੰ ਦੇਖਕੇ
ਮੌਛੀ ਮਮੋਲੇ ਅਤੇ ਕਵਲ ਭੀ ਸਰਮਾ ਗਏ ਹਨ ਅਤੇ ਬਣਾਂ
ਵਿੱਚ ਭਟਕ ਰਹੇ ਹਨ, ਅਤੇ ਉਸ ਦੇ ਥੋੱਲ ਨੂੰ ਸੁਨਕੇ ਤੋਤੇ,
ਕਬੂਤਰ, ਪਪੀਹੇ, ਅਤੇ ਕੋਇਲ ਅਜੇਹੇ ਹੋਗਏ ਹਨ ਜਿਸ ਤਰ੍ਹਾਂ
ਕੋਈ ਲੁੱਟਿਆ ਪੁੱਟਿਆ ਜਾਂਦਾ ਹੈ, ਫਿਰ ਉਸ ਦੇ ਦੰਦਾਂ ਦੀ ਸ੍ਰੀਲੂ
ਤਾ ਨੂੰ ਦੇਖਕੇ ਅਨਾਰਾਂ ਦੀ ਭੀ ਪੰਕਤੀ ਹੱਲ ਗਈ ਹੈ, ਜਿਸ ਤੇ
ਮੇਰਾ ਮਨ ਉਸ ਨੇ ਅਜੇਹਾ ਮੋਹਿਆ ਜੋ ਹੋਸ਼ ਨਾ ਰਹੀ ॥

ਜਦ ਸ੍ਰੀਭੁ ਨੇ ਅਪਨੇ ਭਾਈ ਦੀ ਇਹ ਬਾਤ ਸੁਣੀ ਤਦ ਆਖਨ
ਲੱਗਾ ਕਿ ਜੇ ਅਜੇਹੀ ਸ੍ਰੀਦਰ ਹੈ ਤਾਂ ਉਸ ਦੇ ਪ੍ਰੇਰਨੇ ਵਾਸਤੇ ਕੋਈ
ਚਤੁਰ ਆਦਮੀ ਭੇਜਨਾ ਚਾਹੀਦਾ ਹੈ, ਜਿਸ ਪਰ ਧੂਮਰ ਨੈਨ

ਨਾਮੋਂ ਪੁਰਖ ਨੇ ਬੀਜ਼ਾ ਉਣਾਇਆ ਅਰ ਆਖਜਾ ਕੇ ਮੈਂ ਉਸ
ਨੂੰ ਬਾਤਾਂ ਨਾਲ ਰਿਕਾਕੇ ਆਪ ਦੀ ਸੇਵਾ ਵਿੱਚ ਲਿਆਵਾਂ ਗਾ
ਅਰ ਜੇ ਨਹੀਂ ਮੰਨੇਗੀ ਤਾਂ ਕੇਸਾਂ ਤੇ ਪਕੜ ਕੇ ਹਾਜ਼ਰ ਕਰਾਂਗਾ ॥

ਇਸ ਸਾਰੇ ਪਰਮੰਗ ਤੇ ਇਹ ਸਾਬਤ ਨਹੀਂ ਹੁੰਦਾ ਕਿ ਉਹ
ਈਝੂਟ ਸੀ ਯਾ ਈਸ਼ੂਰ ਦੀ ਸ਼ਕਤੀ ਅਜੇਹੇ ਕੰਮ ਕਰਨ ਆਈ
ਸੀ ਜਿਸ ਨੂੰ ਬਿਆਹੁਨ ਲਈ ਲੋਗ ਯਤਨ ਕਰਦੇ ਸਨ, ਕਿੰਤੁ
ਇਸ ਤੇ ਏਹੋ ਸਿੱਧ ਹੁੰਦਾ ਹੈ ਕਿ ਓਹ ਪਹਾੜ ਦੇ ਕਿਸੇ ਰਾਜੇ ਯਾ
ਅਮੀਰ ਦੀ ਕੰਨਜਾਂ ਸੀ, ਐਸੀਆਂ ਕੰਨਜਾਂ ਨੂੰ ਜੁੱਧ ਜੰਗ ਦੇ ਪ੍ਰੇਮ
ਹੁੰਦੇ ਸਨ, ਅਰ ਗੋਰ ਕੌਮ ਦੇ ਆਦਮੀਆਂ ਨੂੰ ਅਪਨੇ ਪਰ ਹਮਲੇ
ਕਰਦੇ ਦੇਖਕੇ ਰੋਕਦੀਆਂ ਸਨ ਇਸੇ ਤਰ੍ਹਾਂ ਉਨ੍ਹਾਂ ਦੇ ਕੰਮ ਭੀ ਦੱਸ
ਦੇ ਸਨ ਕਿ ਉਹ ਇੱਕ ਆਮ ਤੌਰ ਦੀਆਂ ਇਸਤ੍ਰੀਆਂ ਸਨ ਜਿਨ੍ਹਾਂ
ਪਾਸ ਕਈ ਰਾਜੇ, ਜਿਨ੍ਹਾਂ ਨੂੰ ਉਨ੍ਹਾਂ ਹੀ ਵਿਰੋਧੀਆਂ ਪਾਸੋਂ ਦੁਖ
ਮਿਲਦੇ ਸਨ, ਜਾਕੇ ਪ੍ਰਾਰਥਨਾ ਕਰਦੇ ਸਨ ਕਿ ਸਾਡੀ ਮਦਦ
ਕਰੋ, ਜੈਸਾ ਕਿ ਚੰਡੀ ਦੀ ਵਾਰ ਵਿੱਚ ਲਿਖਿਆ ਹੈ ॥

ਯਥਾ:--ਪਉੜੀ

“ਇੱਕ ਦਿਹਾੜੇ ਨਾਵਣ ਆਈ ਦੁਰਗਸ਼ਾਹ । ਇੰਦ੍ਰ ਬਿਥਾ
ਗੁਣਾਈ ਅਪਣੇ ਹਾਲ ਦੀ ॥ ਛੀਨ ਲਈ ਠੁਕਰਾਈ ਸਾਡੇ
ਦਾਨਵੀ । ਲੋਕੀ ਤਿਹੀ ਫਰਾਈ ਦੌਹੀ ਆਪਣੀ ॥ ਬੈਠੇ ਵਾਇ
ਵਧਾਈ ਤੇ ਅਮਰਾਵਤੀ । ਇੱਤੇ ਦੇਵ ਭਜਾਈ ਸਭ ਨਾ ਰਾਕਸ਼ਾਂ ॥
ਕਿਨੈ ਨ ਜਿਤਾ ਜਾਈ ਮਹਿਥੈ ਦੈਤ ਨੂੰ । ਤੇਰੀ ਸਾਮਰ ਕਾਈ
ਦੇਵੀ ਦੁਰਗਸ਼ਾਹ ॥ ੪ ॥ ਪਉੜੀ ॥ ਦੁਰਗਾ ਬੈਣ ਸੁਣੰਦੀ ਹਸੀ
ਹੜ ਹਜ਼ਾਇ । ਓਹੀ ਸੀਹੁ ਮੰਗਾਇਆ ਰਾਕਸ਼ ਭੱਖਣਾ ॥ ਚਿੰਤ ॥

ਕਰਹੁ ਨ ਕਾਈ ਦੇਵਾ ਨੂੰ ਆਖਿਆ। ਰੋਹ ਹੋਈ ਮਹਮਾਈ ਰਾਕਸ਼
ਮਾਰਣੇ ॥ ੫ ॥ ”

ਇਸ ਪਉੜੀ ਦੇ ਅਰਥ ਤੇ ਏਹੋ ਗਯਾਨ ਹੁੰਦਾ ਹੈ ਜੋ ਪਹਾੜਾਂ
ਵਿੱਚ ਅਕਸਰ ਥਾਉਲੀਆਂ ਪਰ ਜਾਕੇ ਇਸਤ੍ਰੀਆਂ ਨੁਹਿਂਦੀਆਂ
ਹਨ ਇਸ ਵਾਸਤੇ ਦੁਰਗਾ ਦੇਵੀ ਜਿਸ ਕੰਨਜਾਂ ਦਾ ਨਾਮ ਸੀ ਉਹ
ਘਰੋਂ ਨੁਹਿਣ ਜਾਂਦੀ ਸੀ ਜਿਸ ਨੂੰ ਵੇਖਕੇ ਇੰਦ੍ਰ ਨਾਮੇਂ ਰਾਜਾ
ਆਇਆ ਅਰ ਉਸ ਨੇ ਅਪਨਾ ਦੁਖ ਰੋਇਆ ਅਰ ਦੱਸਯਾ ਕਿ
ਸਾਡੇ ਵਿਰੋਧੀਆਂ ਨੇ ਸਾਨੂੰ ਕੱਢਕੇ ਸਾਡੇ ਘਰ ਸਾਂਭ ਲੀਤੇ ਹਨ,
ਇਸ ਵਾਸਤੇ ਤੇਰੀ ਸਰਨ ਲਈ ਹੈ ਅਤੇ ਸਾਡੀ ਸਹਾਇਤਾ ਕਰ,
ਕਿਉਂਕਿ ਮਹਥਾ ਦੈਤ ਵੱਡਾ ਬਲਵਾਨ ਹੈ ॥

ਉਸ ਰਾਜੇ ਦੀ ਇਹ ਦੀਨਤਾ ਵਾਲੀ ਬੰਨਤੀ ਸੁਨਕੇ ਦੁਰਗਾ
ਖਿੜ ਖੜਕੇ ਹਸ ਪਈ ਅਰ ਆਖਯਾ ਕਿ ਤੂੰ ਚਿੰਤਾ ਨਾ ਕਰ ਮੈਂ
ਚਲਦੀ ਹਾਂ ਜਿਸਨੇ ਓਹੋ ਅਸਵਾਰੀ ਕਰਨੇ ਵਾਲਾ ਸੇਰ ਮੰਗਾਇਆ
ਜੋ ਦੁਸ਼ਮਨਾਂ ਨੂੰ ਮਾਰਕੇ ਖਾ ਜਾਂਦਾ ਹੁੰਦਾ ਸਾ, ਜਿਸ ਪਰ ਸਵਾਰ ਹੋਕੇ
ਉਨ੍ਹਾਂ ਰਾਕਸ਼ਾਂ ਦੇ ਦਲ ਪਰ ਜਾ ਪਈ ਫਿਰ ਸੇਰ ਦੀ ਗਰਜ ਦੇ
ਅੱਗੋਂ ਉਹ ਕਦ ਠਹਰ ਸੱਕਦੇ ਸਨ, ਪਰੰਤੂ ਇਸ ਤੇ ਇਹ ਮੁਰਾਦ
ਨਹੀਂ ਜੋ ਓਹ ਇਕੱਲੀ ਹੀ ਹੁੰਦੀ ਸੀ ਕਿੰਤੂ ਉਸ ਦੇ ਨਾਲ ਅਪਣੀ
ਅਤੇ ਹੋਰ ਰਾਜਿਆਂ ਦੀ ਮੈਨਾ ਜ਼ਰੂਰ ਹੁੰਦੀ ਸੀ, ਜਿਸ ਨਾਲ ਉਹ
ਉਨ੍ਹਾਂ ਪਰ ਫਤੇ ਪਾਉਂਦੀ ਸੀ, ਅਰ ਓਹ ਸਭ ਦੀ ਸਰਦਾਰ ਹੋਨੇ
ਕਰਕੇ “ਲੜ੍ਹੇ ਫੈਜ ਨਾਮ ਸਰਦਾਰ ਵਾ” ਵਾਲੀ ਬਾਤ ਹੁੰਦੀ ਸੀ,
ਜੇਸਾ ਕਿ ਕਾਬਲ ਦੇ ਜੰਗ ਦੀ ਬਾਬਤ ਅੱਜ ਕੱਲ ਲੋਗ ਆਖਦੇ
ਹਨ ਕਿ “ਸਰਰਾਬਰਟ” ਨੇ ਜੰਗ ਕਰਕੇ ਕਾਬਲ ਨੂੰ ਫਤੇ

ਕੀਤਾ, ਮੋ ਇਸ ਤੇ ਇਹ ਮੁਰਾਦ ਨਹੀਂ ਜੋ ਓਹ ਜੰਗੀ ਲਾਟ
ਕਲਾਹੀ ਸੀ, ਏਸੇ ਤਰ੍ਹਾਂ ਦੁਰਗਾ ਦਾ ਹਾਲ ਹੈ ॥

ਇਸ ਤੇ ਬਿਨਾਂ (ਮਹਿਖਾਸੁਰ) ਨਾਮ ਭੀ (ਮਹਤ ਅਸੁਰ)
ਅਰਥਾਤ ਵੱਡਾ ਰਾਕਸ਼ ਤੇ ਨਿਕਲਯਾ ਹੈ ਜਿਸ ਤੇ ਅੱਜ ਕੱਲ ਭੀ
(ਮਹਤਾ) ਕਰਕੇ ਬੋਲਿਆ ਜਾਂਦਾ ਹੈ, ਅਸੁਰ ਪਦ ਉਸ ਨੂੰ ਇਸੇ
ਤਰ੍ਹਾਂ ਦਿੱਤਾ ਹੈ ਜਿਸ ਤਰ੍ਹਾਂ ਤੁਰਕਾਂ ਨੂੰ (ਮਲੋਛ) ਪਦ ਦਿੱਤਾ
ਗਿਆ ਹੈ, ਇਸ ਵਾਸਤੇ ਉਹ ਇੱਕ ਇਸਤੀਆਂ ਸਨ ਹੋਰ ਕੋਈਂ
ਐਸੀਆਂ ਵਸਤੂਆਂ ਨਹੀਂ ਸਨ ਜੋ ਲੋਗਾਂ ਨੇ ਖਿਆਲ ਕੀਤੀਆਂ
ਹੋਈਆਂ ਹਨ ॥

ਦੇਹਿਰਾ

ਇਹ ਸਾਰਾ ਸਮਝਾਇਆ ਮੈਂ ਤੈਨੂੰ ਹੈ ਹਾਲ ।

ਵਸਮ ਗ੍ਰੰਥ ਪਰਮਾਨ ਦੇ ਸੁਨਕੇ ਹੋਹੁ ਨਿਹਾਲ ॥ ੩੧੦ ॥

ਤਾਂਤੇ ਦੇਵੀ ਦੇਵਤਾ ਨਾਂ ਪੂਜੀਂ ਢੂੰ ਭੁੱਲ ।

ਜਿਸਦੇ ਪ੍ਰਸਨ ਕਰਨ ਤੇ ਨਿਸਚਾ ਜਾਂਦਾ ਭੁੱਲ ॥ ੩੧੧ ॥

ਇਹ ਸਭ ਰਾਜ ਕੁਮਾਰੀਆਂ ਬੇਟੀ ਸਨ ਰਸਪੁਤਰ ।

ਕਰਤ ਜੰਗ ਸਦ ਤਿਨੋਂ ਸੇ ਜੋ ਦੁਖ ਦੇਤੇ ਉੱਤ ॥ ੩੧੨ ॥

ਲੋਗਾਂ ਨੇ ਪਿਵ ਸੂਰਤਾਂ ਅਰ ਧਰਮਾਂ ਦੇ ਕੰਮ ।

ਮੰਨ ਲਿਆ ਸਮ ਈਸ ਦੇ ਦੀਨ ਦੁਨੀ ਦੇ ਥੰਮ ॥ ੩੧੩ ॥

ਹੁੰਦੀ ਰ ਗੱਲ ਇਹ ਵਧ ਗਈ ਐਥੋਂ ਤੀਕ ।

ਪ੍ਰਸਨ ਮੇਲੇ ਲਾਇਕੇ ਵਲੀ ਚੜ੍ਹਾਉਨ ਲੀਕ ॥ ੩੧੪ ॥

ਭੁੱਡ ਚਾਲ ਹੈ ਜਗਤ ਦੀ ਜਿੱਥੇ ਕਰਦਾ ਚਾਇ ।

ਰਾਈਓਂ ਪਰਬਤ ਉਸਨੂੰ ਦਿੰਦਾ ਤੁਰਤ ਬਨਾਇ ॥ ੩੧੫ ॥

ਇਸ ਪਰ ਮੈਂ ਹਾਂ ਦੱਸਦਾ ਅੱਜ ਕਲ ਦੀ ਲੱਲ ।
 ਦੇਖੋ ਕਤਲੁਹੀ ਵਿਖੇ ਟੁਰ ਪਈ ਹੋਰ ਝੱਟੱਲ ॥ ੩੧੯ ॥
 ਮਾਥੇ ਵਿੱਚ ਇੱਕ ਪਿੰਡ ਹੈ ਕਤਲੁਹੀ ਜਿਸ ਨਾਮ ।
 ਹੈ ਤਹਿਸੀਲ ਕਸੂਰ ਦੀ ਚੰਗਾ ਅਹੇ ਗਰਾਮ ॥ ੩੨੦ ॥

ਚੌਪਈ

ਓਸ ਪਿੰਡ ਦੀ ਇੱਕ ਮਿਰਾਸਨ । ਜੋ ਸੀ ਹਸਮੁਖ ਵੜੀ
 ਹੁਲਾਸਨ ॥ ਸਾਹੁਰਿਆਂ ਤੇ ਤੁਰੀ ਸਵੇਰੇ । ਕਤਲੁਹੀ ਨੂੰ ਪਾਏ
 ਫੇਰੇ ॥ ਜਦ ਉਹ ਨੱਗਰ ਨੇੜੇ ਆਈ । ਤਦ ਮਿਲ ਗਈ ਉਸਨੂੰ
 ਇੱਕ ਮਾਈ । ਲੱਗੀ ਪੁੱਛਨ ਸੁਨ ਤੂੰ ਧੀਆਂ । ਤੈਨੂੰ ਦੇਖ ਦੇਖ
 ਮੈਂ ਜੀਆਂ ॥ ਹੈ ਇਹ ਪਿੰਡ ਤੁਸਾਡਾ ਜੋਈ । ਮੁਸਲਮਾਨ ਭੀ
 ਰਹਿੰਦਾ ਕੋਈ ? ਜਿਸ ਪਰ ਉਸ ਲੜਕੀ ਨੇ ਕਹਿਆ । ਸਾਡਾ
 ਹੀ ਘਰ ਬਾਕੀ ਰਹਿਆ ॥ ਹੈ ਇਹ ਪਿੰਡ ਵੱਡਾ ਬਲਵਾਨ ।
 ਜੱਟ ਸਿੰਘ ਸਭ ਵਸਨ ਮਹਾਨ ॥ ਜਿਸ ਪਰ ਉਸ ਬੁਢੀਆ
 ਇਹ ਆਖੀ । ਸਹਿਜ ਸੁਭਾਇ ਨ ਮਥ ਕਰ ਭਾਖੀ ॥ ਜੇ ਸਿੱਖਾਂ
 ਦਾ ਹੈ ਇਹ ਗਾਊਂ । ਤਾਂ ਕਦ ਮੁਸਲੀ ਲੇਸਨ ਨਾਊਂ ॥ ਜਿਸ
 ਪਰ ਉਸ ਲੜਕੀ ਸਮਝਾਇਆ । ਚਲ ਸਾਡੇ ਘਰ ਮਾਣੀ
 ਸਾਇਆ ॥ ਰੋਟੀ ਖਾ ਕਰ ਅਗੇ ਜਾਈਂ । ਐਵੇਂ ਭੁੱਖੀ ਨਾਂ ਤਰ-
 ਸਾਈਂ ॥ ਪਰ ਉਸ ਬੁਢੀਆ ਮੰਨੀ ਨਾਹਿੰ । ਚਲੀ ਗਈ ਨਿਸ
 ਰਸਤੇ ਮਾਹਿੰ ॥ ਏਧਰ ਏਹ ਮਿਰਾਸਨ ਲੜਕੀ । ਆਈ ਘਰ
 ਮਨ ਹੋਇ ਨਧੜਕੀ ॥ ਬਾਤਾਂ ਕਰਦਿਆਂ ਗੱਲ ਸੁਨਾਈ । ਮੈਨੂੰ
 ਮਿਲੀ ਅੱਜ ਇੱਕ ਮਾਈ ॥ ਸਿੱਖਾਂ ਦਾ ਸੁਨਕੇ ਇਹ ਗਾਊਂ ।
 ਲੱਗੀ ਕਹਿਨ ਨ ਮੁਸਲਜਾਂ ਥਾਊਂ । ਤਾਂ ਮੈਂ ਏਥੇ ਕੀ ਹੈ ਰਹਿਣਾ ।

ਜੇ ਨਹਿੰ ਮੰਨਨ ਸਾਡਾ ਕਹਿਣਾ ॥ ੩੧੮ ॥

ਦੋਹਿਰਾ

ਸੁਨਤ ਮਰਾਸਨ ਮਾਇ ਨੇ ਕਹਿਆ ਬਨਾਇਆ ਦੰਗ ।

ਜਿਸਦੇ ਸੁਨਨੇ ਹਾਰ ਭੀ ਹੋ ਜਾਵਨ ਜੋ ਦੰਗ ॥ ੩੧੯ ॥

ਚੌਪਈ

ਬਾਹਿਰ ਜਾਇ ਨਗਰ ਦੇ ਪਾਸ । ਕੀੜਾ ਉਸ ਨੇ ਇੱਕ
ਬਲਾਸ ॥ ਛੋਟਾ ਜੇਹਾ ਬੜਾ ਬਨਾਇਆ । ਅਰ ਲੋਕਾਂ ਨੂੰ ਏਹੁ
ਸੁਨਾਇਆ । ਮਾਤ ਮੂਸਲੀ ਦੇਵੀ ਏਹ । ਜੋ ਪੁਜੇ ਸੋਈ ਵਰ
ਲੋਹ ॥ ਪ੍ਰਗਟ ਭਈ ਲੜਕੀ ਨੂੰ ਅੱਜ । ਗੱਲਾਂ ਕਰ ਗਈ ਧਰਕੇ
ਪੱਜ ॥ ਸੁਨਦੇ ਸਾਰ ਲੋਗ ਬਹੁ ਆਏ । ਕਈ ਤਹਾਂ ਦੇ ਦਰਬ
ਚੜਾਏ ॥ ਗਾਵਨ ਭੇਟਾ ਨਰ ਅਰ ਨਾਰੇ । ਖ਼ਬਰ ਗਈ ਮਾਝੇ
ਮਾਹਿ ਸਾਰੇ ॥ ਲਗੇ ਝੁਕਨ ਜਦ ਨਰ ਅਰ ਨਾਰੀ । ਹੋਇ ਆਮ-
ਦਨ ਗਈਆ ਭਾਰੀ ॥ ਭੁੱਖੇ ਭੂਮ ਰਜ ਗਏ ਭਾਰੇ । ਪਭਾਂ ਦੇ
ਜਦ ਧਾਮ ਉਸਾਰੇ ॥ ਜਦ ਜੱਟਾਂ ਨੇ ਕੀਤੀ ਸੋਚ । ਧਨ ਨੂੰ ਦੋਖ
ਗਿਆ ਮਨ ਲੋਚ ॥ ਤਾਂ ਉਹ ਲਗੇ ਕਹਨ ਸੁਨ ਯਾਰੇ । ਮੰਨੋ
ਕਯੋਂ ਭੂਮਾਂ ਸਰਦਾਰੋ । ਦਓ ਉਠਾਇ ਭੂਮਨੀ ਨਾਰੀ । ਹੁਨ ਦਾਦੇ
ਦੀ ਆਈ ਵਾਰੀ ॥ ਦੇਖੋ ਸਾਡੀ ਮੁਸਲੀਂ ਮਾਈ । ਭੂਮਾਂ ਦੇ ਕਿਆ
ਕਾਬੂ ਆਈ ॥ ਇਤਨਾਂ ਕਹਿ ਕਰ ਭੂਮ ਉਠਾਏ । ਓਥੇ ਪਾਧੇ
ਚਾਇ ਬਠਾਏ ॥ ਮਿਸਰ ਅਪਨਾ ਫੰਧ ਚਲਾਇਆ । ਡਾਢਾ ਪੈਸਾ
ਬੈਠ ਭੂਮਾਇਆ ॥ ਜਦ ਆ ਚੜ੍ਹਨ ਚੜਾਵੇ ਚੰਗੇ । ਨਾਲ
ਰੁਪੱਈਆਂ ਦੇ ਹੱਥ ਰੰਗੇ ॥ ਤਦ ਜੱਟਾਂ ਨੇ ਫੰਡ ਵਿਚਾਰੀ । ਲੈ
ਗਿਆ ਦਾਦਾ ਦਰਬ ਹਮਾਰੀ ॥ ਲੁੱਟ ਲਏ ਇਨ ਮੱਡੇ ਗਾਊਂ ।

ਸਾਡਾ ਮੂਲ ਨ ਲੈਂਦਾ ਨਾਉਂ । ਜਿਸ ਪਰ ਉਸ ਨੂੰ ਚੱਕ ਉਠਾਇਆ ।
 ਜਾਇ ਆਪਨਾ ਡੇਰਾ ਲਾਇਆ ॥ ਜਿਸਦੀ ਪੱਤੀ ਵਿੱਚ ਮਕਾਨ
 । ਹੋਇ ਗਿਆ ਓਹੋ ਪਰਧਾਨ ॥ ਲੱਗੀ ਖਲਕਤ ਢੁੱਕਨ ਹੋਰ ।
 ਨੰਬ੍ਰਾਰੀ ਦਾ ਲਖ ਜ਼ੋਰ ॥ ਮਾਲੋ ਮਾਲ ਜੱਟ ਹੋਗਿਆ । ਦੇਖ
 ਮੁਸਲੀ ਤੇ ਵਰ ਲਿਆ ॥ ਹੁਨ ਉਸ ਜਾਗਾ ਮੰਦਰ ਕਰਕੇ ।
 ਬੈਠ ਗਏ ਹੋ ਮਾਲਕ ਘਰਕੇ ॥ ਇੱਕ ਦਿਨ ਉਹੋ ਪੁਜਾਰੀ ਜੱਟ ।
 ਜਿਸਦੀ ਆਕੜ ਨਾਂ ਸੀ ਘੱਟ ॥ ਆਇਆ ਕੰਮ ਲਾਹੌਰ
 ਵਿਚਾਰਾ । ਮੈਨੂੰ ਮਿਲਿਆ ਸਾਬ ਪਿਆਰਾ ॥ ਪਹਿਲੇ ਸਮਿਆਂ
 ਦਾ ਸੀ ਯਾਰ । ਲੱਗਾ ਖੂਬ ਜਤਾਵਨ ਪਿਆਰ ॥ ਸਾਰੀ ਗੱਲ
 ਮੁਸਲੀ ਦੱਸੀ । ਆਖੇ ਜਾਂਦੀ ਦੈਲਤ ਖੱਸੀ ॥ ਬਾਹਮਨ ਡੁਮਾਂ
 ਲੁੱਟ ਮਚਾਈ । ਜਿਨ ਥੋਂ ਮੈਂ ਕਰ ਜ਼ੋਰ ਛੁਡਾਈ । ਤਦ ਮੈਂ
 ਕਿਹਾ ਸੁਨੋ ਹੇ ਭਾਈ । ਦੇਵੀ ਮੰਨੇ ਵੱਡੇ ਸੁਦਾਈ ॥ ਗੁਰੂ ਗ੍ਰੰਥ
 ਕਯੋਂ ਰੱਖੇ ਨਾਹੀਂ । ਤਿਸ ਮੰਦਰ ਦੇ ਜਾਕੇ ਮਾਹੀਂ ॥ ਜਿਸ ਪਰ
 ਉਸ ਨੇ ਸੱਚ ਸੁਨਾਈ । ਇਹ ਦੁਨੀਆਂ ਦੇ ਲੋਗ ਸੁਦਾਈ ॥ ਸੱਚ
 ਕਹਨ ਤੇ ਸਭਹਟ ਜਾਉਨ । ਕਉਡੀ ਇੱਕ ਨ ਏਥੇ ਲਿਆਉਨ ।
 ॥ ਤਾਂਤੇ ਚੱਲਨ ਦਓ ਪਖੜ । ਜੋ ਦੇਂਦਾ ਹੈ ਘੀ ਤੇ ਖੰਡ ॥
 ਪਰ ਗੁਰੂ ਗ੍ਰੰਥ ਕਰਾਂ ਪ੍ਰਕਾਸ਼ । ਇਹ ਮੇਰੇ ਮਨ ਅਹੇ ਹੁਲਾਸ ॥
 ਜਿਸ ਪਰ ਹੁਨ ਉਸ ਜਾਗਾ ਮਾਂਹਿ । ਗੁਰੂ ਗ੍ਰੰਥ ਪ੍ਰਕਾਸ਼ਤ
 ਤਾਂਹਿ ॥ ਨਾਲੇ ਦੇਵੀ ਲੋਗ ਮਨਾਉਨ । ਗੁਰੂ ਗ੍ਰੰਥ ਫਿਰ
 ਸੀਮ ਨਵਾਉਨ ॥ ਦੇਖਜਾ ਇੱਕ ਮੁਸਲੀ ਦੇ ਆਖੇ । ਜੰਮੇ ਮੌਠ
 ਖੇਤ ਵਿੱਚ ਲਾਖੇ ॥ ਮੁਸਲੀ ਤੇ ਹੋ ਮੁਸਲਮਾਈ । ਲੋਕਾਂ ਦੇਵੀ
 ਚੁੱਕ ਬਨਾਈ ॥ ਲੈਨ ਮੁਰਾਦਾਂ ਕਈ ਹਜ਼ਾਰਾਂ । ਚਲੀਆਂ ਆਵਨ

ਮੂਰਖ ਡਾਰਿਂ ॥ ਅਸਲੀ ਗੱਲ ਨਹੀਂ ਵਿੱਚ ਕੁੱਝ । ਭੋਡ ਚਾਲ
ਇਸ ਜਗ ਦੀ ਬੁੱਝ ॥ ੩੨੦ ॥

ਦੇਹਿਰਾ

ਇਸੇ ਤਰ੍ਹਾਂ ਦੀ ਸਮਝ ਲੈ ਉਹ ਭੀ ਸਾਰੀ ਗੱਲ ।
ਮੂਰਖ ਲੋਗਾਂ ਪ੍ਰਜਕੇ ਮਾਰ ਲਈ ਹੈ ਮੱਲ ॥ ੩੨੧ ॥
ਤੂੰ ਤਾਂ ਸਿਆਣਾ ਆਦਮੀ ਅਰ ਹੈਂ ਵਿੱਦਯਾ ਵਾਨ ।
ਤੂੰ ਕਥੋ ਭੁੱਲਯੋਂ ਓਸ ਪਰ ਭੁੱਲਯਾ ਜਿਵੇਂ ਜਹਾਂਨ ॥ ੩੨੨ ॥
ਤਾਂਤੇ ਭਰਮ ਨਿਵਾਰ ਮਨ ਕਰੋ ਈਸ ਕੀ ਸੇਵ ।
ਦੋਰ ਤਿਆਗੇ ਸਰਬ ਹੀ ਕਲਪਤ ਦੇਵੀ ਦੇਵ ॥ ੩੨੩ ॥
ਜਿਸਦਾ ਮੰਨਨ ਖਾਲਸੇ ਤਾਹੀਂ ਹੈ ਵਡ ਪਾਪ ।
ਫਿਰ ਤੂੰ ਕੇਹੜੇ ਰਾਭ ਹਿਤ ਕਰਦਾ ਉਸਦਾ ਜਾਪ ? ॥ ੩੨੪ ॥

ਦੁਰਗਾ ਭੁਗਤ

ਦੇਹਿਰਾ

ਬਾਤਾਂ ਤਾਂ ਤੈਂ ਦੱਸੀਆਂ ਥੋਲ੍ਹੁ ਥੋਲ੍ਹੁ ਕੇ ਤੱਤ ।
ਸੁਣ ਸੁਣ ਮੈਨੂੰ ਆ ਗਈ ਗੁਰ ਘਰ ਦੀ ਹੈ ਮੱਤ ॥ ੩੨੫ ॥
ਪਰ ਇੱਕ ਸੰਸਾ ਹੋਰ ਹੈ ਉਪਜਿਆ ਮਨ ਦੇ ਮਾਹਿੰ
ਕੋਈ ਦੇਵੀ ਜਗਤ ਮਹਿੰ ਦਿਸਦੀ ਹੈ ਯਾ ਨਾਹਿੰ ॥ ੩੨੬ ॥
ਫਿਰ ਸੇ ਨਾਹੀਂ ਵਸਤ ਕੋ ਤਾਂ ਕਿਉਂ ਮੰਨੈ ਕੋਇ ।
ਪੁਨ ਜੇ ਹੈ ਤਾਂ ਅਸਾਂ ਦਾ ਕਿਉਂ ਉਸ ਨਾਲ ਦਰੋਇ ॥ ੩੨੭ ॥

ਤੱਤ ਖਾਲਸਾ

ਦੋਹਿਰਾ

ਇਸ ਤੇਰੀ ਮੈਂ ਬਾਤ ਦਾ ਉੱਤਰ ਦਿਆਂ ਬਨਾਇ ।

ਜਿਸਦੇ ਸੁਨਿਆਂ ਰਿਦੇ ਦਾ ਤੇਰਾ ਸੰਸਾ ਜਾਇ ॥ ੩੨੮ ॥

ਵੈਇ ਦੇਵੀਆਂ ਮੱਤ ਹਨ ਜੋ ਵਰਤਨ ਸੰਸਾਰ ।

ਜਿਨਕੇ ਬਲ ਤੇ ਹੋਥ ਹੈ ਕਾਰਜ ਸਾਰ ਅਸਾਰ ॥ ੩੨੯ ॥

ਸੁਰੀ ਸੰਪਦਾ ਨਾਮ ਇੱਕ ਅਸੁਰ ਸੰਪਦਾ ਦੇਇ ।

ਇਹ ਦੇਵੀ ਦਿਵ ਰੂਪ ਨੇ ਵਸ ਕੀਨੇ ਜਗ ਲੋਇ ॥ ੩੩੦ ॥

ਭਾਵ—ਹੋਰ ਲੋਕਾਂ ਦੀਆਂ ਕਲਪਤ ਦੇਵੀਆਂ ਦਾ ਹਾਲ ਤਾਂ
ਪਿੱਛੇ ਬਹੁਤ ਪ੍ਰਗਟ ਕੀਤਾ ਗਿਆ ਹੈ ਪਰੰਤੂ ਅਸਲ ਵਿੱਚ
ਦੇਵੀਆਂ ਦੇ ਹਨ ਜਿਨ੍ਹਾਂ ਦੇ ਅਧੀਨ ਸਾਰੇ ਸੰਸਾਰ ਪਰ ਸਿਸ਼ਟਾ
ਚਾਰ ਅਤੇ ਦੁਰਾਚਾਰ ਵਰਤ ਰਿਹਾ ਹੈ ॥

ਪਹਿਲੀ ਦੇਵੀ ਦਾ ਨਾਮ “ਸੁਰੀ ਸੰਪਦਾ” ਹੈ ਜਿਸਦਾ ਭਾਵ
ਸੰਪੂਰਨ ਸੁਭ ਗੁਣਾਂ ਵਾਲੀ ਬਿਰਤੀ ਹੈ ਅਤੇ ਦੂਜੀ ਦਾ ਨਾਮ
“ਆਸੁਰੀ ਸੰਪਦਾ” ਹੈ ਜਿਸਦਾ ਪਰਭਾਵ ਸੰਪੂਰਨ ਬੁਰੇ ਭਾਵ
ਹਨ ਇਨ੍ਹਾਂ ਦੇਣੇ ਪਰਕਾਰ ਦੀ ਬਿਰਤੀਆਂ ਦੇ ਅਧੀਨ ਸਾਰਾ
ਸੰਸਾਰ ਵਰਤ ਰਿਹਾ ਹੈ ਜਿਤਨੇ ਧਰਮਾਤਮਾਂ ਅਪਣੇ ਉਤਮ ਗੁਣਾਂ
ਕਰਕੇ ਸੁਭ ਕਰਮ ਕਮਾਉਂਦੇ ਹਨ ਜਿਨ੍ਹਾਂ ਤੇ ਸੰਸਾਰ ਨੂੰ ਬਹੁਤ ਹੀ
ਲਾਭ ਪ੍ਰਦਾਨ ਕਰਾਉਂਦੇ ਹਨ ਸੋ ਸਾਰੇ ਦੇਵੀ ਸੰਪਦਾ ਦੇ ਸੂਰ ਅਰਥਾਤ
ਦੇਵਤੇ ਕਹਾਉਂਦੇ ਹਨ ॥

ਇਸੇ ਤਰ੍ਹਾਂ ਜੋ ਲੋਗ ਅਪਨੇ ਬੁਰੇ ਭਾਵਾਂ ਦੇ ਅਧੀਨ ਹੋਕੇ
ਪਾਪ ਕਰਮ ਦੁਵਾਰੇ ਸਭ ਭੁਤ ਪ੍ਰਾਣੀਆਂ ਨੂੰ ਦੁਖ ਦੇ ਰਹੇ ਹਨ
ਮੈਂ ਲੋਗ ਅਸੁਰੀ ਸੰਪਦਾ ਦੇਵੀ ਦੀ ਸੈਨਾ ਹੈ, ਜਿਸ ਦਾ ਨਾਮ
ਅਸੁਰ ਕਹਕੇ ਸੱਦਜਾ ਜਾਂਦਾ ਹੈ ॥

ਦੋਹਿਰਾ

ਇਹ ਦੋਨੋਂ ਹਨ ਦੇਵੀਆਂ ਸਦਾ ਅਟਲ ਜਗ ਮਾਹਿ ।
ਜਿਨਕੀ ਕ੍ਰਿਪਾ ਤੇ ਲਹੇ ਸੁਖ ਦੁੱਖ ਨਰ ਭਵ ਆਹਿ ॥ ੩੩੧ ॥
ਜੋ ਨਰ ਚਾਹੇ ਦੇਵ ਪਦ ਕਰੇ ਸੁਰੀ ਸੇ ਪ੍ਰੇਮ ।
ਅਰ ਦੇਵੀ ਕੇ ਬਨਣ ਮੈਂ ਯਹੀ ਪਛਾਨੋਂ ਨੇਮ ॥ ੩੩੨ ॥
ਅਸੁਰ ਰਾਕਸੀ ਬਨਨ ਕੇ ਹੈ ਜਿਸਕੇ ਮਨ ਚਾਉ ।
ਅਸੁਰ ਸੰਪਦਾ ਕੋ ਧਰੇ ਅਪਨੈ ਮਨ ਕਰ ਭਾਉ ॥ ੩੩੩ ॥
ਤੂੰ ਭੀ ਜਿਸ ਪਦ ਕੋ ਚਹੈਂ ਕਰ ਲੈ ਉਹੋ ਉਪਾਇ ।
ਸੁਖ ਦੁਖ ਕੋ ਯਹ ਮੂਲ ਹੈ ਕਹਾ ਤੋਹਿ ਸਮਝਾਇ ॥ ੩੩੪ ॥
ਸੁਰੀ ਸੰਪਦਾ ਪਾਇਕੇ ਮੰਦੋਦਰ ਮਤਿ ਮਾਨ ।
ਦੇਖ ਭਬਿਖਨ ਸਹਿਤ ਜੋ ਭਏ ਦੇਵ ਸੁਰ ਗਯਾਨ ॥ ੩੩੫ ॥
ਮੇਘਨਾਥ ਰਾਵਨ ਤ੍ਰਿਤੀ ਕੁੰਭਕਰਨ ਤਿਸ ਭਰਾਤ ।
ਅਸੁਰ ਸੰਪਦਾ ਗੁਣ ਧਰੇ ਰਾਕਸ਼ ਹੈਂ ਵੱਖਜਾਤ ॥ ੩੩੬ ॥
ਏਕ ਜਿਵੇਂ ਪ੍ਰਵਾਰ ਮੈਂ ਨਿਜ ਕਰਮਨ ਅਨੁਸਾਰ ।
ਰਾਕਸ਼ ਅੌ ਪੁਨ ਦੇਵਕੇ ਭਾਖੇਂ ਜਗਤ ਮਝਾਰ ॥ ੩੩੭ ॥
ਤਾਂਤੇ ਅੌਰ ਨ ਦੇਵਤਾ ਨਾ ਰਾਕਸ਼ ਜਗ ਕੋਇ ।
ਨਿਜ ਕਰਮਨ ਅਨੁਸਾਰੀ ਦੇਵ ਦੈਤ ਨਰ ਹੋਇ ॥ ੩੩੮ ॥
ਤੂੰ ਭੀ ਹੋਵੇਂ ਦੇਵਤਾ ਕਰੋਂ ਭਲੋਂ ਜਬ ਕਾਜ ।

ਇਤ ਉਤ ਮਹਿ ਸਿਰ ਯਸ ਲਹੇ ਨਿਰ ਭੈ ਹੋਇ ਬਰਾਜ । ੩੩੮
 ਅਸਰ ਹੋਨ ਕੀ ਵਾਸਨਾਂ ਜੇ ਹੈ ਕੁਛ ਮਨ ਮਾਂਹਿ ।
 ਬੁਰੇ ਕੁਲਖਨ ਕੀ ਗਹੋ ਦ੍ਰਿੜ ਕਰਕੇ ਤੁਮ ਬਾਂਹਿ ॥ ੩੪੦ ॥
 ਆਪੇ ਦੁਰ ਦੁਰ ਜਗਤ ਮਹਿ ਹੋਵਹਿਗੀ ਤੱਤ ਕਾਲ ।
 ਕਰਸ ਫਲੇ ਗੋ ਤੋਹਿ ਕੋ ਈਸੂਰ ਇੱਛਾ ਨਾਲ ॥ ੩੪੧ ॥
 ਜੋ ਪਦਵੀ ਤੂੰ ਚਹਤ ਹੈਂ ਸੋ ਕਰ ਲੈ ਅਖਤਿਆਰ ।
 ਦੇਵ ਚਹੈਂ ਧਰ ਸੁਰੀ ਕੋ ਦੈਤ ਅਸੁਰ ਕਰ ਪਿਆਰ ॥ ੩੪੨ ॥
 ਇਨ ਸੇ ਬਿਨ ਸਬ ਦੇਵਤੇ ਅਰ ਦੇਵੀ ਬਲਵਾਨ ।
 ਰਚੀਨ ਕੋ ਬ੍ਰਹਮੰਡ ਮੈਂ ਜਗ ਈਸੂਰ ਭਗਵਾਨ । ੩੪੩ ॥
 ਮੈਂ ਸਭ ਤੁਮਕੋ ਕਹਿ ਦਿਆ ਜੋ ਸਾਚਾ ਉਪਦੇਸ਼ ।
 ਸੁਖ ਦਾਹੋਂ ਤੋ ਸੁਖ ਲਹੋਂ ਦਹੋ ਕਲੋਸ ਕਲੋਸ ॥ ੩੪੪ ॥

ਦੁਰਗਾ ਭਗਤ

ਦੋਹਿਰਾ

ਇਹ ਰਸਤਾ ਤਾਂ ਗਾਜਨ ਦਾ ਤੈਂ ਸਮਝਾਇਆ ਜੋਏਂ ।
 ਇਸ ਪਰ ਚੱਲਨ ਹਾਰ ਦੀ ਕੱਜਾਂ ਨਾ ਮੁਕਤੀ ਹੋਇ । ੩੪੫ ॥
 ਪਰ ਮੈਂ ਵੱਡਾ ਅਚਰਜ ਹਾਂ ਕਰਦਾ ਇਸ ਪਰ ਫੇਰ ।
 ਗੁਰਬਲਾਸ ਦਿਆਂ ਕਰਤਿਆਂਪਾਇਆਕਿਹਾਅੰਧੇਰਾ ॥ ੩੪੬ ॥
 ਜਿਨ ਗੁਰਮਤ ਤੇ ਉਲਟ ਇਹ ਲਿਖ ਦਿੱਤਾ ਪ੍ਰਸੰਗ ।
 ਸਿੱਧੇ ਸਾਦੇ ਸਿੱਖ ਜੋ ਮੰਨਨ ਲਗੇ ਨਸੰਗ ॥ ੩੪੭ ॥
 ਮੈਂ ਭੀ ਸਰਧਾਵਾਨ ਸਾ ਅੱਜ ਤੀਕ ਵਡ ਭਾਰ ।
 ਪਰ ਭੇਰੇ ਏ ਬਚਨ ਸੁਣਕਰ ਬੈਠਿਆ ਇਨਕਾਰ ॥ ੩੪੮ ॥

ਤਿਨ ਇਹ ਕਬਾ ਵਿਚਾਰ ਕੇ ਕਿਉਂ ਨਾ ਲਿਖੀ ਸੁਧਾਰ ।
ਜਿਸਤੇ ਭੁੱਲੀ ਪਾਇਆ ਕਿਤਨਾ ਸਿੱਖ ਹਜ਼ਾਰ ॥ ੩੪੮ ॥
ਫਿਰ ਉਨ ਪੂਜਨ ਦੀ ਵਿਧੀ ਇੱਕ ਨ ਵੱਸੀ ਮੂਲ ।
ਪੜ੍ਹੁਨੇ ਤੇ ਹੈ ਦਿੱਸਦਾ ਇੱਕ ਦੁਜਿਥੋਂ ਪ੍ਰਤਿ ਕੁਲ ॥ ੩੪੯ ॥
ਰਾਮ ਝਬੇਲਾ ਹੈ ਪਿਆ ਵਿੱਚ ਪੰਥ ਦੇ ਏਹੁ ।
ਜਿਸਤੇ ਦੇਵੀ ਪੁਜ ਦੇ ਤਜ ਕਰ ਗੁਰੂ ਸਨੋਹੁ ॥ ੩੫੦ ॥

ਤੱਤ ਖਾਲਸਾ

ਵੇਹਿਰਾ

ਜੋ ਨਰ ਵਸ ਅਗਜਾਂਨ ਦੇ ਕੈਸੇ ਕਰਨ ਵਿਚਾਰ ।
ਜਿਉਂ ਉਨਮਾਦੀ ਪੁਰਖ ਹੈ ਬੋਲਤ ਆਲ ਬਤਾਲ ॥ ੩੫੧ ॥
ਫਿਰ ਇਨ ਅਪਨੇ ਗ੍ਰੰਥ ਜੋ ਰਚੇ ਬਹੁਤ ਚਿਰ ਬਾਦ ।
ਜਿਸ ਪਰ ਅਪਨੀ ਅਕਲ ਦਾ ਕੀਤਾ ਦਾ ਅਨੁਵਾਦਾ ॥ ੩੫੨ ॥
ਅੱਖੀਂ ਦੇਖਜਾ ਕਿਸੇ ਨਾ ਸੁਨੋਂ ਸੁਨੀਂ ਦਾ ਝੁਠ ।
ਵਧ ਵਧ ਸਭਨਾਂ ਰਚ ਦਿਆ ਬਿੱਲੀ ਦਾ ਕਰ ਉਠ ॥ ੩੫੩ ॥

ਭਾਵ—ਜਿਸ ਪ੍ਰਕਾਰ ਪੁਰਖ ਉਨਮਾਦ ਦੇ ਅਧੀਨ ਹੋਕੇ ਸੁਭ
ਗਾਸੁਭ ਕਈ ਤਰ੍ਹਾਂ ਦੇ ਮਨ ਭਾਉਂਦੇ ਢੰਗੇ ਲਗਾਉਂਦਾ ਹੈ ਏਸੇ
ਤਰ੍ਹਾਂ ਇਨ੍ਹਾਂ ਸਾਡ ਕਵੀਆਂ ਨੇ ਭੀ ਅਗਜਾਨ ਦੇ ਉਨਮਾਦ ਵਸ
ਹੋਕੇ ਇੱਕ ਦੂਜੇ ਨਾਲੋਂ ਵਧ ੨ ਕੇ ਹੀ ਇਸ ਪ੍ਰਸੰਗ ਨੂੰ ਘੋਟਿਆ
ਹੈ ਪਰੰਤੂ ਉਸ ਵੇਲੇ ਨਾ ਉਨ੍ਹਾਂ ਨੇ ਗੁਰੂਆਂ ਦੀ ਬਾਣੀ ਵੱਲ
ਖਿਆਲ ਕੀਤਾ ਅਤੇ ਨਾ ਉਨ੍ਹਾਂ ਦੇ ਜੀਵਨ ਚਰਤ ਹੀ ਪੜ੍ਹਕੇ
ਵਿਚਾਰੇ ਸਨ, ਇਸਤੇ ਬਿਨਾਂ ਜੇ ਉਨ੍ਹਾਂ ਨੂੰ ਇਤਨਾ ਅਨਭਵ ਭੀ

ਹੋ ਜਾਂਦਾ ਕਿ ਗਿਆਨ ਵਾਨ ਪੁਰਖਾਂ ਦਾ ਨਿਸਚਾ ਕਜਾ ਹੁੰਦਾ ਹੈ
ਤਦ ਭੀ ਉਹ ਇਸ ਤਰ੍ਹਾਂ ਪਾਣੀ ਨਾ ਰਿੜਕਵੇ ॥

ਇਸੇ ਪ੍ਰਕਾਰ ਜੋ ਉਨ੍ਹਾਂ ਦਾ ਆਪਸ ਵਿੱਚ ਪ੍ਰਸਪਰ ਵਿਰੋਧ ਹੈ
ਮੈਂ ਭੀ ਇਸ ਵਾਸਤੇ ਹੈ ਕਿ ਇਨ੍ਹਾਂ ਸਾਰਿਆਂ ਨੇ ਅਪਨੇਰ ਗ੍ਰੰਥਗੁਜੂ
ਜੀ ਮਹਾਰਾਜ ਦੇ ਜੋਡੀਜੋਤ ਸਮਾਉਨ ਦੇ ਸਮਯਤੇ ਬਹੁਤਦੇਰ ਮਗਰੋਂ
ਬਨਾਏ ਹਨ, ਜਿਸਤੇ ਇਨ੍ਹਾਂ ਨੇ ਨਾ ਇਹ ਪ੍ਰਸੰਗ ਅੱਖੀਂ ਦੇਖਿਆ
ਅਰ ਨਾ ਕਿਸੇ ਗੁਰ ਬਾਣੀ ਤੇ ਲੀਤਾ ਕੇਵਲ ਸੁੱਖਾ ਸਿੰਘ ਦੀ
ਮੱਖੀ ਮਾਰੀ ਪਰ ਮੱਖੀ ਮਾਰਦੇ ਰਹੇ ਹਨ, ਅਰ ਇੱਕ ਦੂਜੇ ਨਾਲੋਂ
ਅਪਨੀ ਬੁੱਧਿ ਨੂੰ ਵਿਸ਼ੇਸ਼ ਦੱਸਨ ਲਈ ਪਹਿਲੇ ਨਾਲੋਂ ਕੁਝ
ਛੋਰ ਅਪਨੀ ਵਲੋਂ ਜੋੜ ਦੇਂਦੇ ਰਹੇ ਹਨ, ਜਿਸਤੇ ਉਨ੍ਹਾਂ ਦੇ
ਕਥਨਾ ਦਾ ਆਪਸ ਵਿੱਚ ਬਹੁਤ ਸਾਰਾ ਭੇਟ ਪੈਗਿਆ ਹੈ ;
ਕਿਉਂਕਿ ਦੇਵੀ ਵਾਲਾ ਪ੍ਰਸੰਗ ੧੨੫੫ ਬਿਕ੍ਰਮੀ ਵਿੱਚ ਹੋਇਆ
ਦੱਸਦੇ ਹਨ, ਅਤੇ ਭਾਈ ਸੁੱਖਾ ਸਿੰਘ ਜੀ ਅਪਨੇ ਗੁਰਬਲਾਸਵਿੱਚ
ਉਸ ਬਾਤ ਨੂੰ ਸੰਮਤ ੧੯੫੪ ਵਿੱਚ ਅਰਥਾਤ ਦੰਦ ਸਾਲ ਮਗਰੋਂ
ਲਿਖਦੇ ਹਨ, ਇਸ ਪਰ ਵਿਚਾਰ ਸਕੀਦਾ ਹੈ ਕਿ ੧੦੦ ਸਾਲ
ਮਗਰੋਂ ਪੂਰਾ ਹਾਲ ਕਿਸਤਰ੍ਹਾਂ ਆਦਮੀ ਲਿਖ ਸਕਦਾ ਹੈ, ਪੂੰਜੂ ਜੇ
ਲਿਖੇਗਾ ਤਾਂ ਉਸ ਨੂੰ ਜ਼ਰੂਰ ਮਨ ਦਾ ਗੰਢ ਤੁਪ ਜੋੜਨਾ ਪਏਗਾ ॥

ਇਨ੍ਹਾਂ ਤੇ ਮਗਰੋਂ ਭਾਈ ਮੰਤੋਖ ਸਿੰਘ ਜੀਨੇ ਸੰਮਤ ੧੯੦੦
ਬਿਕ੍ਰਮੀ ਵਿੱਚ ਸੂਰਜ ਪ੍ਰਕਾਸ਼ ਬਨਾਇਆ, ਇਸ ਵਾਸਤੇ ਇਹ ੧੪੫
ਸਾਲ ਮਗਰੋਂ ਰੱਚਿਆ ਹੈ, ਜਿਸਤੇ ਦੇਖ ਸਕੀਦਾ ਹੈ ਜੋ ਇਤਨੇ
ਚਿਰ ਮਗਰੋਂ ਅਰਥਾਤ ਇੱਕ ਮੌਖਿਕਾਂਤੀ ਸਾਲ ਮਗਰੋਂ ਉਨ੍ਹਾਂ
ਨੂੰ ਕਿਆ ਪਤਾ ਲਗ ਸਕਦਾ ਸਾ ਕਿ ਉਸ ਵੇਲੇ ਕਿਆ ਗੱਲ ਮੀ।

ਇਨ੍ਹਾਂ ਤੇ ਮਗਰੋਂ ਗਿਆਨੀ ਗਿਆਨ ਸਿੰਘ ਜੀਨੇ ੧੯੩੫
ਬਿਕ੍ਰਮੀ ਵਿੱਚ ਪੰਥ ਪ੍ਰਕਾਸ਼ ਲਿਖਿਆ ਸੋ ਗੁਰੂ ਜੀ ਮਹਾਰਾਜਾ ਦੇ
੧੯੦ ਸਾਲ ਮਗਰੋਂ ਇਹ ਕਥਾ ਲਿਖੀ ਗਈ ॥

ਇਸੇਤ੍ਰੁਂ ਬਾਵਾ ਸੁਮੇਰ ਸਿੰਘ ਜੀਨੇ ੧੯੩੮ ਬਿਕ੍ਰਮੀ ਵਿੱਚ
ਅਪਨਾ ਗੁਰ ਬਲਾਸ ਬਨਾਇਆ ਜਿਸਤੇ ਉਨ੍ਹਾਂ ਨੇ ੧੯੪ ਸਾਲ
ਮਗਰੋਂ ਏਸੇ ਪ੍ਰਸੰਗ ਨੂੰ ਅਪਨੇ ਖਿਆਲ ਮੁਜਬ ਲਿਖਿਆ ॥

ਹੁਣ ਜਦ ਅਸੀਂ ਇਨ੍ਹਾਂ ਕਵੀਆਂ ਦੇ ਪੁਸਤਕਾਂ ਨੂੰ ਉਸ ਦੇਵੀ
ਵਾਲੇ ਕਾਰਜ ਬੋਂ ਸਦੀਆਂ ਮਗਰੋਂ ਲਿਖੇ ਦੇਖਦੇ ਹਾਂ ਤਦ ਫਿਰ
ਕਿਸ ਤਰ੍ਹਾਂ ਮੰਨ ਲਈਏ ਕਿ ਇਹ ਸਭ ਸੱਚੇ ਸਨ, ਯਾ ਇਨ੍ਹਾਂ ਦਾ
ਪਰਸਪਰ ਵਿਰੋਧ ਨਾ ਹੋਵੇ ॥

ਦੋਹਿਰਾ

ਕਾਰਨ ਇਹੋ ਵਿਰੋਧ ਦਾ ਨਹਿੰ ਛਿੱਠਾ ਕਿਨ ਜਾਇ ।

ਸੌ ਸਾਲਾਂ ਦੇ ਮਗਰ ਤੇ ਰਚਿਆ ਜੋ ਮਨ ਆਇ ॥ ੩੫੫ ॥

ਜਾਂਤੇ ਇਨ ਕੀ ਬਾਤ ਪਰ ਕੁਛ ਨਾਹੀ' ਇਤਥਾਰ ।

ਤਾਂਤੇ ਗੁਰਮਤ ਪਰ ਸਦਾ ਚਹੀਏ ਕਰਨ ਵਿਚਾਰ ॥ ੩੫੬ ॥

ਦੇਵੀ ਨਾ ਪਰਗਟ ਹੋਨ ਪਰ ਯੁਕਤੀਆਂ

ਦੁਰਗਾ ਭਗਤ

ਦੋਹਿਰਾ

ਇਹ ਭੀ ਸੰਸਾਰ ਮੁੱਝ ਦਾ ਹੋਇ ਗਿਆ ਹੈ ਦੁਰ ।

ਰੌਲੀ ਹੌਲੀ ਉਤਰਿਆ ਜੋ ਸਿਰ ਵਿੱਚ ਫੜੂਰ ॥ ੩੫੭ ॥

ਫਰਜ਼ ਕਰੋ ਗ੍ਰੰਥਾਂ ਵਿਖੇ ਭੁੱਲੋ ਕਵੀ ਸੁਜਾਨ ।
ਜਿਸਤੇ ਮਿਲਦਾ ਹੈ ਨਹੀਂ ਆਪਸ ਵਿੱਚ ਬਜਾਨ ॥੩੫੮॥
ਪਰ ਇਹ ਹੋਈ ਵਾਰਤਾ ਅਸਲੀ ਦੇ ਵਿੱਚ ਸੱਚ ।
ਦੱਸੋ ਨਾਲ ਦਲੀਲ ਦੇ ਕਿੱਕੁਰ ਹੋਵੇ ਕੌਚ ॥ ੩੫੯ ॥
ਬਿਨਾਂ ਦਲੀਲੋਂ ਮੰਨਨਾ ਇਹ ਭੀ ਸਮਝੈ ਕੁੜ ।
ਅਪਨਾ ਮਨ ਨਹਿ ਠਹਰ ਦਾ ਲੋਗ ਕਹਨਤਿਸਮੂਜ਼ ॥੩੬੦॥

ਤੱਤ ਖਾਲਸਾ

ਵੈਹਿਰਾ

ਅਹੋ ਯੁਕਤੀਆਂ ਏਸ ਵਿੱਚ ਹਨ ਇਤਨੀ ਸੁਰ ਗਜਾਨ ।
ਜਿਤਨੀ ਤੁਮ ਕੋ ਚਾਹੀਏ ਖੰਡਨ ਹਿਤ ਅਗਜਾਨ ॥੩੬੧॥
ਸੋ ਸੁਨ ਤੂੰ ਮਨ ਲਾਇਕੇ ਜੋ ਮੈਂ ਦੱਸਾਂ ਅੱਜ ।
ਸੁਨ ਸੁਨ ਕੇਤੇ ਜਿਨ੍ਹਾਂ ਨੂੰ ਤੂੰ ਸਾਵੇਂਗਾ ਰੱਜ ॥ ੩੬੨ ॥

ਭਾਵ—ਇਸ ਪ੍ਰਮੰਗ ਨੂੰ ਜੇ ਯੁਕਤੀਆਂ ਉਕਤੀਆਂ ਨਾਲ
ਭੀ ਵਿਚਾਰਿਆ ਜਾਏ ਤਾਂ ਭੀ ਸਾਨੂੰ ਇਤਨੀਆਂ ਮਿਲ ਸਕਦੀਆਂ
ਹਨ ਜਿਨ੍ਹਾਂ ਨੂੰ ਸੁਨ ੨ ਕੇ ਮਨ ਥੱਕ ਜਾਂਦਾ ਹੈ, ਜਿਨ੍ਹਾਂ ਵਿੱਚੋਂ
ਕੁਛਕ ਏਥੇ ਪ੍ਰਗਟ ਕੀਤੀਆਂ ਜਾਂਦੀਆਂ ਹਨ ॥

੧--ਪਹਿਲੇ ਜੇ ਦੇਵੀ ਦਾ ਪਰਗਟ ਹੋਨਾ ਸੱਤ ਹੀਦਾ ਤਾਂ
ਐਡੀ ਭਾਰੀ ਕਰਾਮਾਤ ਵਾਲੇ 'ਪ੍ਰਮੰਗ ਨੂੰ ਗੁਰੂ ਮਹਾਰਾਜ ਜ਼ਰੂਰ
ਅਪਨੇ ਸ੍ਰੀ ਮੁਖਵਾਕ ਤੇ ਗ੍ਰੰਥ ਸਾਹਿਬ ਵਿੱਚ ਲਿਖਦੇ ਕਿਉਂਕਿ
ਉਨ੍ਹਾਂ ਦੇ ਜੀਵਨ ਵਿੱਚ ਇਹ ਇੱਕ ਸਭ ਛੇ ਵੱਡਾ ਪ੍ਰਸਿੱਧ ਅਚੰਭੇ
ਛਲਾ ਕੰਮ ਸਾ, ਪਰੰਤੂ ਉਹ ਕਿਤੇ ਭੀ ਦਰਜ ਨਹੀਂ ॥

੨--ਜਿਨ੍ਹਾਂ ਬ੍ਰਾਹਮਨਾਂ ਦੇ ਯਤਨ ਨਾਲ ਹਵਨ ਕਰਨ ਤੇ ਦੇਵੀ ਪ੍ਰਸਿੱਧ ਹੋਈ ਸੀ ਉਨ੍ਹਾਂ ਦੇ ਨਾਮ ਅਰ ਉਨ੍ਹਾਂ ਦੀ ਬੁੱਧਿ, ਵਿੱਦਯਾ ਅਤੇ ਮੰਤ੍ਰ, ਯੰਤ੍ਰ ਵਿੱਚ ਨਿਪਨਤਾ ਜ਼ਰੂਰ ਹੀ ਪ੍ਰਗਟ ਕਰਦੇ, ਅਰ ਅੱਗੇ ਨੂੰ ਖਾਲਸਾ ਲਈ ਬ੍ਰਾਹਮਨਾਂ ਦਾ ਪੂਜਨ ਦੱਸ ਜਾਂਦੇ, ਪਰੰਤੂ ਦੱਸਣ ਤੋਂ ਭੀ ਬਿਲਦੀ ਹੈ, ਅਰ ਹਵਨ ਕਰਾਉਣ ਵਾਲੀਆਂ ਦਾ ਨਾਮ ਨਸ਼ਾਨ ਭੀ ਨਹੀਂ ਹੈ।

੩--ਜਿਸ ਤਰ੍ਹਾਂ ਮਾਛੂ ਵਾੜੇ ਵਾਲੇ ਅਤੇ ਮਲੇਰੀਆਂ ਪਠਾਨਾਂ ਪਾਸ ਅੱਜ ਤੁਕ੍ਰ ਹੁਕਮ ਨਾਮੇਂ ਹਨ ਅਰ ਹਰ ਇੱਕ ਪੁਰਖ ਇਸ ਬਾਤ ਨੂੰ ਜਾਨਦਾ ਹੈ ਕਿ ਇਹ ਉਨ੍ਹਾਂ ਦੀ ਕੁਲ ਵਿੱਚੋਂ ਹਨ ਜਿਨ੍ਹਾਂ ਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਨਨੇ ਸਮਜ ਸਹਾਇਤਾ ਦਿੱਤੀ ਸੀ ਯਾ ਸਾਹਿਬ ਜ਼ਾਇਆਂ ਦੀ ਸ਼ਹੀਦੀ ਸਮਜ ਆਹ ਦਾ ਨਾਹਰਾ ਮਾਰਿਆ ਸੀ ॥

ਏਸੇ ਤਰ੍ਹਾਂ ਉਨ੍ਹਾਂ ਬ੍ਰਾਹਮਨਾਂ ਦੇ ਪਾਸ ਭੀ ਗੁਰੂ ਮਹਾਰਾਜ ਵੱਲੋਂ ਹੁਕਮ ਨਾਮੇਂ ਹੀਂਦੇ ਜਿਸਤੇ ਖਾਲਸਾ ਜਾਨਦਾ ਕਿ ਇਹ ਉਸ ਦੱਤਾ ਨੇਂਦ ਉਜੈਨੀ ਯਾ ਕਾਂਸੀ ਵਾਲੇ ਕੇਲਾ ਅਤੇ ਗੁਜਰਾਤੀਏ ਕਾਲੀ ਦਾਸ ਦੇ ਖਾਨਦਾਨ ਵਿੱਚੋਂ ਹਨ ਜਿਨ੍ਹਾਂ ਨੇ ਗੁਰੂ ਜੀਨੂੰ ਦੇਵੀ ਪ੍ਰਗਟ ਕਰੂਕੇ ਤਲਵਾਰ ਦਿਵਾਈ ਸੀ, ਸੋ ਇਹ ਭੀ ਅੱਜ ਤੱਕ ਕਿਤੇ ਨਾਮ ਦੱਸਾਨ ਤਕ ਨਹੀਂ ਸੁਨਿਆ ਜਾਂਦਾ ॥

੪--ਜਿਨ੍ਹਾਂ ਵੇਦਾਂ ਦੇ ਮੰਤ੍ਰਾਂ ਨਾਲ ਦੇਵੀ ਹਵਨ ਕੁੰਡ ਤੇ ਪਰਗਟ ਕੀਤੀ ਸੀ ਅਰ ਉਨ੍ਹਾਂ ਮੰਤ੍ਰਾਂ ਵਿੱਚ ਇਤਨੀ ਸਮਰੱਥਾ ਸੀ ਤਾਂ ਗਰੂ ਜੀ ਵੇਦਾਂ ਦਾ ਅਤੇ ਮੰਤ੍ਰ ਯੰਤ੍ਰਾਂ ਦਾ ਖੰਡਨ ਨਾ ਕਰਦੇ ਸਗੋਂ ਆਖਦੇ ਕੇ ਇਨ੍ਹਾਂ ਦੇ ਮੰਨੌਣੇ ਯਾ ਵਿਧਵਤ ਕਰਮ ਕਰਨ ਤੇ ਫਲ

ਮਿਲਦਾ ਹੈ ਇਸ ਵਾਸਤੇ ਖਾਲਸਾ ਇਨ੍ਹਾਂ ਨੂੰ ਜ਼ਰੂਰ ਮੰਨੇ ।

੫--ਜਿਸ ਜਨੇਊ ਦੇ ਪਹਰਨ ਅਰ ਜਿਸ ਗਾਇਤ੍ਰੀ ਦੇ ਸਾਪ ਕਰਨ ਨੇ ਹਵਨ ਕਾਰਕਾਂ ਨੂੰ ਕਰਕੇ ਦੇਵਤਾ ਪਰਗਟ ਕਰਨ ਦੀ ਸ਼ਕਤੀ ਵਿੱਤੀ ਸੀ ਉਸ ਜਨੇਊ ਅਰ ਗਾਇਤ੍ਰੀ ਦਾ ਖਾਲਸਾ ਵਿਚੋਂ ਰਵਾਜ਼ ਕਿਉਂ ਹਟਾਇਆ ਅਰ ਅੰਮ੍ਰਿਤ ਖਾਨ ਸਮਯ ਕਿਉਂ ਤੁੜਵਾਇਆ ॥

੬--ਜਿਨ੍ਹਾਂ ਲੋਗਾਂ ਨੂੰ ਹਵਨ ਵਿੱਚ ਸੂਦਰ ਜਾਨਕੇ ਵੜਨ ਦਿੱਤਾ ਨਹੀਂ ਆਖਦੇ, ਅਰ ਬਾਵਾ ਸੁਮੇਰ ਸਿੰਘ ਜੀ ਦੱਸਦੇ ਹਨ ਕਿ ਬਾਹਰ ਹੋਕਨ ਲਈ ਰਾਖੇ ਬਠਾਏ ਸਨ, ਸੋ ਜੇ ਇਹ ਗੱਲ ਮੱਚ ਹੁੰਦੀ ਤਾਂ ਰੁਕੂ ਜੀ ਉਨ੍ਹਾਂ ਹੀ ਸੂਦਰਾਂ ਨੂੰ ਅੰਮ੍ਰਿਤ ਵਿੱਚ ਸ਼ਾਮਲ ਕਰਕੇ ਵਰਨ ਵਿਵਸਥਾ ਕਿਉਂ ਤੌੜ ਦੇ, ਜਿਸਤੇ ਸਾਬਤ ਹੁੰਦਾ ਹੈ ਕਿ ਗੁਰੂ ਜੀ ਅਕਾਲ ਪੁਰਖ ਦੇ ਰਚੇ ਹੋਏ ਮਨੁੱਖਾਂ ਨੂੰ ਹਿੰਦੂਆਂ ਵਾਂਗ੍ਧ ਹਕਾਰਤ ਦੀ ਨਿਗਾਹ ਨਾਲ ਨਹੀਂ ਦੇਖਦੇ ਸੇ ਸਗੋਂ ਅਪਨੇ ਅੰਗ ਜਾਨਕੇ ਪਜਾਰ ਕਰਦੇ ਸਨ ਅਰ ਛੱਡ੍ਹੀ ਬਨਾਉਂਦੇ ਸਨ ॥

੭--ਜੋ ਲੋਗ ਇਹ ਲਿਖਦੇ ਹਨ ਕਿ ਦੇਵੀ ਨੇ ਜੰਗ ਵਿੱਚ ਫਤੇ ਦੇਨ ਲਈ ਭਲਵਾਰ ਯਾ ਕਰਦ ਦਿੱਤੀ ਸੀ, ਤਾਂ ਗੁਰੂ ਜੀ ਨੇ ਖਾਲਸੇ ਨੂੰ ਛਲਵਾਰ ਦਾ ਜੋ ਦੇਵੀ ਦੇ ਵਰ ਤੇ ਮਿਲੀ ਸੀ ਅੰਮ੍ਰਿਤ ਕਿਉਂ ਨਾ ਛਕਾਇਆ, ਇਸ ਤੇ ਉਲਟ ਖੰਡੇਦਾ ਕਿਉਂ ਛਕਾਇਆ ਸਾ ਅਤੇ ਅੱਜ ਤਕ ਏਹੋ ਪ੍ਰਦੱਲਤ ਰੀਤੀ ਹੈ ॥

ਬਲਕਿ ਕਰਦ ਨੂੰ ਖਾਲਸਾ ਇੱਕ ਅਜੇਹੀ ਨਿਰਬਲ ਚੀਜ਼ ਜਾਨਦਾ ਹੈ ਜੋ ਅਪਨੇ ਪਾਸ ਰੱਖਕੇ ਭੋ ਇਸ ਦਾ ਅੰਮ੍ਰਿਤ ਨਹੀਂ ਪਾਨ ਕਰਦਾ ਅਰ ਅੱਜ ਕੱਲ ਕਈ ਭਾਈ ਆਖਦੇ ਹਨ ਕਿ

ਇਸਤ੍ਰੀਆਂ ਨੂੰ ਇਸ ਦਾ ਅੰਮ੍ਰਿਤ ਪਲਾਉਣਾ ਚਾਹੀਦਾ ਹੈ, ਸ਼ਾਇਦ ਉਨ੍ਹਾਂ ਦਾ ਇਸ ਵਿੱਚ ਇਹੋ ਤਾਤਪ੍ਰਸਾ ਹੋਵੇ ਕਿ ਇਸਤ੍ਰੀ ਦੀ ਦਿੱਤੀ ਹੋਈ ਇਸਤ੍ਰੀ ਨਾਮ ਵਾਲੀ ਕਰਦ ਦਾ ਅੰਮ੍ਰਿਤ ਇਸਤ੍ਰੀ ਨੂੰ ਹੀ ਜੋਗ ਹੈ, ਜਿਸ ਤੇ ਇਹ ਸਾਬਤ ਹੁੰਦਾ ਹੈ ਕਿ ਕਰਦ ਦੇ ਅੰਮ੍ਰਿਤ ਦਾ ਭੀ ਸਿੱਖ ਅਧਕਾਰੀ ਨਹੀਂ ਹੈ, ਫਿਰ ਦੇਵੀ ਦੀ ਕਜਾ ਸੋਚਾ ਰਹੀ ਅਤੇ ਇਤਨੇ ਚਿਰ ਹਵਨ ਤੇ ਕਜਾ ਲਾਭ ਹੋਇਆ ॥

੯—ਗੁਰੂ ਮਹਾਰਾਜ ਦੇ ਜੰਗ ਜਿੱਥੋਂ ਤਕ ਗੁਰੂ ਜੀ ਦੀ ਅਪਨੀ ਲੇਖਨੀ ਦੁਵਾਰੇ ਹਸਤਕਵਲ ਨਾਲ ਲਿਖੇ ਹੋਏ ਹਨ ਉਨ੍ਹਾਂ ਵਿੱਚ ਕਿਤੇ ਨਹੀਂ ਲਿਖਯਾ ਕਿ ਫਿਰ ਅਸੀਂ ਦੇਵੀ ਦੀ ਦਿੱਤੀ ਹੋਈ ਤਲਵਾਰ ਨਾਲ ਦੁਸ਼ਮਨਾਂ ਦੇ ਟੋਟੇ ਕਰ ਦਿੱਤੇ ਪਰੰਤੂ ਉਨ੍ਹਾਂ ਵਿੱਚ ਅਪਨੀ ਬਾਬਤ ਭੀਰਾਂ ਦੀ ਬਰਖਾ ਸ਼ਰੂਰ ਲਿਖੀ ਹੈ ਜੈਸਾ ਕਿ “ਜਬੀ ਬਾਨ ਲਾਗਯੋ ॥ ਭਬੀ ਰੋਮ ਜਾਗਯੋ ॥ ਸਰਓਈ ਚਲਾਏ ॥ ਘਨੇਸੂਰ ਘਾਏ” ਇਸ ਦਾ ਇਹੋ ਭਾਵ ਨਿਕਲਦਾ ਹੈ ਕਿ ਜਦ ਸਾਡੇ ਸਰੀਰ ਪਰ ਦੁਸ਼ਮਨ ਦਾ ਬਾਣ ਲੱਗਯਾ ਤਦ ਸਾਨੂੰ ਕ੍ਰੋਧ ਆਇਆ ਜਿਸ ਪਰ ਅਸੀਂ ਗੁੱਸਾ ਖਾਕੇ ਸੱਤ੍ਰ ਪਰ ਤਾਰਾਂ ਦੀ ਬਹੁਤ ਬਰੁਖਾ ਕੀਤੀ ਅਰ ਦੁਸ਼ਮਨ ਦੇ ਬਹੁਤ ਬਹਾਈਰ ਘਾਇਲ ਕੀਤੇ, ਜਿਸੇ ਤਰ੍ਹਾਂ ਕਿਤੇ ਇਹ ਭੀ ਕਥਨ ਹੈ ਕਿ ਅਸੀਂ ਫਿਰ ਕਮਾਨ ਛੱਡਕੇ ਬੰਦੂਕ ਪਕੜੀ ਅਰ ਦੁਸ਼ਮਨ ਨਮਾ ਦਿੱਤੇ, ਇਸ ਤੇ ਇਹ ਪਾਇਆ ਜਾਂਦਾ ਹੈ ਜੋ ਗੁਰੂ ਜੀ ਨੇ ਤਲਵਾਰ ਜੋ ਦੇਵੀ ਨੇ ਦਿੱਤੀ ਸੀ ਲੜਾਈ ਦੇ ਵਰਤਾਉ ਵਿੱਚ ਨਹੀਂ ਆਂਦੀ ਜਿਸ ਤੇ ਦੇਵੀ ਦੀ ਕਰਮਾਤ ਯਾ ਵਰ ਸਮਝਿਆ ਜਾਏ ॥

੧੦—ਇਸ ਤੇ ਅੱਗੇ ਇਹ ਬਾਤ ਹੈ ਕਿ ਦੇਵੀ ਉਪਾਸਕ ਲੋਗ

ਦੇਵੀ ਦੀ ਕੜਾਹੀ ਕਰਦ ਹਨ ਪਰੰਤੁ ਗੁਰੂ ਜੀ ਨੇ ਕੜਾਹੀ ਨੂੰ
ਹਟਾਕੇ ਕੜਾਹ ਪ੍ਰਸ਼ਾਸਨ ਉਸ ਥੋਂ ਉਲਟ ਕਰ ਦਿੱਤਾ ਜਿਸ ਤਰ੍ਹਾਂ
ਹਿੰਦੁਆਂ ਦੀ ਹੋਲੀਆਂ ਤੇ ਉਲਟ ਅਪਣਾ ਹੋਲਾ ਫਰ ਦਿੱਤਾ ਸਾ
ਜੋ ਉਨ੍ਹਾਂ ਦੀ ਰਸਮ ਤੇ ਵਿਰੁੱਧ ਹੈ, ਜਿਸ ਤੇ ਸਾਬਤ ਹੁੰਦਾ ਹੈ ਕਿ
ਗੁਰੂ ਜੀ ਦੇਵੀ ਦੇ ਨਾਮ ਦੀ ਕੜਾਹੀ ਨੂੰ ਏਸ ਤਰ੍ਹਾਂ ਜਾਣਦੇ ਸੇ
ਜਿਸ ਤਰ੍ਹਾਂ ਸੁਲਤਾਨ ਦਾ ਰੋਟ ਜਾਣੀਦਾ ਹੈ ॥

੧੦—ਫਿਰ ਜਦ ਗੁਰੂ ਜੀ ਮਹਾਰਾਜਾ ਅਪਣੀ ਪੁਰੀ ਨੂੰ ਆਸ-
ਵਾਰਾ ਕਰਨ ਲੱਗੇ ਤਦ ਭੀ ਖਾਲਸਾ ਨੂੰ ਇਹੋ ਆਗਾਜਾ ਕੀਤੀ ਕਿ
“ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ । ਸਭ ਸਿੱਖਨ
ਕੇ ਹੁਕਮ ਹੈ ਗੁਰੂ ਮਾਨਯੋ ਗ੍ਰੰਥ” ਇਸ ਤੇ ਸਾਬਤ ਹੁੰਦਾ ਹੈ ਕਿ
ਜੇ ਗੁਰੂ ਜੀ ਨੇ ਦੇਵੀ ਤੇ ਵਰ ਲੈਕੇ ਪੰਥ ਬਨਾਇਆ ਹੁੰਦਾ ਤਾਂ ਇਸ
ਤਰ੍ਹਾਂ ਨਾ ਹੁਕਮ ਦੇਂਦੇ ਸਗੋਂ ਇਸ ਤਰ੍ਹਾਂ ਉਚਾਰਨ ਕਰਦੇ, ਜਥਾ—
“ਆਗਿਆ ਦੁਰਗਾ ਨੇ ਦਈ ਤਬੀ ਚਲਾਯੋ ਪੰਥ । ਕਟੋ ਕੜਾਹੀ
ਓਜ ਦੀ ਭੇਟਾਂ ਦੇ ਪੜ੍ਹੁ ਗ੍ਰੰਥ” । ਪਰੰਤੁ ਇਸ ਤਰ੍ਹਾਂ ਕੋਈ ਦੇਵੀ
ਦੇਹਤੇ ਦਾ ਕਥਨ ਨਹੀਂ ਹੈ ॥

੧੧—ਜੇ ਗੁਰੂ ਜੀ ਦਾ ਦੇਵੀ ਪੂਜਨ ਕਰਨ ਦਾ ਸਿਧਾਂਤ ਸੀ
ਤਾਂ ਪੰਜੇ ਕਕਮਾਂ ਦਾ ਧਾਰਨਾ ਅਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ
ਕਰਕੇ ਉਸ ਦੀ ਬਾਣੀ ਪਰ ਵਿਸ਼ਵਾਸ ਕਰਨ ਦਾ ਉਪਦੇਸ਼ ਕਰੇਂ
ਕੀਤਾ ਅਤ ਨਵੀਂ ਸੂਰਤ ਸ਼ਕਲ ਦਾ ਪੰਥ ਕਰੋਂ ਸਾਜਿਆ, ਕਿੰਤੁ
ਉਨ੍ਹਾਂ ਛੈਲੇ ਕੁੱਟਾਂ ਨਾਲ ਸਿੱਖਾਂ ਨੂੰ ਮਿਲਾਕੇ ਅੱਟੇ ਪਹਰਨ ਦਾ
ਹੁਕਮ ਕਿਉਂ ਨਾ ਦਿੱਤਾ ॥

੧੨—ਨੈਨਾ ਦੇਵੀ ਦੇ ਭੌਨ ਪਰ ਜਿੱਥੇ ਦੇਵੀ ਪਰਗਟ ਹੋਈ

ਦਸਦੇ ਹਨ, ਜਾਕੇ ਪ੍ਰਸਾ ਕਰਨ ਦੀ ਆਗਿਆ ਕਿਉਂ ਨਾ
ਵਿੱਤੀ ਅਰ ਕਿਉਂ ਨਾ ਲਿਖਯਾ ਕਿ ਜ਼ਰੂਰ ਪੰਥ ਨੈਨਾ ਦੇਵੀ ਦਾ
ਦਰਸਨ ਕਰੋ ॥

੧੩—ਸਾਰੇ ਗੁਰਬਲਾਸਾਂ ਵਿੱਚ ਬਿਨਾਂ ਹਵਨ ਤੇ ਹੋਰ ਕੋਈ
ਸਾਬਤ ਨਹੀਂ ਕਰਦਾ ਕਿ ਗੁਰੂ ਜੀ ਕਦੇ ਨੈਨਾ ਦੇਵੀ ਪਰ ਗਏ
ਹੋਨ ਅਰ ਕਿਸੇ ਮੇਲੇ ਮੁਸਾਹਿਬੇ ਪਰ ਜਾਕੇ ਕੁਛ ਭੇਟਾ ਦਿੱਤੀ
ਹੋਵੇ ਕੇਵਲ ਇਹ ਇੱਕੋ ਵੇਰ ਦਾ ਹਾਲ ਦਸਦੇ ਹਨ ਇਸ ਤੇ ਭੀ
ਮਿੱਧ ਹੂੰਦਾ ਹੈ ਕਿ ਜੇ ਗੁਰੂ ਜੀ ਦੇਵੀ ਦੇ ਸਰਧਾਲੂ ਹੀਂਦੇ ਤਾਂ ਹਫਤੇ
‘ਵਿੱਚ ਨਹੀਂ’ ਤਾਂ ਮਹੀਨੇ ‘ਵਿੱਚ ਤਾਂ ਜ਼ਰੂਰ ਹੀ ਜਾਕੇ ਦਰਸਨ ਕਰਦੇ ॥

ਦੋਹਿਰਾ

ਮਨ ਵਿੱਚ ਜਦੋਂ ਵਿਚਾਰ ਸੇ ਇਹ ਯੁਕਤਾਂ ਜੇ ਨਿੱਤ ।

ਤਾਂ ਦੁਰਗਾ ਦੇ ਖਜਾਲ ਤੇ ਹਟ ਜਾਵੇਗਾ ਚਿੱਤ ॥ ੩੬੩ ॥

ਦਸਮ ਪਾਤਸ਼ਾਹ ਧਨੁਖ ਧਰ ਸੂਰ ਬੀਰ ਸੁਰ ਗਜਾਨ ।

ਧਰਮ ਮੂਰਤੀ ਧਰਮ ਧੁਜ ਕਿਉਂ ਮਾਨਤ ਅਗਜਾਨ ॥ ੩੬੪ ॥

ਤਾਂਤੇ ਚਿਨਕੇ ਚਰਤ ਜੈ ਹੈ ਜਗ ਬੰਧ ਨਿਵਾਰ ।

ਚਿਨ ਮਹਿ ਦੇਵੀ ਮੂਜਨਾ ਮਾਨਤ ਮਹਾਂ ਗੁਵਾਰ ॥ ੩੬੫ ॥

ਦੇਵੀ ਦੇਵ ਨ ਮਿੱਧ ਹੋ ਹਵਨ ਮੰਤ੍ਰ ਬਲ ਮੰਗ ।

ਧਹ ਤੇ ਮੂਰਖ ਕਰਤ ਹੈ ਧਰਮ ਆਪਣੇ ਭੰਗ ॥ ੩੬੬ ॥

ਦੁਰਗਾ ਭਗਤ

ਦੋਹਿਰਾ

ਏਹ ਦਲੀਲਾਂ ਤੇਰੀਆਂ ਗਈਆਂ ਮਨ ਨੂੰ ਵੇਧ ।

ਜਿਨ ਨੇ ਦੇਵੀ ਪੂਜਨਾ ਕੀਤਾ ਠੀਕ ਨਥੇਧ ॥ ੩੯੭ ॥
 ਫਿਰ ਹੁਣ ਓੜਕ ਦੱਸ ਤੂੰ ਕਰੇ ਖਾਲਸਾ ਜੋਇ ।
 ਦੇਵੀ ਦਾ ਲੜ ਛੱਡਕੇ ਕਿਸਨੂੰ ਮੰਨੇ ਸੋਇ ॥ ੩੯੮ ॥
 ਨਾਸਤਕ ਹੋਣਾ ਠੀਕ ਨਹਿੰ ਮੇਰੀ ਮਤ ਅਨੁਸਾਰ ।
 ਅਕਸਰ ਚੱਖਨ ਚਾਹੀਏ ਦਿਲ ਦੇ ਵਿੱਚ ਅਧਾਰ ॥ ੩੯੯ ॥
 ਤਾਂਤੇ ਉਸਨੂੰ ਸਮਝ ਕੇ ਲੇਵਾਂ ਰਿਵੇ ਵਸਾਇ ।
 ਧਰਮ ਖਾਲਸਾ ਵਿੱਚ ਜੋ ਕੋਈ ਫਰਕ ਨ ਆਇ ॥ ੩੧੦ ॥
 ਅਰ ਗੁਰ ਦੇ ਉਪਦੇਸ਼ ਤੇ ਹੋਵੇ ਉਲਟ ਨ ਸੋਇ ।
 ਐਸਾ ਮਾਰਗ ਦੱਸ ਹੁਣ ਨਿਸਚਾ ਜਾਂ ਪਰ ਹੋਇ ॥ ੩੧੧ ॥

੩੩ ਖਾਲਸਾ

ਦੇਹਿਰਾ

ਮੇਰਾ ਰਸਤਾ ਦੱਸਯਾ ਤੇਰੇ ਮੂਲ ਨ ਕੰਮ ।
 ਬਾਤਾਂ ਨਾਲ ਨ ਮੰਨਦੇ ਜੋ ਹਨ ਰੁੱਠੇ ਦੰਮ ॥ ੩੧੨ ॥
 ਸੱਚਾ ਰਸਤਾ ਉਹੋ ਹੈ ਜੋ ਗੁਰ ਦਾ ਉਪਦੇਸ਼ ।
 ਮੁਕਤ ਭੁਗਤ ਦੋਨੋਂ ਲਹੋ ਕਰ ਤਾਂ ਮੈਂ ਪਰਵੇਸ਼ ॥ ੩੧੩ ॥

ਭਾਵ— ਆਮ ਆਦਮੀ ਦਾ ਧਾਰਮਕ ਰਸਤਾ ਦੱਸਯਾ ਹੋਇ-
 ਆ ਇਤਨਾ ਨਿਰਦੇਖ ਨਹੀਂ ਹੁੰਦਾ ਜਿਤਨਾ ਕਿ ਉਨ੍ਹਾਂ ਮਹਾਨ
 ਪੁਰਖਾਂ ਦਾ ਹੁੰਦਾ ਹੈ ਜੋ ਕੇਵਲ ਅਕਾਲ ਪੁਰਖ ਦੀ ਆਗਿਆ
 ਪਾਲਨ ਲਈ ਹੀ ਇਸ ਸੰਸਾਰ ਪਰ ਆਉਂਦੇ ਹਨ ਅਤੇ ਸੱਚਾ
 ਧਾਰਮਕ ਉਪਦੇਸ਼ ਦੇਕੇ ਸੰਸਾਰ ਨੂੰ ਬੰਧਨਾਂ ਬੋਂ ਛੁਡਾਉਂਦੇ ਹਨ,

ਇਸ ਵਾਸਤੇ ਜੋ ਰਸਤਾ ਮੁਕਤੀ ਅਤੇ ਭੁਗਤੀ ਦਾ ਉਹ ਕਬਨ
ਕਰਨ ਉਸੇ ਪਰ ਚਲਨਾ ਸਾਡਾ ਮੁੱਖ ਧਰਮ ਹੋਣਾ ਜੋਗ ਹੈ ॥

ਦੇਹਿਰਾ

ਸੇ ਹੁਣ ਗੁਰ ਜੀ ਪੰਥ ਨੂੰ ਜੋ ਕਰਦੇ ਉਪਦੇਸ਼ ।

ਸੁਨ ਲੈ ਤੂ ਮਨ ਲਾਇਕੇ ਜਾਂ ਮਿਟੇ ਕਲੇਸ਼ ॥ ੩੨੪ ॥

ਯਥਾ:- ਸ੍ਰੀ ਮੁਖਵਾਕ ਪਾਤਸ਼ਾਹੀ ੧੦

ਸਵੈਜਾ

“ਜਾਗਤ ਜੋਤਿ ਜਪੈ ਨਿਸਥਾਸੁਰ ਏਕ ਬਿਨਾਂ ਮਨ ਨੈਕ ਨ
ਆਨੈ । ਪੂਰਨ ਪ੍ਰੇਮ ਪ੍ਰਤੀਤ ਸਜੈ ਬੁਤ ਗੋਰ ਮੜੀ ਮਟ ਭੂਲ ਨ
ਮਾਨੈ ॥ ਤੀਰਥ ਦਾਨ ਵਇਆ ਤਪ ਸੰਜਮ ਏਕ ਬਿਨਾਂ ਨਹਿ
ਏਕ ਪਛਾਨੈ । ਪੂਰਨ ਜੇਤ ਜਗੈ ਘਟ ਮੈਂ ਤਥ ਖਾਲਸ ਤਾਹਿ
ਨਖਾਲਸ ਜਾਨੈ । ੧ ॥”

ਇਸ ਸ੍ਰੀ ਮੁਖ ਵਾਕ ਵਿੱਚ ਗੁਰੂ ਜੀ ਮਹਾਰਾਜ ਨੇ ਸੱਚੇ
ਖਾਲਸਾ ਦੇ ਨਿਸਚੇ ਦਾ ਵਰਨਨ ਅੱਛੀ ਤਰ੍ਹਾਂ ਕਰ ਦਿੱਤਾ ਹੈ ਕਿ
ਜੋ ਇੱਕ ਪ੍ਰਕਾਸ਼ ਮਾਨ ਅਕਾਲ ਪੁਰਖ ਦਾ ਹੀ ਸਦਾ ਅਰਾਧਨ
ਕਰਦਾ ਹੈ, ਅਰ ਉਸ ਇੱਕ ਤੇ ਬਿਨਾਂ ਕਿਸੇ ਦੁਸਰੇ ਪਰ ਮਨ
ਨਹੀਂ ਲਾਉਂਦਾ, ਕਿੰਤੁ ਉਸੇ ਨਾਲ ਜਿਸ ਦਾ ਪੂਰਨ ਪ੍ਰੇਮ ਲੱਗ
ਰਿਹਾ ਹੈ ਅਤੇ ਗੋਰ ਮੜੀ ਅਤ ਮਸਾਣਾਂ ਆਇਕ ਨੂੰ ਭੁੱਲਕੇ ਭੀ
ਨਹੀਂ ਮੰਨਦਾ, ਏਸੇ ਤਰ੍ਹਾਂ ਤੀਰਥ ਬਰਤ ਜਪ ਤਪ ਆਇਕ ਨੂੰ
ਭੀ ਉਸ ਪਰਮਾਤਮਾਂ ਦੇ ਅਰਾਧਨ ਤੇ ਬਿਨਾਂ ਕੁਝ ਨਹੀਂ ਜਾਨਦਾ
ਐਸਾ ਜੋ ਸੱਚੇ ਨਿਸਚੇ ਵਾਲਾ ਪੁਰਖ ਹੈ ਜਿਸ ਦੇ ਰਿਦੇ ਵਿੱਚ
ਉਸੇ ਪਰਮਾਤਮਾਂ ਦੀ ਪੂਰਨ ਜੋਤੀ ਦਾ ਗਜਾਨ ਰੂਪ ਪਰਕਾਸ਼ ਹੈ

ਰਿਹਾ ਹੈ, ਓਹ ਪੁਰਖ ਸ਼ੁੱਧ ਖਾਲਸਾ ਸਮਝਨਾ ਜੋਗ ਹੈ ॥

ਇਸ ਕਬਣ ਤੋਂ ਪਾਇਆ ਜਾਂਦਾ ਹੈ ਕਿ ਪਰਮੇਸ਼ਰ ਤੇ ਬਿਨਾਂ
ਜੋ ਲੋਗ ਕਿਸੇ ਹੋਰ ਦੇਵਤੇ ਦੰਵਤੇ ਜੋਰ ਮੜ੍ਹੀ ਨੂੰ ਮੰਨਦੇ ਹਨ ਅਰ
ਜਪ ਤਪ ਕਰਕੇ ਅਪਨੀ ਕੱਲਜਾਨ ਲਾਹੁਰੇ ਹਨ ਕਿ ਹੋਏ
ਸਿਦਕੀ ਖਾਲਸ ਨਹੀਂ ਹਨ, ਇਸ ਵਾਸਤੇ ਗੁਰੂ ਜੀ ਨੇ ਅਪਨੇ
ਪੰਥ ਨੂੰ ਇਹ ਢਤ ਉਪਦੇਸ਼ ਕੀਤਾ ਹੈ ॥

ਇਸ ਤੇ ਅੱਗੇ ਫਿਰ ਗੁਰੂ ਜੀ ਨੇ ਉਸ ਅਕਾਲ ਪੁਰਖ ਦੇ
ਲੱਖਨ ਕਬਣ ਕੀਤੇ ਹਨ, ਜਿਸ ਦੇ ਗਜਾਨ ਤੇ ਇਹ ਅਗਜਾਨੀ
ਜੀਵ ਕਿਸੇ ਕ੍ਰਿਤਮ ਵਸਤੂ ਨੂੰ ਅਕਾਲ ਪੁਰਖ ਮੰਨਕੇ ਵਿਚ ਪੁਸ਼ਟ
ਨਾ ਕਰ ਬੈਠੇ ॥

ਯਥਾ--ਸਵੈਯਾ

“ਸਤ ਸਦੈਵ ਸਤ੍ਤੁਪ ਸਤਵੰਤ ਆਦਿ ਅਨਾਦਿ ਅਗਾਧਿ ਆਦੈ
ਹੈ। ਦਾਨ ਦਯਾ ਦਮ ਸੰਜਿਮ ਨੰਮ ਸਤੱਬਤੁ ਸੀਲ ਸੁਵੰਤ ਅਦੇਵੇ ॥
ਆਦਿ ਗਾਨੀਲ ਅਨਾਹਣ ਆਪਿ ਬਿਅੰਤ ਅਦ੍ਵੈਖ ਅਭੇਖ ਆਦੇਵੇ ॥
ਤੁਪ ਅਨ੍ਨਾਂ ਅਰੇਖ ਸਰਾਤਦਨ ਦੀਨ ਦਿਆਲ ਕ੍ਰਿਪਾਲ ਤਡੇ ॥
੨ ॥ ਆਦਿ ਅਦ੍ਵੈਖ ਅਭੇਖ ਮਹਾ ਪ੍ਰਭ ਸਤ ਸਤ੍ਤੁਪ ਸੁ ਜੋਤ ਪ੍ਰਾਣੀ
॥ ਪੂਰਿ ਰਾਇਸੇ ਸਭ ਹੋ ਪਾਟ ਕੈ ਪਟ ਤਤ ਸਮਾਦਿ ਸੁਭਾਵ
ਪ੍ਰਨਾਲੀ ॥ ਆਦਿ ਸੁਜਾਦਿ ਜੁਗਾਦਿ ਤੁਹੀ ਪ੍ਰਭ ਫੈਲ ਰਾਇਸੇ
ਸਭ ਅੰਤਰ ਬਾਅਦੀ ॥ ਦੀਨ ਦਿਆਲ ਕ੍ਰਿਪਾਲ ਕ੍ਰਿਪਾ ਕਟ ਨਾਦਿ
ਅਜੋਨ ਅਜੈ ਜਥਨਾਦੀ ॥ ੩ ॥ ਆਦਿ ਅਭੇਖ ਅਛੇਦ ਸਦਾ
ਪ੍ਰਭ ਬੇਦ ਕਚੋਬਨ ਕੇਵ ਨ ਪਾਯੇ । ਦੀਨ ਦਿਆਲ ਕ੍ਰਿਪਾਲ
ਕ੍ਰਿਪਾ ਨਿਧ ਸਤ ਸਹੈਵ ਸਾਡੇ ਘਟ ਛਾਯੇ । ਸੇਸ ਸੁਰੇਸ ਗਲੈਸ

ਮਹੇਸ਼ਰ ਗਾਹਿ ਫਿਰੈ ਸਤ ਥਾਹ ਨ ਆਯੋ। ਰੇ ਮਨ ਮੂੜ ਅਗੁੜ
ਇਸੇ ਪ੍ਰਭ ਤੇ ਕਿਹ ਕਾਜ ਕਹੇ ਬਿਸਠਾਯੋ ॥ ੪ ॥”

ਇਨ੍ਹਾਂ ਸ੍ਰੀ ਮੁਖ ਵਾਕਾਂ ਦੁਵਾਰੇ ਗੁਰੂ ਜੀ ਮਹਾਰਾਜ਼ ਨੇ ਉਸ
ਪਰਮਾਤਮਾਂ ਦੇ ਲਖਨਾਂ ਦਾ ਕਬਨ ਕਰਕੇ ਉਜ਼ਕ ਨੂੰ ਇਹ ਕਬਨ
ਕੀਤਾ ਹੈ ਕਿ ਐਮੂਰਖ ਮਨ ਪ੍ਰਾਣੀ ਤੇ ਐਸਾ ਬੇਅੰਤ ਪ੍ਰਭ ਨੂੰ ਕਿਉਂ
ਭੁਲਾਇਆ ਹੈ; ਜਿਸ ਦਾ ਭਾਵ ਇਹੋ ਹੈ ਕਿ ਉਸ ਨੂੰ ਤਿਆਗ ਕੇ
ਦੂਸਰੇ ਮਗਰ ਕਿਉਂ ਭਟਕਦਾ ਫਿਰਦਾ ਹੈ; ਇਸੇ ਤਰ੍ਹਾਂ ਤੇਤੀ ਸੈੱਜੇ
ਈਸੇ ਅਕਾਲ ਪੁਰਖ ਦੇ ਅਤਾਧਨ ਅੱਜੇ ਉਸ ਤੇ ਭਿਨ ਦੂਜੇ ਦੀ
ਉਪਾਸਨਾ ਦੇ ਬੰਡਨ ਵਿੱਚ ਕਬਨ ਕੀਤੇ ਹਨ ਜਿਸ ਤੇ ਬੁਨੀ
ਖਨਨ ਨਜ਼ਾਇ ਦੁਵਾਰੇ ਅੱਛੀ ਤਰ੍ਹਾਂ ਇਸ ਨਿਸਚੇ ਨੂੰ ਦ੍ਰਿੜ੍ਹ ਕਰਾ
ਇਆ ਹੈ ॥

ਫਿਰ ਜਦ ਗੁਰੂ ਜੀ ਨੇ ਪਹਾੜੀਏ ਲੋਗਾਂ ਨੂੰ ਜੋ ਦੇਵੀ ਪੂਜਕ
ਸਨ ਅਰ ਅਕਾਲ ਪੁਰਖ ਜੇ ਬੇਮੁਖ ਪਾਏ ਦੇਖੋ ਤਾਂ ਉਪਦੇਸ਼ਾਂ ਨਾਲ
ਚੋਕਿਆ ਕਿ ਤੁਸੀਂ ਅਕਾਲ ਪੁਰਖ ਤੇ ਭਿਨ ਕਿਸੇ ਦੇਵੀ ਦੇਵਤੇ
ਦੀ ਮੂਰਤ ਧਰ ਈਸ਼੍ਵਰ ਬੁੱਧਿ ਨਾ ਕਰੋ, ਤੁ ਸਿਹ ਮਹਾਂ ਮੂਰਖ
ਇਸ ਬਾਚੋਂ ਨਾ ਹਟੋ ਅਰ ਉਲਟਾ ਗੁਰੂ ਜੀ ਨਾਲ ਜੱਧ ਆਰੰਭ
ਦਿੱਤਾ, ਜਿਸ ਪਰ ਦਸਮ ਗੁਰ ਨੇ ਉਨ੍ਹਾਂ ਨੂੰ ਰਣ ਵਿੱਚ ਕਤਲ
ਕੀਤਾ ॥

ਇਸ ਬਾਅਦ ਦੀ ਖ਼ਬਰ ਜਦ ਔਰੰਗਜ਼ੇਬ ਪਾਸ ਪਹੁੰਚੀ ਤਦ
ਉਸ ਨੇ ਬਾਕਾਇਦਾ ਖਤ ਭੇਜਿਆ ਜਿਸ ਵਿੱਚ ਗੁਰੂ ਜੀ ਮਹਾ
ਰਾਜ ਥੋਂ ਦਰਯਾਫਤ ਕੀਤਾ ਕਿ ਆਪ ਨੇ ਇਨ੍ਹਾਂ ਪਹਾੜੀਆਂ ਨੂੰ
ਕਿੱਝ ਮਾਰਿਆ ਹੈ, ਜਿਸ ਦਾ ਉੱਤ੍ਰ ਗੁਰੂ ਜੀ ਮਹਾਰਾਜ਼ ਨੇ ਇਹੋ

ਰਿਹਾ ਹੈ, ਓਹੋ ਪੁਰਖ ਸੁੱਧ ਖਾਲਸਾ ਸਮਝਨਾ ਜੇਗਾ ਹੈ ॥

ਇਸ ਕਥਨ ਤੇ ਪਾਇਆ ਜਾਂਦਾ ਹੈ ਕਿ ਪਰਮੇਸ਼ਰ ਤੇ ਬਿਨਾਂ ਜੋ ਲੋਗ ਕਿਸੀ ਹੋਰ ਦੇਵੀ ਦੇਵਤਾ ਤੋਂ ਭੌਲ ਮੜ੍ਹੀ ਨੂੰ ਮੰਨਦੇ ਹਨ ਅਰਜਪ ਭੁਪ ਕਰਕੇ ਅਪਣੀ ਕੱਲਜਾਣ ਢਾਹੁੰਦੇ ਹਨ ਜੇ ਜੋ ਮਿਦਕੀ ਖਾਲਸ ਨਹੀਂ ਹਨ, ਇਸ ਵਾਸਤੇ ਗੁਰੂ ਜੀ ਨੇ ਅਪਣੇ ਪੰਥ ਨੂੰ ਇਹ ਭਚ ਉਪਦੇਸ਼ ਕੀਤਾ ਹੈ ।

ਇਸ ਤੇ ਅੱਗੇ ਫਿਰ ਗੁਰੂ ਜੀ ਨੇ ਉਸ ਅਕਾਲ ਪੁਰਖ ਦੇ ਲੱਖਨ ਕਥਨ ਕੀਤੇ ਹਨ, ਜਿਸ ਦੇ ਗਜਾਨ ਤੇ ਇਹ ਆਗਜਾਣੀ ਜੀਵ ਕਿਸੇ ਕ੍ਰਿਤਮ ਵਸਤੂ ਨੂੰ ਅਕਾਲ ਪੁਰਖ ਮੰਨਕੇ ਦਿਲ ਦਾ ਨਾ ਕਰ ਬੈਠੋ ॥

ਖਥਾ:- ਸਵੈਯਾ

“ਸਤ ਸਦੈਵ ਸਰੂਪ ਮਭਕਲ ਆਦਿ ਅਨਾਦਿ ਅਗਾਧਿ ਆਚੈ ਹੈ । ਦਾਨ ਦਯਾ ਦਾਮ ਸੰਭਮ ਨੌਮੰ ਜਡੱਬੁਤ ਸੀਲ ਸੁਖੁਤ ਅਥੈ ਤੇ ॥ ਆਦਿ ਆਨੀਲ ਅਨਾਹਣ ਆਪਿ ਬਿਅੰਤ ਅਦ੍ਵੈਖ ਅਭੈਖ ਅਤੇ ਰੂਪ ਅਚੂਪ ਅਰੇਖ ਜਰਾਵਰਦਨ ਦੀਨ ਦਿਆਲ ਕ੍ਰਿਪਾਲ ਭਾਵੈ ॥ ੨ ॥ ਆਦਿ ਅਦ੍ਵੈਖ ਅਭੈਖ ਮਹਾ ਪ੍ਰਭ ਸਤ ਸਰੂਪ ਸੁ ਜੋਤ ਬ੍ਰਾਹਮੀ ॥ ਪੂਰਿ ਰਹਿਯੈ ਸਭ ਹੋ ਪਟ ਕੈ ਪਟ ਤਤ ਸਮਾਧਿ ਸੁਭਾਵ ਪ੍ਰਨਾਮੀ ॥ ਆਦਿ ਸੁਗਾਇ ਸੁਗਾਇ ਤੁਹੀ ਪ੍ਰਭ ਹੈਲ ਕਹਿਯੈ ਸਭ ਅੰਭਰੇ ਬਾਸੀ । ਦੀਨ ਦਿਆਲ ਕ੍ਰਿਪਾਲ ਕ੍ਰਿਪਾ ਕਹ ਨਾਦਿ ਅਜੇਨ ਅਜੈ ਅਥਨਾਸੀ ॥ ੩ ॥ ਆਦਿ ਅਭੈਖ ਅਛੇਦ ਮਦਾ ਪ੍ਰਭ ਬੈਦ ਕਤੇਬਨ ਭੇਟ ਨ ਪਾਯੈ । ਦੀਨ ਦਿਆਲ ਕ੍ਰਿਪਾਲ ਕ੍ਰਿਪਾ ਨਿਧ ਸਤ ਸਦੈਵ ਸਭੈ ਘਟ ਛਾਯੈ । ਸੈਮ ਸੁਰੇਸ ਗਲੇਸ

ਰਿਹਾ ਹੈ, ਓਹ ਪੁਰਖ ਸ੍ਰੋਧ ਖਾਲਸਾ ਸਮਝਨਾ ਜੇਗਾ ਹੈ ॥

ਇਸ ਕਥਨ ਤੇ ਪਾਇਆ ਜਾਂਦਾ ਹੈ ਕਿ ਪਰਮੇਸ਼ਰ ਤੇ ਬਿਨਾਂ ਜੋ ਲੋਗ ਕਿਸੇ ਹੋਰ ਦੇਵਤਾ ਦੇਵਤਾ ਭੌਤ ਮੜੀ ਨੂੰ ਮੰਨਦੇ ਹਨ ਅਰਜਪ ਤੱਥ ਕਰਕੇ ਅਪਨੀ ਕੱਲਜਾਨ ਚਾਹੁੰਦੇ ਹਨ ਜੋ ਕੱਥੇ ਸਿਦਕੀ ਖਾਲਸ ਰਹੀਂ ਹਨ, ਇਸ ਵਾਸਤੇ ਗੁਰੂ ਜੀ ਨੇ ਆਪਣੇ ਪੰਥ ਨੂੰ ਇਹ ਢੱਤ ਉਪਦੇਸ਼ ਕੀਤਾ ਹੈ ॥

ਇਸ ਤੇ ਅੱਗੇ ਫਿਰ ਗੁਰੂ ਜੀ ਨੇ ਉਸ ਅਕਾਲ ਪੁਰਖ ਦੇ ਲੋਖਨ ਕਥਨ ਕੀਤੇ ਹਨ, ਜਿਸ ਦੇ ਗਜਾਨ ਤੇ ਇਹ ਆਗਜਾਣੀ ਜੀਵ ਕਿਸੇ ਕ੍ਰਿਤਮ ਵਸਤੂ ਨੂੰ ਅਕਾਲ ਪੁਰਖ ਮੰਨਕੇ ਵਿਚੁਆਨਾ ਕਰ ਬੈਠੇ ॥

ਖਬਾਨ--ਸਵੈਯਾ

“ਸਤ ਸਵੈਵ ਸਰੂਪ ਸਭਦਾ ਆਦਿ ਅਨਾਦਿ ਅਗਾਧਿ ਆਜੈ ਹੈ। ਦਾਨ ਦਯਾ ਦਮ ਸੰਜਮ ਨੈਮ ਜਤੋਬੈਡ ਸੀਲ ਸੁਖਭਾਵ ਅਤੇ ॥ ਆਦਿ ਆਨੀਲ ਅਨਾਹਣ ਆਪਿ ਬਿਅੰਤ ਅਦ੍ਵੈਖ ਅਭੈਖ ਅਤੇ ਰੂਪ ਅਨੂਪ ਅਰੰਖ ਜਰਾਰਵਨ ਦੀਨ ਦਿਆਲ ਕ੍ਰਿਪਾਲ ਤੁਝੇ ੩ ॥ ੨ ॥ ਆਦਿ ਅਦ੍ਵੈਖ ਅਭੈਖ ਮਹਾ ਪ੍ਰਭ ਸਤ ਸਰੂਪ ਸੁ ਜੋਤ ਪ੍ਰਾਪਿ ॥ ਪੂਰਿ ਰਹਿਯੋ ਸਭ ਹੀ ਘਟ ਕੈ ਪਟ ਤਤ ਸਮਾਧਿ ਸੁਭਾਵ ਪ੍ਰਨਾਮੀ ॥ ਆਦਿ ਸੁਗਾਦਿ ਸੁਗਾਦਿ ਭੁਹੀ ਪ੍ਰਭ ਫੈਲ ਰਹਿਯੇ ਸਭ ਅੰਤਰ ਬਾਮੀ । ਦੀਨ ਦਿਆਲ ਕ੍ਰਿਪਾਲ ਕ੍ਰਿਪਾ ਕਰ ਆਦਿ ਅਜੈਨ ਅਜੈ ਅਬਨਾਮੀ ॥ ੩ ॥ ਆਦਿ ਅਭੈਖ ਅਛੇਦ ਸਦਾ ਪ੍ਰਭ ਬੇਦ ਕਤੇਬਨ ਭੇਵ ਨ ਪਾਯੋ । ਦੀਨ ਦਿਆਲ ਕ੍ਰਿਪਾਲ ਕ੍ਰਿਪਾ ਨਿਧ ਸਤ ਸਵੈਵ ਸਭੈ ਘਟ ਛਾਯੋ । ਸੇਸ ਸੁਰੰਸ ਗਣੇਸ

ਮਹੇਸੂਰ ਗਾਹਿ ਫਿਰੈ ਸਤ ਬਾਹ ਨ ਆਯੋ। ਰੇ ਮਨ ਮੂੜ ਅਗੁਜ਼
ਇਸੇ ਪ੍ਰਭ ਤੇ ਕਿਹ ਕਾਜ ਕਰੇ ਬਿਸਰਾਯੋ ॥ ੪ ॥”

ਇਨ੍ਹਾਂ ਸ੍ਰੀ ਮੁਖ ਵਾਕਾਂ ਦੁਵਾਰੇ ਗੁਰੂ ਜੀ ਮਹਾਰਾਜ਼ ਨੇ ਉਸ
ਪਰਮਾਤਮਾਂ ਦੇ ਲਖਨਾਂ ਦਾ ਕਬਨ ਕਰਕੇ ਓੜਕ ਨੂੰ ਇਹ ਕਬਨ
ਕੀਤਾ ਹੈ ਕਿ ਐਮੁਰਖ ਮਨ ਪ੍ਰਾਣੀ ਤੇ ਐਸਾ ਬੇਅੰਤ ਪ੍ਰਭ ਨੂੰ ਕਿਉਂ
ਭੁਲਾਇਆ ਹੈ, ਜਿਸ ਦਾ ਭਾਵ ਇਹੋ ਹੈ ਕਿ ਉਸ ਨੂੰ ਤਿਆਗ ਕੇ
ਦੁਸਰੇ ਮਗਰ ਕਿਉਂ ਭਟਕਦਾ ਫਿਰਦਾ ਹੈ, ਇਸੇ ਤਰ੍ਹਾਂ ਤੇਤੀ ਸ੍ਰੇ਷਼ਟ
ਈਸੇ ਅਕਾਲ ਪੁਰਖ ਦੇ ਅਰਾਧਨ ਅੱਜੇ ਉਸ ਤੇ ਭਿਨ ਦੂਜੇ ਦੀ
ਉਪਾਸਨਾ ਦੇ ਖੰਡਨ ਵਿੱਚ ਕਬਨ ਕੀਤੇ ਹਨ ਜਿਸ ਤੋਂ ਬੁਨੀਂ
ਖਨਨ ਨਜ਼ਾਇ ਦੁਵਾਰੇ ਅੱਛੀ ਭਹੁਂਹਾਂ ਇਸ ਨਿਸਚੇ ਨੂੰ ਦਿੜ੍ਹੇ ਕਰਾ-
ਇਆ ਹੈ ॥

ਫਿਰ ਜਦ ਗੁਰੂ ਜੀ ਨੇ ਪਹਾੜੀਏ ਲੋਗਾਂ ਨੂੰ ਜੋ ਦੇਵੀ ਪੁਜਕ
ਮਨ ਅਰ ਅਕਾਲ ਪੁਰਖ ਤੇ ਬੇਮੁਖ ਪਾਏ ਦੇਖੇ ਤਾਂ ਉਪਦੇਸ਼ਾਂ ਨਾਲ
ਚੋਕਿਆ ਕਿ ਤੁਸੀਂ ਅਕਾਲ ਪੁਰਖ ਤੇ ਭਿਨ ਕਿਸੇ ਦੇਵੀ ਦੇਵਤੇ
ਦੀ ਮੂਰਤ ਧਰ ਈਸ਼ੂਰ ਬੁੱਧਿ ਨਾ ਕਰੋ, ਤੁਝੇ ਉਹ ਮਹਾਂ ਮੂਰਖ
ਇਸ ਬਾਤੋਂ ਨਾ ਹਟੋ ਅਰ ਉਲਟਾ ਗੁਰੂ ਜੀ ਨਾਲ ਜੁੱਧ ਆਰੰਭ
ਦਿੱਤਾ, ਜਿਸ ਪਰ ਦਸਮ ਗੁਰ ਨੇ ਉਨ੍ਹਾਂ ਨੂੰ ਰਣ ਵਿੱਚ ਕਤਲ
ਕੀਤਾ ॥

ਇਸ ਬਾਤ ਦੀ ਖਬਰ ਜਦ ਅੰਦਰੋਂ ਪਾਸ ਪਹੁੰਚੀ ਤਦ
ਉਸ ਨੇ ਬਾਕਾਇਦਾ ਖਤ ਭੇਜਿਆ ਜਿਸ ਵਿੱਚ ਗੁਰੂ ਜੀ ਮਹਾ-
ਰਾਜ ਥੋਂ ਦਰਯਾਫਤ ਕੀਤਾ ਕਿ ਆਪ ਨੇ ਇਨ੍ਹਾਂ ਪਹਾੜੀਆਂ ਨੂੰ
ਕਰੋ ਮਾਰਿਆ ਹੈ, ਜਿਸ ਦਾ ਉੱਤ੍ਰ ਗੁਰੂ ਜੀ ਮਹਾਰਾਜ਼ ਨੇ ਇਹੋ

ਮਹੇਸਰ ਗਾਹਿ ਫਿਚੈ ਸਤ ਬਾਹ ਨ ਆਯੋ । ਰੇ ਮਨ ਮੂੜ ਅਗੁੜ
ਇਸੇ ਪ੍ਰਭ ਤੈ ਕਿਹ ਕਾਜ ਕਰੋ ਬਿਸਰਾਯੋ ॥ ੪ ॥”

ਇਨ੍ਹਾਂ ਸ੍ਰੀ ਮੁਖ ਵਾਕਾਂ ਦੁਵਾਰੇ ਗੁਰੂ ਜੀ ਮਹਾਰਾਜਾ ਨੇ ਉਸ
ਪਰਮਾਤਮਾਂ ਦੇ ਲਖਨਾਂ ਦਾ ਕਬਨ ਕਰਕੇ ਓੜਕ ਨੂੰ ਇਹ ਕਬਨ
ਕੀਤਾ ਹੈ ਕਿ ਐਮੁਰਖ ਮਨ ਪਾਣੀ ਤੇ ਐਸਾ ਬੇਅੰਤ ਪ੍ਰਭ ਨੂੰ ਕਿਉਂ
ਭੁਲਾਇਆ ਹੈ, ਜਿਸ ਦਾ ਭਾਵ ਇਹੋ ਹੈ ਕਿ ਉਸ ਨੂੰ ਤਿਆਗ ਕੇ
ਦੂਸਰੇ ਮਗਰ ਕਿਉਂ ਭਟਕਦਾ ਫਿਰਦਾ ਹੈ, ਇਸੇ ਤਰ੍ਹਾਂ ਤੇਤੀ ਸੈਯੇ
ਇਸੇ ਅਕਾਲ ਪੁਰਖ ਦੇ ਆਟਾਧਨ ਅੱਜੇ ਉਸ ਤੇ ਭਿਨ ਦੂਜੇ ਦੀ
ਉਪਾਸਨਾ ਦੇ ਬੰਡਨ ਵਿੱਚ ਕਬਨ ਕੀਤੇ ਹਨ ਜਿਸ ਤੋਂ ਬੁਨੀ
ਖਨਨ ਨਜ਼ਾਇ ਦੁਵਾਰੇ ਅੱਛੀ ਤਰ੍ਹਾਂ ਇਸ ਨਿਸਚੇ ਨੂੰ ਦਿੜ੍ਹੁ ਕਰਾ
ਇਆ ਹੈ ॥

ਫਿਰ ਜਦ ਗੁਰੂ ਜੀ ਨੇ ਪਹਾੜੀਏ ਲੋਗਾਂ ਨੂੰ ਜੋ ਦੇਵੀ ਪੁਜਕ
ਸਨ ਅਰ ਅਕਾਲ ਪੁਰਖ ਤੇ ਬੇਮੁਖ ਪਾਏ ਦੇਖੇ ਜਾਂ ਉਪਦੇਸ਼ਾਂ ਨਾਲ
ਰੋਕਿਆ ਕਿ ਤੁਸੀਂ ਅਕਾਲ ਪੁਰਖ ਤੇ ਭਿਨ ਕਿਸੇ ਦੇਵੀ ਦੇਵਤੇ
ਦੀ ਮੂਰਤਿ ਧਰ ਈਸੂਰ ਬੁੱਧਿ ਨਾ ਕਰੋ, ਪ੍ਰਿਤੁ ਸੁਹ ਮਹਾਂ ਮੂਰਖ
ਇਸ ਬਾਤੋਂ ਨਾ ਹਟੋ ਅਰ ਉਲਟਾ ਗੁਰੂ ਜੀ ਨਾਲ ਜੁੱਧ ਆਰੰਭ
ਕਿੱਤਾ, ਜਿਸ ਪਰ ਦਸੰਮ ਗੁਰ ਨੇ ਉਨ੍ਹਾਂ ਨੂੰ ਰਣ ਵਿੱਚ ਕਤਲ
ਕੀਤਾ ॥

ਇਸ ਬਾਤ ਦੀ ਖਬਰ ਜਦ ਔਰੰਗਜ਼ੇਬ ਪਾਸ ਪਹੁੰਚੀ ਤਦ
ਉਸ ਨੇ ਬਾਕਾਇਦਾ ਖਤ ਭੇਜਿਆ ਜਿਸ ਵਿੱਚ ਗੁਰੂ ਜੀ ਮਹਾ-
ਰਾਜ ਥੋਂ ਦਰਯਾਫਤ ਕੀਤਾ ਕਿ ਆਪ ਨੇ ਇਨ੍ਹਾਂ ਪਹਾੜੀਆਂ ਨੂੰ
ਕਰੋਂ ਮਾਰਿਆ ਹੈ, ਜਿਸ ਦਾ ਉੱਤ੍ਰ ਗੁਰੂ ਜੀ ਮਹਾਰਾਜਾ ਨੇ ਇਹੋ

ਇਤਾ ਸਾ ਕਿ ਮੈਂ ਮੁਰਤੀ ਪ੍ਰਸਾ ਦਾ ਫੰਡਨ ਕਰਦਾ ਸਾਂ ਅਤੇ
ਅਕਾਲ ਪੁਰਖ ਦੀ ਪ੍ਰਸਾ ਫੇਲਾਉਂਦਾ ਸਾਂ ਅਤ ਓਹ ਮੇਰੇ ਨਾਲ
ਇਸ ਵਾਸਤੇ ਵਿਰੋਧ ਕਰਕੇ ਲੜਦੇ ਸੇ ਜਿਸ ਵਾਸਤੇ ਮੈਨੇ
ਉਨ੍ਹਾਂ ਨੂੰ ਮਾਰਿਆ ਹੈ ॥

ਯਥ:- ਸ੍ਰੀ ਮੁਖਵਾਕ ਫਾਰਸੀ

“ਮਨਮ ਕੁਸਤਨਮੈ ਕੋਹੀਆਂ ਪੁਰ ਛਿਤਨ
ਕਿਉ ਬੁਤ ਪ੍ਰਸਤੰਦੇ ਮਨ ਬੁਤ ਸਿਕਨ ” ॥

ਇਸ ਤੇ ਭੀ ਸਾਬਤ ਹੀਦਾ ਹੈ ਕਿ ਗੁਰੂ ਜੀ ਮਹਾਰਾਜਾ ਦੇ
ਸੌਮਾਰ ਪਰ ਆਉਣ ਦਾ ਤਾਤਪਰਜ ਇਹੋ ਸਾ ਕਿ ਅਕਾਲ-
ਪੁਰਖ ਤੇ ਛੁੱਟ ਸਭ ਦੇਵੀ ਦੇਵਤਿਆਂ ਦਾ ਪ੍ਰਸਨ ਹਟਾਇਆ
ਜਾਵੇ, ਜਿਸ ਤੇ ਉਹ ਮੁਰਤੀ ਪ੍ਰਸਕਾਂ ਨੂੰ ਧੁਧ ਕਰਕੇ ਭੀ ਮਾਰਨਾ
ਇੱਕ ਉੱਤਮ ਜਾਨਦੇ ਸਨ ॥

ਇਸੇ ਤਰ੍ਹਾਂ ਜਦ ਲੋਗ ਗੋਰਾਂ ਮੜ੍ਹੀਆਂ ਪਰ ਜਾਕੇ ਪੀਰ
ਫਕੀਰਾਂ ਨੂੰ ਮੱਥੇ ਟੇਕਦੇ ਸਨ ਅਰ ਉਨ੍ਹਾਂ ਤੇ ਵਰ ਮੰਗਦੇ ਸੇ ਤਦ
ਭੀ ਗੁਰੂ ਜੀ ਉਨ੍ਹਾਂ ਲੋਗਾਂ ਨੂੰ ਏਸੇ ਤਰ੍ਹਾਂ ਉਪਦੇਸ਼ ਕਰਦੇ ਸਨ
ਪਰੰਤੂ ਉਹ ਗੋਰਾਂ ਪਰ ਸਿਜਦੇ ਕਰਕੇ ਪੀਰਾਂ ਤੇ ਵਰ ਮੰਗਨੇ
ਵਾਲੇ ਅਕਸਰ ਮੁਸਲਮਾਨ ਲੋਗ ਜ਼ਿਆਦਹ ਹੁੰਦੇ ਸਨ ਇਸ
ਵਾਸਤੇ ਗੁਰੂ ਜੀ ਉਨ੍ਹਾਂ ਨੂੰ ਫਾਰਸੀ ਭਾਸ਼ਾ ਵਿੱਚ ਹੀ ਉਸ ਮੰਦ
ਕਰਮ ਤੇ ਹਟਾਉਣ ਲਈ ਯਤਨ ਕਰਦੇ ਸਨ, ਅਰ ਉਪਦੇਸ਼
ਦੇਂਦੇ ਸੇ ॥

ਯਥਾਂ- ਸ੍ਰੀ ਮੁਖ ਵਾਕ ਫਾਰਸੀ
“ ਅਗਰ ਪੀਰ ਮੁਰਦਾ ਬਕਾਰਾਮਦੇ ।

ਜਿ ਸ਼ਹੀਨ ਮੁਰਦਾ ਸ਼ਕਾਰ ਆਮਦੇ ”

ਇਸਦਾ ਭਾਵ ਇਹੋ ਹੈ ਕਿ ਜੇ ਮਰਿਆ ਹੋਇਆ ਪੀਰ ਤੁਹਾਨੂੰ
ਮੁਰਦਾਂ ਦੇਂਦਾ ਹੈ ਤਾਂ ਮਰਿਆ ਹੋਇਆ “ਸ਼ਹੀਨ” ਜੋ ਇੱਕ
ਬਕਾਰੀ ਜਾਨਵਰ ਹੈ ਜੋ ਸ਼ਕਾਰ ਮਾਰਕੇ ਲਿਆ ਦੇਵੇ, ਜਿਸਦਾ
ਭਾਵ ਇਹੋ ਹੈ ਕਿ ਜਿਸ ਤਰ੍ਹਾਂ ਮਰਿਆ ਹੋਇਆ ਸ਼ਹੀਨ ਸ਼ਕਾਰ
ਦੇਨ ਲਈ ਸਮਰੱਥਾ ਨਹੀਂ ਰੱਖਦਾ ਏਸੇ ਤਰ੍ਹਾਂ ਮੁਰਦਾ ਪੀਰ ਭੀ
ਮੁਰਾਦ ਨਹੀਂ ਦੇ ਸਕਦਾ ॥

ਸ੍ਰੀ ਗੁਰੂ ਮਹਾਰਾਜ ਜੀ ਦੇ ਇਹ ਉਪਦੇਸ਼ ਤੈਨੂੰ ਪੁਕਾਰ ੨
ਕੇ ਦੱਸ ਰਹੇ ਹਨ ਕਿ ਅਕਾਲ ਪੁਰਖ ਤੇ ਬਿਨਾ ਕਿਸੇ ਦੀ ਪੂਜਾ
ਯਾ ਉਪਾਸਨਾ ਫਲਦਾਇਕ ਨਹੀਂ ਹੈ ॥

ਦੋਹਿਰਾ

ਅਜੇ ਨ ਸਮਝੋ ਤੱਤ ਜੇ ਤਾਂ ਹੈ ਵੱਡਾ ਅੰਧੇਰ ।

ਤਾਂ ਤੂੰ ਸਮਝੋਗਾ ਨਹੀਂ ਭਾਵੇਂ ਜੰਮੀਂ ਫੇਰ ॥ ੩੨੫ ॥

ਮੇਰਾ ਸਿਰ ਭੀ ਖਪ ਗਿਆ ਮੱਤੀ ਦੇਂਦੇ ਤੁੱਧ ।

ਪਰ ਤੈਂ ਮੰਨੀ ਇੱਕ ਨਹਿੰ ਨਮਦਾ ਤੇਰੀ ਬੁੱਧ ॥ ੩੨੬ ॥

ਤਾਂਤੇ ਹੁਣ ਭੀ ਦੱਸ ਲੈ ਰਹੀ ਕਸਰ ਜੇ ਹੋਰ ।

ਮੈਂ ਤਾਂ ਬੱਕਾ ਲਾਇ ਹਾਂ ਤੇਰੇ ਪਰ ਸਭ ਜੋਰ ॥ ੩੨੭ ॥

ਦੁਰਗਾ ਭਗਤ

ਦੋਹਿਰਾ-ਤੇਰਾ ਇਤਨਾ ਬੋਲਣਾ ਖਾਲੀ ਗਿਆ ਨ ਜਾਣ ।

ਜਿਸ ਤੇ ਮੈਨੂੰ ਆ ਗਈ ਸੱਤ ਅਸੱਤ ਪਛਾਣ ॥ ੩੭੯ ॥

ਹੁਣ ਦੁਰਗਾ ਦਾ ਭਗਤ ਮੈਂ ਰਿਹਾ ਨਹੀਂ ਹਾਂ ਮੂਲ ।

ਗੁਰ ਮਤ ਮੇਰੇ ਵਾਸਤੇ ਲਗਦਾ ਹੈ ਅਨਕੂਲ ॥ ੩੮੦ ॥

ਤਾਂਤੇ ਦੁਰਗਾ ਭਗਤ ਨਾ ਮੈਨੂੰ ਅੱਗੋਂ ਭਾਖ ।

ਦਸਮ ਗੁਰੂ ਦਾ ਸਿੰਘ ਹੁਣ ਅਪਨੇ ਮੁਖ ਜੇ ਆਖ ॥ ੩੮੧ ॥

ਭੁਲਿਆ ਹੋਇਆ ਰਿਰਾਂ ਦਾ ਅੱਜ ਪਿਆ ਹਾਂ ਰਾਹ ।

ਪਿਛਲੀ ਉਮਰਾ ਗਈ ਨੂੰ ਰੋਵਾਂ ਮਾਰੀ ਧਾਹ ॥ ੩੮੨ ॥

ਪਰ ਹੁਣ ਵੱਸੀਂ ਕਯਾ ਕਰਾਂ ਮੈਂ ਮੁਕਤੀ ਹਿਤ ਕਾਜ ।

ਜਿਸ ਨੂੰ ਦੇਖ ਪ੍ਰਸੰਨ ਹੋਂ ਕਲਗੀ ਧਰ ਮਹਾਰਾਜ ॥ ੩੮੩ ॥

ਕੀਤੇ ਬਾਝੇ ਰਹੇ ਨਾ ਜਗ ਵਿੱਚ ਪ੍ਰਾਣੀ ਕੋਇ ।

ਤਾਂਤੇ ਮੈਨੂੰ ਦਸਦੇ ਭਲਾ ਕਰਮ ਹੈ ਜੋਇ ॥ ੩੮੪ ॥

੩੩ ਖਾਲਸਾ

ਦਵੇਜਾ

ਤੇਰੇ ਲਾਇਕ ਇਹੋ ਕੰਮ ਹੈ ਈਸ਼ੂਰ ਮੈਂ ਮਨ ਲਾਈਂ । ਦੇਵੀ
ਦੇਵਲ ਮੜੀ ਮਸਾਣੀ ਭੁੱਲ ਨ ਕਦੇ ਧਿਆਈਂ । ਪੱਥਰ ਕਾਠ
ਮੂਰਤਾਂ ਅੱਗੇ ਜਾਕੇ ਸੀਮ ਨ ਧਰਨਾ । ਵਿੱਚ ਸਰਾਧਾਂ ਦੇ ਸੁਨ
ਭਾਈ ਕਊਆ ਬਾਪ ਨ ਕਰਨਾ ॥ ੩੮੪ ॥ ਵੇਦ ਪੁਰਾਨ ਕੁਰਾਨ
ਹਟਾਕੇ ਗੁਰੂ ਗ੍ਰੰਥ ਨੂੰ ਮੰਨੀਂ । ਰਾਮ ਕ੍ਰਿਸ਼ਨ ਅਰ ਬ੍ਰਹਮਾ ਵਿਸ-
ਨੂੰ ਦਾ ਭੀ ਭਾਂਡਾ ਭੀਨੀਂ । ਅੰਨਮਤੀ ਲੋਗਾਂ ਦੇ ਅੱਗੇ ਜਾਕੇ ਦੀਨ
ਨ ਹੋਈਂ । ਝੂਠੇ ਕੰਮਾਂ ਦੇ ਵਿੱਚ ਪੈਕੇ ਅਪਨੀ ਉਮਰ ਨ ਬੋਈਂ ॥
੩੮੫ ॥ ਗੁਰੂ ਗ੍ਰੰਥ ਦੀ ਬਾਣੀ ਦਾ ਢੂੰ ਪਾਠ ਕਰੀਂ ਸੁਖਦਾਈ ।

ਪੜ੍ਹੁ ਸੁਲਕੇ ਹੀ ਬੱਸ ਨ ਰੱਖਿੰ ਜੋ ਕੁਛ ਕਹੇ ਕੁਮਾਈਂ ॥ ਰਹਤ
 ਬਹਤ ਮਹਿ ਪੂਰਾ ਰਹਣਾ ਜਤ ਸਤ ਹਠ ਤਪ ਮੰਗੇ । ਯਾਦ ਸਹੀ
 ਦਾ ਦੇ ਕਰ ਹੀਲੇ ਮਨ ਮਹਿ ਧਰੀ ਓਮਗੇ ॥ ੩੯੬ ॥ ਜੇ ਪਰੰ
 ਮੇਸ਼ਰ ਨੇ ਹੈ ਵਿੱਤੀ ਤੈਨ੍ਹੁ ਧਨ ਥੋੜ੍ਹਾ ਤੰਗੀ । ਨਾਲ ਸਿਦਕ ਸੰਤੋਖ
 ਰੱਖਨਾ ਥੇਕਰ ਧਰਮ ਨ ਮੰਗੇ । ਨੰਗ ਭੁਖ ਅਰ ਦੁੱਖ ਸੁੱਖ
 ਮਹਿ ਨਿਸਚਾ ਨਾਹਿ ਢੁਲਾਈਂ । ਜੋ ਕਰਦਾ ਵੱਲੋਂ ਹੈ ਮਿਲਯਾ
 ਸੋਈ ਪਹਿਨੀਂ ਖਾਈਂ ॥ ੩੯੭ ॥ ਭਲਾ ਕਰੀਂ ਜੇ ਹੋਵੇ ਤੈਥੋੜੇ ਬਰਾ
 ਨ ਕਰਨਾ ਰੱਤੀ । ਭੁੱਲ ਕਦੇ ਭੀ ਸਾਬ ਨ ਕਰਨਾ ਜਾਣੇਂ ਜਿਸੇ
 ਕੁਮੱਤੀ ॥ ਮੁਖਤੇ ਕਹੇ ਬਰਨ ਪਰ ਪਾਲਨ ਚੰਗਾ ਕਰਕੇ
 ਦੱਸੀਂ । ਵਾਂਗ ਉਠ ਦੇ ਲੋਡੇ ਮੂੰਹੋਂ ਬਰਨ ਸੁੱਟ ਨਹਿ ਨੱਸੀਂ ॥
 ੩੯੮ ॥ ਨਿੰਦਾ ਚੁਗਲੀ ਅਤੇ ਬਖੀਲੀ ਵਿੱਚ ਇਮਾਨਤ ਖਮ-
 ਨਤ । ਕਰਨੇ ਮਹਾਂ ਪਾਪ ਮਨ ਸਮਝੀਂ ਚੰਗੀ ਰੱਖ ਦਿਆਨਤ ।
 " ਸਦਾ ਪੰਥ ਦੀ ਕਰੀਂ ਉੱਨਤੀ ਜਿੱਥੋਂ ਤਕ ਬਨ ਆਏ । ਬੁਰੇ ਕਰਮ
 ਤੇ ਹਟਕੇ ਰਹਨਾ ਜਿਤਨਾ ਪਾਰ ਵਸਾਏ ॥ ੩੯੯ ॥ ਨਾਲ
 ਖਾਲਸੇ ਲੇਨ ਦੇਨ ਅਰ ਨਾਲ ਖਾਲਸੇ ਸ਼ਾਦੀ । ਅੰਨਮ ਤੀ ਦੇ
 ਲੜਕੀ ਲੜਕੇ ਦੇ ਨਾ ਕਰ ਬਰਬਾਦੀ ॥ ਦਸਾਂ ਗੁਰਾਂ ਅਰ ਗ੍ਰੰਥ
 ਗੁਰੂ ਤੇ ਹੋਰ ਨ ਗੁਰੂ ਬਨਾਈਂ । ਕਾਰਾਂ ਭੇਟਾਂ ਲੈਣੇ ਵਾਲਜਾਂ ਤੇ ਤੂੰ
 ਆਪ ਬਰਾਈਂ ॥ ੩੯੧ ॥ ਦਸਾਂ ਨੌਹਾਂ ਦੀ ਕਰੀਂ ਕਮਾਈ ਟੱਥੂ
 ਵਿੱਚ ਮਿਲ ਖਾਵੀਂ । ਕਪਟ ਲੋਭ ਛਲ ਛਿਟਰ ਕਰਕੇ ਮੂਲ ਨ
 ਟਕਾ ਕੁਮਾਵੀਂ ॥ ਵੰਡ ਛਕੀਂ ਜੋ ਰੁੱਖਾ ਮਿਸਾ ਅੰਨ ਬਨੋ ਘਰ
 ਮਾਹੀਂ । ਆਏ ਸਿੰਘ ਦੇਖ ਕਰ ਘਰ ਮਹਿ ਮੱਥੇ ਵੱਟ ਨ ਪਾਹੀਂ ॥
 ੩੯੨ ॥ ਬਿਖਤਾ ਉਪਰ ਬਿਖਤਾ ਆਵੇ ਅਰ ਦੁੱਖਾਂ ਮਿਹ ਦੁੱਖਾਂ ।

ਬਿਨਾਂ ਅਕਾਲ ਗੁਰੂ ਦੀ ਸਰਨੇ ਸੁਖੀਂ ਹੋਰਨਸੁਖਾਂ ॥ ਏਹ ਗਰੀਬੀ
 ਦੀ ਹੈ ਹਾਲਤ ਉੰਹੇ ਤਾਂਈਂ ਵੱਸੀ । ਹਰ ਹਾਲਤ ਵਿੱਚ ਰਹਕੇ
 ਪਿਆਰੇ ਧਰਮੋਂ ਨਾ ਫਿਰ ਨੱਸੀਂ ॥ ੩੯੨ ॥ ਅਰਜੇ ਤੂੰ ਹੈ ਧਨ
 ਦਾ ਮਾਲਕ ਸਾਹੁਕਾਰ ਅਮੀਰਾ । ਰਾਜ ਭਾਗ ਧਨ ਸੰਪਤ ਘਰ
 ਮਹਿ ਤਾਂ ਇਹ ਕਰ ਵਰਤੀਰਾ ॥ ਅਪਨੇ ਧਨ ਤੇ ਧਰਮ ਵਾਸਤੇ
 ਚੰਗੇ ਲਾਭ ਪੁਰਾਈਂ । ਚਾਰੇ ਤਖਤ ਹੋਰ ਗੁਰ ਦੁਆਰੇ ਇਨਕੀ
 ਟਹਲ ਕੁਮਾਈਂ ॥ ੩੯੩ ॥ ਜਿਸਤੇ ਏਹ ਨਸ਼ਾਨ ਕੌਮ ਦੇ
 ਰਹਿਨ ਸਦਾ ਜੇ ਚੰਗੇ । ਤਾਂ ਇਹ ਕੌਮ ਸੁਭਾਗ ਰਹੋਗੀ ਧਰਮ ਵਿਖੇ
 ਮਨ ਚੰਗੇ ॥ ਫਿਰ ਉਪਦੇਸ਼ਕ ਰੱਖ ਚੰਗੇਰੇ ਧਰਮਪੰਬਪ੍ਰਦਾਰੀ । ਜਗ੍ਹਾ
 ਜਗ੍ਹਾ ਪੁਰ ਕਰਨ ਜਾਇਕੇ ਗੁਰ ਬਚਨਾਂ ਦੀ* ਬਾਰੀ ॥ ੩੯੪ ॥ ਫਿਰ
 ਵਿੱਦਯਾ ਦੇ ਕਾਲਜ ਕਰਕੇ ਸਿੰਘਾਂ ਲਾਭ ਪੁਰਾਈਂ । ਏਸ ਅਵਿੱਦਯਾ
 ਅੰਧਕਾਰ ਤੇ ਧਨ ਦੇ ਝੋਰ ਛੁਡਾਈਂ ॥ ਹੋਰ ਯਤੀਮ ਖਾਲਸਾ ਤਾਂਈਂ
 ਕਰਕੇ ਆਦਰ ਰੱਖੀਂ । ਨੰਗ ਭੁੱਖ ਅਰ ਦੁੱਖ ਉਨ੍ਹਾਂ ਦੇ ਮੁਲ ਨ
 ਵੇਖੀਂ ਅੱਖੀਂ ॥ ੩੯੫ ॥ ਅਨਾਥਾਲਜ ਫਿਰ ਖੇਲ ਚੰਗੇਰੇ ਦੇਵੀਂ
 ਦਾਣਾ ਪਾਣੀ । ਕੁਛ ਕੁਛ ਕਾਰ ਕਰਨ ਉਹ ਖਾਕੇ ਨਾਲੇ ਪੜ੍ਹ
 ਸਨ ਬਾਣੀ । ਫੇਰ ਹੋਨ ਜੋ ਸੁਰਖੀਰ ਤਿਨ ਪਾਸ ਆਪਨੇ ਰੱਖੀਂ ।
 ਸ਼ਸਤ੍ਰ ਵਿੱਦਯਾ ਨਾਲ ਉਨ੍ਹਾਂ ਦੇ ਵੇਖੀਂ ਕਰਤਥ ਅੱਖੀਂ ॥ ੩੯੬ ॥
 ਵਿੱਦਯਾਵਾਨ ਗੁਣੀ ਜੋ ਹੋਵਨ ਉਨਤੇ ਗੁਣ ਇਮ ਲੇਵੀ । ਦੁੱਧ
 ਸਮਾਨ ਗਉਂ ਦੇ ਜੈਸੇ ਧਨ ਦੇ ਰਾਤਥ ਦੇਵੀ ॥ ਜਿੱਥੋਂ ਤੀਕਰ
 ਜੋਗ ਨਿਹਾਰੇਂ ਕਰੀਂ ਪੰਥ ਭਲਿਆਈ । ਪਾਕੇ ਦਰਥ ਕੰਜਰਾਂ ਭੰਡਾਂ
 ਅੱਗੇ ਨਹੀਂ ਲੁਟਾਈਂ ॥ ੩੯੭ ॥ ਧਰਮ ਕਰਮ ਅਰ ਸੂਰ ਬੀਰਤਾ

* ਬਰਖਾ

ਦਾਨ ਮਾਨ ਮਹਿ ਰਹਿਨਾ । ਸੱਚਾ ਸੁੱਧ ਮ੍ਰਿਦ ਬਰ ਸਭ ਨੂੰ ਅਪਨੇ
 ਮੁਖ ਤੇ ਕਹਿਣਾ ॥ ਹੋਰ ਜਾਇਕੇ ਮਜ਼ੀਆਂ ਉੱਪਰ ਨਾ ਧਨ ਪਿਆ
 ਲੁਟਾਨਾ । ਦੇਵੀ ਦੁਆਰਿਆਂ ਅਤੇ ਬਿਵਾਲਯਾਂ ਪਰ ਨਾ ਖਰਚ
 ਖੜਾਨਾ ॥ ੩੮੯ ॥ ਅਪਣਿਆਂ ਛੱਡ ਬਿਗਾਨਯਾਂ ਦੀ ਚਾ ਐਵੇਂ
 ਸੇਵ ਨ ਕਰਨੀ । ਲੋਕ ਪ੍ਰਲੋਕ ਨ ਸੌਰੇ ਜਿਸ ਸੇ ਐਸੀ ਰੀਤ ਨ
 ਧਰਨੀ ॥ ਜਿਸ ਦਸਮੇਂ ਹੁਰੈ ਦੇ ਬਲ ਕਰਕੇ ਮਿਲੀ ਏਹੁ ਸਰ-
 ਦਾਰੀ । ਉਸਦੀ ਕ੍ਰਿਪਾ ਉਪਰ ਰਹੀਏ ਸਾਵਨ ਸਦ ਬਲਿਹਾਰੀ ॥
 ੩੯੦ ॥ ਨਾਨ ਓਸਦਾ ਜਿੱਥੋਂ ਤੀਕਰ ਕਰੀਂ ਬਲੰਦ ਪਿਆਰੇ ।
 ਧੰਨ ਧੰਨ ਧਰਮਾਤਮ ਕਹਕੇ ਯਸ ਲੇਵੇਂਗਾ ਸਾਰੇ ॥ ਸੇਕਰ ਛੱਡ
 ਏਹੁ ਸੁਭ ਮਾਰਗ ਐੜ੍ਹਜ਼ ਪੈਗਿਆ ਜਾਕੇ । ਓੜਕ ਨੂੰ ਇਸ ਸਗ
 ਤੇ ਜਾਸੇ ਧਨ ਅਰ ਧਰਮ ਲੁਟਾਕੇ ॥ ੪੦੦ ॥ ਗੁਰੂ ਗ੍ਰੰਥ ਦੀ
 ਬਾਣੀ ਉੱਪਰ ਨਿਸਚਾ ਕਰਨਾ ਐਸਾ । ਧਰਮ ਧੂਸਾ ਨੂੰ ਧਰਮ
 ਹੇਤ ਹੈ ਕਰਨਾ ਰਹੀਏ ਜੈਸਾ ॥ ਦੂਜੀ ਕੌਮਾਂ ਨੂੰ ਜੋ ਦੇਖੋ ਈਸ਼੍ਵਰ
 ਨੇ ਫਲ ਲਾਏ । ਸੋ ਏਸੇ ਕਾਰਨ ਤੇ ਹਨ ਗੇ ਜਿਨ ਗੁਰ ਬਚਨ
 ਕੁਮਾਏ ॥ ੪੦੧ ॥ ਮੁੱਸਲਮਾਨ ਇਮਾਨਦਾਰ ਹੋ ਹਸ਼ਰਤ ਬਚਨ
 ਕੁਮਾਇਆ । ਜਿਸਦੇ ਬਦਲੇ ਰਾਜ ਭਾਗ ਲੈ ਨਾਮ ਨਜ਼ਾਮ ਧਰਾ-
 ਇਆ ॥ ਇਸੇ ਤਰ੍ਹਾਂ ਜਦ ਏਹੁ ਈਸਾਈ ਈਸਾ ਦੇ ਲੜ ਲੱਗੇ ।
 ਜਗ੍ਹਾ ਜਗ੍ਹਾ ਪਰ ਲੋਗ ਪਾਦਰੀ ਬੈਠੇ ਕੇਹਰ ਬੰਗੇ ॥ ੪੦੨ ॥ ਫਿਰ
 ਜੇ ਤੂੰ ਭੀ ਗੁਰ ਅਪਨੇ ਦੇ ਮਨ ਮਹਿੰ ਬਚਨ ਕਮਾਵੇ । ਵਾਂਗ
 ਦੁਸਰਿਆਂ ਦੇ ਜਗ ਅੰਦਰ ਕਿਉਂ ਨਾ ਸੋਭਾ ਪਾਵੇਂ ॥ ਤਾਂਤੇ ਗੁਰੂ
 ਗ੍ਰੰਥ ਦੀ ਬਾਣੀ ਮਨ ਮਹਿੰ ਸਦਾ ਵਿਚਾਰੀਂ । ਅੰਨਮਤੀ ਲੋਗਾਂ ਦੇ
 ਫੰਦੇ ਆ ਨਾ ਧਰਮ ਵਿਸਾਰੀਂ ॥ ੪੦੩ ॥ ਇਹ ਤਾਂ ਲੁੱਟ ਪੁੱਟ ਕੇ

ਕਰਮਨ ਤੈਨੂੰ ਖੀਸਯੋਂ ਖਾਲੀ । ਤੇਰੇ ਪਰ ਪੀਲੱਤਣ ਵਰਤੂ
 ਇਨ ਪਰ ਆਉ ਲਾਲੀ ॥ ਨੌ ਗ੍ਰਹ ਸਾਫ ਸਤੀ ਅਰ ਢਈਏ
 ਪਾਕੇ ਤੈਨੂੰ ਛਾਹੁਨ । ਵਾਂਗ ਜੰਗਲੀ ਮ੍ਰਿਗਾਂ ਦੇ ਇਹ ਬਾਉਰ
 ਨਾਲ ਫਹਾਉਨ ॥ ੪੦੪ ॥ ਸਦਾ ਅਨੰਦ ਰਰੀਂ ਮਨ ਅੰਦਰ ।
 ਕਦੇ ਨ ਕਰ ਦਿਲਗੀਰੀ । ਜਿਸਤੇ ਗੁਰ ਨੇ ਬਖਸ਼ੀ ਤੈਨੂੰ ਜਗ
 ਦੇ ਵਿੱਚ ਅਮੀਰੀ ॥ ਇਸ ਦੀ ਮੌਜ ਲੁੱਟ ਮਨ ਭਾਈ ਪਰ ਬੁਰਿ-
 ਆਈ ਛੱਡੀਂ । ਪਿੱਛੇ ਅਪਨੇ ਵਡਿਆਂ ਵਾਂਗਰ ਨਾਮ ਚੰਗੇਰਾ
 ਕੱਢੀਂ ॥ ੪੦੫ ॥ ਦੁਰਗਾ ਭੂਤ ਸੀਤਲਾ ਭੈਰੋਂ ਹਨੁਮਾਨ ਨਾ
 ਮੰਨੀਂ । ਐਸੇ ਵਹਮੀ ਖਯਾਲਾਂ ਦਾ ਤੂੰ ਭਾਂਡਾ ਛੇਤੀ ਭੰਨੀ । ਗਯਾਨ
 ਵਾਨ ਹੈ ਸਭ ਦਾ ਮਾਲਕ ਨਾ ਪਰਚੀਂ ਸਮ ਬਾਲਕ । ਇਨ੍ਹਾਂ
 ਮੁਰਖਾਂ ਦੇ ਕੰਮਾਂ ਸੇ ਹੈ ਤੇਰਾ ਕਜਾ ਤਾਲਕ ॥ ੪੦੬ ॥ ਏਹ ਅਮੀਰੀ
 ਦੀ ਮੈਂਹਾਲਤ ਤੈਨੂੰ ਠੀਕ ਸੁਨਾਈ । ਜਿਸਨੂੰ ਪਾਕੇ ਲੇਵੇ ਜਗ
 ਵਿੱਚ ਯਸ ਅਰ ਧਰਮ ਵਡਾਈ ॥ ਹੁਣ ਤੂੰ ਸੌਰ ਰਿਦੇ ਮੈਂ ਬਹਿਕੇ
 ਜੋ ਮਨ ਭਾਈ ਕਰਲੈ । ਭਲਾ ਦਿਸਾਵੈ ਜੋਈ ਮਾਰਗ ਉਸ ਪਰ
 ਨਿਰ ਭਰ ਧਰਲੈ ॥ ੪੦੭ ॥

ਦੁਰਗਾ ਭਰਾਤ ਦਾ ਤੱਤ ਖਾਲਸਾ ਹੋਨਾ

ਦੇਹਿਰਾ

ਵਾਹ ਵਾਹ ਹੇ ਸੱਜਨਾਂ ਮੈਂ ਤੈਬੋਂ ਬਲਹਾਰ ।
 ਇਹ ਦੁਰਗਾ ਦਾ ਬੋੜ ਤੇਂ ਦਿੱਤਾ ਸਿਰੋਂ ਉਤਾਰ ॥ ੩੦੮ ॥
 ਇਸ ਅੰਧੇ ਖੂਹੇ ਵਿਖੇ ਮੈਂ ਬਾਗਿਰਾ ਅਜਾਨ ।
 ਪਰ ਤੈਂ ਆਕੈ ਕੁਛਿਆਂ ਦੇ ਗ੍ਰਹਮਤ ਦਾ ਗਯਾਨ ॥੩੦੯॥

ਅਹੈ ਅਹੈ ਅਥ ਰਿਦੇ ਮੈਂ ਕੈਸਾ ਹੈ ਪ੍ਰਕਾਸ਼ ।
ਜਿਸਦੇ ਪ੍ਰਗਟ ਹੋਤ ਹੀ ਭਯੇ ਅੰਧੇਰਾ ਨਾਸ ॥ ੪੧੦ ॥
ਧੰਨ ਧੰਨ ਦਸਮੇਂ ਗੁਰੂ ਜਿਨ ਸਾਜਿਆ ਇਹ ਪੰਥ ।
ਸਭੀ ਭਰਮ ਮੁਹਿ ਉਡ ਗਏ ਜਦ ਪੜ੍ਹਿਆ ਗੁਰਗ੍ਰੰਥ ॥੧੧
ਦੁਰਗਾ ਭਗਤੀ ਦੁਰ ਕਰ ਭਜਾ ਖਾਲਸਾ ਤੱਤ ।
ਨਿਸਚੇ ਕਰ ਮੈਂ ਜਾਨਿਆ ਜੋ ਗੁਰੂਆਂ ਦਾ ਮੱਤ ॥ ੪੧੨ ॥
ਤੈਂ ਜੋ ਕਰ ਉਪਕਾਰ ਇਹ ਮੈਨੂੰ ਦੱਸਿਆ ਰਾਹ ।
ਭੇਟਾ ਭੇਰੀ ਕਿਆ ਕਰਾਂ ਹੈ ਇਹ ਚਿੱਤ ਉਮਾਹ ॥ ੪੧੩ ॥

ਤੱਤ ਖਾਲਸਾ

ਵੈਹਿਰਾ

ਵਾਹ ਵਾਹ ਤੂ ਧੰਨ ਹੈਂ ਧੰਨ ਭਾਗ ਤੁਹਿ ਮੀਤ ।
ਜਿਸ ਨੇ ਹਿਰਦੇ ਮੈਂ ਧਰੀ ਗੁਰਮਤ ਪਰ ਪਰਤੀਤ ॥ ੪੧੪ ॥
ਲੋਕ ਪ੍ਰਲੋਕ ਸੁਧਾਰਿਆ ਅਰ ਸੁਧਰੇਗੇ ਅੌਰ ।
ਜਿਨ ਤੇਰੇ ਇਸ ਸਿਦਕ ਪਰ ਕਰ ਲੀਨੀ ਕੁਛ ਗੋਗਾ ॥੧੫
ਜੇ ਤੂੰ ਹੈਂਗਾ ਤੁੱਠਿਆ ਮੇਰੇ ਪਰ ਕੁਛ ਅੱਜ ।
ਤਾਂ ਏਹੋ ਮੈਂ ਮੰਗਦਾ ਸਾਰੀ ਵੱਲੋਂ ਰੋਜ਼ ॥ ੪੧੬ ॥
ਜਿੱਥੋਂ ਤੀਕਰ ਦੇਹ ਵਿੱਚ ਵੱਸਨ ਤੇਰੇ ਪ੍ਰਾਣ ।
ਉਥੋਂ ਤੀਕਰ ਜਗਤ ਨੂੰ ਦੇਕਰ ਗੁਰ ਪ੍ਰਮਾਣ ॥ ੪੧੭ ॥
ਇਸ ਢਾਹੀ ਥੋਂ ਕੱਢ ਦੇ ਜਿਸ ਥੋਂ ਨਿਕਲਜਾ ਆਪ ।
ਦੁਰਗਾ ਲੱਗੀ ਪੰਥ ਨੂੰ ਤੇਈਏ ਦਾ ਇੱਕ ਤਾਪ ॥ ੪੧੮ ॥
ਜਿਸ ਦੀ ਦਾਰੂ ਇਹੋ ਹਨ ਗੁਰੂ ਗ੍ਰੰਥ ਦੇ ਵਾਕ ।

ਜੈ ਅਕਾਲ ਤੇ ਬਿਨਾਂ ਹਨ ਦੂਜੀ ਤਜਦੇ ਝਾਕ ॥ ੪੧੯ ॥
 ਮੌਜ ਕਰੋ ਮਨ ਭਾਉਂਦੀ ਸਗਲਾ ਭਰਮ ਗੁਵਾਇ ।
 ਮੈਂ ਭੀ ਹਾਂ ਹੁਣ ਜਾਵੈਦਾ ਗੁਰ ਕੀ ਫਤੇ ਬੁਲਾਇ ॥੪੨੦॥

ਪੰਥ ਅੱਗੇ ਪ੍ਰਾਰਥਨਾ

ਦੋਹਿਰਾ

ਅਹੋ ਪੰਥ ਇਹ ਬੇਨਤੀ ਸੁਨੀਏ ਮਨ ਚਿੱਤ ਲਾਇ ।
 ਜਿਤਨੀ ਮੇਰੀ ਬੁਧਿ ਥੀ ਉਤਨਾ ਕਹਿਆ ਸੁਨਾਇ॥੪੨੧॥
 ਜੋ ਕੁਛ ਰਹਿ ਗਿਆ ਆਖਨਾ ਅਰ ਹੋਈ ਹੈ ਭੁੱਲ ।
 ਸੋ ਕਰ ਲੇਵੀਂ ਸੁੱਧ ਤੂੰ ਪੁਰਖ ਨ ਗਿਆਤਾ ਕੁੱਲ ॥੪੨੨॥
 ਪਰ ਇਸ ਮੇਰੇ ਲਿਖਨ ਨੂੰ ਚੰਗੀ ਤਰ੍ਹਾਂ ਵਿਚਾਰ ।
 ਏਹ ਪੁਵਾਜਾ ਚੰਡ ਦਾ ਝਬਦੇ ਸਿਰੋਂ ਉਤਾਰ ॥ ੪੨੩ ॥
 ਦੇਖ ਗੁਰਾਂ ਦੇ ਚਰਤ ਜੋ ਕੀਤੇ ਤੇਰੇ ਹੇਤ ।
 ਲੱਖਾਂ ਸਿੰਘ ਸ਼ਹੀਦ ਸਨ ਹੋਏ ਅੰਦਰ ਬੇਤ ॥ ੪੨੪ ॥
 ਮਾਤ ਪਿਤਾ ਦੇ ਸੀਸ ਸਨ ਦਿੱਤੇ ਤੇਰੇ ਕਾਜ ।
 ਚਾਰੇ ਪੁੱਤ੍ਰ ਲਾਡਲੇ ਉਡ ਗਏ ਜਿਉਂ ਕਰ ਬਾਜ਼ ॥੪੨੫॥
 ਓੜਕ ਅਪਨੀ ਜਿੰਦ ਭੀ ਦਿੱਤੀ ਖਾਇ ਕਟਾਰ ।
 ਪਰ ਤੈਨੂੰ ਉਹ ਕਰ ਗਏ ਦੁਨੀਆਂ ਮਹਿ ਸਰਦਾਰ ॥੪੨੬॥
 ਜਿਸ ਨੇ ਤੇਰੇ ਵਾਸਤੇ ਸਹੇ ਏਤਨੇ ਦੁੱਖ ।
 ਛਲੇ ਪੈਰੀਂ ਧੈ ਗਏ ਸਹੀ ਨੰਗ ਅਰ ਭੁੱਖ ॥ ੪੨੭ ॥
 ਪਰ ਤੈਨੂੰ ਦੇ ਪਾਲਕੀ ਬੱਧੀ ਘੋੜੇ ਉਠ ।
 ਹਾਥੀ ਦੀ ਅਸਵਾਰੀਆਂ ਦੇਕਰ ਮੀਚੀ ਮੁਠ ॥ ੪੨੮ ॥

ਨਾ ਉਸ ਦਾ ਤੂੰ ਹੋਇਆ ਜੋ ਸੀ ਤੇਰਾ ਬਾਪ ।
 ਉਲਟਾ ਕਰਨੇ ਲੱਗਯਾ ਦੇਵੀ ਦੇਵਲ ਜਾਪ ॥ ੪੨੮ ॥
 ਸਿਨ੍ਹਾਂ ਨ ਦਿੱਤੀ ਤੁੱਧ ਨੂੰ ਪੱਲਯੋਂ ਹੈ ਇੱਕ ਸ੍ਰੀਇ ।
 ਹਵਨ ਕਰਾਵੇਂ ਉਨ੍ਹਾਂ ਤੇ ਅੱਖਿਆਂ ਲੈਕੇ ਯੂਇ ॥ ੪੩੦ ॥
 ਵੰਡੀ ਸਰਮ ਦੀ ਬਾਤ ਹੈ ਭੈਨੂੰ ਵੱਗੀ ਵਾਉ ।
 ਸਿਸ ਤੇ ਅਪਨੇ ਛੱਡਕੇ ਦੂਜਿਆਂ ਦਾ ਹੈ ਚਾਉ ॥ ੪੩੧ ॥
 ਭਾਂਤੇ ਮੇਰੀ ਬੇਨਤੀ ਸੁਣਕੇ ਮੰਨੀ ਏਹ ।
 ਦਸਮ ਗੁਰੂ ਦੇ ਵਾਸਤੇ ਤਨ ਮਨ ਅਪਨਾ ਦੇਹ ॥ ੪੩੨ ॥
 ਸਿਸ ਤੇ ਰਹੋਂ ਅਟੱਲ ਤੂੰ ਸਦਾ ਜਗਤ ਮੈਂ ਐਸ ।
 ਦੂਜੀ ਕੌਮਾਂ ਵੇਖਦਾ ਵੱਡ ਪ੍ਰਤਾਪੀ ਜੈਸ ॥ ੪੩੩ ॥
 ਜੇ ਤੈਂ ਮੇਰੀ ਬਾਤ ਨੂੰ ਹੱਸਕੇ ਦਿੱਤਾ ਟਾਲ ।
 ਰੱਖ ਯਾਦ ਇਸ ਗੱਲ ਨੂੰ ਤਾਂ ਹੈ ਤੇਰਾ ਕਾਲ ॥ ੪੩੪ ॥

ਅਕਾਲ ਪੁਰਖ ਅੰਗੇ ਬੇਨਤੀ

ਗੀਆ ਛੰਦ

ਹੇ ਸਰਬ ਸ਼ਕਤੀ ਮਾਨ ਪ੍ਰਭ ਜੀ ਆਪ ਕਰਨਾ ਕੀਜੀਏ ।
 ਇਸ ਪੰਥ ਤਾਈਂ ਜਾਨ ਸੁਤ ਕਾ ਨੇਕ ਸਿੱਖਯਾ ਦੀਜੀਏ ॥
 ਇਸ ਮਾਂਹਿ ਜਿਤਨੇ ਭੂਪ ਭਾਰੀ ਅੰ ਧਨੀ ਸਰਦਾਰ ਹੈਂ
 ਸਭ ਫਲੇ ਫੁਲੇ ਜਗਤ ਮੈਂ ਜਿਊਂ ਬਾਗ ਹੋ ਫਲਦਾਰ ਹੈਂ ॥ ੪੩੫ ॥
 ਸਦ ਨਜਾਇ ਰਾਜਾ ਕਰੇ ਧਰ ਪਰ ਪਰਜਾ ਪਾਲਨ ਨੀਤ ਸੇ ।
 ਸਦ ਪੰਨ ਮਜ ਸਭ ਲੋਗ ਹੋਵੇ ਟਰੰ ਰੀਤ ਅਨੀਤ ਸੇ ।
 ਹੋ ਮੇਘ ਬਾਰੀ ਧਰਾ ਸਾਰੀ ਜਾਇ ਦੁਰਭਿੱਖ ਦੇਸ ਤੇ ।

ਸਭ ਰੈਗ ਸੋਗਰ ਤਾਪ ਨਾ ਸੇਂ ਬਚੇ ਪ੍ਰਾਣ ਕਲੇਸ਼ ਤੈ ॥ ੪੩੯ ॥

ਧਨ ਧਾਮ ਅਰ ਬਹੁਅੰਨ ਹੋ ਫਲ ਫੁਲ ਭਰ ਤਰ ਭਾਲ ਹੋਂ ।
ਧਰ ਗਿਆਨ ਭਰਤੀ ਪ੍ਰੇਮ ਸਰਧਾ ਦੰਪਤੀ ਖੁਸ਼ਹਾਲ ਹੋਂ ।
ਤਜ ਵੈਰ ਸਗਲ ਵਿਰੋਧ ਮਨ ਕੇ ਸਾਂਤਿ ਭਰਾਤਰ ਭਾਵ ਸੇਂ ।
ਸਮ ਫੁਲ ਕੇ ਮਨ ਫੁਲ ਜਾਏਂ ਧਰਮ ਪ੍ਰੀਤੀ ਚਾਵ ਸੇ ॥ ੪੩੧ ॥

ਦਸਮ ਗੁਰੂ ਜੀ ਦਾ ਮੰਗਾਲ

ਗੀਆ ਛੰਦ

ਹੇ ਦਸਮ ਕਲਗੀਧਰ ਗੁਰੂ ਧਨ ਧਾਰ ਕਰਨਾ ਧਾਰੀਏ ।
ਹੇ ਬਾਸ਼ ਚਿੱਟੇ ਵਾਲਿਆ ਇਸ ਪੰਥ ਕੇ ਦੁਖ ਟਾਰੀਏ ॥
ਜਿਉਂ ਤੇਗ ਬਾਨ ਕਮਾਨ ਲੈਕਰ ਪ੍ਰਜਾ ਦੁਖ ਵਿਦਾਰਿਆ ।
ਅਨਾਥ ਲੋਗਾਂ ਨਾਥ ਕਰਕੇ ਹਾਥ ਦੇਯ ਉਬਾਰਿਆ ॥ ੪੩੮ ॥

ਤਿਉਂ ਏਸ ਅਪਨੇ ਪੰਥ ਕੋ ਜੋ ਨਾਲ ਸ਼ਕਤੀ ਸਾਜਿਆ ।
ਲਿਵ ਲਾਓ ਅਪਨੇ ਚਰਨ ਕੀ ਤ੍ਰਿਲੋਕ ਕੇ ਮਹਾਰਾਜਿਆ ॥
ਇਹ ਛੋਡ ਕਰ ਤਵ ਓਟ ਕੋ ਹੈ ਭਟਕਤਾ ਦਰ ਆਰ ਕੇ ।
ਮੜ੍ਹੀ ਗੋਰਨ ਦੇਵੀ ਦੇਵਾ ਪ੍ਰਜਤਾ ਅਤਿ ਦੈਰ ਕੇ ॥ ੪੩੯ ॥

ਇਸ ਬੰਦ ਤੇ ਛੁਟਕਾਰ ਇਸਕਾ ਹੋਇ ਭੇਰੀ ਓਟ ਸੇ ।
ਗਹਿ ਸਰਨ ਭੇਰੀ ਸਿਦਕ ਸੇ ਬਰ ਜਾਇ ਪਾਪਨ ਚੋਟ ਸੇ ॥
ਖਿਨ ਏਕ ਕਰਤਾ ਪੁਰਖ ਕੇ ਇਹ ਹੋਰ ਮਾਨੇ ਨਾਹਿੰ ਜੀ ।
ਹਰਿ ਵਿੱਤ ਕੀ ਯਹਿ ਬੇਨਤੀ ਗੁਰ ਗਹੇ ਇਸਕੀ ਬਾਹਿੰ ਜੀ ॥ ੪੪੦ ॥

ਇਸ ਪੁਸਤਕ ਦੇ ਪੜਨੇ ਵਾਲਜਾਂ ਅਤੇ ਸੁਨਨੇ ਵਾਲਜਾਂ ਲਈ ਅਸੀਸਾਂ

ਛੰਦ

ਜੋ ਪੜ੍ਹੇ ਏਸ ਗ੍ਰੰਥ ਕੌ ਮਨ ਲਾਇਕੇ ਕਰਤਾਰ ਜੀ ।

ਸੁ ਭੋਜ ਬੰਧਨ ਰਿਦੇ ਕੇ ਹੋ ਗਜਾਨ ਬੁਧਿ ਉਦਾਰ ਜੀ ॥

ਪੁਨ ਸੁਨੇ ਜੋ ਕਰ ਪ੍ਰੇਮ ਇਸ ਕੌ ਰਿਦੇ ਮਾਹਿੰ ਬਿਚਾਰਕੇ ।

ਸੁਖ ਪਾਇ ਆਤਮ ਕੈ ਵਿਖੇ ਤ੍ਰਿਤਾਪ ਤਾਪ ਨਿਵਾਰਕੇ ॥ ੪੪੧ ॥

ਇੱਕ ਵੇਰ ਜੋ ਇਸ ਗ੍ਰੰਥ ਕੈ ਧਰ ਚਿਤ ਪੜ੍ਹਤੇ ਜਾਂਹਿਗੇ ।

ਵਹੁ ਭਰਮ ਦੇਵੀ ਦੇਵ ਕੋ ਸਭ ਦੂਰ ਦੁਰਤ ਕਰਾਹਿੰਗੇ ॥

ਨਿਜ ਧਰਮ ਮਹਿ ਦ੍ਰਿੜ ਹੋਇਕੇ ਸਭ ਛੋਡ ਦੇਹਿ ਪਖੰਡ ਕੋ ।

ਹਰਿ ਦਿੱਤ ਗੁਰ ਮਹਿ ਚਿੱਤ ਧਰ ਕਰ ਤਜੇ ਚੰਡ ਘਮੰਡ ਕੋ ॥ ੪੪੨ ॥

ਕਬਿੰਤ

ਊੱਨੀ ਸੈ ਛਿਪੰਜਾ ਸਾਲ ਬਿਕ੍ਰਮੀ ਪਛਾਨ ਮਨ ਸਾਵਨ
ਊਨਤੀ ਦਿਨ ਸਨੀ ਕੌ ਊਰਾਰੀਏ । ਛਨੀ ਬਿਤ ਚਾਂਦਨੀ ਮੈਂ ਪਾਂਚ
ਬਜੇ ਸੰਧਿਆ ਕੇ ਪੁਰਨ ਗ੍ਰੰਥ ਇਹ ਭਇਆ ਸੁਖ ਸਾਰੀਏ ॥

ਅਠਾਰਾਂ ਸੈ ਨਜ਼ਿਨਵੇਂ ਥਾ ਸਾਲ ਸੰਨ ਈਸਵੀ ਦਾ ਬਾਰਾਂ ਹੀ
ਤਾਰੀਖ ਲੈ ਅਗਸਤ ਦੀ ਵਿਚਾਰੀਏ । ਗੁਰੂ ਕੀ ਕ੍ਰਿਪਾ ਤੇ ਇਹ
ਕਾਰਜ ਹੈ ਸਿੱਧ ਭਇਆ ਦਿੱਤ ਸਿੰਘ ਜਾਵਾਂ ਸਦਾ ਤਿਨ੍ਹੋਂ
ਬਲਿਹਾਰੀਏ ॥ ੪੪੩ ॥

(੫੧੨)

ਦੋਹਿਰਾ—ਸਦੀ ਚਾਰ ਸੌ ਤੌਸ ਹੈ ਗੁਰ ਨਾਨਕ ਕੀ ਜਾਨ ।
ਵੇ ਸੌ ਏਕ ਸੁਜਾਨ ਮਨ ਸੰਮਤ ਅੰਮ੍ਰਿਤ ਮਾਨ ॥ ੪੪੪ ॥

ਇਤੀ ਦੁਰਗਾ ਪ੍ਰਬੋਧ

ਕ੍ਰਿਤ ਭਾਈ ਵਿੱਤ ਸਿੰਘ ਗਿਆਨੀ ਸਮਾਪਤੰ ॥

—————:੦:————

ਬਾਲਮੁਕੰਦ ਪ੍ਰੇਸ ਲਾਹੌਰ ਵਿੱਚ ਪੰਡਿਤ ਰੋਡਾਰਾਮ ਗੈਂਦਰ
ਦੇ ਅਧਿਕਾਰ ਨਾਲ ਛਪਿਆ।